

ਗੁਰਬਾਣੀ

ਵਿਆਕਰਣ

ਪ੍ਰਲਿੰਗ	ਇਸਤੀ ਲਿੰਗ
ਕਰਨ ਕਾਰਕ ਕਰਮ ਕਾਰਕ	ਧਨ, ਮਨ, ਸਜ਼ਾ ਧਨ, ਨਾਸ਼, ਕਾਰਦੁ ਪਨ, ਮੈਂ
ਸੰਪੂਲ ਕਾਰਕ ਸੰਧੀਅਨ ਕਾਰਕ ਸੰਬੰਧਕਾਰਕ	ਪਨ, ਕਾਰ, ਸਾਧਨ ਪਨ, ਨਾਸ਼, ਕਾਰਦੁ ਸਭਨੀ

ਇਕ-ਵਚਨ	ਕਹੁ-ਵਚਨ
ਕਰਨ ਕਾਰਕ ਸੰਪੂਲ ਕਾਰਕ ਸੰਧੀਅਨ ਕਾਰਕ ਸੰਬੰਧਕਾਰਕ	ਸਭ ਸਭਸੁ, ਸਭਸੈ ਹਡਾਉ ਸਭਸੈ
ਕਰਮ ਕਾਰਕ ਸੰਧੀਅਨ ਕਾਰਕ ਅਪਿਕਰਣ ਕਾਰਕ	ਸਭਨੀ ਹਡਾਉ ਸਭਨਾ
ਇਕ-ਵਚਨ	ਕਹੁ-ਵਚਨ
ਕਰਨ ਕਾਰਕ ਕਰਮ ਕਾਰਕ ਸੰਧੀਅਨ ਕਾਰਕ ਅਪਿਕਰਣ ਕਾਰਕ	ਉਚੁ, ਇਚੁ, ਉਨਿ, ਇਨਿ ਉਨ ਉਨ

ਕਾਰਕ-ਚੂਪ ਸਾਧਨਾ	
ਇਕ-ਵਚਨ	ਕਹੁ-ਵਚਨ
ਕਰਨ ਕਾਰਕ ਕਰਮ ਕਾਰਕ	ਤਿਰਿ, ਤਿਰਿਹਿ, ਤਿਰਨੀ ਤਿਰਿ, ਤਿਸਹਿ, ਤਾਨ ਤਾਨਿ, ਤਿਸੈ, ਤਿਹ
ਕਰਨ ਕਾਰਕ ਸੰਪੂਲ ਕਾਰਕ ਅਪਿਕਰਣ ਕਾਰਕ	ਤਿਡੁ ਤਿਰਿ, ਤਿਸਹਿ, ਤੈ
ਸੰਧੀਅਨ ਕਾਰਕ ਅਪਿਕਰਣ ਕਾਰਕ	ਤਿਸ, ਤਾਨੁ, ਤਿਸਹਿ, ਤਿਸੈ, ਤਿਹ, ਤਾ ਤਿਡੁ, ਤਿਸੈ, ਕਾਸ

ਇਕ-ਵਚਨ	ਕਹੁ-ਵਚਨ
ਉਚੁ ਪੁਰਖ ਮੱਧਮ ਪੁਰਖ ਅਨੀ ਪੁਰਖ	ਉਚੁਝੀ, ਉਚਿਤੇ ਉਚੇਤੀ, ਉਚਿਤੇ ਹੈ ਉਚੇਤੀ, ਉਚਿਤੇ ਹੈ

ਇਕ-ਵਚਨ	ਕਹੁ-ਵਚਨ
ਕਰਤਾ ਕਾਰਕ	ਮਹਲ, ਪਨ
ਕਰਮ	ਬਹਸੀਸ, ਧਨਹਿ
ਕਰਣ	ਬਾਤਹਿ
ਸੰਪ੍ਰਦਾਨ	ਧਨਹਿ, ਪਨ
ਅਪਦਾਨ	ਕਪਾਹਹੁ, ਮਾਰਹੁ
ਸੰਬੰਧ	"
ਅਧਿਕਰਣ	ਕਾਰੈ, ਜੀਕੈ

ਪ੍ਰਲਿੰਗ	ਇਸਤੀ ਲਿੰਗ
ਸਾਰੇ ਪੁਰਖਾਂ ਵਾਸਤੇ ਇਕ-ਵਚਨ ਕਹੁ-ਵਚਨ	ਤਾਜੇ ਤਾਏ

ਇਕ-ਵਚਨ	ਕਹੁ-ਵਚਨ
ਕਰਤਾ ਕਾਰਕ ਕਰਮ ਕਾਰਕ ਸੰਪ੍ਰਦਾਨ ਕਾਰਕ ਅਪਦਾਨ ਕਾਰਕ	ਉਚਾ, ਉਚਿ, ਪਿਛੁ ਹਿਲੁ, ਹਿਖੇ, ਹਿਲੁ, ਉਚਸੈ
ਸੰਬੰਧ ਕਾਰਕ ਅਧਿਕਰਣ ਕਾਰਕ	ਉਚਿਤੇ

ਪ੍ਰਲਿੰਗ	ਇਸਤੀ ਲਿੰਗ
ਸਾਰੇ ਪੁਰਖਾਂ ਵਾਸਤੇ ਇਕ-ਵਚਨ ਕਹੁ-ਵਚਨ	ਤਾਜੇ ਤਾਏ

ਪ੍ਰਫੈਸਰ ਸਾਹਿਬ ਸਿੰਘ

ਗੁਰਬਾਣੀ ਵਿਆਕਰਣ

SIKHBOOKCLUB.COM


ਏਸੇ ਕਲਮ ਤੋਂ :

ਬਾਬਾਣੀਆਂ ਕਹਾਣੀਆਂ, ਮੇਰੀ ਜੀਵਨ ਕਹਾਣੀ, ਸਿਮਰਨ ਦੀਆਂ ਬਰਕਤਾਂ, ਆਦਿ ਬੀੜ੍ਹ ਬਾਰੇ, ਸਦਾਚਾਰਕ ਲੇਖ, ਸਰਬੱਤ ਦਾ ਭਲਾ, ਧਰਮ ਤੇ ਸਦਾਚਾਰ, ਬੁਰਾਈ ਦਾ ਟਾਕਰਾ, ਸਿਖ ਸਿਦਕੁ ਨਾ ਹਾਰੇ, ਗੁਰਬਾਣੀ ਤੇ ਇਤਿਹਾਸ ਬਾਰੇ, ਜੀਵਨ ਬਿਤਾਂਤ ਗੁਰੂ ਨਾਨਕ ਦੇਵ ਜੀ, ਜੀਵਨ ਬਿਤਾਂਤ ਗੁਰੂ ਅੰਗਦ ਦੇਵ ਜੀ, ਜੀਵਨ ਬਿਤਾਂਤ ਗੁਰੂ ਅਮਰਦਾਸ ਜੀ, ਜੀਵਨ ਬਿਤਾਂਤ ਗੁਰੂ ਅਰਜਨ ਦੇਵ ਜੀ, ਜੀਵਨ ਬਿਤਾਂਤ ਗੁਰੂ ਹਰਿਗੋਬਿੰਦ ਜੀ, ਜੀਵਨ ਬਿਤਾਂਤ ਗੁਰੂ ਹਰਿ ਰਾਇ ਜੀ, ਜੀਵਨ ਬਿਤਾਂਤ ਗੁਰੂ ਹਰਿ ਕਿਸ਼ਨ ਜੀ, ਜੀਵਨ ਬਿਤਾਂਤ ਗੁਰੂ ਤੇਗ ਬਹਾਦਰ ਜੀ, ਜੀਵਨ ਬਿਤਾਂਤ ਗੁਰੂ ਗੋਬਿੰਦ ਸਿੰਘ ਜੀ, ਬਾਰਹਮਾਹ ਤੁਖਾਗੀ ਤੇ ਮਾਝ ਸਟੀਕ, ਗੁਰ-ਇਤਿਹਾਸ ਪਾ: ੨ ਤੋਂ ਦੋ ਇਕੋ ਜਿਲਦਾ ਵਿਚ, ਸਲੋਕ ਗੁਰੂ ਅੰਗਦ ਸਾਹਿਬ ਸਟੀਕ, ਜਪੁ ਜੀ ਸਾਹਿਬ ਸਟੀਕ, ਆਸਾ ਦੀ ਵਾਰ ਸਟੀਕ, ਸੁਖਮਨੀ ਸਾਹਿਬ ਸਟੀਕ, ਨਿਤਨੇਮ ਸਟੀਕ, ਭੱਟਾਂ ਦੇ ਸਵਈਏ ਸਟੀਕ, ਸੱਤੇ ਬਲਵੰਡ ਦੀ ਵਾਰ ਸਟੀਕ, ਸਿਧ ਗੋਸਟਿ ਸਟੀਕ, ਰਾਮਕਲੀ ਮਦ ਸਟੀਕ, ਸਲੋਕ ਕਬੀਰ ਜੀ ਸਟੀਕ, ਭਗਤ ਬਾਣੀ ਸਟੀਕ (ਪੰਜ ਜਿਲਦਾਂ), ਸਲੋਕ ਫਰੀਦ ਜੀ ਸਟੀਕ, ਜਪੁ ਸਾਹਿਬ - ਸਵਈਏ - ਚੱਪਈ ਸਟੀਕ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ, ਜਪੁਜੀ ਸਾਹਿਬ ਟੀਕਾ, ਆਸਾ ਕੀ ਵਾਰ ਟੀਕਾ, ਸੁਖਮਨੀ ਸਾਹਿਬ ਟੀਕਾ, ਨਿਤਨੇਮ ਟੀਕਾ ।

੧੯ ਸਤਿਗੁਰਪੁਸਾਦਿ ॥

ਗੁਰਬਾਣੀ ਵਿਆਕਰਣ

ਕਰਤਾ :
ਪ੍ਰੋਫੈਸਰ ਸਾਹਿਬ ਸਿੰਘ
ਡੀ.ਲਿਟ.



ਸਿੰਘ ਬ੍ਰਾਹਮ
ਅੰਮ੍ਰਿਤਸਰ

ISBN 81-7205-005-4

ਪਹਿਲੀ ਵਾਰ 1939
ਬਾਚੁਵੀਂ ਵਾਰ ਮਈ 2001
ਤੇਰ੍ਹਵੀਂ ਵਾਰ ਜੁਲਾਈ 2002
ਚੌਥੇ ਵੀਂ ਵਾਰ ਜੁਲਾਈ 2003
ਪੰਜਵੀਂ ਵਾਰ ਸਤੰਬਰ 2004
ਸੋਲ੍ਹਵੀਂ ਵਾਰ ਦਸੰਬਰ 2007
ਸਤਾਚੁਵੀਂ ਵਾਰ ਜਨਵਰੀ 2011

ਮੁੱਲ : 120-00 ਰੁਪਏ

ਪ੍ਰਕਾਸ਼ਕ :

ਸਿੰਘ ਬ੍ਰਾਟਰਜ਼

ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ - 143 006

S.C.O. 223-24, ਸਿਟੀ ਸੈਂਟਰ, ਅੰਮ੍ਰਿਤਸਰ - 143 001

E-mail : singhbro@vsnl.com

Website : www.singhbrothers.com

ਫੋਨ :

ਪ੍ਰਿੰਟਵੈਲ, 146, ਇੰਡੀਸਟ੍ਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ

ਤਤਕਰਾ

—Review by Dr. Siddheshwar Varma	੧੧
—ਧੰਨਵਾਦ	੨੦

ਭਾਗ ਪਹਿਲਾ

ਗੁਰਬਾਣੀ ਤੇ ਵਿਆਕਰਣ	੨੫
‘ਮਹਲਾ’ ਦਾ ਉੱਚਾਰਨ	੩੩
ਵਰਣ ਬੋਧ	੩੯
ਸੰਧੀ	੪੮

ਭਾਗ ਦੂਜਾ (ਵਾਕ-ਅੰਗ)

ਨਾਂਵ	੫੯
ਪੁਲਿੰਗ ਨਾਂਵ (ਮੁਕਤਾ-ਅੰਤ)	੬੨
ਕਰਤਾ ਕਾਰਕ, ਇਕ-ਵਚਨ	੬੪
ਕਰਤਾ ਕਾਰਕ, ਬਹੁ-ਵਚਨ	੭੧
ਕਰਮ ਕਾਰਕ, ਇਕ-ਵਚਨ	੭੭
ਕਰਮ ਕਾਰਕ, ਬਹੁ-ਵਚਨ	੭੯
ਕਰਣ ਕਾਰਕ, ਇਕ-ਵਚਨ	੮੩
ਕਰਣ ਕਾਰਕ, ਬਹੁ-ਵਚਨ	੮੫
ਸੰਪ੍ਰਸਾਨ ਕਾਰਕ, ਇਕ-ਵਚਨ	੮੮

ਸੰਪ੍ਰਦਾਨ ਕਾਰਕ, ਬਹੁ-ਵਚਨ	੯੦
ਅਪਾਦਾਨ ਕਾਰਕ, ਇਕ-ਵਚਨ	੯੧
ਅਪਾਦਾਨ ਕਾਰਕ, ਬਹੁ-ਬਚਨ	੯੪
ਸੰਬੰਧ ਕਾਲਕ, ਇਕ-ਵਚਨ	੯੪
ਸੰਬੰਧ ਕਾਰਕ, ਬਹੁ-ਵਚਨ	੯੮
ਅਧਿਕਰਣ ਕਾਰਕ, ਇਕ-ਵਚਨ	੧੦੧
ਅਧਿਕਰਣ ਕਾਰਕ, ਬਹੁ-ਵਚਨ	੧੦੩
ਸੰਬੰਧਨ, ਇਕ-ਵਚਨ	੧੦੭
ਸੰਬੰਧਨ, ਬਹੁ-ਵਚਨ	੧੦੮
ਲਡਜ ਭੰਡੂ, ਕਲਤੂ	੧੦੮
(ਉ-ਅੰਤ) ਨਾਂਵ (ਪੁਲਿੰਗ)	੧੧੧
(ਾ-ਅੰਤ) ਨਾਂਵ (ਪੁਲਿੰਗ)	੧੧੮
(ੀ-ਅੰਤ) ਪੁਲਿੰਗ ਨਾਂਵ	੧੨੬
ਇਸਤ੍ਰੀ ਲਿੰਗ ਨਾਂਵ (ਮੁਕਤਾ-ਅੰਤ)	੧੨੯
(ਾ-ਅੰਤ)	੧੩੩
(ਿ-ਅੰਤ)	੧੩੫
(ੀ-ਅੰਤ)	੧੩੮
ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਨਾਂਵ	੧੪੧
ਵਿਰੋਧਾਰਥਕ ਨਾਂਵ	੧੪੫
ਭਾਵ-ਵਾਚਕ ਨਾਂਵ	੧੪੯
ਅਲਪਾਰਥਕ ਨਾਂਵ	੧੫੦
ਵਿਸ਼ੇਸ਼ਣ	
ਗੁਣ ਵਾਚਕ ਵਿਸ਼ੇਸ਼ਣ	੧੫੮
ਸੰਖਿਅਕ ਵਿਸ਼ੇਸ਼ਣ	੧੬੨

ਨਿਸਚੇ-ਵਾਚਕ ਵਿਸ਼ੇਸ਼ਣ	੧੬੭
ਪੜਨਾਂਵੀ ਵਿਸ਼ੇਸ਼ਣ	੧੬੯
'ਨਾਵ' ਤੋਂ ਵਿਸ਼ੇਸ਼ਣ ਬਨਾਣਾ	੧੭੨
ਸਮਾਸ	੧੭੮
ਪੜਨਾਂਵ	
ਪੁਰਖ-ਵਾਚਕ ਪੜਨਾਂਵ	੧੮੧
ਸੰਬੰਧ-ਵਾਚਕ ਪੜਨਾਂਵ	੧੮੧
ਪ੍ਰਸ਼ਨ-ਵਾਚਕ ਪੜਨਾਂਵ	੧੮੮
ਨਿਸਚੇ-ਵਾਚਕ ਪੜਨਾਂਵ	੨੦੦
ਅਨਿਸਚਿਤ ਪੜਨਾਂਵ	੨੦੩
ਨਿਜ-ਵਾਚਕ ਪੜਨਾਂਵ	੨੦੯
ਕ੍ਰਿਆ	
ਵਰਤਮਾਨ ਕਾਲ	੨੧੫
ਭੂਤ ਕਾਲ	੨੩੩
ਭਵਿੱਖਤ ਕਾਲ	੨੪੨
ਹੁਕਮੀ ਭਵਿੱਖਤ ਕਾਲ	੨੬੩
ਕਰਮ ਵਾਚ	੨੭੨
ਭਾਵਾਰਥਕ ਕਾਰਦੰਤਕ	੨੭੬
ਪੂਰਬ ਪੂਰਣ ਕਾਰਦੰਤਕ	੨੮੪
ਪ੍ਰੇਰਣਾਰਥਕ ਕ੍ਰਿਆ	੨੮੬
ਨਾਂਵ-ਧਾਰੂ	੨੯੦
ਸੰਬੰਧਕ	੨੯੧
ਕ੍ਰਿਆ ਵਿਸ਼ੇਸ਼ਣ	੩੧੧
ਕ੍ਰਿਆ ਵਿਸ਼ੇਸ਼ਣਕਤੀ	੩੧੩

ਵੀਪਸਾ	੩੧੮
ਯੋਜਕ	੩੧੯
ਵਿਸ਼ਮਿਕ	੩੨੨

ਭਾਗ ਤੀਜਾ (ਵਾਕ-ਰਚਨਾ ਵਿਚਾਰ)

ਕਾਰਕ-ਰੂਪ ਸਾਧਨਾ	੩੨੯
ਲਿੰਗ	੩੪੬
ਵਿਸ਼ੇਸ਼ਣ	੩੫੫
ਪੜਨਾਂਵ	੩੫੯
ਕਿਆ ਵਿਸ਼ੇਸ਼ਣ	੩੭੧
ਸੰਬੰਧਕ	੩੭੮

ਭਾਗ ਚੌਥਾ (ਛੁਟਕਲ)

ਸ਼ਬਦ-ਜੋੜ	੩੮੫
ਪੰਜਾਬੀ ਮੁਹਾਵਰੇ	੩੯੦
ਨਾਂਵੋਕਤੀ	੩੯੬
ਛੰਦ	੩੯੯
ਸ਼ਬਦ-ਜੋੜ-ਨਿਰਨਾ	੪੦੨
ਬਹੁ-ਵਾਕਾਂਗ ਸ਼ਬਦ	੪੨੬
ਬਹੁ-ਅਰਥਕ ਸ਼ਬਦ	੪੩੫

ਦੂਜੀ ਛਾਪ

ਗੁਰਬਾਣੀ ਵਿਆਕਰਣ ਦੀ ਜੋ ਕਦਰ ਬਾਣੀ ਦੇ ਰਸੀਏ ਸੱਜਣਾਂ ਨੇ ਕੀਤੀ ਹੈ, ਮੈਂ ਉਸ ਲਈ ਦਿਲੋਂ ਧੰਨਵਾਦੀ ਹਾਂ। ਮੈਨੂੰ ਇਹ ਨਿਸਚਾ ਸੀ ਕਿ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਵਾਲੇ ਸੱਜਣਾਂ ਨੂੰ ਇਹ ਪੁਸਤਕ ਨਿੱਗਰ ਸਹਾਇਤਾ ਦੇਵੇਰੀ ਤੇ ਗੁਰਬਾਣੀ ਬਾਰੇ ਪਾਏ ਅਨੇਕਾਂ ਭੁਲੇਖੇ ਇਸ ਦੀ ਮਦਦ ਨਾਲ ਦੂਰ ਹੋਣਗੇ। ਪਾਠਕਾਂ ਦੀ ਕੀਤੀ ਕਦਰ ਨੇ ਹੀ ਮੈਨੂੰ ਇਹ ਉਤਸ਼ਾਹ ਦਿੱਤਾ ਕਿ ਉਨ੍ਹਾਂ ਦੀ ਸਹੂਲਤ ਵਾਸਤੇ ਇਸ ਵਿਆਕਰਣ ਨੂੰ ਵਰਤ ਕੇ ਮੈਂ ਕਈ ਬਾਣੀਆਂ ਦੇ ਟੀਕੇ ਕਰ ਦਿੱਤੇ, ਜਿਨ੍ਹਾਂ ਵਿਚੋਂ ਕਈ ਛਾਪ ਚੁਕੇ ਹਨ, ਤੇ ਪਾਠਕਾਂ ਦੇ ਪਿਆਰ ਦੇ ਪਾਤਰ ਬਣ ਚੁਕੇ ਹਨ। ਕਾਲਜ ਵਿਚ ਵੀਹ-ਬਾਈ ਸਾਲ ਗੁਰਬਾਣੀ ਪੜ੍ਹਾਣ ਦੇ ਜਾਤੀ ਤਜਰਬੇ ਨੇ ਮੈਨੂੰ ਯਕੀਨ ਦਿਵਾ ਦਿੱਤਾ ਕਿ ਜੇ ਸਿਖ ਨੌ-ਜੁਆਨਾਂ ਦੇ ਸਾਹਮਣੇ ਗੁਰਬਾਣੀ ਨੂੰ ਵਿਆਕਰਣ ਦੇ ਨਿਯਮਾਂ ਅਨੁਸਾਰ ਸਹੀ ਤੇ ਸਮਝ-ਗੋਚਰੇ ਰੂਪ ਵਿਚ ਪੇਸ਼ ਕੀਤਾ ਜਾਏ ਤਾਂ ਉਹਨਾਂ ਦੇ ਅੰਦਰ ਬਾਣੀ ਵਾਸਤੇ ਦਿਲਚਸਪੀ ਵਧ ਸਕਦੀ ਹੈ। ਖਾਲਸਾ ਸਕੂਲਾਂ ਤੇ ਕਾਲਜਾਂ ਵਿਚ ਗੁਰਬਾਣੀ ਪੜ੍ਹਾਣ ਵਾਲੇ ਸੱਜਣ ਜੇ ਇਸ ਪਾਸੇ ਧਿਆਨ ਦੇਣ ਤਾਂ ਉਹ ਸਹਿਜੇ ਹੀ ਪੰਥ ਦੀ ਵੱਡ-ਮੁੱਲੀ ਸੇਵਾ ਕਰ ਸਕਦੇ ਹਨ।

ਇਹ ਪੁਸਤਕ ਲਿਖੀ ਤਾਂ ਅਕਤੂਬਰ ੧੯੩੨ ਤਕ ਹੀ ਗਈ ਸੀ, ਪਰ ਛਾਪ ਕੇ ਮੁਕੰਮਲ ਹੋਈ ਅਪੈਲ ੧੯੩੯ ਵਿਚ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਨੇ ਆਪਣੇ ੧੯੩੧ ਦੇ ਐਲਾਨ ਅਨੁਸਾਰ ਮੈਨੂੰ ੧੩ ਸਤੰਬਰ ੧੯੩੯ ਨੂੰ ਇਕ ਹਜ਼ਾਰ ਰੁਪਿਆ ਇਨਾਮ ਤੇ ਸਿਰੋਪਾ ਬਖਸ਼ਿਆ। ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਮੇਰੀ ਬਾਰ੍ਤਾਂ-ਤੇਰ੍ਹਾਂ ਸਾਲ ਦੀ ਕੀਤੀ ਮਿਹਨਤ ਨਾਲ ਪਿਆਰ ਕਰ ਕੇ ਮੈਨੂੰ ਗੁਰਬਾਣੀ ਬਾਰੇ ਹੋਰ ਖੋਜ-ਵਿਚਾਰ ਕਰਨ ਦਾ ਉਤਸ਼ਾਹ ਦਿਤਾ।

ਚੌਥੇ ਚਿਰ ਤੋਂ ਪਹਿਲੀ ਐਡੀਸ਼ਨ ਮੁੱਕ ਚੁਕੀ ਹੋਈ ਹੈ। ਨੌ-ਜੁਆਨਾਂ ਦੀ ਨਵੀਂ ਵਧਦੀ ਦਿਲਚਸਪੀ ਤੋਂ ਉਤਸ਼ਾਹਿਤ ਹੋ ਕੇ ਮੈਂ ਗੁਰਬਾਣੀ ਵਿਆਕਰਣ ਦੀ ਇਹ ਦੂਜੀ ਛਾਪ ਪੇਸ਼ ਕਰ ਰਿਹਾ ਹਾਂ।

ਖਾਲਸਾ ਕਾਲਜ, ਅੰਮ੍ਰਿਤਸਰ
੧੪ ਜਨਵਰੀ, ੧੯੫੦

ਸਾਹਿਬ ਸਿੰਘ
ਬੋਟੇ

ਚੌਥੀ ਡਾਪ

ਗੁਰਬਾਣੀ ਵਿਆਕਰਣ ਦੀ ਤੀਜੀ ਡਾਪ 'ਸਿੰਘ ਬ੍ਰਦਰਜ਼' ਨੇ ੧੯੬੬ ਵਿਚ ਡਪਵਾਈ ਸੀ। ਹੁਣ ਉਹ ਇਸ ਦੀ ਚੌਥੀ ਡਾਪ ਪਾਠਕਾਂ ਦੇ ਸਾਹਮਣੇ, ਪੇਸ਼ ਕਰ ਰਹੇ ਹਨ। ਗੁਰਬਾਣੀ ਦੇ ਵੱਖ ਵੱਖ ਟੀਕੇ ਅਤੇ ਗੁਰਮਤਿ ਬਾਰੇ ਮੇਰੀਆਂ ਹੋਰ ਪੁਸਤਕਾਂ 'ਸਿੰਘ ਬ੍ਰਦਰਜ਼' ਹੀ ਡਾਪ ਰਹੇ ਹਨ।

ਪਹਿਲਾਂ ਤਾਂ ਇਸ ਵਿਆਕਰਣ ਅਨੁਸਾਰ ਕੁਝ ਕੁ ਬਾਣੀਆਂ ਦੇ ਟੀਕੇ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ। ਪਰ ਫਿਰ ਗੁਰੂ ਪਾਤਿਸ਼ਾਹ ਨੇ ਮਿਹਰ ਕਰ ਕੇ ਹੋਸਲਾ, ਹਿੰਮਤ ਤੇ ਸਿਹਤ ਬਖਸ਼ੀ, ਤਾਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਇਸ ਵਿਆਕਰਣ ਅਨੁਸਾਰ ਤਿਆਰ ਹੋ ਗਿਆ। ਉਹ ਟੀਕਾ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ) ਦਸ ਪੇਖੀਆਂ ਵਿਚ ਡਪ ਕੇ ਪਾਠਕਾਂ ਦੇ ਹੱਥਾਂ ਵਿਚ ਅੱਪੜ ਚੁਕਾ ਹੈ, ਜੋ ਆਸ ਤੋਂ ਵੀ ਵੱਧ ਅਪਣਾਇਆ ਜਾ ਰਿਹਾ ਹੈ, ਜਿਸ ਲਈ ਸੁਹਿਰਦ ਪਾਠਕਾਂ ਦਾ ਦਿਲੋਂ ਧੰਨਵਾਦੀ ਹਾਂ।

੪੬੪, ਅਜੀਤ ਨਗਰ,
ਪਟਿਆਲਾ
੧੦ ਮਈ, ੧੯੭੦

ਸਾਹਿਬ ਸਿੰਘ

REVIEW

Prof. Sahib Singh : GURBANI VIAKARAN

(in Panjabi : Gurmukhi Script)

Amritsar, 1951

That this thoughtful and thought-provoking book emanates from the pen of a thinker, will be evident from the following observations :

(1) A human approach to Grammar

That Grammar is a dry subject, has become almost a proverb. Even in Sanskrit there is a saying which means : "Grammar is a disease-producing subject" (*Vyaakaranam Vyaadhikarnam*). But perhaps for the first time in any Grammar written in India about an Indian language, this book, which is a Grammar of the language of the Sikh Scriptures, starts (page 25) with the expressive nature of human language, beginning first with facial expressions, then through gestures, to speech-sounds on their way to connected speech, the sphere of Grammar proper. This methodology is bound to stir an interest for the subject, which is essentially not a tyranny of rules and prescriptions, but a description of the natural phenomena of language.

(2) A rational approach to the study of Scriptures

All Scriptures have a mystical aspect, which can be really expressed only in an "inner language", but in view of the well-known English verse :

"Wings for the angels but feet for the men," human language has to be used for communicating these truths to mankind in general. But this language has its laws, which must be carefully understood if a rational interpretation of the Scriptures is desired. In view of this, the author has thoroughly brought their language into the sphere of Grammatical patterns. For instance, on page 331, as an illustration of the Direct and Indirect object, sentences like the following have been exemplified : - "The Guru imparts instruction to the disciple" (*Gursikh Gurū upadesu sunāvai*), in which *Gursikh* is the indirect and *Upadesu* the direct object.

(3) The Rhetorical adjuncts of Grammar

Great master-minds, both in the past and the present, tell us that Grammar can never be entirely dissociated from Rhetorics, Metrics and Music. The author, fortunately gifted with this synthetic insight, has freely brought to bear the phenomena of Rhetorics in order to explain Grammatical phenomena. For instance, on page 34 he happily explains *Mahalā* (ਮਹਾਲਾ), being a term for any of the Sikh Gurus, as literally denoting "body"; so the sense of "body" has been figuratively extended to that of a Guru. How? The second *Mahalā*, viz., Guru Angad, was so called because he was

considered to be the second body of Guru Nanak. Nobody could dream that a book on Grammar should contain such a charming matter !

(4) Subtle penetration of treatment

The author's profoundly discerning acumen has read the distinctive significance of 'n' and 'ñ' in *kabani* (ਕਹਨਿ) and *kabani* (ਕਹਣੇ); while *kahani* (ਕਹਣਿ) is verbal form, embedding a Sanskrit suffix '-nti'; *kabani* (ਕਹਨਿ) is a noun, from the infinitive *kabani* (ਕਹਨਿ) (p. 225). Historians of Indian languages tell us that Sanskrit consonant-duster '-nt' has become 'n' in certain contexts in modern Indian languages, while pure 'n', in the middle of two vowels, has become 'ñ'.

(5) Historical visualization

The author's modernity of approach is revealed by the emphasis he has laid on the historical aspects of the language of the Sikh Scriptures. With copious examples he shows how words like *ghar* (ਘਰ) and *gharu* (ਘਰੁ) occurring in the same verse reveal different historical phases of the language (p. 30). Just as the ruins of Harappa indicate seven different cultures, one over the other, or of Taxila four different cultures, so the language of these scriptures will reveal to the scientific observer many layers of dialects one over the other. This observation on the part of the author is one on which the historical linguist should jump, for it will at once suggest to him that for the corroboration of variants in

the Sikh Scriptures the time has come for an immediate survey of the dialects of the day adjoining the areas in which these Scriptures were written.

(6) A challenge to stupidity about Metre

By far the most valuable remark in this book is the one about Metre on page 399. Regarding the age-long Prosodial tyrannies of long-short or syllabic measurements, the author says that a Poet rises above the bondages of these measures whenever he finds them to be an obstruction to the flow of his natural rhythm. Future generations will appreciate this statement as the first protest from an Indian against the myth of metrical rigidities. Authorities on Phonetics tell us that the phenomenon of Rhythm is primarily an instinctive, natural and universal phenomenon. Cf. Sonnenschein, *What is Rhythm?* Oxford, 1925, page 31 : "The element that is common to music and verse is Rhythm; and rhythm is one and the same thing whatever be the medium in which it is manifested." But the universal phenomenon in rhythm is that of rise-fall or fall-rise of voice in various permutations and combinations, it is to this gradation that long-short, or syllabication absolutely submits from moment to moment; no human prescriptions dare to interfere with it. Time has come to revolutionize all our rotten views about metre. Who knows our author's divining statement is a precursor of the "shape of things to come" in Indian metre during this decade of "challenge, change and opportunity", as a British writer puts it?

(7) The agent-case revelation

Very interesting indeed is the author's explanation of the i-suffix attached to nouns functioning, historically, as agent-case with transitives in the Past Tense, e.g. Nānki (ਨਾਨਕਿ) (page 66), literally "by Nanak". This finding would give to a reflective reader a flood of suggestions e.g. (1) this i-suffix was absolutely independent; it never required a post position like 'ne' as is used in Hindi or literary Panjabi, though it is absent in Dogri or Pothohari. (2) This 'i'—being parallel to Hindi—modern literary Panjabi—'e', was either a literary modification of dialectical 'e'—still spoken—or induced by rhythmical requirements, for which investigation is necessary.

(8) Curiosities of Pronouns

Most interesting is the entire absence (as will be evident from page 182-183) of *mainū* (ਮੈਨੂੰ), *sānū* (ਸਾਨੂੰ) "to me, to us" established literary Panjabi forms these days in the language concerned, being represented by *mohi* (ਮੋਹਿ), *mujhe* (ਮੁੜੇ) etc., in the singular and *hambu* (ਹਾਮ੍ਰੇ), *ham* (ਹਮ) in the plural. Now according to linguistic authorities, the Pronouns of a language are the greatest determinants of the structure of that language, for there is hardly a sentence in which they are not used. If these most fundamental Pronouns, spoken at the present day, were absent in the language of the Sikh Scriptures, we are faced with the problem of determining the exact ratio of Panjabi in the language concerned. Only a Frequency Statistics Survey, like the one done by Soviet in Russian, could help us to solve the problem.

(9) A precursor of Pronominal Suffixes

Pronominal Suffixes are a bug-bear for the teacher of literary Panjabi and Hindi. But page 237 gives us a startling form, viz., *sudbos* (ਸੁਧੋਸ) "searched for him", for according to the author, 's' means "him". In colloquial Panjabi, two Pronominal or extra-Pronoun suffixes are quite common, viz., 3rd Person 'su' (Lahndas), e.g. *mārsu* (ਮਾਰਸੁ), beat him and 2nd person 'i' is in 'aia i' he has come, oh you! It is hoped that the author will some day be able to produce further material on this exciting problem.

(10) Illuminating approach to Conjugation

The treatment of Conjugation has rebelled against the atrocious mechanization of routinized Grammars, it has entirely discarded the start from terminations and begins the modernized forms, viz., patterns on page 216, e.g. *basai* (ਬਸਈ) resides, *jivai* (ਜੀਵਈ) lives. The conjugation of verbs concerned in Sanskrit, Prakrit and Apabhramsa side by side has also been given. This comparative method makes both the teaching and the learning life-like (pp. 216-217). This historical approach has been persistently kept up. e.g. on page 217, the 2nd person plural 'h' has been rightly traced to 'th'. (Cf. G.V. Tagare, *Historical Grammar of Apabhramsa*, Poona, 1948, page 286). Similarly, the third person plural 'hi', on page 223, has been connected with Braj 'ahi' in *gāvabi* (ਗਾਵਹਿ) they "sing". Tagare (*Ibid*, p. 290) tells us that '-ahi' is the real Apabhramsa development and

Dr. Babu Ram Seksena in his *Evolution of Awadhi*, Allahabad, 1938, page 124, finds the same—'ahi' in Jayasi, though in Tulasi—'ai' also occurs secondarily. This suggests that the nasality has been dropped in this case in the language of the Sikh Scriptures. On pp. 249-250, an interesting parallel to the 'v-' causative, as in *dikbāvā* (दिक्बावा) has been rightly connected with Awadhi forms, Cf. Awadhi (dekha: vab) illustrated by Babu Ram Seksena, Ibid, p. 289. Cf. in this connection the interesting remark of Tagare (Ibid, p. 284) that "Causative formations in Apabhramsa take the augment '-ava' in South West Apabhramsa, and 'aba' in East Apabhramsa."

LIMITATIONS

With so many new perspectives, as on Metre and Pronominal suffixes, revealed to us by this valuable work, it will be insolence to point out any shortcoming therein. But the synthetic outlook of the author, who would never be tired until perfection is achieved, has compelled the present reviewer to make the following observations :

(1) Vertical Comparisons

On pp. 41, comparative vocabularies have been given by mere juxtaposition of Panjabi and Sanskrit forms; thus Panjabi *nere* (ਨੇੜੇ) has been connected with Sanskrit *nikata* (निकट). Such a presentation was current during the last generation but the rising intellectuality of

the present generation clamours for much more. For instance, if one could consult Turner's Nepali Dictionary regarding this Panjabi word *nere* (ਨੇਰੇ), he would first descend from Skt. *nikāta* to Prakrit *niada*, to which West Pahari Kishtwari *nioru* and Pangai *nir* could somehow correspond, by virtue of the retention of 'i' of *nikeṭa*, but the 'e' of *nere*, found also in Gujrati *nede* and Marathi *neti* has compelled Professor Turner to set up a hypothetical Sanskrit from *naikatya*. Mere vertical comparisons (Sanskrit—Prakrit—modern Indo-Aryan) will not be enough; horizontal (modern Indian languages parallels) will be also indispensable.

(2) Cases unessential

The whole portion relating to cases from pages 59 to 169 has got to be boiled down, for it is disastrously based on Sanskrit cases. Modern Indo-Aryan languages have ruthlessly kicked off most of the Sanskrit cases. At the most one could speak of two cases in a few types of Panjabi nouns, e.g. in *ghorā* (ਘੜਾ) and plural oblique of *lubār* (ਲੁਬਾਰ). Otherwise there is only one case in Panjabi in frequent use, except the vocative which is used in rare cases. (Cf. The Government of India Publication : *A Basic Grammar of Modern Hindi*, 1950, pages 27-28).

(3) Phonetic portion to be recast

The phonetic portion on pages 36-38, has to be entirely recast. To name it "varaṇabodh (orthography)"

would be incorrect both in Hindi and English, and to call 'a' and K-varge sounds as gutturals is a baseless view propounded by the Siddhanta Kaumudi for which the ancient Pratishakhya, not to speak of the moderns, had entirely different views. According to modern Phonetics only three sounds are produced specifically from the throat, viz. the two kinds of 'h' and the glottal stop. (Cf. *Principles of the International Phonetic Association*, 1949, page 10).

CONCLUSION

It is ardently hoped that this promising work, with its vast potentialities, will be further improved in the light of the jumps which Linguistic Science has made during these days and that the awakened country will avail of the rare gifts of the author by offering him facilities in various ways, such as teams of assistants for a statistical survey, appliances for determining Rhythm and opportunities for travels in various regions.

Dr. Siddheshwar Varma

*Honorary Incharge,
Visvavivekanand Vedic Research Institute,
Sub-Office : Chandigarh*

16-12-1961

ਧੰਨਵਾਦ

ਮਈ ੧੯੧੭ ਵਿਚ ਮੈਨੂੰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਵਿਚ ਸੰਸਕ੍ਰਿਤ ਤੇ ਗੁਰਬਾਣੀ ਪੜਾਣ ਦੀ ਸੇਵਾ 'ਤੇ ਲਾਇਆ ਗਿਆ। ਡਰਵਰੀ ੧੯੨੦ ਤਕ ਸਾਧਾਰਨ ਤੌਰ 'ਤੇ ਕੰਮ ਤੁਰਿਆ ਗਿਆ, ਪਰ ਅਜੇ ਤਾਈਂ ਮੈਨੂੰ ਗਹੁ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਗੀ ਬਾਣੀ ਦੀ ਵਿਚਾਰ ਕਰਨ ਦਾ ਮੌਕਾ ਕਿਤੇ ਨਹੀਂ ਸੀ ਲੱਭਾ।

ਡਰਵਰੀ ੧੯੨੦ ਵਿਚ ਸ: ਜੋਧ ਸਿੰਘ ਜੀ ਐਮ.ਏ. ਕਾਲਜ ਦੇ ਪ੍ਰਸ਼ੰਸਕ ਬਣ ਕੇ ਆਏ। ਉਹਨਾਂ ਦੇ ਉਪਦੇਸ਼ ਤੇ ਸਹਾਇਤਾ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸ਼ੁਰੂ ਕੀਤੀ। ਸੋ, ਉਹਨਾਂ ਦੀ ਇਸ ਮਿਹਰ ਦਾ ਸਦਕਾ ਮੈਂ ਉਹਨਾਂ ਦਾ ਜਿਤਨਾ ਭੀ ਧੰਨਵਾਦ ਕਰਾਂ, ਬੋੜਾ ਹੈ।

ਉਸੇ ਸਾਲ ਦੇ ਦਸੰਬਰ ਵਿਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਖਾਲਸਾ ਸਕੂਲ ਗੁਜਰਾਂਵਾਲੇ ਦੇ ਗੁਰਦੁਆਰੇ ਵਿਚ ਅਖੰਡ ਪਾਠ ਰੱਖਿਆ ਗਿਆ ਅਤੇ ਮੈਨੂੰ ਭੀ ਪਾਠ ਕਰਨ ਦਾ ਸਮਾ ਦਿੱਤਾ ਗਿਆ। ਪਾਠ ਕਰਦਿਆਂ ਕਰਦਿਆਂ ਦੇ ਤਿੰਨ ਤੁਕਾਂ ਦੀ ਵਿੱਥ 'ਤੇ ਹੀ ਲਫਜ਼ 'ਸਬਦ' ਤਿੰਨ ਰੂਪਾਂ ਵਿਚ ਆ ਗਿਆ—'ਸਬਦ', 'ਸਬਦਿ' ਅਤੇ 'ਸਬਦ'। ਸੁਤੇ ਹੀ ਇਹ ਖ਼ਿਆਲ ਮੇਰੇ ਮਨ ਵਿਚ ਪੈਦਾ ਹੋਇਆ ਕਿ ਇਕੋ ਹੀ ਲਫਜ਼ ਦੇ ਇਹ ਤੈਂਵੱਖਰੇ ਵੱਖਰੇ ਰੂਪ ਹਨ। ਗੁਰੂ ਨੇ ਮਿਹਰ ਕੀਤੀ ਤੇ ਕੁਝ ਕੁਝ ਸੂਝ ਪੈ ਗਈ। ਉਹੀ ਲਗਾਂ-ਮਾੜਾਂ ਜਿਨ੍ਹਾਂ ਵਲ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ, ਹੁਣ ਖਾਸ ਲੋੜੀਦੀਆਂ ਜਾਪਣ ਲੱਗ ਪਈਆਂ। ਹੁਣ ਮੇਰੇ ਰਾਹ ਵਿਚ ਇਕ ਔਕੜ ਆ ਪਈ। ਲਗਾਂ-ਮਾੜਾਂ ਨੂੰ ਸਮਝਣ ਦਾ ਸੌਂਕ ਆ ਪਿਆ, ਪਰ ਸਮਝਾਵੇ ਕੌਣ?

ਜੁਲਾਈ ੧੯੨੧ ਵਿਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਤੋਂ ਹਟ ਕੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਿਚ ਮੀਤ ਸਕੱਤਰ ਦੀ ਸੇਵਾ 'ਤੇ ਆ ਲੱਗਾ। ਇਥੇ ਉਹਨੀਂ ਦਿਨੀਂ ਭਾਵੇਂ ਝੰਮੇਲੇ ਬਹੁਤ ਸਨ, ਪਰ ਮੈਂ ਫਿਰ ਭੀ ਕਿਸੇ ਅਜਿਹੇ ਸੱਜਣ ਦੀ ਭਾਲ ਕਰਦਾ ਰਿਹਾ,

ਜੋ ਮੈਨੂੰ ਗੁਰਬਾਣੀ ਦੇ ਅਰਥ ਵਿਆਕਰਣ ਅਨੁਸਾਰ ਕਰਾਏ। ਜੁਲਾਈ ੧੯੨੧ ਤੋਂ ਸਤੰਬਰ ੧੯੨੨ ਤਕ ਛੇ ਸਾਲ ਵਿਚ ਕੋਈ ਅਜਿਹਾ ਪਰਬੰਧ ਨਾ ਹੋ ਸਕਿਆ।

੧੯੨੨ ਵਿਚ ਮੈਂ ਫਿਰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਪਹਿਲੀ ਹੀ ਸੇਵਾ 'ਤੇ ਚਲਾ ਗਿਆ। ਫਰਵਰੀ ੧੯੨੩ ਵਿਚ ਸਤਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਇਥੇ ਇਕ ਨਿੱਕਾ ਜਿਹਾ ਸਤਿਸੰਗ ਬਣ ਗਿਆ, ਜਿਸ ਦੇ ਅਸੀਂ ਪਹਿਲਾਂ ਪਹਿਲਾਂ ਚਾਰ ਮੈਂਬਰ ਬਣੇ :

- (੧) ਸ੍ਰੀ ਮਾਨ ਬਾਬਾ ਤੇਜਾ ਸਿੰਘ ਜੀ ਬੇਦੀ ਰੀਟਾਇਰਡ ਏ.ਟੀ.ਐਸ।
- (੨) ਮਾ: ਡਾਕਿਕਰ ਸਿੰਘ ਹੈਂਡਮਾਸਟਰ ਉਪਦੇਸ਼ਕ ਕਾਲਜ ਘਰਜਾਖ।
- (੩) ਭਾ: ਹਿੰਮਤ ਸਿੰਘ ਜੀ ਗਿਆਨੀ ਅਧਿਆਪਕ ਉਪਦੇਸ਼ਕ ਕਾਲਜ।
- (੪) ਲੇਖਕ।

ਇਹ ਸਤਿਸੰਗ ਉਪਦੇਸ਼ਕ ਕਾਲਜ ਦੇ ਨਵੇਂ ਗੁਰਦੁਆਰੇ ਵਿਚ ਰੋਜ਼ ਲੈਂਡੇ ਵੇਲੇ ਜੁੜਦਾ ਰਿਹਾ। ਜਿਤਨੇ ਟੀਕੇ ਤੇ ਪ੍ਰਯਾਸ ਆਦਿਕ ਮਿਲ ਸਕਦੇ ਸਨ, ਉਹ ਸਭ ਸਾਡੇ ਪਾਸ ਸਨ। ਉਹਨਾਂ ਦੀ ਸਹਾਇਤਾ, ਭਾਈ ਹਿੰਮਤ ਸਿੰਘ ਜੀ ਦੇ ਸੰਪ੍ਰਦਾਈ ਅਰਥਾਂ ਦੀ ਮਦਦ ਅਤੇ ਬਾਬਾ ਜੀ ਦੀ ਉੱਚ ਦਰਜੇ ਦੀ ਸੁਅੱਛ ਬੁੱਧੀ ਦੇ ਨਾਲ ਨਾਲ ਪੀਤਮ ਸਤਿਗੁਰੂ ਜੀ ਦੀ ਧੁਰੋਂ ਬੁਖਸ਼ਸ਼ਨ ਨੇ ਅਜਥ ਰੰਗ ਬਣਾਇਆ। ਸਾਡਾ ਜਤਨ ਇਹ ਸੀ ਕਿ ਜਿਥੋਂ ਤਾਈਂ ਹੋ ਸਕੇ, ਜਿਤਨਾ ਕੁਲਗਾਂ-ਮਾੜਾਂ ਦਾ ਬੋਧ ਤਦੋਂ ਤਾਈਂ ਹੋ ਚੁਕਿਆ ਸੀ, ਉਹਨਾਂ ਦੇ ਅਨੁਸਾਰ, ਬਿਨਾ ਕਿਸੇ ਪਹਿਲੇ ਬਣੇ ਹੋਏ ਬਿਆਲ ਦੀ ਰੁਕਾਵਟ ਦੇ, ਅਰਥ ਸਮਝਣ ਦਾ ਉੱਦਮ ਕੀਤਾ ਜਾਏ।

ਅਜੇ ਬੜੇ ਹੀ ਮਹੀਨੇ ਕਾਰਜ ਅਰੰਭਿਆਂ ਹੋਏ ਸਨ ਕਿ ਸਤਿਗੁਰੂ ਜੀ ਦੀ ਆਪਣੀ ਹੀ ਪ੍ਰੇਰਨਾ ਨਾਲ ਸਹਿਜੇ ਸਹਿਜੇ ਇਸ ਸਤਿਸੰਗ ਵਿਚ ਹੇਠ-ਲਿਖੇ ਹੋਰ ਸੱਜਣ ਆ ਰਲੇ, ਜਿਸ ਕਰਕੇ ਸਾਡਾ ਦੇ ਸਾਲ ਦਾ ਸਮਾ ਬੜੇ ਅਨੰਦ ਨਾਲ ਬਤੀਤ ਹੋਇਆ :

- (੧) ਪ੍ਰੇ: ਨਰੈਣ ਸਿੰਘ ਜੀ ਐਮ.ਏ. ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲਾ।
- (੨) ਪ੍ਰੇ: ਸ਼ੇਰ ਸਿੰਘ ਜੀ ਐਮ.ਐਸ-ਸੀ।
- (੩) ਪ੍ਰੇ: ਸੰਦਰ ਸਿੰਘ ਜੀ ਐਮ.ਐਸ-ਸੀ।
- (੪) ਡਾ: ਰਣ ਸਿੰਘ ਜੀ ਸਪੁਤਰ ਬਾਬੂ ਤੇਜਾ ਸਿੰਘ ਜੀ ਭਸੰਝ।
- (੫) ਭਾਈ ਨੰਦ ਸਿੰਘ ਜੀ ਦੁਕਾਨਦਾਰ ਸ਼ਹਿਰ ਗੁਜਰਾਂਵਾਲਾ।

ਇਸ ਸਤਸੰਗ ਦੀ ਹੀ ਬਰਕਤ ਹੈ, ਜਿਸ ਵਿਚ ਰੱਖ ਕੇ ਪ੍ਰੀਤਮ ਸਤਿਗੁਰੂ ਜੀ ਨੇ ਮੈਨੂੰ ਅੱਜ ਇਹ ਮਹਾਨ ਅੰਖਾਂ ਕੰਮ ਅਰੰਭ ਕਰਨ ਦਾ ਹੋਸਲਾ ਬਖਸ਼ਿਆ ਹੈ। ਪਰ ਜਿਥੇ ਇਹ ਕੰਮ ਸ਼ੁਰੂ ਕਰਨ ਵੇਲੇ ਮੁਸ਼ਹੀ ਹੈ, ਉਥੇ ਹਿਰਦੇ ਵਿਚ ਇਕ ਡੂੰਘੀ ਖੋ ਵੀ ਪੈ ਰਹੀ ਹੈ। ਸਾਡੇ ਉਸ ਸਤਸੰਗ ਦੇ ਦੋ ਸੋਹਣੇ ਰਤਨ ਬਾਬਾ ਤੇਜਾ ਸਿੰਘ ਜੀ ਅਤੇ ਡਾਕਟਰ ਰਣ ਸਿੰਘ ਜੀ ਮਾਲਕ ਦੀ ਰਜਾ ਵਿਚ ਸਾਥੋਂ ਵਿਛੜ ਚੁਕੇ ਹਨ। ਦੋਵੇਂ ਪਿਆਰੇ ੧੯੩੧ ਦੇ ਅਪੈਲ ਤੇ ਮਈ ਵਿਚ ਸਰੀਰਕ ਚੌਲਾ ਛਡ ਗਏ। ਦੋਵੇਂ ਲਾਲ ਗੁਰਬਾਣੀ ਦੇ ਅੰਤ ਦਰਜੇ ਦੇ ਰਸੀਏ ਸਨ। ਪ੍ਰੀਤਮ ਸਤਿਗੁਰੂ ਉਹਨਾਂ ਦੇ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

ਇਹ ਕੰਮ ਮਥਰੇ ਮੈਂ ਅਜੇ ਕਿਤਨਾ ਚਿਰ ਹੋਰ ਨਾ ਸ਼ੁਰੂ ਕਰਦਾ, ਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੀ ਪ੍ਰਬੰਧਕ ਕਮੇਟੀ ਦੇ ਪਿਛਲੇ ਸਾਲ (੧੯੩੧) ਦੇ ਐਲਾਨ ਤੇ ੧੦੦੦) ਇਨਾਮ ਨੇ ਮੈਨੂੰ ਉਤਸ਼ਾਹ ਦਿੱਤਾ ਕਿ ਪੰਥ ਵਿਚ ਇਸ ਚੀਜ਼ ਦੀ ਲੋੜ ਅਨੁਭਵ ਹੋ ਰਹੀ ਹੈ, ਸੋ ਵਿਤ ਅਨੁਸਾਰ ਸੇਵਾ ਕਰਨਾ ਫਰਜ਼ ਹੈ।

ਪੁਰਾਤਨ ਪੰਜਾਬੀ ਦਾ ਵਿਆਕਰਣ ਲਿਖਣਾ ਇਕ ਨਵਾਂ ਕੰਮ ਹੈ। ਹੋ ਸਕਦਾ ਹੈ ਕਿ ਇਸ ਪੁਸਤਕ ਵਿਚ ਅਜੇ ਕਈ ਉਣਤਾਈਆਂ ਹੋਣ। ਉਵੇਂ ਭੀ ਇਹੋ ਜਿਹੇ ਕੰਮ ਨਿਰੇ ਇਕ ਦੋ ਮਨੁੱਖਾਂ ਦੇ ਉੱਦਮ ਨਾਲ ਪੂਰਨ ਤੌਰ 'ਤੇ ਸਿਰੇ ਨਹੀਂ ਚੜ੍ਹ ਜਾਇਆ ਕਰਦੇ।

ਸੋ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿਚ, ਆਪਣੀਆਂ ਉਕਾਈਆਂ ਸੰਬੰਧੀ ਖਿਆ ਦਾ ਜਾਚਕ ਹੁੰਦਿਆਂ ਹੋਇਆਂ, ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕੰਮਲ ਵਿਆਕਰਣ ਤਿਆਰ ਕਰਨਾ ਇਕ ਜ਼ਰੂਰੀ ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਡਲਾ ਮਾਰੀ ਜਾਣ, ਤਾਕਿ ਸਾਡੀ ਆਉਣ ਵਾਲੀ ਸੰਤਾਨ ਦੇ ਦਿਲਾਂ ਵਿਚ ਸਤਿਗੁਰੂ ਜੀ ਦੀ ਬਾਣੀ ਦਾ ਬੋਧ ਅਤੇ ਪਿਆਰ ਦਿਨੋਂ ਦਿਨ ਵਧਦਾ ਜਾ ਸਕੇ।

—ਦਾਸ਼

ਸਾਹਿਬ ਸਿੰਘ

ਮਾਲਸਾ ਕਾਲਜ, ਅੰਮ੍ਰਿਤਸਰ
੪ ਅਕਤੂਬਰ, ੧੯੩੨

ਭਾਰਤ ਪਹਿਲਾ

SIKHBOOKCLUB.COM

SIKHBOOKCLUB.COM

ਗੁਰਬਾਣੀ ਤੇ ਵਿਆਕਰਣ

ਸੰਸਾਰ ਵਿਚ ਜਿਤਨੇ ਜੀਵ ਹਨ, ਉਹਨਾਂ ਸਾਰਿਆਂ ਦੇ ਮਨ ਵਿਚ ਸਮੇਂ ਸਮੇਂ ਕੋਈ ਨਾ ਕੋਈ ਭਾਵ ਉਤਪਨਨ ਹੁੰਦੇ ਰਹਿੰਦੇ ਹਨ। ਉਹਨਾਂ ਭਾਵਾਂ ਨੂੰ ਉਹ ਜੀਵ ਕਿਸੇ ਨਾ ਕਿਸੇ ਪ੍ਰਕਾਰ ਦੇ ਸੰਕੇਤ ਜਾਂ ਨਾਦ ਦੁਆਰਾ ਪਰਗਟ ਕਰਦੇ ਰਹਿੰਦੇ ਹਨ। ਬਾਂਦਰ, ਕੁੱਤੇ, ਬੈਲ ਅਤੇ ਘੋੜੇ ਆਦਿਕਾਂ ਵਿਚ ਤਾਂ ਇਹ ਜਤਨ ਆਮ ਤੌਰ 'ਤੇ ਨਿੱਤ ਹੀ ਵੇਖਣ ਵਿਚ ਆਉਂਦਾ ਹੈ, ਪਰ ਵਿਦਵਾਨਾਂ ਨੇ ਸੂਖਮ ਦਿਸ਼ਟੀ ਨਾਲ ਤੱਕ ਕੇ ਇਹ ਲੱਭ ਲਿਆ ਹੈ ਕਿ ਕੀਝਿਆਂ ਅਤੇ ਮੱਖੀਆਂ ਵਿਚ ਭੀ ਇਹ ਉੱਦਮ ਮਿਲਦਾ ਹੈ।

ਮਨੁੱਖ ਇਹਨਾਂ ਪਸੂ ਆਦਿਕਾਂ ਨਾਲੋਂ ਬਹੁਤ ਉਚੇਰਾ ਹੈ। ਇਸ ਦੇ ਸਰੀਰ ਦੀ ਬਣਤਰ ਭੀ ਇਹਨਾਂ ਨਾਲੋਂ ਵਧੀਕ ਪੂਰਨ ਹੈ। ਪਰ ਜੇ ਥੋੜ੍ਹੇ ਚਿਰ ਲਈ ਮਨੁੱਖ ਦੀ ਇਸ ਉੱਚਤਾ ਨੂੰ ਵੱਖਰੇ ਰੱਖ ਦੇਈਏ, ਤਾਂ ਅਨੇਕਾਂ ਗੱਲਾਂ ਵਿਚ ਇਸ ਦਾ ਆਪਣੇ ਮਨ ਦੇ ਭਾਵ ਨੂੰ ਪਰਗਟ ਕਰਨ ਦਾ ਤਰੀਕਾ ਪਸੂ ਦੇ ਤਰੀਕੇ ਨਾਲ ਮਿਲਦਾ ਹੈ।

ਜਦੋਂ ਮਨੁੱਖ ਦੇ ਅੰਦਰ ਕੋਈ ਸਾਧਾਰਨ ਜਜ਼ਬਾ ਤੇਜ਼ ਹੋ ਜਾਂਦਾ ਹੈ, ਤਾਂ ਉਸ ਦੀਆਂ ਨਾਜ਼ਾਂ ਤੇ ਹਿਰਦੇ ਦੀ ਚਾਲ ਭੀ ਤੇਜ਼ ਹੋ ਜਾਂਦੀ ਹੈ। ਜੇ ਇਹ ਜਜ਼ਬਾ ਹੋਰ ਵਧੀਕ ਤੇਜ਼ ਹੋ ਜਾਏ, ਤਾਂ ਉਸ ਦੇ ਹੱਥ ਪੈਰ ਅਗਦਿਕ ਅੰਗ ਕੰਬਣ ਲੱਗ ਪੈਂਦੇ ਹਨ। ਜੇ ਇਹ ਤੇਜ਼ੀ ਹੋਰ ਭੀ ਵਧ ਜਾਏ, ਤਾਂ ਅੰਗਾਂ ਦਾ ਕੰਬਣਾ ਬੰਦ ਹੋ ਜਾਂਦਾ ਹੈ, ਅਤੇ ਕਦੇ ਕਦੇ ਹਿਰਦੇ ਦੀ ਚਾਲ ਭੀ ਬੰਦ ਹੋ ਜਾਂਦੀ ਹੈ।

ਜਿਵੇਂ ਜਜ਼ਬਿਆਂ ਦਾ ਪੜਾਵ ਹੋਰ ਅੰਗਾਂ ਉਤੇ ਪੈਂਦਾ ਹੈ, ਤਿਵੇਂ ਮੂੰਹ ਅਤੇ ਚਿਹਰੇ ਉਤੇ ਭੀ ਪੈਂਦਾ ਹੈ। ਜਦੋਂ ਮਨੁੱਖ ਕੋਈ ਮਿੱਠੀ ਖੱਟੀ ਜਾਂ ਕੰਢੀ ਚੀਜ਼ ਖਾਂਦਾ ਹੈ, ਤਾਂ ਆਮ ਤੌਰ 'ਤੇ ਉਸ ਦੇ ਚਿਹਰੇ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਜੋ ਚੀਜ਼ ਉਹ ਖਾ ਰਿਹਾ ਹੈ, ਉਸ ਦਾ ਸੁਆਦ ਕੀ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਦੇ ਮਨ ਵਿਚ ਸ਼ੋਕ, ਕ੍ਰੋਧ, ਦਇਆ, ਅਨੰਦ ਜਾਂ ਵੈਰਾਗ ਆਦਿਕ ਦਾ ਤਰੰਗ

ਉੱਠਦਾ ਹੈ, ਤਦੋਂ ਭੀ ਉਸ ਦੇ ਮੁੰਹ ਉੱਤੇ ਉਸ ਦੇ ਹਿਰਦੇ ਦਾ ਭਾਵ ਚਲਕਣ ਲੱਗ ਪੈਂਦਾ ਹੈ।

ਇਸ ਵਿਚਾਰ ਦਾ ਭਾਵ ਇਹ ਹੈ ਕਿ ਪਹਿਲਾਂ ਮਨੁੱਖ ਦੇ ਮਨ ਵਿਚ ਕਿਸੇ ‘ਭਾਵ’ ਦੀ ਉਤਪੱਤੀ ਹੁੰਦੀ ਹੈ, ਫਿਰ ਅੰਗਾਂ ਦੇ ਫਰਕਣ ਜਾਂ ਮੁੰਹ ਦੀ ਚੇਸ਼ਟਾ ਦੀ ਗਾਹੀ ਉਸ ਅੰਦਰਲੇ ‘ਭਾਵ’ ਦਾ ਬਾਹਰਲਾ ਰੂਪ ਪਰਗਟ ਹੁੰਦਾ ਹੈ, ਇਸ ਫਰਕਣ ਜਾਂ ਚੇਸ਼ਟਾ ਦੇ ਨਾਲ ਹੀ ਮੁੰਹ ਵਿਚੋਂ ਕਿਸੇ ਤਰ੍ਹਾਂ ਦਾ ‘ਨਾਦ’ (ਅਵਾਜ਼) ਭੀ ਨਿਕਲ ਪੈਂਦਾ ਹੈ। ਸੋ ਪਹਿਲਾਂ ‘ਭਾਵ’, ਅੰਗ-ਫਰਕਣ ਜਾਂ ਚੇਸ਼ਟਾ; ਉਸ ਤੋਂ ਪਿਛੋਂ ‘ਨਾਦ’, ਅਥੀਰ ਵਿਚ ਦੂਜੇ ਮਨੁੱਖਾਂ ਪਾਸੋਂ ਸਿੱਖ ਸਿੱਖ ਕੇ ‘ਬੋਲੀ’ ਪਰਗਟ ਹੁੰਦੀ ਹੈ।

ਬੁਗੋਲਿਕ ਹਾਲਤ ਅਤੇ ਜਲ-ਵਾਯੂ ਦੇ ਅਨੁਸਾਰ ਹਰੇਕ ਦੇਸ ਦੀ ਆਪੋ ਆਪਣੀ ਬੋਲੀ ਹੈ, ਪਰ ਹਰੇਕ ‘ਬੋਲੀ’ ਸਮੇਂ ਅਨੁਸਾਰ ਸਦਾ ਬਦਲਦੀ ਆਈ ਹੈ। ਜੇ ਅੱਜ ਤੋਂ ਵੀਹ ਸਦੀਆਂ ਪਹਿਲਾਂ ਕਿਸੇ ਪਦਾਰਥ ਦਾ ਕੋਈ ਨਾਂ ਕਿਸੇ ਦੇਸ ਵਿਚ ਪ੍ਰਚਲਤ ਸੀ, ਤਾਂ ਅੱਜ ਉਹ ਨਾਂ ਜਾਂ ਤਾਂ ਉੱਕਾ ਹੀ ਵਰਤੋਂ ਵਿਚ ਨਹੀਂ ਰਿਹਾ, ਜਾਂ ਉਸ ਸ਼ਬਦ ਦਾ ਰੂਪ ਬਦਲ ਗਿਆ ਹੈ। ਇਸੇ ਤਰ੍ਹਾਂ ਇਹਨਾਂ ਸ਼ਬਦਾਂ ਨੂੰ ਆਪੋ ਵਿਚ ਰਲਾ ਕੇ ਵਾਕ ਦੀ ਸ਼ਕਲ ਵਿਚ ਲਿਆ ਕੇ, ਬੋਲਣ ਤੇ ਲਿਖਣ ਦਾ ਤਰੀਕਾ ਭੀ ਸਦਾ ਬਦਲਦਾ ਆਇਆ ਹੈ।

ਸਾਡੇ ਦੇਸ਼ ਵਿਚ ਕਈ ਸਦੀਆਂ ਪਹਿਲਾਂ ਇਕ ਸਮਾ ਸੀ, ਜਦੋਂ ਪ੍ਰਚਲਤ ਬੋਲੀ ਅਨੁਸਾਰ ਰਿਸ਼ੀਆਂ ਨੇ ਵੇਦ ਮੰਤ੍ਰ ਉਚਾਰੇ। ਉਸ ਬੋਲੀ ਨੂੰ ਅਸੀਂ ਪੁਰਾਣੀ ਸੰਸਕ੍ਰਿਤ ਆਖਦੇ ਹਾਂ। ਉਹ ਪੁਰਾਣੀ ਸੰਸਕ੍ਰਿਤ ਬਦਲਦੀ ਗਈ ਤੇ ਸਿੰਮਿਤੀਆਂ ਤੇ ਪੁਰਾਣ ਆਦਿਕ ਪੁਸਤਕਾਂ ਜਾਂ ਉਹਨਾਂ ਤੋਂ ਹੋਰ ਪਿਛਲੇਰੇ ਸਮੇਂ ਦੀਆਂ ਨਵੀਨ ਸੰਸਕ੍ਰਿਤ ਪੁਸਤਕਾਂ ਦੀ ਬੋਲੀ ਹੋਰ ਹੋ ਗਈ। ਇਸ ਨਵੀਨ ਸੰਸਕ੍ਰਿਤ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਮਨੁੱਖ ਜੋ ‘ਰਿਗਵੇਦ’ ਦਾ ਪਾਠ ਕਰਨ ਲੱਗੇ, ਤਾਂ ਉਸ ਨੂੰ ਵੇਖ ਕੇ ਹੈਰਾਨੀ ਆਉਂਦੀ ਹੈ ਕਿ ਰਿਗਵੇਦ ਦੀ ਬੋਲੀ ਉਸ ਦੀ ਸਮਝ ਤੋਂ ਪਰੇ ਹੈ।

ਵੇਦਾਂ ਵਿਚ ‘ਗਾਥਾ’ ਨਾਂ ਦੇ ਜੋ ਛੰਦ ਮਿਲਦੇ ਹਨ, ਉਹਨਾਂ ਦੀ ਬੋਲੀ ਪੁਰਾਣੀ ਸੰਸਕ੍ਰਿਤ ਨਾਲੋਂ ਵੱਖਰੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਵੇਦਾਂ ਦੇ ਸਮੇਂ ਭੀ ਬੋਲਣ ਦੀ ਇਕ ਵੱਖਰੀ ‘ਭਾਸ਼ਾ’ ਸੀ। ਵਿਦਵਾਨਾਂ ਨੇ ਵੇਦਿਕ ਸਮੇਂ ਦੀ ਇਸ ਬੋਲੀ ਦਾ ਨਾਂ ‘ਪਹਿਲੀ ਪ੍ਰਕਿਤ’ ਰੱਖਿਆ ਹੈ। ਅਜੋਕ ਦੇ ਲੇਖ ਆਦਿਕਾਂ

ਵਿਚ ਜੋ ਬੋਲੀ ਮਿਲਦੀ ਹੈ, ਉਸ ਨੂੰ 'ਦੂਜੀ ਪ੍ਰਾਕ੍ਰਿਤ' ਜਾਂ 'ਪਾਲੀ' ਆਖਦੇ ਹਨ। 'ਪਹਿਲੀ ਪ੍ਰਾਕ੍ਰਿਤ' ਦੇ ਪਰਚਾਰ ਤੋਂ ਕਈ ਸੌ ਸਾਲ ਪਿਛੋਂ 'ਦੂਜੀ ਪ੍ਰਾਕ੍ਰਿਤ' ਦਾ ਜਨਮ ਹੋਇਆ। ਵੇਦਿਕ ਸਮੇਂ ਦੇ ਵਿਦਵਾਨਾਂ ਨੇ 'ਵੇਦਿਕ ਡਾਸ਼ਾ' ਨੂੰ ਆਮ ਬੋਲਚਾਲ ਦੀ ਬੋਲੀ ਤੋਂ ਬਚਾ ਕੇ ਰੱਖਣ ਲਈ ਇਸ ਦੇ ਵਿਆਕਰਣ ਰਚੇ ਅਤੇ ਆਪਣੀ ਇਸ ਸਾਂਭ ਕੇ ਰੱਖੀ ਹੋਈ ਬੋਲੀ ਦਾ ਨਾਂ 'ਸੰਸਕ੍ਰਿਤ' ਰੱਖ ਲਿਆ। ਸੋ, ਇਹ 'ਸੰਸਕ੍ਰਿਤ' ਭੀ 'ਪਹਿਲੀ ਪ੍ਰਾਕ੍ਰਿਤ' ਦੀ ਕਿਸੇ ਸ਼ਾਖ ਤੋਂ ਸੁੱਧ ਹੋ ਕੇ ਬਣੀ ਸੀ।

'ਦੂਜੀ ਪ੍ਰਾਕ੍ਰਿਤ' ਵਿਚ 'ਪਹਿਲੀ ਪ੍ਰਾਕ੍ਰਿਤ' ਦੇ ਉਹ ਵਿਆਸਨ (Consonants) ਘਟ ਗਏ, ਜੋ ਕੰਨਾਂ ਨੂੰ ਖਰੂਵੇ ਲੱਗਦੇ ਸਨ, ਅਤੇ ਉਹਨਾਂ ਦੇ ਥਾਂ 'ਸੂਰ' (Vowels) ਵਰਤੇ ਜਾਣ ਨਾਲ ਬੋਲੀ ਅੱਗੇ ਨਾਲੋਂ ਮਿੱਠੀ ਤੇ ਸੌਖੀ ਹੋ ਗਈ। ਇਸ 'ਦੂਜੀ ਪ੍ਰਾਕ੍ਰਿਤ' ਜਾਂ 'ਪਾਲੀ' ਦੀਆਂ ਸਣੇ ਸਣੇ ਕਈ ਸ਼ਾਬਿਆਂ ਬਣ ਗਈਆਂ, ਜਿਨ੍ਹਾਂ ਵਿਚੋਂ 'ਮਾਗਾਪੀ', 'ਸ਼ਉਰਸੇਨੀ' ਅਤੇ 'ਮਹਾਰਾਸ਼ਟਰੀ' ਮੁੱਖ ਹਨ। 'ਮਾਗਾਪੀ' ਦਾ ਪਰਚਾਰ ਮਗਾਪ ਜਾਂ ਬਿਹਾਰ ਵਿਚ ਸੀ; 'ਸ਼ਉਰਸੇਨੀ' ਦਾ 'ਸੰਯੁਕਤ ਪ੍ਰਾਂਤ' (U.P.) ਵਿਚ, ਅਤੇ 'ਮਹਾਰਾਸ਼ਟਰੀ' ਦਾ ਮਹਾਰਾਸ਼ਟਰ ਪ੍ਰਾਂਤ ਵਿਚ। ਜਿਸ ਇਲਾਕੇ ਵਿਚ ਮਾਗਾਪੀ ਅਤੇ ਸ਼ਉਰਸੇਨੀ ਦਾ ਮੇਲ ਜੋਲ ਹੁੰਦਾ ਸੀ, ਉਥੇ ਦੋਹਾਂ ਦੇ ਮੇਲ ਤੋਂ ਇਕ ਨਵੀਂ ਜਿਹੀ ਬੋਲੀ ਪੈਦਾ ਹੋ ਗਈ, ਜਿਸ ਦਾ ਨਾਂ 'ਅਰਧ ਮਾਗਾਪੀ' ਪੈ ਗਿਆ।

ਸਹਿਜੇ ਸਹਿਜੇ ਇਹਨਾਂ ਪ੍ਰਾਕ੍ਰਿਤਾਂ ਨੇ ਭੀ ਸੰਸਕ੍ਰਿਤ ਵਾਂਗ ਸਾਹਿੱਤਕ ਰੂਪ ਧਾਰ ਲਿਆ ਅਤੇ ਬੋਲ-ਚਾਲ ਦੀ 'ਭਾਸ਼ਾ' ਇਹਨਾਂ ਤੋਂ ਵੱਖਰੀ ਹੋ ਗਈ। ਇਸ ਬੋਲ-ਚਾਲ ਦੀ ਭਾਸ਼ਾ ਦਾ ਨਾਂ 'ਅਪਬ੍ਰੰਸ਼' ਪੈ ਗਿਆ। ਵਿਦਵਾਨਾਂ ਦਾ ਖਿਆਲ ਹੈ ਕਿ ਵੱਖੇ ਵੱਖਰੇ ਸੂਬਿਆਂ ਵਿਚ ਵੱਖੇ ਵੱਖਰੀ 'ਅਪਬ੍ਰੰਸ਼' ਬੋਲੀ ਜਾਂਦੀ ਸੀ।

ਜਦੋਂ ਇਹਨਾਂ 'ਅਪਬ੍ਰੰਸ਼' ਵਿਚ ਭੀ ਕਾਵਿ ਦੀ ਰਚਨਾ ਹੋਣ ਲੱਗ ਪਈ, ਤਾਂ ਹੁਣ ਦੀਆਂ ਬੋਲੀਆਂ ਦਾ ਜਨਮ ਅੰਭ ਹੋਇਆ। ਅਪਬ੍ਰੰਸ਼ਾਂ ਦੇ ਪਰਚਾਰ ਦਾ ਠੀਕ ਠੀਕ ਸਮਾ ਅਜੇ ਤਾਈਂ ਨਹੀਂ ਲੱਭਾ; ਪਰ ਜੋ ਪ੍ਰਮਾਣ ਮਿਲਦੇ ਹਨ, ਉਹਨਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਈਸਵੀ ਯਾਤ੍ਰਵੀਂ ਸਦੀ ਤਾਈਂ ਅਪਬ੍ਰੰਸ਼ ਭਾਸ਼ਾ ਵਿਚ ਕਵਿਤਾ ਹੁੰਦੀ ਰਹੀ। ਪ੍ਰਾਕ੍ਰਿਤ ਬੋਲੀ ਦੇ ਅਖੀਰਲੇ ਵਿਆਕਰਣ-ਕਰਤਾ 'ਹੇਮਚੰਦ' ਨੇ, ਜੋ ਯਾਤ੍ਰਵੀਂ ਸਦੀ ਵਿਚ ਹੋਇਆ ਸੀ, ਆਪਣੇ ਵਿਆਕਰਣ ਵਿਚ ਅਪਬ੍ਰੰਸ਼ਾਂ ਦੇ ਨਮੂਨੇ ਦਿਤੇ ਹਨ।

ਬੋਲੀ ਇਸ ਤਰ੍ਹਾਂ ਬਦਲਦੀ ਚਲੀ ਆ ਰਹੀ ਹੈ। ਪਰ ਸਮੇਂ ਦੇ ਸਿਆਲੇ

ਮਨੁੱਖਾਂ ਨੇ ਆਪਣੇ ਆਪਣੇ ਵੇਲੇ ਦੀਆਂ ਲਿਖੀਆਂ ਪੁਸਤਕਾਂ ਨੂੰ ਠੀਕ ਤਰ੍ਹਾਂ ਸਮਝੇ ਜਾਣ ਲਈ ਢੰਗ ਲੱਭ ਲਏ। ਜਿਵੇਂ ਕਾਦਰ ਦੀ ਕੁਦਰਤ ਵਿਚ ਕਿਤੇ ਭੀ ਕੋਈ ਕੰਮ ਬੇ-ਨਿਯਮਾ ਨਹੀਂ ਹੋ ਰਿਹਾ, ਜਿਵੇਂ ਕਰਤਾਰ ਨੇ ਜੋ ਜਗਤ-ਰਚਨਾ ਕੀਤੀ ਹੈ, ਖਾਸ ਨਿਯਮਾਂ ਅਨੁਸਾਰ ਹੈ, ਤਿਵੇਂ ਸਮੇਂ ਸਮੇਂ ਜੋ ਜੋ ‘ਬੋਲੀ’ ਬੋਲੀ ਜਾਂਦੀ ਰਹੀ ਹੈ, ਉਹ ਭੀ ਨਿਯਮਾਂ ਵਿਚ ਹੋ ਰਹੀ ਹੈ। ਸਿਆਣਿਆਂ ਨੇ ਉਹ ਨਿਯਮ ਲੱਭ ਲਏ, ਉਹਨਾਂ ਨੂੰ ਵਿਉਂਤ ਨਾਲ ਤਰਤੀਬ ਦੇ ਕੇ ਉਹਨਾਂ ਨਿਯਮਾਂ ਦੇ ਸੰਗ੍ਰਹਿ ਦਾ ਨਾਂ ‘ਵਿਆਕਰਣ’ ਰੱਖ ਦਿੱਤਾ। ਭਾਵੇਂ ਐਸ ਵੇਲੇ ਵੇਦਾਂ ਦੀ ਸੰਸਕ੍ਰਿਤ ਕਿਤੇ ਬੋਲੀ ਨਹੀਂ ਜਾਂਦੀ, ਪਰ ‘ਵਿਆਕਰਣ’ ਦੀ ਬਰਕਤ ਨਾਲ ਐਸ ਵੇਲੇ ਦੇ ਸੰਸਕ੍ਰਿਤ ਜਾਣਨ ਵਾਲੇ ਵਿਦਵਾਨ ਉਹਨਾਂ ਨੂੰ ਠੀਕ ਤਰ੍ਹਾਂ ਸਮਝ ਲੈਂਦੇ ਹਨ। ਹਰੇਕ ਦੇਸ ਦੀ ਹਰੇਕ ਬੋਲੀ ਦਾ ਇਹੀ ਹਾਲ ਸਮਝੋ।

ਹਿੰਦੂ ਸੱਜਣ ਵੇਦਾਂ ਨੂੰ ‘ਆਕਾਸ਼ ਬਾਣੀ’ ਮੰਨਦੇ ਚਲੇ ਆ ਰਹੇ ਹਨ, ਪਰ ਕਦੇ ਕਿਸੇ ਵਿਦਵਾਨ ਨੇ ਇਹ ਇਤਰਾਜ਼ ਨਹੀਂ ਕੀਤਾ ਕਿ ਇਸ ‘ਆਕਾਸ਼ ਬਾਣੀ’ ਦਾ ‘ਵਿਆਕਰਣ’ ਨਹੀਂ ਹੋ ਸਕਦਾ ਜਾਂ ਨਹੀਂ ਹੋਣਾ ਚਾਹੀਦਾ। ਸਰੋਂ, ਇਸ ‘ਆਕਾਸ਼ ਬਾਣੀ’ ਨੂੰ ਸਦਾ ਠੀਕ ਤਰ੍ਹਾਂ ਸਮਝਣ ਲਈ ਜਿਥੇ ਵੱਡੇ ਵੱਡੇ ਮਹਾਂ ਰਿਸ਼ੀ ਵੇਦਾਂ ਦੇ ਅਰਥ ਲਿਖਦੇ ਰਹੇ, ਉਥੇ ਉਹਨਾਂ ਨੇ ਵੇਦਾਂ ਦੀ ਸੰਸਕ੍ਰਿਤ ਦਾ ਵਿਆਕਰਣ ਭੀ ਬਣਾ ਦਿੱਤਾ।

ਜੇ ਪੁਰਾਤਨ ਰਿਸ਼ੀ ਇਹ ਖਿਆਲ ਕਰਦੇ ਕਿ ਵੇਦਾਂ ਦਾ ਵਿਆਕਰਣ ਲਿਖਣਾ ‘ਆਕਾਸ਼ ਬਾਣੀ’ ਦੀ ਨਿਰਾਦਰੀ ਹੈ, ਤਾਂ ਅੱਜ ਉਹਨਾਂ ਵੇਦਾਂ ਨੂੰ ਸਾਮਝਣਾ ਅਸੰਭਵ ਹੁੰਦਾ। ਬੋਲੀ ਸਦਾ ਬਦਲਦੀ ਆਈ ਹੈ। ਅੱਜ ਦੀ ਪੰਜਾਬੀ ਉਹ ਨਹੀਂ, ਜੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਪੰਜਾਬੀ ਬੋਲੀ ਵਿਚ ਉੱਚਾਰਨ ਕੀਤੀ ਗਈ ਹੈ, ਜੇ ਉਸ ਵੇਲੇ ਪ੍ਰਚਲਤ ਸੀ। ਤਦੋਂ ਦਾ ‘ਕੋਸ਼’ ਅੱਜ ਦੇ ਕੋਸ਼ ਤੋਂ ਕੁਝ ਵੱਖਰਾ ਸੀ, ਤਦੋਂ ਦਾ ‘ਵਿਆਕਰਣ’ ਭੀ ਅੱਜ ਦੇ ਵਿਆਕਰਣ ਨਾਲੋਂ ਵਿਲੱਖਣ ਸੀ।

ਗੁਰਬਾਣੀ ਦਾ ਵਿਆਕਰਣ ਲਿਖਣ ਦਾ ਉੱਦਮ ਕਰਨ ਵਾਲਿਆਂ ਵਿਰੁੱਧ ਇਤਰਾਜ਼ ਕੀਤਾ ਜਾਂਦਾ ਹੈ ਤੇ ਆਖਿਆ ਜਾਂਦਾ ਹੈ ਕਿ ਗੁਰਬਾਣੀ ਅਗਾਧ ਹੈ, ਇਸ ਦੀ ਬਾਹ ਕੋਈ ਨਹੀਂ ਪਾ ਸਕਦਾ। ਇਸ ਦਾ ਵਿਆਕਰਣ ਲਿਖਣਾ ਇਉਂ ਹੈ ਜਿਵੇਂ ਸਮੁੰਦਰ ਨੂੰ ਕੁਜੇ ਵਿਚ ਪਾਣ ਦਾ ਜਤਨ ਕਰਨਾ। ਇਹ ਇਤਰਾਜ਼ ਕਰਨ ਵਾਲੇ ਸੱਜਣਾਂ ਜੋਗ ਇਹ ਸੂਚਨਾ ਕਰ ਦੇਣੀ ਕਾਢੀ ਹੈ ਕਿ ‘ਬਾਣੀ’ ਦੇ ਦੋ ਰੂਪ ਹਨ—‘ਵਰਣਾਤਮਕ ਜਾਂ ਉੱਚਾਰਨਾਤਮਕ’ ਰੂਪ ਅਤੇ ‘ਭਾਵਾਤਮਕ’

ਰੂਪ। ਇਤਿਹਾਸ ਵਿਚ ਕਈ ਥਾਈਂ ਲਿਖਿਆ ਮਿਲਦਾ ਹੈ ਕਿ ਜਦ ਕਦੇ ਗੁਰੂ ਨਾਨਕ ਦੇਵ ਜੀ ਕਿਸੇ ਪਿਆਰ ਆਦਿਕ ਦੇ ਵਲਵਲੇ ਵਿਚ ਜੁੜਦੇ ਸਨ ਤਾਂ ਭਾਈ ਮਰਦਾਨੇ ਨੂੰ ਕਹਿੰਦੇ ਸਨ : “ਮਰਦਾਨਿਆ, ਵਜਾ ਰਬਾਬ, ਬਾਣੀ ਆਈ ਏ।” ਫਿਰ ਉਹ ਬਾਣੀ ਕਦੇ ਛਾਰਸੀ ਅੱਖਰਾਂ ਦੀ ਪੋਸ਼ਾਕ ਵਿਚ, ਕਦੇ ਸਹਸ਼ਕਿਤੀ ਅੱਖਰਾਂ ਦੇ ਵੇਸ ਵਿਚ ਅਤੇ ਕਦੇ ਠੇਠ ਪੰਜਾਬੀ ਦੇ ਬਾਣੇ ਵਿਚ ਪਰਗਟ ਹੁੰਦੀ ਸੀ। ਬਾਹਰਲਾ ਰੂਪ ਭਾਵੇਂ ਕੋਈ ਹੁੰਦਾ ਸੀ, ਪੁਰ ਅੰਦਰ ਜਜ਼ਬਾ ਇਕੋ ਹੀ ਸੀ, ਪੁਰ ਅੰਦਰਲੀ ਬਾਣੀ ਇਕੋ ਹੀ ਹੁੰਦੀ ਸੀ, ਉਸੇ ਪੁਰ ਅੰਦਰਲੀ, ਉਸੇ ‘ਗੁਪਤੀ ਬਾਣੀ’, ਕੇਵਲ ਉਸੇ ਰੱਬੀ ਵਲਵਲੇ ਬਾਬਤ ਹੀ ਸਾਹਿਬ ਲਿਖਦੇ ਹਨ :

ਬਾਣੀ ਬਿਰਲਾਉ ਬੀਰਾਰਸੀ ਜੇ ਕੌ ਗੁਰਮੁਖਿ ਹੋਇ ॥

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥

(ਰਾਮਕਲੀ ਅ: ੧ ਦਖਣੀ, ਓਅੰਕਾਰੁ, ਪੰਨਾ ੯੩੫)

ਇਸ ‘ਗੁਪਤੀ ਬਾਣੀ’ ਨੂੰ ਉਹੀ ਵਿਚਾਰ ਸਕਦਾ ਹੈ, ਉਹੀ ਅਨੁਭਵ ਕਰ ਸਕਦਾ ਹੈ ਜੋ ਗੁਰੂ ਮਹਾ ਪੁਰਖ ਵਿਚ ਲੀਨ ਹੈ, ਨਹੀਂ ਤਾਂ ਜਿਸ ਦੇ ਅੰਦਰ ਇਹ ਵਲਵਲਾ ਨਹੀਂ ਉੱਠਿਆ, ਇਹ ਲਹਿਰ ਨਹੀਂ ਚੱਲੀ, ਉਹ ਇਸ ਵਲਵਲੇ ਤੇ ਤਰੰਗ ਦੀ ਸਾਰ ਕੀ ਜਾਣ ਸਕਦਾ ਹੈ ?

ਸੇ ਕਤ ਜਾਣੈ ਪੌਰ ਪਰਾਣੀ ॥

ਜਾ ਕੈ ਅੰਤਰਿ ਦਰਦ੍ਹ ਨ ਪਾਣੀ ॥

(ਸੁਹੀ ਗੁਵਿਦਾਸ ਜੀ, ਪੰਨਾ ੨੯੩)

ਪਰ ਇਹ ਛੂੰਘਾਈ ਤੇ ਅਗਾਪਤਾ ਕੇਵਲ ‘ਭਾਵਾਤਮਕ’ ਬਾਣੀ ਵਾਸਤੇ ਹੈ, ਕੇਵਲ ਅੰਦਰਲੇ ਉੱਚੇ ਜਜ਼ਬੇ ਵਾਸਤੇ ਹੈ। ਵਿਆਕਰਣ ਦਾ ਸੰਬੰਧ ‘ਵਰਣਾਤਮਕ ਰੂਪ’ ਨਾਲ ਹੈ, ‘ਬੋਲੀ’ ਨਾਲ ਹੈ।

ਬਾਣੀ ਦੇ ‘ਵਰਣਾਤਮਕ ਰੂਪ’ ਤੋਂ ਨਾਵਾਕਿਛ ਕਈ ਸੱਜਣ ਇਹ ਭੀ ਆਖਦੇ ਸੁਣੀਦੇ ਹਨ ਕਿ ਗੁਰਬਾਣੀ ਦੀਆਂ ਲਗਾਂ-ਮਾੜਾਂ ਇਕ ਵਾਪੂ ਤੇ ਵਿਅਰਥ ਮਿਹਨਤ ਹੈ, ਇਹ ਬੰਧਨ ਹਟਾ ਦੇਣੇ ਚਾਹੀਦੇ ਹਨ।

ਉਪਰਲੇ ਦੋਹਾਂ ਕਿਸਮਾਂ ਦੇ ਇਤਿਰਾਜ਼, ਵਾਲਿਆਂ ਦੀ ਤਸੱਲੀ ਵਾਸਤੇ ਹੇਠਾਂ ਨਮੂਨੇ ਮਾੜ੍ਹ ਕੁਝ ਪ੍ਰਮਾਣ ਦਿਤੇ ਜਾਂਦੇ ਹਨ, ਜਿਨ੍ਹਾਂ ਤੋਂ ਇਹ ਸਾਡੇ ਸਿੱਧ ਹੋ ਜਾਂਦਾ ਹੈ ਕਿ ਇਹਨਾਂ ਲਗਾਂ-ਮਾੜਾਂ ਦਾ ਸੰਬੰਧ ਕਿਸੇ ‘ਵਿਆਕਰਣ’ ਨਾਲ ਹੈ :

- (੧) ਜਨ 'ਨਾਨਕਿ' ਅਭੂਟ ਧਨੁ ਪਾਇਆ
ਹਰਿਨਾਮਾ ਹਰਿ ਧਨੁ ਮਾਲੁ ॥੨॥੫॥
ਜਨ 'ਨਾਨਕ' ਕੇ ਪ੍ਰਭ ਆਇ ਮਿਲੁ
ਹਮ ਰਾਵਹ ਹਰਿ ਗੁਣ ਢੰਡ ॥੧॥੬॥
(ਮ: ੪, ਕਾਨੜੇ ਕੀ ਵਾਰ, ਪੰਨਾ ੧੩੧੫)
- (੨) 'ਘਰ' ਮਹਿ 'ਘਰੁ' ਦਿਖਾਇ ਦੇਇ
ਸੈ ਸਤਿਗੁਰੁ ਪੁਰਖੁ ਸੁਸਾਣੁ ॥੧॥੨॥ (ਪੰਨਾ ੧੨੯੦)
- (੩) ਦੇਸ ਦਿਸੰਭਰ ਭਵਿ ਥਕੇ ਤ੍ਰਿਪੁ ਅੰਦਰਿ 'ਆਪੁ' ਲੁਕਾਇਆ ॥
ਗੁਰ ਕਾ ਸਬਦੁ ਰਠੰਨੁ ਹੈ ਕਰਿ ਚਾਨਣੁ 'ਆਪੁ' ਦਿਖਾਇਆ ॥੨੫॥ (ਪੰਨਾ ੧੨੯੦)
- (੪) ਅੰਧੀ ਕੰਮੀ ਅੰਧੁ 'ਮਨੁ' 'ਮਨਿ' ਅੰਧੈ ਤਨੁ ਅੰਧੁ ॥ (ਪੰਨਾ ੧੨੯੧)
- (੫) ਦੂਜੈ ਸਭੁ ਕੌ ਲਗਿ ਵਿਗੁਡਾ ਬਿਨੁ 'ਸਤਿਗੁਰੁ' ਬੁਝ ਨ ਪਾਈ ॥
'ਸਤਿਗੁਰੁ' ਸੇਖੇ ਸੈ ਸੁਖੁ ਪਾਏ ਜਿਸ ਨੈ ਕਿਰਪਾ ਕਰੇ ਰਜਾਈ ॥੨੦॥ (ਪੰਨਾ ੧੨੯੧)
- (੬) 'ਮਨੁ' ਤਨੁ ਸਰਾ ਸਚੁ 'ਮਨਿ' ਸਚੇ ਸਚੀ ਸੋਇ ॥੧॥੧੮॥ (ਪੰਨਾ ੧੨੯੫)
- (੭) ਨਦਰਿ ਕਰੇ ਜੇ ਆਪਣੀ ਤਾਂ 'ਸਤਿਗੁਰੁ' ਮਿਲੇ ਸੁਭਾਇ ॥
ਨਾਨਕ 'ਸਤਿਗੁਰੁ' ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥੧੫॥ (ਪੰਨਾ ੧੨੯੮)
- (੮) ਇਹੁ 'ਜਲੁ' ਮੇਰਾ ਜੀਉ ਹੈ 'ਜਲ' ਬਿਨੁ ਰਹਣੁ ਨ ਜਾਇ ॥੨॥੧੨॥ (ਪੰਨਾ ੧੨੯੯)
- (੯) ਨਾਨਕ ਇਹੁ ਜਗੜੁ ਸਭੁ 'ਜਲੁ' ਹੈ 'ਜਲ' ਹੀ ਤੇ ਸਭੁ ਕੋਇ ॥੨॥੧੧॥ (ਮਲਾਰ ਕੀ ਵਾਰ, ਪੰਨਾ ੧੨੯੯)
- (੧੦) 'ਜਗ' ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੁ ॥.....
ਕਹਿ ਕਥੀਰ 'ਜਗ' ਜੀਵਨੁ ਐਸਾ ਸੁਤੀਅ ਨਾਹੀ ਕੋਇ ॥੩॥੫॥ (ਆਸਾ ਕਥੀਰ ਜੀ, ਪੰਨਾ ੪੮੨)
- (੧੧) ਜਿਉ 'ਜਲੁ' 'ਜਲ' ਮਹਿ ਪੈਸਿ ਨ ਨਿਕਸੈ ਤਿਉ ਬੁਰਿ ਮਿਲਉ ਚੁਲਾਹੇ ॥
(ਧਨਾਸਰੀ ਕਥੀਰ ਜੀ, ਪੰਨਾ ੯੯੨)

ਇਹਨਾਂ ਉੱਪਰ-ਦਿੱਤੇ ਪ੍ਰਮਾਣਾਂ ਵਿਚ ਇਕੋ ਹੀ ਲਫਜ਼ ਦੇ ਵੱਖਰੇ ਵੱਖਰੇ ਰੂਪ ਸਾਡ ਪਰਗਟ ਕਰਦੇ ਹਨ ਕਿ ਇਸ ਤਬਦੀਲੀ ਦਾ ਕਾਰਨ ਕੋਈ 'ਵਿਆਕਰਣ' ਹੈ।

ਵੇਖੋ :

ਨਾਨਕਿ	ਘਰ	ਆਪੁ	ਮਨੁ
ਨਾਨਕ	ਘਰੁ	ਆਪਿ	ਮਨਿ
ਸਤਿਗੁਰ	ਜਲੁ	ਜਾਗਿ	
ਸਤਿਗੁਰੁ	ਜਲ	ਜਗਾ	

ਜੇ ਸੱਜਣ ਰਤਾ ਗਹੁ ਨਾਲ ਗੁਰਬਾਣੀ ਦੇ ਲਫਜ਼ਾਂ ਦੀ ਬਨਾਵਟ ਨੂੰ ਵੇਖਣਗੇ, ਉਹਨਾਂ ਨੂੰ ਹਜ਼ਾਰਾਂ ਹੋਰ ਅਜਿਹੇ ਪ੍ਰਮਾਣ ਮਿਲਣਗੇ।

ਕਈ ਸੱਜਣ ਗੁਰਬਾਣੀ ਦੇ ਵਿਆਕਰਣ ਤੋਂ ਇਨਕਾਰ ਕਰਦੇ ਹੋਏ ਆਪਣੇ ਝਿਆਲ ਦੀ ਪੁਸ਼ਟੀ ਵਾਸਤੇ ਸ਼ਬਦ 'ਮਤਿ', 'ਮਤ' ਅਤੇ 'ਮਤੁ' ਪੇਸ਼ ਕਰ ਕੇ ਆਖਦੇ ਹਨ ਕਿ ਇਹਨਾਂ ਦਾ ਅਰਥ ਇਕੋ ਹੀ ਹੈ। ਪਰ ਰੂਪ ਵੱਖੋ-ਵੱਖਰੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਬਾਣੀ ਦਾ 'ਵਿਆਕਰਣ' ਕੋਈ ਨਹੀਂ ਹੈ। ਕੁਝ ਹੋਰ ਸੱਜਣ ਇਹ ਇਤਰਾਜ਼ ਕਰਦੇ ਹਨ ਕਿ ਵਿਆਕਰਣ ਦੇ ਹੁਣ ਤਾਈਂ ਲੱਭੇ ਹੋਏ ਨਿਯਮ ਹਰ ਥਾਂ ਪੂਰੇ ਨਹੀਂ ਉਤਰਦੇ, ਜਿਸ ਤੋਂ ਸਿੱਟਾ ਇਹ ਕੱਢਣਾ ਪੈਂਦਾ ਹੈ ਕਿ ਵਿਆਕਰਣ ਇਕ ਮਨ-ਘੜੜ ਝਿਆਲ ਹੈ।

ਇਹੋ ਜਿਹੇ ਇਤਰਾਜ਼ ਕਰਨ ਵਾਲੇ ਸੱਜਣਾਂ ਦੀ ਸੇਵਾ ਵਿਚ ਪ੍ਰਾਰਥਨਾ ਹੈ ਕਿ ਉਹ ਇਸ ਪੁਸਤਕ ਦਾ 'ਵਰਣ ਬੋਧ' ਦਾ ਅਧਿਆਇ ਰਤਾ ਗਹੁ ਨਾਲ ਪੜ੍ਹਨ। ਸੰਸਾਰ ਦੀਆਂ ਬੌਲੀਆਂ ਦੇ ਇਤਿਹਾਸ ਪੜ੍ਹਨ ਨਾਲ ਇਹ ਗੱਲ ਸਾਡ ਸਮਝ ਆ ਜਾਂਦੀ ਹੈ ਕਿ ਕੁਦਰਤ ਦੇ ਕਈ ਨਿਯਮਾਂ ਅਨੁਸਾਰ ਬੌਲੀ ਸਦਾ ਬਦਲਦੀ ਰਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੱਡੀ ਮਹਾਂ ਗੁਰ-ਮਹਲਾਂ ਨੇ ਵੱਖੋ-ਵੱਖਰੇ ਸਮੇਂ ਅਤੇ ਇਲਾਕਿਆਂ ਵਿਚ ਉਚਾਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਹਿੰਦੀ ਅਤੇ ਉਗਦੂ ਦਾ ਭੀ ਪੰਜਾਬੀ ਉਤੇ ਕਾਫ਼ੀ ਪ੍ਰਭਾਵ ਪੈ ਚੁਕਿਆ ਸੀ, ਇਸ ਕਰਕੇ ਇਹ ਕੁਦਰਤੀ ਸਿੱਟਾ ਨਿਕਲਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬੀ ਵੱਖੋ-ਵੱਖਰੀ ਅਵਸਥਾ ਦੀ ਹੋਵੇ। ਜਿਉਂ ਜਿਉਂ ਸਮਾ ਬੀਤਦਾ ਆਇਆ, ਪੰਜਾਬੀ ਦੇ ਪੁਰਾਣੇ ਅਪੜ੍ਹੇਸ਼ ਵਾਲੇ ਕਾਰਕ-ਚਿਹਨ ਮਿਟਦੇ ਮਿਟਦੇ ਆਖਰ ਨਵੀਨ ਪੰਜਾਬੀ ਦੇ ਨੇੜੇ ਅੱਪੜ ਕੇ ਕਾਰਕਾਂ ਦੇ ਥਾਂ ਸੰਬੰਧਕਾਂ ਪਾਸੋਂ ਹੀ ਕੰਮ ਲਿਆ ਜਾਣ ਲੱਗ ਪਿਆ।

‘ਮਤਿ’, ‘ਮਤ’, ‘ਮਤੁ’ ਆਦਿਕ ਸ਼ਬਦ ਪੇਸ਼ ਕਰ ਕੇ ਵਿਆਕਰਣ ਦੀ ਹੋਂਦ ਤੋਂ ਇਨਕਾਰ ਕਰਨਾ ਭੀ ਉਚਿਤ ਨਹੀਂ ਹੈ। ‘ਵਰਣ ਬੋਧ’ ਵਾਲੇ ਭਾਗ ਵਿਚ ਪ੍ਰਮਾਣ ਦੇ ਕੇ ਦੱਸਿਆ ਗਿਆ ਹੈ ਕਿ ਕਿਵੇਂ ਸੰਸਕ੍ਰਿਤ ਸ਼ਬਦਾਂ ਦਾ ਰੂਪ ਸਹਿਜੇ ਸਹਿਜੇ ਵਟੀਜ ਕੇ ਪ੍ਰਾਕ੍ਰਿਤ, ਅਪਭ੍ਰਨ ਦੀ ਰਾਹੀਂ ਪੰਜਾਬੀ ਵਿਚ ਹੋਰ ਦਾ ਹੋਰ ਹੋ ਗਿਆ। ਇਸ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ਕਿ ਇਕੋ ਹੀ ਸ਼ਬਦ ਦੇ ਇਹ ਉਪਰਲੇ ਤ੍ਰੈਵੇਂ ਰੂਪ ਵਰਤੋਂ ਵਿਚ ਆਉਂਦੇ ਰਹੇ। ਨਿਰੇ ਇਹ ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਕਈ ਹੋਰ ਸ਼ਬਦ ਭੀ ਮਿਲਦੇ ਹਨ, ਜਿਨ੍ਹਾਂ ਦੇ ਵੱਖੋ-ਵੱਖਰੇ ਰੂਪ ਅਤੇ ਲਿੰਗ ਮਿਲਦੇ ਹਨ। ਨਮੂਨੇ ਦੇ ਤੌਰ 'ਤੇ ਅਜਿਹੇ ਕੁਝ ਸ਼ਬਦ ਹੇਠ ਪੇਸ਼ ਕੀਤੇ ਜਾਂਦੇ ਹਨ :

ਭਿਸਤੁ (ਪੁਲਿੰਗ), ਭਿਸਤਿ (ਇਸਤ੍ਰੀ ਲਿੰਗ) :

ਭਿਸਤੁ ਨਜੀਕਿ ਰਾਖੁ ਰਹਮਾਨਾ ॥੮॥੧੫॥ (ਭੈਰਉ ਕਬੀਰ ਜੀ, ਪੰਨਾ ੧੧੬੧)

ਉਨਿ ਭਿ ਭਿਸਤਿ ਘਨੇਗੀ ਪਾਈ ॥੨॥੧੫॥ (ਭੈਰਉ ਕਬੀਰ ਜੀ, ਪੰਨਾ ੧੧੬੧)

ਇਹਨਾਂ ਦੋਹਾਂ ਰੂਪਾਂ ਦਾ ਇਕੋ ਹੀ ਸ਼ਬਦ ਵਿਚ ਹੋਣਾ ਸਾਡੀ ਪਰਗਟਾਂ ਕਰਦਾ ਹੈ ਕਿ ਦੋਵੇਂ ਰੂਪ ਪ੍ਰਚਲਤ ਸਨ।

ਇਸੇ ਤਰ੍ਹਾਂ ‘ਕਿਰਣਿ’ ਅਤੇ ‘ਕਿਰਣ’, ‘ਸਰਣਿ’ ਅਤੇ ‘ਸਰਣ’, ‘ਉਪਰਿ’ ਅਤੇ ‘ਉਪਰ’ ਦੋਵੇਂ ਰੂਪ ਪ੍ਰਚਲਤ ਮਿਲਦੇ ਹਨ।

ਨਾਨਕ ਚਿੰਤਾ ‘ਮਤਿ’ ਕਰਹੁ ਚਿੰਤਾ ਤਿਸ ਹੀ ਹੋਇ ॥

ਜਲ ਮਹਿ ਜੰਤ ਉਪਾਇਆਨੁ ਤਿਨਾ ਭਿ ਰੋਜੀ ਦੇਇ ॥.....

ਵਿਚਿ ਉਪਾਇ ਸਾਇਰਾ ਭਿਨਾ ਭਿ ਸਾਰ ਕਰੇਇ ॥

ਨਾਨਕ ਚਿੰਤਾ ‘ਮਤ’ ਕਰਹੁ ਚਿੰਤਾ ਤਿਸ ਹੀ ਹੋਇ ॥੧॥੧੯॥

(ਸਲੋਕ ਅ: ੨, ਰਾਮਕਲੀ ਕੀ ਵਾਰ ਅ: ੩, ਪੰਨਾ ੬੫੫)

ਉਪਰ-ਲਿਖੇ ਇਕੋ ਹੀ ਸਲੋਕ ਦੀ ਪਹਿਲੀ ਤੁਕ ਵਿਚ ‘ਮਤਿ’ (f-ਅੰਤ) ਅਤੇ ਅਖੀਰਲੀ ਤੁਕ ਵਿਚ ‘ਮਤ’ (ਮੁਕਤਾ-ਅੰਤ) ਵਰਤਿਆ ਗਿਆ ਹੈ। ਇਸ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਦੋਵੇਂ ਰੂਪ ਪ੍ਰਚਲਤ ਹੋ ਗਏ ਸਨ।

ਮਰਣੁ ਮੁਣਸਾ ਸੁਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੇ ॥

ਸੁਰੇ ਸੇਈ ਆਗੀ ਆਖੀਐਹਿ ਦਰਗਾਹ ਪਾਵਹਿ ਸਾਬੀ ਮਾਣੇ ॥.....

ਮਰਣੁ ਮੁਣਸਾ ਸੁਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੇ ॥੩॥੨॥

(ਵਡਹੰਸ ਅ: ੧, ਅਲਾਹਣੀਆ, ਪੰਨਾ ੫੨੯)

ਇਸ ਸ਼ਬਦ ਦੀ ਪਹਿਲੀ ਤੇ ਅਧੀਰਲੀ ਤੁਕ ਵਿਚ ਕੇਵਲ ਇਕ ਅੱਖਰ ਦਾ ਛਰਕ ਹੈ—ਪਹਿਲੀ ਵਿਚ ਸ਼ਬਦ 'ਮਰਨਿ' ਹੈ ਤੇ ਅਧੀਰਲੀ ਵਿਚ 'ਮਰਹਿ' ਹੈ। ਵਿਆਕਰਣ ਦੱਸਦਾ ਹੈ ਕਿ 'ਮਰਨਿ' ਤੇ 'ਮਰਹਿ' ਦੋਵੇਂ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ (Present Tense, Third person, Plural Number) ਦੇ ਰੂਪ ਹਨ, ਅਤੇ ਪੁਰਾਤਨ ਪੰਜਾਬੀ ਵਿਚ ਇਕੋ ਜਿਹੇ ਪ੍ਰਚਲਤ ਸਨ।

ਲਫ਼ਜ਼ 'ਮਹਲਾ' ਦਾ ਉੱਚਾਰਨ

ਸ਼ਬਦ 'ਮਹਲਾ' ਦੇ ਉੱਚਾਰਨ ਅਤੇ ਅਰਥ ਸੰਬੰਧੀ ਕਈ ਮਤ-ਭੇਦ ਹਨ। 'ਉੱਚਾਰਨ' ਦਾ ਸੰਬੰਧ ਵਿਅਕਾਰਣ ਨਾਲ ਹੋਣ ਕਰਕੇ ਇਸ ਸ਼ਬਦ ਦੀ ਵਿਚਾਰ ਇਥੇ ਕੀਤੀ ਜਾਂਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ 'ਮਹਲ', 'ਮਹਲੁ' ਅਤੇ 'ਮਹਲਾ' ਕਈ ਵਾਰ ਆਉਂਦੇ ਹਨ। ਇਕ ਦੇ ਥਾਂ ਉਲੰਘਣ ਤੋਂ ਬਿਨਾ ਕਿਤੇ ਭੀ ਇਹਨਾਂ ਦਾ ਉੱਚਾਰਨ 'ਮਹੱਲ' ਅਤੇ 'ਮਹੱਲਾ' ਨਹੀਂ ਹੈ। ਸੋ, ਜਦੋਂ ਇਹੀ 'ਮਹਲਾ' ਸ਼ਬਦ ਗੁਰ-ਵਿਅਕਤੀ ਸੰਬੰਧੀ ਆਵੇ, ਤਦੋਂ ਇਸ ਦਾ ਉੱਚਾਰਨ ਉਚੇਚੇ ਤੌਰ 'ਤੇ 'ਮਹੱਲਾ' ਕਰਨਾ ਅਸ਼ੁਧ ਹੈ। ਇਹ ਗੱਲ ਹੋਰ ਭੀ ਵਧੀਕ ਸਾਫ਼ ਹੋ ਜਾਂਦੀ ਹੈ, ਜਦੋਂ ਅਸੀਂ ਇਸ ਸ਼ਬਦ ਦੇ ਅਰਥ ਨੂੰ ਗਹੁ ਨਾਲ ਵਿਚਾਰਦੇ ਹਾਂ।

ਸ਼ਬਦ 'ਮਹਲਾ' ਨੂੰ ਸੰਸਕ੍ਰਿਤ 'ਮਹਿਲਾ' (ਮਹਿਲਾ) ਦਾ ਰੂਪ ਦੱਸ ਕੇ ਇਸ ਦਾ ਅਰਥ 'ਇਸਤ੍ਰੀ' ਕਰਨਾ ਉੱਕਾ ਹੀ ਨਿਰਮੂਲ ਹੈ, ਕਿਉਂਕਿ ਕਈ ਥਾਈਂ ਸਪੱਸ਼ਟ ਤੌਰ 'ਤੇ ਇਸ ਦੇ ਨਾਲ 'ਪਹਿਲਾ', 'ਦੂਜਾ', 'ਤੀਜਾ', ਆਦਿਕ ਸ਼ਬਦ ਵਰਤੇ ਹੋਏ ਹਨ, ਜੋ 'ਪੁਲਿੰਗ' ਹਨ। ਜੋ 'ਮਹਲਾ' ਇਸਤ੍ਰੀ ਵਾਚਕ ਹੁੰਦਾ, ਤਾਂ 'ਪਹਿਲਾ', 'ਦੂਜਾ' ਆਦਿਕ ਦੀ ਥਾਂ 'ਪਹਿਲੀ', 'ਦੂਜੀ', 'ਤੀਜੀ' ਆਦਿਕ ਹੁੰਦਾ।

ਸ਼ਬਦ 'ਮਹਲ' ਅਤੇ 'ਮਹਲਾ' ਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ ਚਾਰ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ :

(੧) ਮਹਲ—ਇਸਤ੍ਰੀ।

'ਮਹਲ' ਕੁਝਜੀ ਮੜ੍ਹਵੜੀ ਕਾਲੀ ਮਨਹੁ ਕਸੁਧ ॥੧॥੫॥

(ਸਲੋਕ ਮ: ੧, ਮਾਤ੍ਰ ਕੀ ਵਾਰ ਮ: ੩, ਪੰਨਾ ੧੦੮)

(੨) ਮਹਲੁ—ਘਰ, ਟਿਕਾਣਾ, ਨਿਵਾਸ-ਅਸਥਾਨ, ਉਹ ਅਸਥਾਨ ਜਿਥੇ
ਅਕਾਲ ਪੁਰਖ ਸਾਖਿਆਤ ਹੋ ਜਾਂਦਾ ਹੈ।

ਖੇਜਤ ਖੇਜਤ ਝੂਆਰੇ ਆਇਆ ॥

ਤਾ ਨਾਨਕ ਜੋਗੀ 'ਮਹਲੁ' ਘਰੁ ਪਾਇਆ ॥੮॥੧੨॥

(ਰਾਮਕਲੀ ਮ: ੫, ਪੰਨਾ ੮੯੬)

ਥਲਿ ਕਿਵਾਰਾ 'ਮਹਲਿ' ਭੁਲਾਇਆ ॥ (ਰਾਮਕਲੀ ਮ: ੫, ਪੰਨਾ ੮੯੭)
ਮਹਲਿ—ਮਹਲ ਵਿਚ।

ਗੁਰ ਪ੍ਰਸਾਦਿ ਕੇ ਇਹੁ 'ਮਹਲੁ' ਪਾਵੈ ॥੩॥੨੦॥

(ਰਾਮਕਲੀ ਮ: ੫, ਪੰਨਾ ੮੯੮)

ਦੁਚਿਧਾ ਰਾਤੇ 'ਮਹਲੁ' ਨ ਪਾਵਹਿ ॥੨॥੮॥ (ਰਾਮਕਲੀ ਮ: ੧, ਪੰਨਾ ੯੦੪)

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ 'ਮਹਲੁ' ਸਿਵਧੇ ॥੫॥

(ਓਅੰਕਾਰ, ਪੰਨਾ ੯੩੦)

(੩) ਮਹਲ, ਮਹਲਾ—ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ।

ਦਾਤਾ ਦਾਨੁ ਕਰੇ ਤਹ ਨਾਹੀਂ 'ਮਹਲੁ' ਉਸਾਰਿ ਨ ਬੈਠਾ ॥੨॥੧॥

(ਰਾਮਕਲੀ ਮ: ੧, ਪੰਨਾ ੯੦੨)

ਗੜ ਮੰਦਰ 'ਮਹਲਾ' ਕਹਾ ਜਿਉ ਬਾਜੀ ਦੀਬਾਣੁ ॥੪੨॥

(ਓਅੰਕਾਰ, ਪੰਨਾ ੯੩੬)

ਆਪੇ ਕੁਦਰਤਿ ਸਾਜੀਅਨੁ ਕਰਿ 'ਮਹਲੁ' ਸਰਾਈ ॥੧॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੭)

(੪) ਮਹਲਾ—ਕਾਇਆਂ।

ਸਥਦੇ ਪਤੌਜੈ ਅੰਭੁ ਭੌਜੈ ਸੁ ਮਹਲੁ 'ਮਹਲਾ' ਅੰਤਰੇ ॥

ਆਪਿ ਕਰਤਾ ਕਰੇ ਸੇਈ ਪ੍ਰਭੁ ਆਪਿ ਅੰਤਿ ਨਿਰਭਰੇ ॥੮॥੫॥

(ਮੂਰੀ ਛੰਤ ਮ: ੧, ਪੰਨਾ ੨੬੭)

'ਮਹਲਾ' ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੮॥੫॥੧੮॥

(ਮਾਨੁ ਮ: ੩ ਸੌਲਹੇ, ਪੰਨਾ ੧੦੫੮)

ਇਹੁ ਅਖਿਨਾਸੀ ਰਾਇਆ ॥

ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ਰਹਾਉ॥

ਏਕ 'ਮਹਲਿ' ਤੂੰ ਹੋਹਿ ਅਛਾਂਦੇ ਏਕ 'ਮਹਲਿ' ਨਿਮਾਨੇ ॥
 ਏਕ 'ਮਹਲਿ' ਤੂੰ ਆਪੇ ਆਪੇ ਏਕ 'ਮਹਲਿ' ਗਰੀਬਾਨੇ ॥੧॥
 ਏਕ 'ਮਹਲਿ' ਤੂੰ ਪੰਡਿਤੁ ਬਕਤਾ ਏਕ 'ਮਹਲਿ' ਖਲੁ ਹੋਤਾ ॥
 ਏਕ 'ਮਹਲਿ' ਤੂੰ ਸਭੁ ਕਿਛੁ ਗਾਹਜੁ ਏਕ 'ਮਹਲਿ' ਕਛੁ ਨ ਲੇਤਾ ॥੨॥ਪਾ।੧੨੯॥

(ਮਉੜੀ ਮਹਲਾ ੫, ਪੰਨਾ ੨੦੬)

ਮਹਲ—ਸਰੀਰ। ਮਹਲਿ—ਸਰੀਰ ਵਿਚ।

ਊੱਚਾਰਨ ਸੰਬੰਧੀ ਤਾਂ ਅਗੇ ਹੀ ਲਿਖਿਆ ਜਾ ਚੁਕਿਆ ਹੈ ਕਿ ਊੱਚਾਰਨ 'ਮਹੱਲਾ' ਨਹੀਂ ਹੈ, ਜਿਵੇਂ ਸਾਧਾਰਨ ਤੌਰ 'ਤੇ ਸ਼ਬਦ 'ਰਹਤ' 'ਬਹਰੇ', 'ਬਹਲੇ', 'ਸਹਜ' ਆਦਿਕ ਦਾ ਊੱਚਾਰਨ ਕਰਦੇ ਹਾਂ, ਤਿਵੇਂ ਸ਼ਬਦ 'ਮਹਲਾ' ਦਾ ਭੀ ਕਰਨਾ ਚਾਹੀਦਾ ਹੈ।

ਊੱਪਰ ਦਿੱਤੇ ਗਏ ਸਾਰੇ ਪ੍ਰਮਾਣਾਂ ਨੂੰ ਗਹੁ ਨਾਲ ਵਿਚਾਰਿਆਂ ਸ਼ਬਦ 'ਮਹਲਾ' ਦਾ ਅਰਥ ਭੀ ਸਾਫ਼ ਸੁੱਝ ਪੈਂਦਾ ਹੈ। ਸਤਿਗੁਰੂ ਜੀ ਦੀ ਊੱਚਾਰੀ ਹੋਈ ਬਾਣੀ ਵਿਚ ਨਾਮ ਕੇਵਲ 'ਨਾਨਕ' ਹੀ ਆਉਂਦਾ ਹੈ। ਇਹ ਨਿਰਣਾ ਕਰਨ ਲਈ ਕਿ ਅਮੁਕੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਸ਼ਬਦ 'ਮਹਲਾ' ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ 'ਵਿਅਕਤੀ', 'ਕਾਇਆਂ'; ਜਿਵੇਂ ਊੱਪਰ-ਦਿੱਤੇ ਗਏ ਪ੍ਰਮਾਣਾਂ ਦੇ ਅੰਕ ਨੰ: ੪ ਵਿਚ ਸ਼ਬਦ 'ਮਹਲਾ' ਦਾ ਅਰਥ 'ਕਾਇਆਂ' ਹੈ।

ਸੋ

'ਮਹਲਾ ਪਹਿਲਾ' ਦਾ ਅਰਥ ਹੈ 'ਗੁਰੂ ਨਾਨਕ' ਪਹਿਲਾ ਜਿਸਮ।

'ਮਹਲਾ ਦੂਜਾ' ਦਾ ਅਰਥ ਹੈ 'ਗੁਰੂ ਨਾਨਕ' ਦੂਜਾ ਸਰੀਰ।

'ਮਹਲਾ ਤੀਜਾ' ਦਾ ਅਰਥ ਹੈ 'ਗੁਰੂ ਨਾਨਕ' ਤੀਜਾ ਸਰੀਰ।

ਇਤਿਆਦਿਕ।

ਸੱਤੇ ਬਲਵੰਡ ਦੀ ਵਾਰ ਵਿਚ ਇਹ ਗੱਲ ਹੋਰ ਭੀ ਵਧੀਕ ਖੁਲ੍ਹੇ ਜਾਂਦੀ ਹੈ, ਜਦੋਂ ਉਹ ਲਿਖਦੇ ਹਨ ਕਿ 'ਜੋਤਿ' ਤਾਂ ਸਭ ਗੁਰ-ਮਹਲਾਂ ਵਿਚ ਗੁਰੂ ਨਾਨਕ ਦੇਵ ਵਾਲੀ ਹੈ, ਕੇਵਲ 'ਕਾਇਆਂ' ਹੀ ਪਲਟੀ ਹੈ:

ਲਹਟੇ ਦੀ ਫੇਰਾਈਐ, ਨਾਨਕਾ ਦੇਹੀ ਖਟੀਐ ॥

ਜੋਤਿ ਓਹਾ ਸੁਗਤਿ ਸਾਹਿ, ਸਹਿ 'ਕਾਇਆ' ਫੇਰਿ ਪਲਟੀਐ ॥੨॥

(ਪੰਨਾ ੬੬੬)

ਭਾਈ ਗੁਰਦਾਸ ਜੀ ਭੀ ਵਾਰਾਂ ਵਿਚ ਇਹ ਖਿਆਲ ਪਰਗਟ ਕਰਦੇ ਹਨ :

ਅਰਜਨੁ 'ਕਾਇਆ' ਪਲਾਟ ਕੇ ਮੁਰਤਿ ਹਰਿ ਗੋਬਿੰਦ ਸਥਾਚੀ ॥੮੮॥੧॥

ਗੁਰਬਾਣੀ ਵਿਚ ਸ਼ਬਦਾਂ ਦੇ ਸਿਰ-ਲੇਖ ਵਿਚ ਨਿਰਾ ਲਫਜ਼ 'ਮਹਲਾ' ਹੀ ਨਹੀਂ ਵਰਤਿਆ ਮਿਲਦਾ, ਦੋ ਥਾਂ ਲਫਜ਼ 'ਮਹਲੁ' ਭੀ ਆਇਆ ਹੈ, ਵੇਖੋ ਸਿਰੀ ਗਾਗ ਦੀ ਥਾਣੀ ਪੰਨਾ ੧੬, ਸ਼ਬਦ ਨੰ: ੬, ਅਤੇ ਪੰਨਾ ੧੮, ਸ਼ਬਦ ਨੰ: ੧੨।

ਜੇ ਲਫਜ਼ 'ਮਹਲਾ' ਦਾ ਉੱਚਾਰਨ 'ਮਹੱਲਾ' ਹੁੰਦਾ ਤਾਂ 'ਮਹੱਲੁ' ਨੂੰ ਭੀ 'ਮਹੱਲੁ' ਆਖਣਾ ਪਏਗਾ, ਇਸ ਤਰ੍ਹਾਂ ਲਫਜ਼ 'ਮਹੱਲਾ' ਤੇ 'ਮਹੱਲੁ' ਦੋ ਵੱਖੋ-ਵੱਖਰੇ ਅਰਥਾਂ ਵਾਲੇ ਹੋ ਗਏ। ਸੋ ਇਹ ਉੱਚਾਰਨ ਠੀਕ ਨਹੀਂ ਹੈ।

ਵਰਣ ਬੋਧ (Orthography)

'ਬੋਲੀ' ਦੇ ਦੋ ਅੰਕ ਹੁੰਦੇ ਹਨ—'ਉੱਚਾਰਨ' ਵਿਸ਼ਿਅਕ ਅਤੇ 'ਭਾਵ' ਵਿਸ਼ਿਅਕ, ਭਾਵ 'ਵਰਣਾਤਮਕ' ਤੇ 'ਭਾਵਾਤਮਕ'।

ਸੰਸਾਰ ਦੇ ਅਨੇਕਾਂ ਪਦਾਰਥਾਂ ਵਾਂਗ ਬੋਲੀ ਦਾ ਭੀ 'ਜਨਮ', 'ਵਿਕਾਸ' ਅਤੇ 'ਨਾਸ' ਹੁੰਦਾ ਹੈ। ਕੁਝ ਕਾਰਨਾਂ ਕਰਕੇ ਬੋਲੀ ਦਾ ਜਨਮ ਹੁੰਦਾ ਹੈ, ਕੁਝ ਖਾਸ ਹਾਲਤਾਂ ਵਿਚ ਉਹ ਵਧਦੀ-ਫੁਲਦੀ ਹੈ ਅਤੇ ਫਿਰ ਸਮਾ ਪਾ ਕੇ ਉਸ ਦਾ ਨਾਸ ਹੋ ਜਾਂਦਾ ਹੈ।

ਬੋਲੀ ਅਤੇ ਨਦੀ ਵਿਚ ਕਈ ਗੱਲਾਂ ਮਿਲਦੀਆਂ ਹਨ। ਜਿਵੇਂ ਸੋਮੇ ਦੇ ਕੋਲ ਨਦੀ ਦਾ ਰਸਤਾ ਬਹੁਤ ਵਿੰਗਾ, ਤੰਗ ਅਤੇ ਛੋਟਾ ਜਿਹਾ ਹੁੰਦਾ ਹੈ, ਤਿਵੇਂ ਅਰੰਭਕ ਅਵਸਥਾ ਵਿਚ ਬੋਲੀ ਦੀ ਚਾਲ ਵੀ ਥੇ-ਢੰਗੀ ਜਿਹੀ ਹੁੰਦੀ ਹੈ। ਖੁਲ੍ਹੇ ਮੈਦਾਨ ਵਿਚ ਅੱਪੜ ਕੇ ਨਦੀ ਦਾ ਪ੍ਰਵਾਹ ਕੁਝ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ, ਨਦੀ ਵਿਚ ਜਲ ਭੀ ਵਧੀਕ ਹੋ ਜਾਂਦਾ ਹੈ ਅਤੇ ਢੂੰਘਾਈ ਭੀ ਵਧੀਕ। ਮੈਦਾਨ ਵਿਚ ਨਦੀ ਸਹਿਜੇ ਸਹਿਜੇ ਅਤੇ ਸਿੱਧੀ ਵਗਦੀ ਹੈ। ਇਹੀ ਹਾਲਤ ਬੋਲੀ ਦੀ ਹੁੰਦੀ ਹੈ। ਜਿਵੇਂ ਨਦੀਆਂ ਵਿਚ ਲਾਂਭ ਦਾ ਪਾਣੀ ਆ ਰਲਦਾ ਹੈ, ਤਿਵੇਂ ਬੋਲੀ ਵਿਚ ਭੀ ਏਥਰੋਂ ਉਧਰੋਂ ਨਵੇਂ ਸ਼ਬਦ ਆ ਰਲਦੇ ਹਨ। ਨਦੀ ਦੇ ਜਲ ਵਾਂਗ ਖਾਸ ਖਾਸ ਨਿਯਮਾਂ ਅਨੁਸਾਰ ਹੀ ਨਵੇਂ ਸ਼ਬਦ ਬੋਲੀ ਵਿਚ ਆ ਕੇ ਮਿਲ ਸਕਦੇ ਹਨ। ਜਿਵੇਂ ਅਨੁਕੂਲ ਧਰਤੀ ਦੇ ਮੁੱਕ ਜਾਣ 'ਤੇ ਨਦੀ ਕਿਸੇ ਦੂਜੀ ਨਦੀ ਵਿਚ ਜਾਂ ਸਮੁੰਦਰ ਵਿਚ ਜਾ ਪੈਂਦੀ ਹੈ, ਤਿਵੇਂ ਬੋਲੀ ਭੀ ਆਪਣੇ ਬੌਲਣ ਵਾਲਿਆਂ ਦੇ ਨਸ਼ਟ ਹੋ ਜਾਣ 'ਤੇ ਜਾਂ ਕੋਈ ਹੋਰ ਵਿਘਨ ਪੈ ਜਾਣ 'ਤੇ ਮੁੱਕ ਜਾਂਦੀ ਹੈ।

ਬੋਲੀ ਅਸਲ ਵਿਚ ਰੱਬ ਦੀ ਦਿਤੀ ਹੋਈ ਇਕ ਸ਼ਕਤੀ ਹੈ। ਇਸ ਦਾ ਅਰੰਭ ਤੇ ਪ੍ਰਹੁੱਲਤਾ ਆਦਿਕ ਭੀ ਕੁਦਰਤੀ ਤੌਰ 'ਤੇ ਹੀ ਹੁੰਦੇ ਹਨ; ਮਨੁੱਖ ਆਪਣੇ ਆਪ ਜਾਣ ਬੁਝ ਕੇ ਉਸ ਵਿਚ ਕੋਈ ਵਧਾ ਘਟਾ ਨਹੀਂ ਕਰ ਸਕਦੇ।

ਦੇਸ਼ਾਂ ਦੀ ਭੂਗੋਲਿਕ ਹਾਲਤ ਨਾਲ ਵੀ ਬੋਲੀ ਦਾ ਸੰਬੰਧ ਹੁੰਦਾ ਹੈ, ਇਥੋਂ ਤਾਈਂ ਕਿ ਜਲ-ਵਾਯੂ ਦਾ ਭੀ ਬੋਲੀ ਉਤੇ ਬੜਾ ਅਸਰ ਪੈਂਦਾ ਹੈ। ਕਿਸੇ ਦੇਸ਼ ਦੇ ਲੋਕ 'ਟ' ਦਾ ਉੱਚਾਰਨ ਨਹੀਂ ਕਰ ਸਕਦੇ, ਅਤੇ ਕਈ ਦੇਸ਼ਾਂ ਦੇ ਮਨੁੱਖਾਂ ਦੇ ਮੂੰਹੋਂ 'ਤ' ਨਹੀਂ ਨਿਕਲਦਾ। ਸਮਾਂ ਪਾ ਕੇ ਲੋਕ ਅਨੇਕਾਂ ਪੁਰਾਣੇ ਉੱਚਾਰਨ ਭੁੱਲ ਜਾਂਦੇ ਹਨ ਅਤੇ ਨਵੇਂ ਉੱਚਾਰਨ ਕਰਨ ਲਗ ਪੈਂਦੇ ਹਨ।

ਮਨੁੱਖ ਫੇਫੜਿਆਂ ਦੀ ਰਾਹੀਂ ਸਾਹ ਲੈ ਕੇ 'ਅਵਾਜ਼' (ਨਾਦ) ਪੈਦਾ ਕਰਦਾ ਹੈ। ਫੇਫੜਿਆਂ ਦੀ ਹਵਾ ਨੂੰ ਵੱਖ-ਵੱਖ ਤਰੀਕਿਆਂ ਨਾਲ 'ਨਾਦ-ਯੰਤਰਾਂ' ਦੀ ਰਾਹੀਂ ਦਬਾਅ ਕੇ ਬਾਹਰ ਕੱਢਿਆਂ ਵਿਅਕਤ-ਨਾਦ ਦੀ ਉਤਪਤੀ ਹੁੰਦੀ ਹੈ। ਜਦੋਂ ਸਾਹ ਫੇਫੜਿਆਂ ਤੋਂ ਕੰਠ-ਨਾਲੀ ਵਿਚ ਆਉਂਦਾ ਹੈ, ਤਦੋਂ ਉਸ ਨਾਲੀ ਦੀਆਂ 'ਸੁਰ-ਤੰਤੀਆਂ' ਵਿਚ ਕਾਂਬਾ ਪੈਦਾ ਹੁੰਦਾ ਹੈ। ਇਹ ਕਾਂਬਾ ਬਾਹਰ ਨਿਕਲਦੇ ਸਾਹ ਦੇ ਨਾਲ ਮਿਲ ਜਾਂਦਾ ਹੈ। ਕੰਠ ਦੇ ਉਪਰਲੇ ਹਿੱਸੇ ਵਿਚ ਅੱਪੜ ਕੇ ਸਾਹ ਨੱਕ ਦੇ ਰਾਹੀਂ ਬਾਹਰ ਨਿਕਲਦਾ ਹੈ। ਜੇ ਮੂੰਹ ਬੰਦ ਰਹੇ, ਤਾਂ ਸਾਹ ਦੇ ਬਾਹਰ ਨਿਕਲਣ ਦਾ ਰਸਤਾ ਕੇਵਲ ਨੱਕ ਹੀ ਹੈ।

ਨੱਕ ਦੇ ਰਸਤੇ ਸਾਹ ਨੂੰ ਬਾਹਰ ਕੱਢਣ ਲਈ ਇਹ ਜ਼ਰੂਰੀ ਹੈ ਕਿ ਤਾਲੂ ਦਾ ਮੁਲਾਇਮ ਹਿੱਸਾ ਅਤੇ ਸੰਘ ਦੀ ਘੰਡੀ ਸਿੱਧੀ ਪਲਮਦੀ ਰਹੇ। ਜੇ ਇਹ ਦੌਵੇਂ ਪਿਛੇ ਹਟਾ ਲਏ ਜਾਣ ਤਾਂ ਸਾਹ ਮੂੰਹ ਵਿਚ ਆ ਜਾਂਦਾ ਹੈ। ਪਰ ਅਜੇ ਤਾਈਂ ਇਹ 'ਵਿਆਕਤ ਨਾਦ' (Audible Sound) ਨਹੀਂ ਬਣਿਆ। ਅੱਗੇ ਇਸ ਦੇ ਰਾਹ ਵਿਚ ਜੀਭ ਕਈ ਬਾਈਂ ਰੁਕਾਵਟਾਂ ਪਾਂਦੀ ਹੈ; ਪਹਿਲਾਂ ਮੁਲਾਇਮ ਤਾਲੂ ਉਤੇ, ਫੇਰ ਖਰੂਹੇ ਤਾਲੂ ਉਤੇ ਅਤੇ ਅਖੀਰ ਵਿਚ ਉਪਰਲੇ ਦੰਦਾਂ ਦੇ ਮਸੂੰਕਿਆਂ ਉਤੇ। ਜਦੋਂ ਅਸੀਂ 'ਕ', 'ਚ', 'ਤ' ਆਦਿਕ ਅੱਖਰਾਂ ਦਾ ਸਹਿਜੇ ਸਹਿਜੇ ਉੱਚਾਰਨ ਕਰਦੇ ਹਾਂ, ਤਾਂ ਜੀਭ ਦੀਆਂ ਰੁਕਾਵਟਾਂ ਦੀ ਪ੍ਰਤੱਖ ਸਮਝ ਆ ਜਾਂਦੀ ਹੈ।

ਜੀਭ ਦੀਆਂ ਇਹਨਾਂ ਰੁਕਾਵਟਾਂ ਦੇ ਕਾਰਨ ਵਿਦਵਾਨਾਂ ਨੇ ਸਾਰੇ ਅੱਖਰਾਂ ਦੇ ਹੇਠ-ਲਿਖੇ ਹਿੱਸੇ ਕੀਤੇ ਹੋਏ ਹਨ :

(੧) ਉਹ ਅੱਖਰ ਜਿਨ੍ਹਾਂ ਦਾ ਉੱਚਾਰਨ 'ਕੰਠ' (ਸੰਘ) ਵਿਚ ਹੁੰਦਾ ਹੈ : ਅ, ਹ, ਕ, ਖ, ਗ, ਘ।

(੨) ਮੁਲਾਇਮ ਤਾਲੂ ਨਾਲ ਜੀਭ ਦੇ ਲੱਗਿਆਂ ਉੱਚਾਰੇ ਜਾਣ ਵਾਲੇ ਅੱਖਰ :

ਈ, ਯ, ਸ, ਚ, ਡ, ਜ, ਡ।

(੩) ਖਰੂਵੇ ਤਾਲੂ ਤੌਂ : ਰ, ਟ, ਠ, ਡ, ਢ, ਝ।

(੪) ਦੰਦਾਂ ਤੌਂ : ਲ, ਸ, ਤ, ਥ, ਦ, ਧ।

(੫) ਹੋਠਾਂ ਤੌਂ : ਓ, ਵ, ਪ, ਫ, ਬ, ਭ।

ਨੌਟ: ਡ, ਵ, ਡ, ਨ ਅਤੇ ਮ ਦਾ ਉੱਚਾਰਨ ਉਪਰ-ਲਿਖੇ ਅਸਥਾਨਾਂ ਦੇ ਨਾਲ ਨੱਕ ਵਿਚੋਂ ਦੀ ਕੱਢਿਆਂ ਹੁੰਦਾ ਹੈ।

ਬੋਲਣ ਵੇਲੇ 'ਕੰਠ-ਨਾਲੀ' ਦੀਆਂ 'ਸੁਰ-ਤੰਤੀਆਂ' ਮੁਲਾਇਮ ਅਤੇ ਖਰੂਵੇ ਤਾਲੂ, ਦੰਦਾਂ ਅਤੇ ਜੀਭ ਦਾ ਆਪੇ ਵਿਚ ਮਿਲਵਾਂ ਅਤੇ ਛੁੱਘਾ ਸੰਬੰਧ ਪੈਣ ਕਰਕੇ ਇਨ੍ਹਾਂ ਪੰਜਾਂ ਹੀ ਵਰਗਾਂ ਦੇ ਅੱਖਰ ਆਪਣੇ ਆਪਣੇ ਵਰਗ (Class) ਵਿਚ ਭੀ ਅਤੇ ਦੂਜੇ ਵਰਗਾਂ ਦੇ ਅੱਖਰਾਂ ਨਾਲ ਭੀ ਬਦਲਦੇ ਰਹਿੰਦੇ ਹਨ। ਸਮੇਂ ਦੀ ਤਬਦੀਲੀ ਅਤੇ ਦੇਸ਼ ਦੀ ਭੂਗੋਲਿਕ ਹਾਲਤ ਦਾ ਭੀ ਅਸਰ ਪੈਂਦਾ ਰਹਿੰਦਾ ਹੈ। ਦੂਜੇ ਦੇਸ਼ਾਂ ਤੋਂ ਆ ਕੇ ਵਸਣ ਵਾਲੇ ਲੋਕਾਂ ਦੀ ਬੋਲੀ ਭੀ ਸਹਿਜੇ ਸਹਿਜੇ ਆਪਣਾ ਪ੍ਰਭਾਵ ਪਾ ਲੈਂਦੀ ਹੈ। ਇਹੋ ਜਿਹੋ ਕਈ ਕਾਰਨ ਮਿਲਣ ਕਰਕੇ ਸ਼ਬਦਾਂ ਦਾ ਉੱਚਾਰਨਾਤਮਕ ਰੂਪ ਬਦਲਦਾ ਰਹਿੰਦਾ ਹੈ।

ਪੁਰਾਣੀ ਪ੍ਰਾਕ੍ਰਿਤ, ਨਵੀਨ ਪ੍ਰਾਕ੍ਰਿਤ ਅਤੇ ਅਪਵੰਸ਼ ਵਿਚੋਂ ਦੀ 'ਹ', 'ਕ' ਪੁਰਾਤਨ ਪੰਜਾਬੀ ਵਿਚ ਕਿਵੇਂ ਸ਼ਬਦਾਂ ਦਾ ਉੱਚਾਰਨ-ਆਤਮਕ ਰੂਪ ਬਦਲਦਾ ਗਿਆ—ਇਸ ਗੱਲ ਨੂੰ ਸਮਝਣ ਵਾਸਤੇ ਕੁਝ ਨਿਯਮ ਅਤੇ ਉਦਾਹਰਣ ਦਿੱਤੇ ਜਾਂਦੇ ਹਨ।

(੧) ਸੰਸਕ੍ਰਿਤ ਸ਼ਬਦ ਦੇ ਅੰਦਰਲੇ ਹਿੱਸੇ ਵਿਚ ਆਇਆ ਹੋਇਆ ਕਿਸੇ ਵਰਗ ਦਾ ਦੂਜਾ ਜਾਂ ਚੌਥਾ ਅੱਖਰ (ਖ, ਘ, ਠ, ਥ, ਧ ਆਦਿਕ) ਅਤੇ ਮੂਰਧਨੀ 'ਸ' (ਸੰ: ਷) ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਹ' ਹੋ ਜਾਂਦਾ ਹੈ।

ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ	ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ
ਹੁਣ	ਅਧੁਨਾ	(ਅਧੁਨਾ)	ਬਹੁਤ	ਪੜੂਤੰ	(ਗ੍ਰਹੂਤ)
ਪੁਹਮਿ	ਪਿਥਮਿ	(ਪ੃ਥਵੀ)	ਸੁਹਾਗ	ਸੈਭਾਰਾਜ	(ਸੌਮਾਨਾਯ)
ਜੀਹ	ਜੀਭ	(ਜਿਵਾ)	ਕਾਹਨ	ਕਿਸਨ	(ਕੁਣਾ)
ਸੁਰਹੀ	ਸੁਰਭਿ	(ਸੁਰਭਿ)	ਕੁਹਾੜਾ	ਕੁਠਾਰ	(ਕੁਠਾਰ)
ਅਉਹਟ	ਅਵਘੱਟ	(ਅਵਘਣ)	ਬਹਿਰਾ (ਬੋਲਾ)	ਬਹਿਰ	(ਬਹਿਰ)

ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ	ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ
ਪਹੁੰਚ	ਪੁਸ਼ਪ	(ਪੁ਷्प)	ਵੀਹੀ (ਗਲੀ)	ਵੀਧੀ	(ਕੀਥੀ)
ਨਹੁੰ	ਨਖ	(ਨਖ)	ਜਲਹਰ	ਜਲਪਰ	(ਜਲਘਰ)
ਬੇਹ	ਖੋੜ	(ਕ੍ਸੋਮ)	ਪੈਉਂਹਰੀ	ਪਯੋਪਰੀ	(ਫਯੋਖੀ)
ਪੇਹ (ਪੁ-ਦੁਟਾਲਾ)	ਪ੍ਰਭਾ	(ਪ੍ਰਭਾ)	ਬਲਹਰ	ਵਲਿਪਰ	(ਵਲਿਘਰ)
ਸੁਹਾਵਾ	ਸੁਖਾਵਹ	(ਸੁਖਾਵਹ)	ਸਾਹੂ (-ਕਾਰ)	ਸਾ਷ੂ	(ਸਾਥੁ)

(੨) ਜੇ ਸ਼ਬਦ ਦੇ ਮੁੱਢ ਵਿਚ ਦੁੱਤ ਅੱਖਰ ਹੋਵੇ, ਜਿਸ ਦੁੱਤ ਦਾ ਪਹਿਲਾ ਅੱਖਰ 'ਸ' ਹੋਵੇ, ਤਾਂ ਪੰਜਾਬੀ ਵਿਚ ਉਸ ਦੇ ਪਹਿਲਾਂ 'ਅ' ਹੋਰ ਵਧਾਇਆ ਜਾਂਦਾ ਹੈ, ਜਾਂ 'ਸ' ਉੱਡ ਜਾਂਦਾ ਹੈ, ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਅਸਨਾਨ, ਨਾਨ	ਸੂਨ (ਸਨਾਨ)	ਅਸਰੂਪ, ਰੂਪ	ਸੂਰਪ (ਸ਼ਵਰੂਪ)
ਅਸਬੰਡ, ਬੰਡ	ਸੁੰਡ (ਸਤਮਭ)	ਅਸਨਾਈ, ਨਾਈ	ਸੂਨਾ (ਅਰਬੀ)
ਅਸਥਾਨ, ਥਾਨ	ਸਥਾਨ (ਸਥਾਨ)	ਅਸਥਿਰੁ, ਥਿਰ	ਸਥਿਰ (ਸਥਿਰ)
ਅਸਨੇਹ, ਨੇਹ	ਸ੍ਰੋਹ (ਸਨੇਹ)	ਅਸਥਲ, ਥਲ	ਸਥਲ (ਸਥਲ)

ਪਰ ਜੇ ਦੁੱਤ ਅੱਖਰ ਦਾ ਪਹਿਲਾ ਅੱਖਰ 'ਸ' ਤੇ ਦੂਜਾ ਅੱਖਰ 'ਤ' ਹੋਵੇ ਤਾਂ 'ਅ' ਪਹਿਲਾਂ ਵਧਾਣ ਦੇ ਥਾਂ ਦੁੱਤ ਦੇ ਵੱਟੇ 'ਬ' ਹੋ ਜਾਂਦਾ ਹੈ। ਜੇ ਇਹ 'ਦੁੱਤ', ਸ਼ਬਦ ਦੇ ਵਿਚਕਾਰ ਆਵੇ ਤਾਂ ਭੀ ਇਹੀ ਤਬਦੀਲੀ ਹੁੰਦੀ ਹੈ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਬੋੜਾ	ਸ੍ਰੋਕ (ਸ਼ਤੋਕ)	ਆਥਿ	ਅਸਤਿ (ਅਸ਼ਿ)
ਵੱਖੁ	ਵਸਤੁ (ਵਸਤੁ)	ਬੰਡ	ਸੁੰਡ (ਸਤਮਭ)
ਹੱਥੁ	ਹਸਤ (ਹਸਤ)	ਪੱਥਰ	ਪ੍ਰਸੁਰ (ਪ੍ਰਸਤਰ)
ਹਾਥੀ	ਹਸਤਿ (ਹਸਤਿ)	ਬੱਬਾ	ਸੁਬਕ (ਸ਼ਬਕ)
ਬਣ	ਸੁਨ (ਸਤਨ)		

(੩) ਸੰਸਕ੍ਰਿਤ ਸ਼ਬਦ ਦੇ ਵਿਅੰਜਨ (ਜੋ ਸ਼ਬਦ ਦੇ ਅੰਤ ਵਿਚ ਨਾ ਹੋਵੇ) ਦੇ ਥਾਂ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਸੂਰ ਅੱਖਰ ਦੇ ਵਟਾਂਦਰੇ ਦਾ ਰਿਵਾਜ ਬਹੁਤ ਵਧੀਕ ਵਧ ਗਿਆ। ਕਈਆਂ ਸ਼ਬਦਾਂ ਵਿਚ ਇਤਨੇ ਵਿਅੰਜਨ ਹਟ ਕੇ ਸੂਰ ਹੋ ਜਾਂਦੇ ਹਨ ਕਿ ਸ਼ਬਦ ਦਾ ਨਵਾਂ ਰੂਪ ਹੋਰ ਦਾ ਹੋਰ ਹੀ ਹੋ ਜਾਂਦਾ ਹੈ :

ਪੰਜਾਬੀ	ਪ੍ਰਾਕਿਤ	ਸੰਸਕ੍ਰਿਤ
ਇਆਣੀ	(ਇਆਇਣਿ)	ਏਕਾਕਿਨੀ
ਚਿਤੇਰਾ	(ਚਿੱਤਅਰੋ)	(ਚਿਤ੍ਰਕਰ)
ਜੁਆਰੀ	(ਜੁਆਰ)	(ਦੜੂਤਕਰ)
ਡੈਣ	(ਡਾਇਨੀ)	ਡਾਕਿਨੀ (ਡਾਕਿਨੀ)
ਰਾਵਲ	(ਰਾਉਲ)	ਰਾਜਕੁਲ (ਰਾਜਕੁਲ)
ਸੇਹਲ	(ਸੋਅਲ)	(ਸੁਭਮਾਰ)
ਨਿਚਿਲ	(ਨਉਲ)	ਨਕੁਲ (ਨਕੁਲ:)
ਸਚਿਆਰ		ਸਤਿਜਕਰ (ਸਤਿਕਾਰ)
ਵਾੜ	(ਪਾਆਰ)	(ਪ੍ਰਾਕਾਰ)
ਮੈਗਲ	(ਮਾਅਗਲ)	(ਮਦਕਲ)
ਜਲੌੜਾ	(ਜਲਅਰੋ)	(ਜਲਚਰ)
ਸਾਇਰ	(ਸਾਅਰੋ)	(ਸਾਗਰ)
ਕੱਘਾ (ਕੱਘਾ)	(ਕਾਅੱਗਾਹ)	(ਕਚੜਗ੍ਰਹ)
ਸੀਅਲਾ		ਸੀਤਲ (ਸੀਤਲ)
ਵੈੜਾ	(ਵਿਅੜ)	ਵਿਕਟ (ਵਿਕਟ)
ਕੋਇਲ		ਕੋਕਿਲ (ਕੋਕਿਲ)
ਰੈਣਿ	ਰਾਫਣ (ਰਅਣਿ)	ਰਜਨਿ (ਰਜਨਿ)
ਭੈਣ	ਭਾਫਣ	ਭਗਿਨੀ (ਭਗਿਨੀ)
ਗੈਣ	ਗਾਅਣ	ਗਾਗਨ (ਗਾਗਨ)
ਵੈਣ	ਵਾਅਣ	ਵਚਨ (ਵਚਨ)
ਨੈਣ	ਨਅਣ	ਨਯਨ (ਨਯਨ)
ਭੈਣ	ਭਾਫਣ	ਭਵਨ (ਭਵਨ)
ਨੈ	ਨਾਇ	ਨਦੀ (ਨਦੀ)
ਜੇ	ਜਾਇ	ਯਾਦਿ (ਯਾਦਿ)

(8) ਜੀਭ ਦੀ ਸਹਾਇਤਾ ਨਾਲ ਮੁਲਾਇਮ ਤਾਲੂ ਅਤੇ ਖੁਵੇਂ ਤਾਲੂ ਤੋਂ ਉੱਚਾਰੇ ਹੋਏ ਅੱਖਰ ਆਪੇ ਵਿਚ ਵਟੀਜ ਜਾਂਦੇ ਹਨ, ਭਾਵ 'ਤ'—ਵਰਗ ਦੇ ਥਾਂ 'ਟ'—ਵਰਗ ਹੋ ਜਾਂਦਾ ਹੈ, ਜਿਵੇਂ :

ਪੰਜਾਬੀ	ਪ੍ਰਾਕ਼ਤਿ	ਸੰਸਕ੍ਰਿਤ
ਸੁਹੰਦਲਾ	ਸੁਹਦ	ਸੁਖਦ (ਸੁਖਦ)
ਬਾਂ, ਠਾਉ	ਠਾਣ	ਸਥਾਨ (ਸਥਾਨ)
ਬਟੂਆ		ਵਰਤੁਲ (ਵਰਤੁਲ)
ਪਨਕਤ	ਪਨ-ਘਟ	
ਨਾਸੇ ('ਸ' 'ਤ'-ਵਰਗੀ)	ਨਾਠੇ	
ਬਿਨਸੀ ('ਸ' 'ਤ'-ਵਰਗੀ)	ਬਿਨਠੀ	
ਛੀਠ		ਪ੍ਰਿਸਟ (ਧ੍ਰਿ਷ਟ)
ਡੰਡ		ਦੰਡ (ਦਣਡ)
ਕਿਥੈ	ਕੈਠੈ	ਕੁੱਝ (ਕੁਤ੍ਰ)

(੫) ਇਕੋ ਵਰਗ ਦੇ ਅੱਖਰ ਸੰਸਕ੍ਰਿਤ ਤੋਂ ਪ੍ਰਾਕ਼ਤਿ ਵਿਚ ਆਉਂਦੇ ਆਉਂਦੇ ਅਧੇ ਵਿਚ ਵੱਟੇ ਜਾਂਦੇ ਹਨ, ਜਿਵੇਂ : 'ਪ' ਦੇ ਬਾਂ 'ਵ' ਜਾਂ 'ਊ', 'ਮ' ਦੇ ਬਾਂ 'ਵ', 'ਵ' ਦੇ ਬਾਂ 'ਮ', 'ਘ' ਦੇ ਬਾਂ 'ਕ', 'ਪ' ਦੇ ਬਾਂ 'ਬ'। ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਜਾਦਮ ਰਾਇਆ	ਜਾਦਵ (ਯਾਦਵ)	ਬਹੁਤ	ਪ੍ਰਭੂਤੰ (ਪ੍ਰਭੂਤਾਂ)
ਨਾਵ	ਨਾਮ (ਨਾਮ)	ਅਸ ਗਾ	ਅਸ ਕਾ
ਸਉਤੁ (ਸਵੁਤੁ)	ਸਪੁਤ੍ਰ (ਸਪੁਤ੍ਰ)	ਊਸ ਗਾ	ਊਸ ਕਾ
ਅਉਤੁ (ਅਵੁਤੁ)	ਅਪੁਤ੍ਰ (ਅਪੁਤ੍ਰ)	ਮੈਗਲ	ਮਦਗਾਲ (ਮਦਕਲਾ:)
ਪੁਹਮਿ	ਪਿਥਵੀ (ਪ੃ਥਕੀ)	ਅਨਿਗ	ਅਨਿਕ (ਅਨੇਕ)
ਮੰਡੂਆ (ਪ੍ਰ: ਮੰਡੋਵੇ)	(ਸੰ: ਮੰਡੁਪ)	ਵਾੜ	ਪ੍ਰਕਾਰ
ਸਿਲ-ਵੱਟਾ	ਸਿਲਾਪੱਟਕ (ਸ਼ਿਲਾਪਵੁਕ:)	ਪਨਕਤ	ਪਨਘਟ
ਕਉਲ (ਪ੍ਰਾ: ਕਵਾਲ) (ਸੰ: ਕਪਾਲ)		ਕਰਵੱਤ	ਕਰਪੱਤ੍ਰ (ਕਰਪਤਰ)

(੬) ਸੰਸਕ੍ਰਿਤ ਦਾ 'ਟ' (ਜੋ ਸ਼ਬਦ ਦੇ ਅੰਤ ਵਿਚ ਨਾ ਹੋਵੇ) ਪੰਜਾਬੀ ਵਿਚ 'ੜ' ਹੋ ਜਾਂਦਾ ਹੈ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਕੀੜਾ	ਕੀਟਕ (ਕੀਟਕ:)	ਵਾੜਿ	ਵਾਟਿਕਾ (ਵਾਟਿਕਾ)
ਕਉੜਾ (ਕੌੜਾ)	ਕਟੁਕ (ਕਟੁਕ:)	ਨੇੜੇ	ਨਿਕਟਿ (ਨਿਕਟਿ)
ਤਿਊੜੀ	ਤ੍ਰਿਕੁਟਿ (ਤ੍ਰਿਕੁਟਿ)	ਚਪੇੜ	ਚਪੇਟ (ਚਪੇਟ)

(੨) ਯ, ਵੁ :

ਸੰਸਕ੍ਰਿਤ ਦਾ 'ਯ' ਦੇ ਸੂਰਾਂ ('ਈ' ਤੇ 'ਅ') ਦੇ ਜੋੜ ਤੋਂ ਬਣਿਆ ਹੈ, ਅਤੇ 'ਵੁ' ਦੇ ਸੂਰਾਂ (ਉ ਤੇ ਆ) ਦੇ ਜੋੜ ਤੋਂ। ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਜਿਥੇ ਢੁੱਤ ਅੱਖਰ ਨਿਖੜ ਕੇ ਵਰਤਣ ਦਾ ਰਿਵਾਜ ਸੀ, ਉਥੇ ਇਸ 'ਵੁ' ਅਤੇ 'ਯ' ਦੇ ਸੂਰ ਭੀ ਵੱਖ-ਵੱਖ ਕੀਤੇ ਜਾਣ ਲੱਗ ਪਏ। ਢੁੱਤ ਅੱਖਰ ਵਿਚ ਵਰਤਿਆ ਹੋਇਆ 'ਵੁ' ਤੇ 'ਯ' ਤਾਂ ਆਮ ਤੌਰ 'ਤੇ ਸੂਰ ਵਿਚ ਬਦਲਿਆ ਜਾਂਦਾ ਸੀ।

ਪੰਜਾਬੀ	ਵੁ	ਸੰਸਕ੍ਰਿਤ	ਪੰਜਾਬੀ	ਯ	ਸੰਸਕ੍ਰਿਤ
ਅਉਗੁਣ	ਅਵਗੁਣ	(ਅਵਗੁਣ)	ਬਿਸਨੁ	ਵਜਸਨ	(ਵਿਸਨ)
ਅਉਹਠ	ਅਵਘਟ	(ਅਵਘਟ)	ਦਇਆਲੁ	(ਦੈਆਲੁ)	
ਸਰਬਸੁ	ਸਰਵਸੁ	(ਸਰਵਸਵ)		ਦਯਾਲੁ	(ਦਯਾਲੁ)
ਚਤੁਆਰੇ	ਚਤੂਅਰ	(ਚਤ੍ਰਵਾਰ)	ਭਇਆਨ	(ਭੈਆਨ)	
ਬਿਸ਼ਾਸ ਵਿਸ਼ਾਸ		(ਵਿਸ਼ਵਾਸ)		ਭਯਾਨ	(ਭਯਾਨ)
ਅਉਤੁ	(ਪ੍ਰਾ: ਅਵੁਤੁ) (ਸੰ: ਅਪੁਤ੍ਰ)		ਭਿਤਿਆ ਪਿੰਧੁ		
ਸਉਤੁ	(ਪ੍ਰ: ਸਵੁਤੁ) (ਸੰ: ਸਪੁਤ੍ਰ)			ਭਿਤਜ ਪਿੰਯੰ	(ਭੁਤਪ੍ਰਿਯ)
ਰੁਖ	ਵਿਖਯ	(ਕ੃ਕਾ)	ਅਖਇਓ	ਅਖਯਯ	(ਅਕਥਯ)
ਲੂਣ	ਲਵਣ	(ਲਵਣ)	ਭੁਇਅੰਗਮ	ਭੁਯੰਗਮ	(ਭੁਧਾਂਗਮ)
ਦਿਓਰ	ਦੇਵਰ	(ਦੇਵਰ)	ਜਖ੍ਹੁ	ਯਖਯ	(ਯਕਥ)
ਦੂਈਆ	(ਪ੍ਰਾ: ਦੁਇਓ) (ਸੰ: ਦ੍ਰਿੜੀਯ)	ਪੁੰਨਿਆਤਮੇ	ਪੁਨਜਾਤਮੇ		(ਪੁਨਧਾਤਮਾ)
ਦੂਣਾ	(ਪ੍ਰਾ: ਦੁਉਣੋ) (ਸੰ: ਦ੍ਰਿਗੁਣ)	ਹੈ	ਹਯ		(ਹਹਿ)

(੩) 'ਰੁ' ਤੇ 'ਲੁ' ਆਧੋ ਵਿਚ ਬਦਲ ਜਾਂਦੇ ਹਨ :

ਦੈਆਰ	ਦੈਆਲ (ਦਇਆਲ)
ਸਾਰਦ੍ਵ (ਸਾਈ)	ਸਿੱਲਾ
ਹਰਿਦ੍ਵਾ (ਹਰਿਗ੍ਰਾ)	ਹਲਦੀ
ਵਰਮੀ	ਵਲਮੀਕ (ਵਲਮੀਕ)

(੪) ਢੁੱਤ ਅੱਖਰ ਵਿਚ ਵਰਤਿਆ ਹੋਇਆ 'ਰੁ' ਪ੍ਰਾਕ੍ਰਿਤ ਤੇ ਪੰਜਾਬੀ ਵਿਚ ਲੋਪ ਹੋ ਜਾਂਦਾ ਹੈ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਸਮਬੁ	ਸਮਰਬੁ (ਸਮਰਥ)	ਪੁਬ	ਪੂਰਬ (ਪੂਰਬ)
ਕਿਤਿ	ਕੀਰਤਿ (ਕੀਰਤਿ)	ਬ੍ਰਹਮਚਰਜੁ	ਬ੍ਰਹਮਚਰਯੁ (ਬ੍ਰਹਮਚਰਧੀ)

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਪਰਾਕਉ	ਪාਕਮ (ਪ්ਰਾਕਮ)	ਭੰਡੂ (ਪ්ਰ: ਭੱਜਾ)	ਭਾਰਯਾ (ਭਾਯਾ)
ਸਮਪਉ	ਸਮਰਪਉ (ਸਮਰਪ)	ਪੱਤਲ	ਪਤ੍ਰੋਲ (ਪਤ੍ਰਲ)
ਗਥ	ਗਰਥੁ (ਗਰਵ)	ਵੱਗ	ਵਰਗ (ਵਾਰਗ:)
ਅਈਆ	ਅਰਯਾ (ਅਯਾ)	ਕਰਵੱਤ	ਕਰਪੱਤ੍ਰ (ਕਰਪਤ੍ਰ)
ਮਈਆ	ਮਰਯਾ (ਮਯਾ)		

ਇਥੋਂ ਤਾਈਂ ਅਸੀਂ ਇਹ ਵਿਚਾਰ ਕਰ ਚੁਕੇ ਹਾਂ ਕਿ ਕਿਵੇਂ ਕੁਦਰਤੀ ਤੌਰ 'ਤੇ ਸਮੇਂ, ਜਲ-ਵਾਯੁ ਅਤੇ ਹੋਰ ਦੇਸ਼ਾਂ ਦੇ ਵਸਨੀਕਾਂ ਨਾਲ ਸੰਬੰਧ ਪੈਣ ਕਰਕੇ ਪੰਜਾਬ ਦੀ ਸਦੀਆਂ ਪਹਿਲਾਂ ਦੀ ਬੋਲੀ ਬਦਲ ਬਦਲ ਕੇ ਪੁਰਾਤਨ ਪੰਜਾਬੀ ਦੇ ਰੂਪ ਵਿਚ ਆਈ।

ਸੱਜਿਆਰਥ ਪ੍ਰਕਾਸ਼ ਦੇ ਕਰਤਾ ਨੇ ਗੁਰੂ ਨਾਨਕ ਸਾਹਿਬ ਉਤੇ ਇਹ ਦੂਸ਼ਣ ਲਾਇਆ ਹੈ ਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ, ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪਰਗਟ ਕਰਨ ਦਾ ਜਤਨ ਕਰਦੇ ਸਨ, ਕਿਉਂਕਿ ਉਹਨਾਂ ਨੇ ਸੰਸਕ੍ਰਿਤ 'ਭਯ' (ਭਯ) ਥਾਂ 'ਭਉ' ਵਰਤਿਆ ਹੈ। ਉੱਪਰਲੀ ਵਿਚਾਰ ਨੂੰ ਸਾਮ੍ਰਾਣੇ ਰੱਖਿਆਂ ਇਹ ਦੂਸ਼ਣ ਉੱਕਾ ਹੀ ਨਿਰਮੂਲ ਹੋ ਜਾਂਦਾ ਹੈ।

ਇਹਨਾਂ ਤੋਂ ਛੁਟ, ਜਦੋਂ ਸੰਸਕ੍ਰਿਤ ਅਤੇ ਪੰਜਾਬੀ ਦੇ ਹੋਰ ਸ਼ਬਦਾਂ ਦਾ ਟਾਕਰਾ ਕੀਤਾ ਜਾਏ, ਤਾਂ ਹੇਠ-ਲਿਖਿਆ ਨਿਯਮ ਸਪੱਸ਼ਟ ਤੌਰ 'ਤੇ ਵਰਤੋਂ ਵਿਚ ਆਇਆ ਦਿੱਤਦਾ ਹੈ।

(੧੦) ਸੰਸਕ੍ਰਿਤ ਸ਼ਬਦ ਦਾ ਅੰਤਲਾ 'ਯ' ਪ੍ਰਕਿਤ ਅਤੇ ਪੰਜਾਬੀ ਵਿਚ 'ਊ' ਹੋ ਜਾਂਦਾ ਹੈ, ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਨਿਰਨਊ	ਨਿਰਣਯ (ਨਿਣਯ)	ਬਿਨਊ	ਵਿਨਯ (ਵਿਨਯ)
ਪਰਚਊ	ਪਰਿਚਯ (ਪਰਿਚਯ)	ਨਿਹਚਊ	ਨਿ਷ਚਯ (ਨਿਸ਼ਚਯ)
ਪ੍ਰਊ	ਪ੍ਰਿਯ (ਪ੍ਰਿਯ)	ਨਿਆਊ	ਨਯਾਯ (ਨਿਆਯ)
ਵਾਊ	ਵਾਯੁ (ਵਾਯੁ)	ਊਦਊ	ਊਦਯ (ਉਦਯ)
ਹਿਆਊ	ਹਿਦਯ (ਹਦਯ)	ਊਪਾਊ	ਊਪਾਯ (ਉਪਾਯ)
ਅਖਊ	ਅਖਯਯ (ਅਕਥਯ)	'ਭੂਊ' ਦਸੀ	'ਭੂਯ' (ਦਸੀ)
ਪਰਲਊ	ਪ੍ਰਲਯ (ਪ੍ਰਲਯ)		(‘ਤ੍ਰਯਦਸੀ’)
ਭਊ	ਭਯ (ਭਯ)	ਖਊ	ਖਯਯ (ਕਥਯ)
ਸਮਊ	ਸਮਯ (ਸਮਯ)		

ਪੰਜਾਬੀ ਵਿਚ ਇਹ ਸਾਰੇ ਸ਼ਬਦ ਉਕਾਰਾਂਤ (ਉ-ਅੰਤ ਵਾਲੇ) ਗਿਣੇ ਗਏ ਹਨ। ਪੁਲਿੰਗ ਉਕਾਰਾਂਤ ਨਾਵਾਂ ਦੀ ਕਾਰਕ-ਰੂਪ ਸਾਧਨਾ (Case Inflexion) ਨੂੰ ਰਾਹੁ ਨਾਲ ਵੇਖਿਆਂ ਸਮਝ ਪੈ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ 'ਭਉ' ਦੇ ਦੂਸਰੇ ਰੂਪ 'ਭੈ' ਅਤੇ 'ਭਾਈ' ਕਿਵੇਂ ਵਰਤੇ ਗਏ ਹਨ।

ਕਰਤਾ ਕਾਰਕ, ਇਕ-ਵਚਨ

'ਤਉ' ਕਾਰਾ ਨਿਰਭਉ ਮਨਿ ਬਸੈ ॥੩੮॥ (ਗੁਰੂਗ੍ਰੰਥ ਮ: ੫, ਪੰਨਾ ੧੯੩)

ਥਹੁ-ਵਚਨ

'ਤੈ' ਬਿਨਸੇ ਨਿਰਭਉ ਹਰਿ ਧਿਆਇਆ ॥੫੯॥ (ਗੁਰੂਗ੍ਰੰਥ ਮ: ੫, ਪੰਨਾ ੧੯੭)

ਕਰਣ ਕਾਰਕ, ਇਕ-ਵਚਨ

ਸਤਿਗੁਰ ਕੈ 'ਭਾਈ' ਕੁਮੁ ਭਉ ਜਾਇ ॥

'ਤੈ' ਰਾਚੇ ਸਚ ਰੰਗ ਸਮਾਇ ॥੧॥ ਰਹਾਉ ॥੧॥ (ਗੁਰੂਗ੍ਰੰਥ ਮ: ੩, ਪੰਨਾ ੧੫੨)

ਭਾਈ-ਭਉ ਦੀ ਰਾਹੀਂ, ਭਉ ਦੁਆਰਾ। ਭੈ-ਭਉ ਵਿਚ।

ਨੋਟ : ਇਥੇ ਦੂਜੀ ਤੁਕ ਵਿਚ 'ਭੈ' ਅਧਿਕਰਣ ਕਾਰਕ, ਇਕ-ਵਚਨ ਹੈ।

ਅਪਾਦਾਨ ਕਾਰਕ, ਇਕ-ਵਚਨ

ਗਿਰਿ ਤਰ ਜਲ ਜੁਆਲਾ 'ਤੈ' ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥ ਰਾਈ ॥

ਭੈ-ਭਉ ਤੌ, ਡਰ ਤੌ! (ਭੈਨਭਉ ਨਾਮਦੇਵ ਜੀ, ਪੰਨਾ ੧੧੬੫)

ਸੰਬੰਧਕਾਂ (Preposition) ਦੇ ਨਾਲ

'ਤੈ' ਮਹਿ ਰਚਿਓ ਸਭੁ ਸੰਸਾਰਾ ॥੧੩੨॥ (ਗੁਰੂਗ੍ਰੰਥ ਮ: ੫, ਪੰਨਾ ੧੯੨)

ਸਿਮਰਤ ਨਾਮੁ 'ਤੈ' ਪਾਰਿ ਉਡਰੀਆ ॥੧੨੦॥ (ਗੁਰੂਗ੍ਰੰਥ ਮ: ੫, ਪੰਨਾ ੧੯੦)

'ਤੈ' ਵਿਚਿ ਅਗਾਨਿ ਕਥੈ ਦੇਗਾਰਿ ॥ (ਆਸਾ ਦੀ ਵਰ ਮ: ੧, ਪੰਨਾ ੪੬੪)

ਨੋਟ : ਸਮਾਜਿਕ ਸ਼ਬਦ (Compound Word) 'ਨਿਰਭਉ' (ਜਦੋਂ ਇਸ

ਦਾ ਅਰਥ ‘ਅਕਾਲਪੁਰਖ’ ਹੋਵੇ) ਦਾ ਰੂਪ ਉਪਰਲੀਅਂ ਹਾਲਤਾਂ ਵਿਚ ‘ਨਿਰਭਉ’ ਹੀ ਰਹਿੰਦਾ ਹੈ, ਜਿਵੇਂ :

ਝਮ ਗਾਵਹੁ ਮੇਰੇ ‘ਨਿਰਭਉ’ ਕਾ ਸੰਹਿਲਾ ॥ (ਮਹਲਾ ੧, ਪੰਨਾ ੧੨)

‘ਨਿਰਭਉ’ ਕੈ ਘਰਿ ਤਾਜੀ ਲਾਵੈ ॥੫॥੧੩॥ (ਗਊੜੀ ਮ: ੧, ਪੰਨਾ ੨੨੯)

ਪਰ ਜਦੋਂ ਇਹ ਸ਼ਬਦ ਸਾਧਾਰਨ ਤੌਰ 'ਤੇ ਵਿਸ਼ੇਸ਼ਣ ਹੁੰਦਾ ਹੈ, ਤਦੋਂ ਸ਼ਬਦ ‘ਭਉ’ ਵਾਂਗ ਹੀ ਇਸ ਦੇ ਕਾਰਕ ਬਣਦੇ ਹਨ, ਜਿਵੇਂ :

ਅਉਰ ਸਗਲ ਜਗੁ ਮਾਇਆ ਮੇਹਿਆ ‘ਨਿਰਭੈ’ ਪਦ੍ਧ ਨਹੀਂ ਪਾਵੈ ॥੩॥੧॥

(ਗਊੜੀ ਮ: ੯, ਪੰਨਾ ੨੨੦)

ਸ਼ਬਦ ‘ਭਉ’ ਭਗਤਾਂ ਦੀ ਬਾਣੀ ਵਿਚ ਭੀ ਮਿਲਦਾ ਹੈ, ਜਿਥੋਂ ਇਹ ਸਾਡੇ ਸਿੱਧ ਹੈ ਕਿ ਸੰਸਕ੍ਰਿਤ ਸ਼ਬਦ ‘ਭਯ’ ਦਾ ਪ੍ਰਾਕ੍ਰਿਤ ਰੂਪ ‘ਭਉ’ ਬਹੁਤ ਪ੍ਰਚਲਤ ਹੋ ਚੁਕਿਆ ਸੀ :

ਮਾਇਆ ਮੇਹੁ ਮਨਿ ਆਗਾਲੜਾ ਪ੍ਰਾਣੀ

ਜਰਾ ਮਰਣੁ ‘ਭਉ’ ਵਿਸਰਿ ਗਇਆ ॥੧॥੧॥

(ਸਿਗੀਰਾਗੁ ਤ੍ਰਿਲੋਚਨ ਜੀ, ਪੰਨਾ ੯੨)

ਅਥ ‘ਭਉ’ ਭਾਨਿ ਭਰੋਸਉ ਆਵਾ ॥੩੦॥

(ਕਬੀਰ ਜੀ, ਬਾਵਨ ਅਖਨੀ, ਪੰਨਾ ੩੪੨)

ਗੁਜ਼ ਕਰਿ ਗਿਆਨੁ ਧਿਆਨੁ ਕਰਿ ਮਹੂਆ ‘ਭਉ’ ਭਾਠੀ ਮਨ ਧਾਰਾ ॥੧॥੨॥

(ਗਾਲਕੀ ਕਬੀਰ, ਪੰਨਾ ੯੯੯)

ਸੰਸਕ੍ਰਿਤ ਦੇ ਨਿਰੇ ਯ-ਅੰਤ ਸ਼ਬਦ ਹੀ ਪ੍ਰਾਕ੍ਰਿਤ ਵਿਚ ਉ-ਅੰਤ ਨਹੀਂ ਹੋਏ, ਸਗੋਂ ਅੰਤਲੇ ਹਰੇਕ ਵਿਅੰਜਨ ਦੀ ‘ਉ’ ਸੁਰ ਵਿਚ ਤਬਦੀਲੀ ਹੋਣ ਲੱਗ ਪਈ, ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਪਰਾਕਉ	ਪ੍ਰਾਕ੍ਰਮ (ਪ੍ਰਾਕਮ)	ਸਾਉ	ਸੁਆਦ (ਸਵਾਦ)
ਨਾਉ	ਨਾਮ (ਨਾਮ)	ਪਸਾਉ	ਪ੍ਰਸਾਦਿ (ਪ੍ਰਸਾਦ)
ਆਤਮਰਾਉ	ਆਤਮਰਾਜ (ਆਤਮਰਾਜ)	ਕਾਉ	ਕਾਗ (ਕਾਗ)
ਭਾਉ	ਭਾਵ (ਭਾਵ)	ਤਾਉ	ਤਾਪ (ਤਾਪ)
ਸੰਪਉ	ਸੰਪਤਿ (ਸਮੱਪਤਿ)	ਬਾਉ, ਠਾਉ	ਸਬਾਨ (ਸਥਾਨ)

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਸਉ	ਸਤ (ਸਤ)	ਚਾਉ	ਚਾਯ (ਚਾਯ)
ਅਮਉ	ਅੰਮ੍ਰਿਤ (ਅਸੂਰ)	ਅਨੁਰਾਉ	ਅਨੁਰਾਗੁ (ਅਨੁਰਾਗੁ)
ਸੁਆਉ	ਸੁਆਰਥ (ਸ਼ਵਾਰ्थ)	ਘਾਉ	ਘਾਣ (ਬਾਣ)
ਪਾਉ	ਪਾਦ (ਪਾਦ)	ਆਲਾਉ	ਆਲਾਪੁ (ਆਲਾਪੁ)
ਘਿਉ	ਘ੍ਰਿਤ (ਬੂਤ)	ਬਿਡਉ	ਵਿਭਵ (ਵਿਭਵ)

ਭਗਤ ਜੈਦੇਵ ਜੀ ਸੰਸਕ੍ਰਿਤ ਦੇ ਇਕ ਪਰਸਿੱਧ ਵਿਦਵਾਨ ਹੋਏ ਹਨ। ਉਹਨਾਂ ਉੱਤੇ ਇਹ ਦੂਸ਼ਣ ਨਹੀਂ ਆ ਸਕਦਾ ਕਿ ਉਹ ਸੰਸਕ੍ਰਿਤ ਵਿੱਦਿਆ ਵਿਚ ਪ੍ਰਬੰਧਨ ਨਹੀਂ ਸਨ। ਆਪ ਨੇ ਪ੍ਰੇਮਾ-ਭਗਤੀ ਦੇ ਰੰਗ ਵਿਚ ਗੀਤ ਗੋਬਿੰਦ (ਗੀਤ ਗੋਬਿੰਦ) ਨਾਮੀ ਪੁਸਤਕ ਕਵਿਤਾ ਵਿਚ ਲਿਖੀ ਹੈ। ਇਹ ਪੁਸਤਕ ਸੰਸਕ੍ਰਿਤ ਦੇ ਵਿਦਵਾਨਾਂ ਵਿਚ ਬਹੁਤ ਮਾਣ-ਵਡਿਆਈ ਪਾ ਚੁਕੀ ਹੈ; ਕਿਉਂਕਿ ਇਸ ਦੀ ਕਵਿਤਾ ਬਹੁਤ ਗਮੀਲੀ ਹੈ। ਪਾਠਕਾਂ ਦੀ ਸੇਵਾ ਵਿਚ ਉਸ ਪੁਸਤਕ ਵਿਚੋਂ ਇਕ ਛੰਦ ਭੇਟਾ ਕੀਤਾ ਜਾਂਦਾ ਹੈ :

ਸੁਰੂਪੁ ਸ਼ਾਰੀਰ ਨਕੀਨੁ ਕਲਤ੍ਰੁ ॥
ਧਨੁ ਮੇਰੁ ਤੁਲਿੰ ਬਚਰਚਾਰੁ ਚਿਤ੍ਰੁ ॥
ਹੋਰੇ ਰਫ਼ਿਗੁ ਯੁਗਮੇ ਮਨਚੇਦਲਾਗਮੁ ॥
ਤਤ: ਕਿ ਤਤ: ਕਿ ਤਤ: ਕਿਮ् ॥

ਭਗਤ ਜੈਦੇਵ ਜੀ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ, ਉਹਨਾਂ ਵਿਚੋਂ ਇਕ ਗੁਜ਼ਰੀ ਰਾਗ ਵਿਚ ਹੈ। ਇਸ ਸ਼ਬਦ ਵਿਚ ‘ਭਯ’ ਦੇ ਰੂਪਾਂ ਵਿਚ ਮਿਲਦਾ ਹੈ : ‘ਭਯ’ ਅਤੇ ‘ਭਇਆ’, ਇਸ ਤਰ੍ਹਾਂ ਸੰਸਕ੍ਰਿਤ ਸ਼ਬਦ ‘ਮਯ’ ਦਾ ਰੂਪ ‘ਮਇਆ’ ਦਿੱਤਾ ਗਿਆ ਹੈ।

ਕੇਵਲ ਰਾਮ ਨਾਮ ਮਨੋਰਮੁ ॥ ਬਾਦਿ ਅੰਮ੍ਰਿਤ ਤਤ ‘ਮਇਆ’ ॥
ਨ ਦਨੋਤਿ ਜਸਮਗਣੇਨ ਜਨਮ ਜਗਾਇ ਮਰਣ ‘ਭਇਆ’ ॥

(ਗੁਜਰੀ ਜੈਦੇਵ ਜੀ, ਪੰਨਾ ੫੨੯)

ਇਹ ਉਪਰ-ਦਿਤੇ ਪ੍ਰਮਾਣ ਤਾਂ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹਨ, ਆਂਓ, ਉਸ ਸਮੇਂ ਦੇ ਕਿਸੇ ਹੋਰ ਪੰਜਾਬੀ ਕਵੀ ਦੀ ਰਚਨਾ ਵੇਖੀਏ।

ਗੁਰੂ ਨਾਨਕ ਸਾਹਿਬ ਬਾਬਰ ਮੁਗਾਲ ਬਾਦਸ਼ਾਹ ਦੇ ਸਮੇਂ ਹੋਏ ਹਨ, ਗੁਰੂ ਅੰਗਦ ਸਾਹਿਬ ਹਮਾਂਧੁ ਦੇ ਸਮੇਂ ਅਤੇ ਗੁਰੂ ਅਮਰਦਾਸ ਜੀ ਅਕਬਰ ਦੇ ਸਮੇਂ।

ਅਕਬਰ ਦੇ ਦਰਬਾਰ ਵਿਚ ਹੀ ਗੋਇੰਦਵਾਲ ਸਾਹਿਬ ਦੇ ਖੱਡ੍ਰੀਆਂ ਤੇ ਬਾਹਮਣਾਂ ਨੇ ਮਿਲ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਠੁੱਧ ਸ਼ਿਕਾਇਤ ਕੀਤੀ ਸੀ।

ਅਕਬਰ ਦੇ ਰਾਜ-ਸਮੇਂ ਵਿਚ ਪੰਜਾਬੀ ਦਾ ਇਕ ਪਰਸਿੱਧ ਕਵੀ ਹੋਇਆ ਹੈ, ਜਿਸ ਦਾ ਨਾਂ ‘ਦਮੇਦਰ’ ਸੀ। ਇਹ ਦਮੇਦਰ, ਜਾਤ ਦਾ ਗੁਲਾਟੀ ਅਰੋੜਾ, ਝੰਗ ਦਾ ਰਹਿਣ ਵਾਲਾ ਸੀ। ਇਸ ਦੀ ਜ਼ਿੰਦਗੀ ਵਿਚ ਹੀ ਹੀਰ ਰਾਂਝੇ ਦੇ ਇਸ਼ਕ ਦੇ ਖੇਲ ਵਰਤੇ, ਜੋ ਇਸ ਨੇ ਅੱਖੀਂ ਵੇਖੇ ਤੇ ਕਵਿਤਾ ਵਿਚ ਲਿਖੇ। ਆਪਣੇ ਕਿੱਸੇ ‘ਹੀਰ’ ਵਿਚ ਦਮੇਦਰ ਇਉਂ ਲਿਖਦਾ ਹੈ :

ਨਾਉਂ ਦਮੇਦਰੁ ਜਾਤਿ ਗੁਲਾਟੀ ਆਇਆ ਸਿਕਿ ਸਿਆਲੀ।

ਅਪੁਨੇ ਮਨ ਵਿਚਿ ਮਸਲਤਿ ਕੀਤੀ ਬਹਿ ਕੈ ਇਥਾਈਂ ਜਾਣੀ।੧.....

ਪਾਤਬਾਹੀ ਜੋ ਅਕਬਰ ਸੰਦੀ ਹੀਲ ਨ ਹੁਜ਼ਤਿ ਕਾਈ।੩.....

ਅੱਖੀਂ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨ ਕੋਈ।

ਬਉਂਕ ਬਉਂਕ ਉਠੀ ਹੈ ਮੇਡੀ ਤਾਂ ਦਿਲ ਉਮਕ ਹੋਈ।

ਆਸਾਂ ਮੁਹੌਂ ਅਲਾਇਆ ਉਹੋ ਜੋ ਕੁਝ ਨਜ਼ਰਿ ਪਈਓਈ।

ਆਖ ਦਮੇਦਰਿ ਅੱਗੈ ਕਿੱਸਾ ਜੋਈ ਸੁਣੇ ਸਭੁ ਕੈਈ।੫।

ਦਮੇਦਰ ਦੀ ਰਚਨਾ ਵਿਚੋਂ ਭੀ ਇਹ ਗੱਲ ਸਾਡਾ ਤੌਰ 'ਤੇ ਸਪੱਸ਼ਟ ਹੋ ਜਾਂਦੀ ਹੈ ਕਿ ਉਸ ਸਮੇਂ ਸੰਸਕ੍ਰਿਤ ਸ਼ਬਦ ‘ਭਯ’ (ਭਯ) ਦਾ ਪੰਜਾਬੀ ਰੂਪ ‘ਭਉ’ ਆਮ ਪ੍ਰਚਲਤ ਹੋ ਚੁਕਿਆ ਸੀ। ਦਮੇਦਰ ਲਿਖਦਾ ਹੈ ਜਦੋਂ ‘ਗੁਝਾ’ ਜੀ-ਭਿਆਣਾ ‘ਤਖਤ ਹਜ਼ਾਰਾ’ ਛੱਡ ਕੇ ਝੰਗ ਆਇਆ, ‘ਹੀਰ’ ਦੇ ਪਿਉ ਚੂਚਕ ਨੂੰ ਇਉਂ ਕਹਿਣ ਲੱਗਾ :

ਆਇਆ ਤੱਕਿ ਤੁਸਾਡੀ ਸਾਮੈ ਨਾ ਫਿਰਿ ਘਰਾਂ ਨੂੰ ਜਾਈ।

ਗਾਲੀਆਂ ਕੱਖ ਅਸਾਡੇ ਵੈਗੀ ਚੰਗਾ ਜਾਨਣ ਨਾਹੀ।

ਕੇਤੀ ਤੈਡੇ ਪਿਛੇ ਖਾਂਦੀ ਕਮੀ ਕਿਸੇ ਨੂੰ ਨਾਹੀ।

ਆਖੁ ਦਮੇਦਰ ਮੂਲਿ ਨ ‘ਭਉ’ ਕਰਿ ਦੇਗੀ ਖੁੱਡੀ ਮਹੌਂ ਚਰਾਈਂ।੨੪੩।

(‘ਹੀਰ’ ਦਮੇਦਰ)

ਨੋਟ : ਇਥੇ ਸ਼ਬਦ ‘ਭਉ’ ਕਰਮ ਕਾਰਕ, ਇਕ-ਵਚਨ ਹੈ।

ਜੀ ਦੇ ‘ਤੈ’ ਥਾਲਿਆ ਉਠਿ ਧੀਏ ਵੈਦਾ ਹੈ ਚੁਪ ਕੀਤੀ।

ਜੇਹੇ ਆਏ ਤੇਹੇ ਚੱਲੇ ਇਹ ਗਲ ਅਸਾਂ ਜੋ ਕੀਤੀ।

ਟੱਕਰ ਨ ਮੰਗੇ ਵਦੀਂਦੇ ਨ ਚੌਥੇ ਲੱਸੀ ਪਾਇ ਨ ਪੀਤ੍ਰੀ।

ਅਪਣਾ ਝੱਗਾ ਸਮਾਲਿ ਮਛਾਣੀ ਪਇਆ ਹਈ ਮਸੀਤੀ।

ਦੇਇ ਦੁਆਇ ਮਿਤ੍ਰ ਮਿਲਨ ਅਸਾਨੂੰ ਅਸੀਂ ਚੁੱਲੇ ਜਿਨ੍ਹਾਂ ਦੀ ਨੌਡੀ। ੧੯੭੧।

ਵੈ—ਭਉ ਦੇ ਕਾਗਨ।

(‘शीर’ अंग्रेज)

ਨੈਂਦ: ਇਥੇ ਸ਼ਬਦ 'ਭੈ' ਕਰਣ ਕਾਰਕ, ਇਕ-ਵਚਨ ਹੈ।

ਇਸ ਸਾਰੀ ਵਿਚਾਰ ਤੋਂ ਪ੍ਰਤੱਖ ਸਿੱਟਾ ਇਹੀ ਨਿਕਲਦਾ ਹੈ ਕਿ ਸ਼ਬਦ 'ਭਯ' ਦੇ ਪ੍ਰਾਕਿਤ ਤੇ ਪੰਜਾਬੀ ਰੂਪ 'ਭਉ', 'ਭੈ' ਅਤੇ 'ਭਾਅ' ਪ੍ਰਚੱਲਤ ਹੋ ਚੁਕੇ ਸਨ। ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੀ ਇਹੀ ਰੂਪ ਵਰਤੇ ਹਨ। (੧੧) ਕਿਸੇ ਸੰਸਕ੍ਰਿਤ ਸ਼ਬਦ ਦੇ ਮੁੱਢ ਦਾ 'ਸੰ' (ਸੰ) ਪ੍ਰਾਕਿਤ ਅਤੇ ਪੰਜਾਬੀ ਵਿਚ 'ਸਹ' ਬਣ ਜਾਂਦਾ ਹੈ, ਜੇ ਇਸ 'ਸੰ' ਦਾ ਅਗਲਾ ਅੱਖਰ ਭੀ 'ਸ' ਜਾਂ 'ਸ਼' ('ਸ' ਜਾਂ 'ਸ਼') ਹੋਵੇ, ਜਿਵੇਂ :

ਸੰਸਕ੍ਰਿਤ (ਸੰਸਕ੍ਰਤ).....ਸਹਸਕ੍ਰਿਤ; ਸਹਸਾ ਕਿਰਤਾ।

मैस्ट्रज (संराय).....महमा।

ਕਦੇ ਇਸ 'ਸਹ' ਦੇ ਥਾਂ ਭੀ 'ਸੈ' ਹੋ ਜਾਂਦਾ ਹੈ, ਜਿਵੇਂ :

सैमार (संसार).....सैमार !

ਨੈਂਦ : ਲੜ੍ਹਾਜ਼ ‘ਸੰਸਕਿਤ’ ਦਾ ਪਾਕਿਤ ਰੂਪ ‘ਸਹਸਕਿਤ’ ਹੈ।

ਸੋ, ਜਿਥੇ ਗੁਰਬਾਣੀ ਵਿਚ ‘ਸਹਸਕਿਤੀ’ ਸਲੋਕ ਆਉਂਦੇ ਹਨ, ਉਹ ‘ਸੰਸਕਿਤ’ ਦੇ ਸਲੋਕ ਨਹੀਂ ਹਨ; ਉਹ ਉਸ ਬੋਲੀ ਦੇ ਹਨ, ਜੋ ਸੰਸਕਿਤ ਤੋਂ ਸਹਸਕਿਤ ਹੋ ਗਈ ਹੈ। ਭਾਵ, ਉਹ ਸਲੋਕ ‘ਪ੍ਰਾਕਿਤ’ ਦੇ ਹਨ। ਇਹਨਾਂ ਸਲੋਕਾਂ ਦੇ ਨਾਲ ਹੀ ਅੱਗੇ ‘ਗਾਬਾ’ ਦੇ ਸਲੋਕ ਆਉਣੇ ਭੀ ਇਹੀ ਪ੍ਰਗਟ ਕਰਦੇ ਹਨ ਕਿ ‘ਸਹਸਕਿਤੀ’ ਸਲੋਕਾਂ ਦਾ ਭਾਵ ਹੈ ‘ਪ੍ਰਾਕਿਤ ਦੇ ਸਲੋਕ’। ‘ਗਾਬਾ’ ਵੇਦਾਂ ਦੇ ਸਮੇਂ ਦੀ ਇਕ ‘ਪਾਕਿਤ’ ਸੀ।

(੧੨) ਹੁਣ ਤਾਈ ਅਸੀਂ ਕੇਵਲ ਇਹੀ ਵਿਚਾਰ ਕਰਦੇ ਆਏ ਹਾਂ ਕਿ ਕਿਵੇਂ ਸੰਸਕ੍ਰਿਤ ਸ਼ਬਦਾਂ ਦਾ ਉੱਚਾਰਨ-ਆਤਮਕ ਰੂਪ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਪਲਟਦਾ ਗਿਆ। ਪਰ ਕਈ ਐਸੇ ਸ਼ਬਦ ਭੀ ਮਿਲਦੇ ਹਨ, ਜਿਨ੍ਹਾਂ ਦੇ ਰੂਪ ਦੇ ਨਾਲ ਅਰਥ ਵੀ ਬਦਲ ਗਿਆ ਹੈ। ਅੱਜ ਕਲੁਝੁਕਾਰ' ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਬਹੁਤ ਧਨ ਵਾਲਾ ਹੋਵੇ ਤੇ ਵਿਆਜੀ ਰੂਪਇਆ ਦੇਣ ਦਾ ਵਿਚਾਰ ਕਰਦਾ ਹੋਵੇ। ਪਰ ਇਸ ਸ਼ਬਦ ਦਾ ਸੰਸਕ੍ਰਿਤ ਰੂਪ 'ਸਾਧੁਕਾਰ' (ਸਾਧੁਕਾਰ) ਹੈ, ਜਿਸ ਦਾ ਅਰਥ ਹੈ 'ਭਲਾਈ ਕਰਨ ਵਾਲਾ'। ਇਸ ਤਰ੍ਹਾਂ ਸੰਸਕ੍ਰਿਤ ਸ਼ਬਦ

‘ਰੋਪਾਯਿਤ’ (ਗੋਪਾਧਿਤ) ਦਾ ਪ੍ਰਾਕ੍ਰਿਤ ਰੂਪ ‘ਗੋਵਾਇਦੇ’ (ਗੋਵਾਇਦੇ) ਹੈ ਅਤੇ ਪੰਜਾਬੀ ਰੂਪ ‘ਗਵਾਇਆ’ ਹੈ। ਪਰ ਸੰਸਕ੍ਰਿਤ (ਗੋਪਾਧਿਤ) ਦਾ ਅਰਥ ਹੈ ‘ਲੁਕਾਇਆ’।

ਸੰਧੀ (ਅੱਖਰਾਂ ਦਾ ਪਰਸਪਰ ਮੇਲ)

ਸੰਸਕ੍ਰਿਤ ਦਾ ਪਰਸਿੱਧ ਵਿਆਕਰਣ-ਕਰਤਾ ਪਾਣਿਨੀ ‘ਸੰਧੀ’ ਦੇ ਲੱਛਣ ਦੱਸਦਾ ਹੋਇਆ ਲਿਖਦਾ ਹੈ : ਪਰ : ਸਨਿਕਰਣ : ਸੰਹਿਤਾ (ਪਰਹ ਸੰਨਿਕਰਸ਼ਾ ਸੰਹਿਤਾ), ਭਾਵ, ਅੱਖਰਾਂ ਦੇ ਨਿਰਤਰ ਮੇਲ ਨੂੰ ‘ਸੰਧੀ’ ਆਖੀਦਾ ਹੈ। ਜਦੋਂ ਦੋ ਅੱਖਰ (ਭਾਵੋਂ ਉਹ ਦੋਵੇਂ ਸੂਰ ਹੋਣ, ਭਾਵੋਂ ਵਿਅੰਜਨ) (ਜਾਂ ਇਕ ਸੂਰ ਹੋਵੇ ਤੇ ਦੂਜਾ ਵਿਅੰਜਨ) ਇਸ ਤਰ੍ਹਾਂ ਆਪੇ ਵਿਚ ਜੁੜ ਜਾਣ ਕਿ ਉਹਨਾਂ ਦੇ ਵਿਚਕਾਰ ਕੋਈ ਹੋਰ ‘ਸੂਰ’ ਜਾਂ ‘ਵਿਅੰਜਨ’ ਵਿੱਖ ਨਾ ਪਾਂਦਾ ਹੋਵੇ, ਤਾਂ ਕਹੀਦਾ ਹੈ ਕਿ ਇਹਨਾਂ ਦੋਹਾਂ ਅੱਖਰਾਂ ਦੀ ‘ਸੰਧੀ’ (ਭਾਵ, ਮੇਲ) ਹੋ ਗਈ ਹੈ।

ਅੱਖਰਾਂ ਦੀ ‘ਸੰਧੀ’ ਕਿਥੇ ਕਿਥੇ ਹੋ ਸਕਦੀ ਹੈ—ਇਸ ਸੰਬੰਧੀ ਸੰਸਕ੍ਰਿਤ ਦਾ ਪਰਸਿੱਧ ਵਿਆਕਰਣ ‘ਸਿਪਾਤ ਕੌਮੁਦੀ’ ਇਉਂ ਲਿਖਦਾ ਹੈ :

ਸੰਹਿਤਕਪਦੇ ਨਿਤਿਆ ਨਿਤਿਆ ਧਾਤੂਪਸਾਗਯੋ : ।

ਨਿਤਿਆ ਸਮਾਸੇ ਕਾਕ੍ਯੇ ਤੁ ਸਾ ਬਿਵਕਾਸਮਪੇਕ਼ਤੇ ।

ਅਰਥ : ਕਿਸੇ ਸ਼ਬਦ ਦੀ ਅੰਦਰੂਨੀ ਬਣਤਰ ਵਿਚ, ਕਿਸੇ ਧਾਰੂ ਦੇ ਨਾਲ ਕੋਈ ਅਗੇਤਰ (ਉਪਸਾਗ) ਲਾਣ ਵੇਲੇ ਅਤੇ ਸਮਾਸੀ ਸ਼ਬਦਾਂ ਵਿਚ ‘ਸੰਧੀ’ ਜ਼ਰੂਰ ਹੁੰਦੀ ਹੈ। ਜੇ ਕਿਸੇ ਵਾਕ ਵਿਚ ਭੀ ਕੁਝ ਸ਼ਬਦ ‘ਸੰਧੀ’ ਦੇ ਨਿਯਮਾਂ ਅਨੁਸਾਰ ਆਪੇ ਵਿਚ ਜੁੜ ਸਕਦੇ ਹੋਣ ਤਾਂ ਉਥੇ ਲਿਖਾਗੀ ਦੀ ਮਰਜ਼ੀ ਹੈ ‘ਸੰਧੀ’ ਕਰੇ ਜਾਂ ਨਾ ਕਰੋ।

ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ‘ਸੰਧੀ’ ਨੂੰ ਵਰਤੋਂ ਵਿਚ ਲਿਆਉਣ ਦਾ ਅਖੀਰਲਾ ਨਿਯਮ ਹਟ ਗਿਆ ਹੈ, ਭਾਵ, ਵਾਕ ਵਿਚ ਦੇ ਸ਼ਬਦਾਂ ਦਾ ਆਪੇ ਵਿਚ ਜੋੜ ਨਹੀਂ ਹੁੰਦਾ। ਬਾਕੀ ਪਹਿਲੇ ਤਿੰਨੇ ਨਿਯਮ ਵਰਤੀਏ ਹਨ।

(ੴ) ਸ਼ਬਦ ਦੀ ਅੰਦਰੂਨੀ ਬਣਤਰ

‘ਮੁਰਾਰਿ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ‘ਅਕਾਲ ਪੁਰਖ’ ਦੇ ਅਰਥ ਵਿਚ ਵਰਤਿਆ ਗਿਆ ਹੈ। ਪਹਿਲੇ ਪਹਿਲ ਇਹ ਸ਼ਬਦ ਕਿਸ਼ਨ ਜੀ ਦਾ

ਵਿਸ਼ੇਸ਼ਣ (Epithet) ਸੀ। ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ—‘ਮੁਰ’ ਅਤੇ ‘ਅਰਿ’ ਭਾਵ, ‘ਮੁਰ’ ਨਾਮ ਦੌਤ ਦਾ ‘ਅਰਿ’ (ਵੈਰੀ)।

‘ਪਰਮੇਸ਼ੁਰ’ ਇਕੋ ਹੀ ਸ਼ਬਦ ਸਮਝਿਆ ਜਾਂਦਾ ਹੈ, ਉਥੁ ਭਾਵੇਂ ਦੋ ਸ਼ਬਦਾਂ (‘ਪਰਮ’ ਤੇ ‘ਈਸਰੁ’) ਦੇ ਜੋੜ ਤੋਂ ਬਣਿਆ ਹੈ।

(ਅ) ਧਾਰੂ ਤੇ ਅਗਤਰ ਦੀ ਸੰਧੀ

ਸੁਰ ਤੇਤੀਸ ‘ਊਜੇਵਹਿ’ ਪਾਕ ॥੨੩॥੨੦॥

(ਭੈਰਉ ਕਥੀਰ ਜੀ, ਪੰਨਾ ੧੧੬੩)

ਅਪੇ ਥਾਪਿ ‘ਊਥਾਪਿ’ ਨਿਛਾਜੀ ॥੧॥੨॥੧੯॥

(ਮਾਰੂ ਮ: ੩ ਸੋਲਹੇ, ਪੰਨਾ ੧੦੫੯)

ਊਜੇਵਹਿ = ਊੱਜੇਵਹਿ, ਉਦ + ਜੇਵਹਿ

ਊਥਾਪਿ = ਊੱਥਾਪਿ, ਉਦ + ਥਾਪਿ

ਨੈਟ : ਸੰਸਕ੍ਰਿਤ ਵਿਚ ਜਦੋਂ ਕੋਈ ਵਿਅੰਜਨ ਸੂਰ-(ਲਗ)-ਰਹਿਤ ਹੋਵੇ ਤਾਂ ਉਸ ਦੇ ਹੇਠ ਇਹ () ਲਕੀਰ ਪਾ ਦੇਂਦੀਦੀ ਹੈ। ਉਪਰ-ਦਿੱਤੇ ਪ੍ਰਮਾਣਾਂ ਵਿਚ ‘ਊਦ’ ਅਗੇਤਰ (ਸੰ: ਉਪਸਰਗ) ਹੈ, ਅਖਰ ‘ਦ’ ਲਗ-ਰਹਿਤ ਹੈ। ਇਕੋ ਹੀ ਸ਼ਬਦ ਦੀ ਅੰਦਰੂਨੀ ਬਣਤਰ ਹੋਣ ਕਰਕੇ ਵਿਅੰਜਨ ‘ਦ’ ਅਤੇ ‘ਜ’ ਸੰਧੀ ਦੇ ਨਿਯਮ ਅਨੁਸਾਰ ਜੋੜੇ ਗਏ ਹਨ, ਇਸ ਤਰ੍ਹਾਂ ‘ਊਥਾਪਿ’ ਵਿਚ ‘ਦ’ ਅਤੇ ‘ਥ’ ਜੋੜੇ ਗਏ ਹਨ।

ਸੰਸਕ੍ਰਿਤ ਵਿਚ ਸੰਯੁਕਤ (ਜੁੜਵੇ) ਵਿਅੰਜਨਾਂ ਦਾ ਬਹੁਤ ਰਿਵਾਜ ਸੀ, ਪ੍ਰਾਕ੍ਰਿਤ ਵਿਚ ਇਹਨਾਂ ਦੇ ਥਾਂ ਦੁੱਤ ਵਿਅੰਜਨ ਵਰਤੇ ਜਾਣ ਲੱਗ ਪਏ, ਪਰ ਪੰਜਾਬੀ ਵਿਚ ਦੁੱਤ ਵਿਅੰਜਨ ਦਾ ਕੰਮ ‘ਅਧਿਕ’ ਪਾਸੋਂ ਲਿਆ ਜਾਂਦਾ ਹੈ, ਜਿਵੇਂ :

ਸੰ:	ਪਾ:	ਪੰਜਾਬੀ
ਊਤਥਾਪਨ (ਤਥਾਪਥ)	ਊਥਥਾਪ (ਤਥਾਪਥ)	ਊੱਥਾਪ

(ਈ) ਸਮਾਸੀ ਸ਼ਬਦਾਂ (Compound Words) ਦੀ ਸੰਧੀ

ਸਗਲ ਜਨਮ ਭਰਮ ਹੀ ਭਰਮ ਥੋਇਓ ਨਹ ਆਸਥਿਰੁ ਮਤਿ ਪਾਈ ॥

‘ਬਿਖਿਆਸਕਤ’ ਰਹਿਓ ਨਿਸ ਬਾਸੁਰ ਨਹ ਛੁਟੀ ਅਧਮਾਈ ॥੧॥੧੮॥

ਬਿਖਿਆਸਕਤ = ਬਿਖਿਆ + ਆਸਕਤ । (ਸੌਰਠੀ ਮ: ੯, ਪੰਨਾ ੬੩੨)

ਗਗਨ ਮੈਂ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
 ਪ੍ਰਾਪੁ 'ਮਲਆਨਲੋ' ਪਵਣੁ ਚਵਰੇ ਕਰੇ ਸਗਲ ਬਨਰੀਏ ਹੂਲੰਤ ਜੋਤੀ ॥੧॥੭॥੯॥

(ਧਨਾਸਰੀ ਮ: ੧, ਆਰਤੀ, ਪੰਨਾ ੬੬੩)

ਮਲਆਨਲੋ = ਮਲਅ + ਅਨਲੋ ।

ਪਹਿਲ 'ਪੁਰਸਾਬਿਰਾ' ॥ ਅਕੋਨ 'ਪੁਰਸਾਦਮਰਾ' ॥੧॥ਰਹਾਉ॥੮॥

(ਧਨਾਸਰੀ ਨਾਮਦੇਵ ਜੀ, ਪੰਨਾ ੬੬੩)

ਪੁਰਸਾਬਿਰਾ = ਪੁਰਸ + ਆਬਿਰਾ ।

ਪੁਰਸਾਦਮਰਾ = ਪੁਰਸਾਤ + ਅਮਰਾ (ਪੁਰਖਾਤ + ਅਮਰਾ)

ਟ੍ਰਿਸਟੰਤ ਏਕੇ ਸੁਨੀਐਤ ਏਕੇ ਵਰਤੰਤ ਏਕੇ ਨਰਹਰਹ ॥

ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ 'ਕ੍ਰਿਪਾਕਰਹ' ॥੧॥੨੦॥

(ਜੈਤਸਰੀ ਕੌ ਵਾਰ, ਪੰਨਾ ੨੧੦)

ਕ੍ਰਿਪਾਕਰਹ = ਕ੍ਰਿਪਾ + ਆਕਰਹ (ਕ੍ਰਿਪਾ ਦੀ ਧਾਣ) (ਸੰ: ਕ੃ਪਾ + ਆਕਰ:)

ਅਹੰਖੁਧਿ ਪਰਬਾਦ ਨੀਤ ਲੋਭ ਰਸਨਾ ਸਾਇ ॥

ਲਪਟਿ ਕਪਟਿ ਗਿਹੁ ਬੇਧਿਆ ਮਿਖਿਆ 'ਬਿਖਿਆਦਿ' ॥੧॥੯॥੩੮॥

ਬਿਖਿਆਦਿ = ਬਿਖਿਆ + ਆਦਿ । (ਬਿਲਾਵਲੁ ਮ: ੫ ਘੜ੍ਹ ੫, ਪੰਨਾ ੮੧੦)

ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥

ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ 'ਖੁਧਿਆਰਥ' ਭੋਗੁ ॥

ਜਿਉ ਮਾਤ ਪੂਤਰਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੧॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੮੩੯)

ਖੁਧਿਆਰਥ = ਖੁਧਿਆ + ਆਰਥ (ਸੰ: ਆਰਤ), ਪੰਜਾਬੀ ਵਿਚ ਇਸ ਸ਼ਬਦ
ਦਾ 'ਆਰਤ' ਜਾਂ 'ਆਰਥ' ਬਣ ਗਿਆ ਹੈ, ਜਿਵੇਂ :

'ਗੋਪਾਲ ਤੇਰਾ ਆਰਤਾ'

ਆਰਤ (ਆਰਤ) ਤੋਂ 'ਆਤੁਰ' ਸ਼ਬਦ ਭੀ ਬਣ ਗਿਆ ਹੈ, (ਜੋ ਅੱਜ-ਕਲੁ
ਦੀ ਪੰਜਾਬੀ ਵਿਚ ਆਮ ਵਰਤੀਦਾ ਹੈ) ਭੁੱਖ ਨਾਲ 'ਆਤੁਰ' ।

ਨਿਪੁ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥

'ਕਾਮਾਰਥੀ' ਸੁਆਰਥੀ ਛਾ ਕੀ ਪੈਜ ਸਵਾਰੀ ॥੧॥੧॥

(ਬਿਲਾਵਲੁ ਸਧਨਾ ਜੀ, ਪੰਨਾ ੮੫੯)

ਕਾਮਾਰਥੀ = ਕਾਮ + ਅਰਥੀ (ਵੇਖੋ ਉਪਰ 'ਖੁਧਿਆਰਥ') ।

ਜਗ ਮਹਿ ਬਕਤੇ 'ਸੂਪਾਧਾਰੀ' ॥

ਗੁਪਤੀ ਖਾਵਦਿ ਵਟਿਕਾ ਸਾਰੀ ॥੩॥੮॥੧੧॥

ਸੂਪਾਧਾਰੀ = ਦੂਪ + ਆਧਾਰੀ । (ਗੋੜ ਕਬੀਰ ਜੀ, ਪੰਨਾ ੯੭੩)

ਨੌਟ : ਪਾਠ 'ਵਟਿਕਾ ਸਾਰੀ' ਹੈ, 'ਵਟਿ ਕਾਸਾਰੀ' ਨਹੀਂ ਹੈ। 'ਵਟਿਕਾ' ਚਉਲਾਂ ਤੇ ਮਾਂਹ ਦੇ ਆਟੇ ਦੀ ਬਣੀ ਹੋਈ ਮਿੱਠੀ ਰੋਟੀ ਨੂੰ ਆਖਦੇ ਹਨ। ਮਰਾਠੀ ਬੇਲੀ ਵਿਚ ਏਸ ਦਾ ਨਾਂ ਆਂਬੋੜੀ ਹੈ।

ਸਾਤਿਗੁਰ ਨਾਮ੍ਨ ਦਿਕਾਏ ਅਤਿ ਮੀਠਾ 'ਮੈਲਾਗਰੁ' ਮਲਗਾਰੇ ॥

ਨਾਮੈ ਸੁਰਤਿ ਵਜੀ ਹੈ ਦਰਇਸਿ ਹਰਿ ਮੁਸਕੀ ਮੁਸਕ ਰੰਧਾਰੇ ॥੧॥੨॥

(ਨਾਟ ਮ: ੪ ਅਸਟਪਦੀਆ, ਪੰਨਾ ੯੯੧)

ਮੈਲਾਗਰੁ = ਮਲਯ + ਅਗਰੁ (ਸੰ-ਮਲਯ + ਅਗੁਰੁ)।

ਅਪੇ ਕਰਤਾ ਅਪੇ ਕੁਗਡਾ ॥ ਅਪੇ ਤ੍ਰਿਪਤਾ ਅਪੇ ਮੁਕਤਾ ॥

ਅਪੇ ਮੁਕਤਿ ਦਾਨੁ 'ਮੁਕਤੀਸਰੁ' ਮਮਤਾ ਮੇਹ ਚੁਕਾਇਦਾ ॥੧੮॥੨॥੧੮॥

ਮੁਕਤੀਸਰੁ = ਮੁਕਤਿ + ਈਸਰੁ । (ਮਾਰੁ ਮ: ੧ ਸੋਲਹੇ, ਪੰਨਾ ੧੦੩੫)

ਸਾਈਂਦ ਕੋਟ ਜਾ ਕੇ ਪਾਨੀਹਾਰ ॥

'ਰੈਮਾਵਲਿ' ਕੋਟ ਅਠਾਰਹ ਭਾਰ ॥੩॥੨॥੧੮॥੨੦॥

ਰੈਮਾਵਲਿ = ਰੈਮ + ਆਵਲਿ । (ਤੈਰਦੀ ਕਬੀਰ ਜੀ, ਪੰਨਾ ੧੧੯੩)

ਓਇ ਪਰਮ ਪੁਰਖ 'ਦੇਵਾਪਿਦੇਵ' ॥

ਭਗਤ ਹੇਤ ਨਰਸਿੰਘ ਭੇਡ ॥੫॥੪॥ (ਬਸੰਤ ਕਬੀਰ ਜੀ, ਪੰਨਾ ੧੧੯੪)

ਦੇਵਾਪਿਦੇਵ = ਦੇਵ + ਅਧਿਦੇਵ ।

ਅਵਰਿ ਸਤਿ ਕੂਲੇ ਕੂਮਰ ਨ ਜਾਨਿਆ ॥

ਏਕੁ 'ਸੁਧਾਖਰੁ' ਜਾ ਕੈ ਹਿਰਦੈ ਵਸਿਆ

ਤਿਨਿ ਬੇਦਹਿ ਤੜ੍ਹ ਪਛਾਨਿਆ ॥੧॥ (ਸਾਰਗ ਮ: ੫, ਪੰਨਾ ੧੨੦੫)

ਸੁਧਾਖਰੁ = ਸੁਧ + ਅਖਰੁ ।

ਮਨਿ ਕਰਿ ਕਬਹੂ ਨ ਹਰਿ ਗੁਨ ਗਾਇਓ ॥

'ਬਿਖਿਆਸਕਤਿ' ਰਹਿਓ ਨਿਸਥਾਸਰੁ ਕੀਨੇ ਅਪਨੋ ਭਾਇਓ ॥੧॥ ਰਗਾਵ੍ਹਿ ॥

(ਸਾਰਗ ਮ: ੬, ਪੰਨਾ ੧੨੩੧)

ਬਿਖਿਆਸਕਤਿ = ਬਿਖਿਆ + ਆਸਕਤਿ ।

ਆਪੇ ਛਿੰਡ ਪਵਾਇ 'ਮਲਾਖਾੜਾ' ਰਚਿਆ ॥

ਲਥੇ ਭਚਸੂ ਪਾਇ ਗੁਰਮੁਖਿ ਮਚਿਆ ॥੪॥ (ਮਲਾਰ ਕੀ ਵਾਰ, ਪੰਨਾ ੧੨੯੦)
ਮਲਾਖਾੜਾ = ਮਲ + ਅਖਾੜਾ ।

ਅਵਿਲੋਕਉ ਰਾਮ ਕੇ 'ਮੁਖਾਰਬਿੰਦ' ॥

ਬੋਜਤ ਬੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਇਆ ॥੧੩॥੩੨॥
(ਕਾਨੜਾ ਮ: ੫ ਘੜ ੪, ਪੰਨਾ ੧੩੦੮)

ਮੁਖਾਰਬਿੰਦ = ਮੁਖ + ਅਰਬਿੰਦ ।

ਭ੍ਰਾਮਾਦਿਕ ਸਿਵ ਛੰਦ 'ਮੁਨੀਸੁਰ' ਰਸਕਿ ਰਸਕਿ ਠਾਕੁਰ ਗੁਨ ਗਾਵਤ ॥

ਇੰਦ੍ਰਮੁਨਿਸ੍ਤ ਬੇਜਤੇ ਗੋਰਖ ਧਰਣਿ ਗਵਾਨ ਆਵਤਫੁਨਿ ਪਾਵਤ ॥੧॥੧੧॥੨੦॥
(ਸਵਲੇ ਸ੍ਰੀ ਮੁਖਬਾਕ ਮ: ੫, ਪੰਨਾ ੧੩੮੮)

ਮੁਨੀਸੁਰ = ਮੁਨਿ + ਈਸੁਰ ।

ਸੰਧੀ ਦੇ ਨਿਯਮ

(੧) ਇਕੋ ਜਾਤੀ ਦੇ ਸੂਰ (Vowels) ਜੁੜ ਕੇ ਉਸੇ ਜਾਤੀ ਦਾ ਦੀਰਘ ਸੂਰ ਹੋ ਜਾਂਦਾ ਹੈ, (ਅਕ: ਸਕਣੇ ਦੀਬੰ—ਪਾਣਿਨੀ), ਜਿਵੇਂ :

ਮੁਖ + ਅਰਬਿੰਦ = ਮੁਖਾਰਬਿੰਦ

ਮਲ + ਅਖਾੜਾ = ਮਲਾਖਾੜਾ

ਸੁਧ + ਅਖਰ = ਸੁਧਖਰ

ਰੇਮ + ਆਵਲਿ = ਰੋਮਾਵਲਿ

ਮੁਨਿ + ਈਸੁਰ = ਮੁਨੀਸੁਰ

ਨੋਟ : ਇਹ ਉਪਰ ਦੱਸਿਆ ਜਾ ਚੁੱਕਿਆ ਹੈ ਕਿ ਲਗ-ਹੀਨ ਵਿਅੰਜਨ ਦੇ ਹੇਠ (.) ਲਕੀਰ ਖਿੱਚੀ ਜਾਂਦੀ ਹੈ।

ਸੋ ਮੁਕਤਾ-ਅੰਤ ਸ਼ਬਦ ਦਾ ਅਖੀਰਲਾ ਅੱਖਰ ਅਸਲ ਵਿਚ ਦੇ ਅੱਖਰਾਂ ਦਾ ਜੋੜ ਹੁੰਦਾ ਹੈ, ਅਖੀਰਲਾ ਵਿਅੰਜਨ ਅਤੇ 'ਅ'। ਉਪਰ ਦਿਤੇ ਗਏ ਪ੍ਰਮਾਣਾਂ ਵਿਚ 'ਮੁਖ', 'ਮਲ', 'ਸੁਧ', 'ਰੇਮ' ਸ਼ਬਦ ਇਉਂ ਲਿਖੇ ਜਾ ਸਕਦੇ ਹਨ :

ਮੁਖ = ਮੁਖ + ਅ

ਮਲ = ਮਲ + ਅ

ਸੁਧ = ਸੁਧ + ਅ

ਰੇਮ = ਰੋਮ + ਅ

ਸੰਘੀ ਦੇ ਨਿਯਮ (੧) ਅਨੁਸਾਰ 'ਮੁਖ', 'ਮਲ', 'ਸੁਧ' ਆਦਿਕ ਸ਼ਬਦਾਂ ਦਾ ਅੰਤਲਾ 'ਅ' ਅਗਲੇ ਸ਼ਬਦ ਦੇ ਪਹਿਲੇ ਅੱਖਰ (ਅ) ਦਾ 'ਸਜਾਤੀ' ਹੋਣ ਕਰਕੇ ਦੇਹਾਂ ਦਾ ਦੀਰਘ ਸੂਰ (ਆ) ਹੋ ਜਾਂਦਾ ਹੈ, ਜੋ (ੴ) ਦੀ ਸ਼ਕਲ ਵਿਚ ਲਿਖਿਆ ਹੈ।

ਮੁਖ + ਅਰਥਿਦ = ਮੁਖ + ਅ + ਅਰਥਿਦ = ਮੁਖ + ਆਰਥਿਦ = ਮੁਖਾਰਥਿਦ।

ਮਲ + ਅਖਾੜਾ = ਮਲ + ਅ + ਅਖਾੜਾ = ਮਲ + ਆਖਾੜਾ = ਮਲਾਖਾੜਾ।

ਸੁਧ + ਅੱਖਰ = ਸੁਧ + ਅ + ਅੱਖਰ = ਸੁਧ + ਆਖਰ = ਸੁਧਾਖਰ।

(੨) 'ਅ' ਤੋਂ ਪਰੇ 'ਈ' ਤੇ 'ਊ' ਨੂੰ 'ਗੁਣ' ਹੋ ਜਾਂਦਾ ਹੈ, ਭਾਵ, ਜੇ ਕਿਸੇ ਮੁਕਤਾ-ਅੰਤ ਸ਼ਬਦ ਤੋਂ ਅਗਲਾ ਸ਼ਬਦ ਅਜਿਹਾ ਹੋਵੇ ਜੋ 'ਈ' ਜਾਂ 'ਊ' ਨਾਲ ਛਡ੍ਹੁ ਹੁੰਦਾ ਹੋਵੇ, ਤਾਂ ਦੋਹਾਂ ਦੀ ਸੰਘੀ ਹੋਇਆਂ 'ਅ' ਅਤੇ 'ਈ' ਮਿਲ ਕੇ (ੴ) ਹੋ ਜਾਏਗਾ ਅਤੇ 'ਅ' ਤੇ 'ਊ' ਮਿਲ ਕੇ (ੴ) ਹੋ ਜਾਏਗਾ।

ਨੋਟ : 'ਇ' ਤੇ 'ਈ' ਦਾ ਗੁਣ 'ਏ' (ੴ) ਹੈ ਅਤੇ 'ਊ' ਤੇ 'ਊ' ਦਾ ਗੁਣ 'ਓ' (ੴ) ਹੈ, ਜਿਵੇਂ :

ਗੋਬਿੰਦ 'ਗੋਬਿੰਦੇਤਿ' ਜਪਿ ਨਰ ਸਕਲ ਸਿਧਿਪਦੈ ॥

ਜੈਦੇਵ ਆਇਊ ਤਜ ਸਫੁਟੈ ਭਵ ਤੂਤ ਸਰਬਗਤੁ ॥੫॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਗੋਬਿੰਦੇਤਿ = ਗੋਬਿੰਦ + ਇਤਿ।

ਨੋਟ : ਏਥੇ ਸ਼ਬਦ 'ਗੋਬਿੰਦ' ਦੇ 'ਦ' ਦਾ ਅੰਤਲਾ 'ਅ' ਅਗਲੇ ਸ਼ਬਦ 'ਇਤਿ' ਦੀ 'ਇ' ਨਾਲ ਮਿਲ ਕੇ (ੴ) ਬਣ ਗਿਆ।

ਆਕਾਸਿ ਗਾਗਨੁ ਪਾਤਾਲਿ ਗਾਗਨੁ ਹੈ ਚਹੁਇਸਿ ਗਾਗਨੁ ਰਹਾਇਲੇ ॥

ਆਨਦ ਮੁਲੁ ਸਦਾ 'ਪੁਰਖੇਤਮੁ' ਘਟੁ ਬਿਨਸੈ ਗਾਗਨੁ ਨ ਜਾਇਲੇ ॥੩॥

(ਗੋੜ ਕਬੀਰ ਜੀ, ਪੰਨਾ ੮੨੦)

ਪੁਰਖੇਤਮੁ = ਪੁਰਖ + ਉਤਮ।

ਗਾਵਹਿ ਕਪਿਲਾਇ ਆਇ 'ਜੋਗੋਸੁਰ' ਅਪਰੰਪਰ ਅਵਤਾਰ ਵਰੋ ॥

ਗਾਵੈ ਜਮਦਗਨਿ 'ਪਰਸਰਾਮੇਸੁਰ' ਕਰ ਕੁਠਾਕੁ ਰਘੁ ਤੇਜ਼ੁ ਹਰਿਓ ॥੪॥

(ਸਵਦੀਏ ਮਹਲੇ ਪਹਿਲੇ ਕੇ, ਪੰਨਾ ੧੩੯੯)

ਜੋਗੋਸੁਰ = ਜੋਗ + ਈਸੁਰ।

ਪਰਸਰਾਮੇਸੁਰ = ਪਰਸਰਾਮ + ਈਸੁਰ।

(੩) ‘ਅਨੁਸੂਾਰ’— (‘, ’) ਦੇ ਪਿਛੋਂ ਜੇ ਕੋਈ ਐਸਾ ਸ਼ਬਦ ਆਵੇ, ਜਿਸ ਦੇ ਮੁੱਢ ਵਿਚ ਸੂਰ ਹੋਵੇ ਤਾਂ ਉਹ ਅਨੁਸੂਾਰ ‘ਮ’ ਹੋ ਕੇ ‘ਸੂਰ’ ਨਾਲ ਮਿਲ ਜਾਂਦਾ ਹੈ। ਜੇ ਸੂਰ ‘ਅ’ ਹੈ ਤਾਂ ‘ਮ’ ਦੇ ਨਾਲ ਮਿਲ ਕੇ ਸ਼ਬਦ ਅਕਰਾਂਤ ਹੋ ਜਾਂਦਾ ਹੈ, ‘ਸੂਰ’ ‘ਇ’ ਦੇ ਥਾਂ ‘f’, ‘ਈ’ ਦੇ ਥਾਂ ‘t’ ਹੋ ਜਾਂਦੀ ਹੈ। ਜਿਵੇਂ :

‘ਪਰਮਾਦਿ’ ‘ਪੁਰਖਮਨੋਪਿਮ’ ਸਤਿ ਆਦਿ ਭਾਵ ਰਤੰ ॥

‘ਪਰਮਦਭੂਤੰ’ ਪਰਮਕ੍ਰਿਤ ਪਰਿ ਜਦਿਚਿੰਤਿ ਸਰਬ ਰਾਤੰ ॥੧॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਪਰਮਾਦਿ = ਪਰਿ + ਆਦਿ ।

ਪੁਰਖਮਨੋਪਿਮ = ਪੁਰਖ + ਅਨੋਪਿਮ ।

ਪਰਮਦਭੂਤੰ = ਪਰਿ + ਅਦਭੂਤੰ ।

ਭਵ ਭੂਤ ਭਾਵ ਸਮਝਿਆਂ ਪਰਮ ‘ਪ੍ਰਸੰਨਮਿਦੰ’ ॥੨॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਪ੍ਰਸੰਨਮਿਦੰ = ਪ੍ਰਸੰਨ + ਇਦੰ ।

(੪) ਮੁਕਤਾ-ਅੰਤ ਸ਼ਬਦ ਦੀਆਂ ਅਖੀਰਲੀਆਂ ਵਿਸਰਗਾਂ (:) ਨੂੰ (ਜੋ ਅਸਲ ਵਿਚ ‘ਸ’ ਲਗ-ਰਹਿਤ ‘ਸ’ ਹੈ) ‘ਊ’ ਹੋ ਜਾਂਦਾ ਹੈ, ਜੇ ਏਸ ਸ਼ਬਦ ਦਾ ਅਗਲਾ ਸ਼ਬਦ ਕਿਸੇ ਵਰਗ ਦੇ ਤੀਜੇ ਚੌਥੇ ਪੰਜਵੇਂ ਵਿਅੰਜਨ ਨਾਲ ਜਾਂ ਯ, ਰ, ਵ, ਲ ਨਾਲ ਅੰਭੇ ਹੋਵੇ। ਵਿਸਰਗਾਂ ਤੋਂ ਬਦਲਿਆ ਹੋਇਆ ਇਹ ‘ਊ’ ਪਹਿਲੇ ‘ਅ’ ਨਾਲ ਮਿਲ ਕੇ (‘) ਹੋ ਜਾਂਦਾ ਹੈ, ਜਿਵੇਂ :

‘ਊ’ ਨਮੋ’ ਭਗਵੰਤ ਗੁਸਾਈ ॥

ਖਾਲਕੁ’ ਰਵਿ ਰਹਿਆ ਸਰਬ ਠਾਈ ॥੧॥ਰਹਾਊ॥੪॥

(ਅਕਲੀ ਮ: ੫, ਪੰਨਾ ੮੯੬)

ਊਂ ਨਮੋ ਭਗਵੰਤ—ਊਂ ਨਮਹ ਭਗਵੰਤ (ਸੰ: ਓ ਨਮ: ਭਗਵਨਤ)।

ਕੇਵਲ ਰਾਮ ਨਾਮ ਮਨੋਰਮੀ ॥

ਬਾਦਿ ਅੰਮ੍ਰਿਤ ਤਤ ਮਇਆਰੀ ॥੧॥ਰਹਾਊ॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਮਨੋਰਮੀ = ਮਨਹ ਰਮੀ (ਸੰ: ਮਨਸ् + ਰਮ੍, ਮਨ: ਰਮ੍)।

ਨੋਟ: ਉਪਰਲੇ ਪ੍ਰਮਾਣਾਂ ਵਿਚ ਨਮਹ (ਨਮਸ, ਨਮ:) ਤੇ ਮਨਹ (ਮਨਸ,

ਮਨ;) ਦੇ ਸ਼ਬਦ ਸਕਾਰਾਂਤ (ਸ-ਅੰਤ) ਹਨ, ਏਸ 'ਸ' (:) ਤੋਂ ਪਹਿਲੇ ਅੱਖਰ ਦੇ ਅੰਤ ਵਿਚ 'ਅ' ਹੈ। ਸੋ ਹੇਠ-ਲਿਖੇ ਅਨੁਸਾਰ ਸੰਧੀ ਹੋ ਜਾਂਦੀ ਹੈ :

$$\begin{aligned}
 \text{ਨਮਹ} + \text{ਭਗਵੰਤ} &= \text{ਨਮਸ्} + \text{ਭਗਵੰਤ} \\
 &= \text{ਨਮ्} + \text{ਊ} + \text{ਭਗਵੰਤ} \\
 &= \text{ਨਮ्} + \text{ਅ} + \text{ਊ} + \text{ਭਗਵੰਤ} \\
 &= \text{ਨਮ्} + \text{ਓ} + \text{ਭਗਵੰਤ} \\
 &= \text{ਨਮੋ} + \text{ਭਗਵੰਤ} \\
 &= \text{ਨਮੋ } \text{ਭਗਵੰਤ}
 \end{aligned}$$

SIKHBOOKCLUB.COM

ਭਾਗ ਦੂਜਾ
ਵਾਕ-ਅੰਗ
(Parts of Speech)

ਨਾਂਵ (Noun)

ਪੰਜਾਬੀ ਵਿਚ 'ਨਾਂਵ' ਦੇ ਦੋ ਲਿੰਗ (Gender) ਹਨ—ਪੁਲਿੰਗ ਅਤੇ ਇਸਤ੍ਰੀ ਲਿੰਗ। ਸੰਸਕ੍ਰਿਤ ਵਿਚ ਤੀਜਾ ਇਕ ਹੋਰ ਲਿੰਗ ਭੀ ਹੈ, ਜਿਸ ਦਾ ਨਾਮ 'ਨਪੁਸਕ ਲਿੰਗ' ਹੈ, ਇਹ ਲਿੰਗ ਆਮ ਤੌਰ 'ਤੇ ਨਿਰਜੀਵ ਪਦਾਰਥਾਂ ਵਾਸਤੇ ਵਰਤਿਆ ਜਾਂਦਾ ਹੈ। ਪ੍ਰਾਕ੍ਰਿਤ ਵਿਚ ਇਹ ਲਿੰਗ ਪੁਲਿੰਗ ਵਿਚ ਹੀ ਲੀਨ ਹੋ ਗਿਆ, ਤੇ ਉਪਰ-ਲਿੰਗ ਦੋਵੇਂ 'ਲਿੰਗ' ਹੀ ਰਹਿ ਗਏ।

'ਪੁਲਿੰਗ' ਨੂੰ ਅੰਗਰੇਜ਼ੀ ਵਿਚ Masculine Gender ਅਤੇ 'ਇਸਤ੍ਰੀ ਲਿੰਗ' ਨੂੰ ਅੰਗਰੇਜ਼ੀ ਵਿਚ Feminine Gender ਆਖਦੇ ਹਨ।

'ਨਾਂਵ' ਦੇ ਦੋ ਵਰਤਨ (Number) ਹਨ—'ਇਕ-ਵਰਤਨ' ਤੇ 'ਬਹੁ-ਵਰਤਨ'। ਸੰਸਕ੍ਰਿਤ ਵਿਚ 'ਦ੍ਰਿੜ੍ਵਰਤਨ' (Dual Number) ਭੀ ਹੈ, ਪਰ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਉਪਰਲੇ ਕੇਵਲ ਦੋ ਹੀ ਰਹਿ ਗਏ।

'ਇਕ-ਵਰਤਨ' ਨੂੰ ਅੰਗਰੇਜ਼ੀ ਵਿਚ Singular Number ਅਤੇ 'ਬਹੁ-ਵਰਤਨ' ਨੂੰ Plural Number ਬੋਲਦੇ ਹਨ।

ਹਰੇਕ ਵਰਤਨ ਵਿਚ ਅੱਠ 'ਕਾਰਕ' (Case) ਹਨ; ਇਹਨਾਂ 'ਕਾਰਕਾਂ' ਦੀ ਰਾਹੀਂ 'ਵਾਕ' (Sentence) ਵਿਚ ਸ਼ਬਦਾਂ ਦਾ ਆਪੇ ਵਿਚ ਦਾ ਸੰਬੰਧ ਪਰਗਟ ਕਰੀਦਾ ਹੈ। 'ਕਾਰਕਾਂ' ਦੇ ਨਾਮ ਇਹ ਹਨ :

- (੧) ਕਰਤਾ ਕਾਰਕ—Nominative Case
- (੨) ਕਰਮ ਕਾਰਕ—Accusative Case
- (੩) ਕਰਣ ਕਾਰਕ—Instrumental case
- (੪) ਸੰਪ੍ਰਦਾਨ ਕਾਰਕ—Dative Case
- (੫) ਅਪਾਦਾਨ ਕਾਰਕ—Ablative Case
- (੬) ਸੰਬੰਧ ਕਾਰਕ—Genitive Case
- (੭) ਅਧਿਕਰਣ ਕਾਰਕ—Locative Case
- (੮) ਸੰਬੋਧਨ—Vocative Case

‘ਕਾਰਕ’—ਕਿਸੇ ‘ਵਾਕ’ ਵਿਚ ‘ਨਾਂਵ’ ਅਤੇ ਕ੍ਰਿਆ (Verb) ਦੇ ਆਪੋ ਵਿਚ ਦੇ ਸੰਬੰਧ ਦਾ ਨਾਂ ‘ਕਾਰਕ’ ਹੈ।

ਕਰਤਾ ਕਾਰਕ

‘ਕਰਤਾ’ ਦਾ ਅਰਥ ਹੈ ‘ਕਰਨ ਵਾਲਾ’। ਕਿਸੇ ‘ਵਾਕ’ ਵਿਚ ‘ਕ੍ਰਿਆ’ ਦੀ ਰਾਹੀਂ ਦੱਸੇ ਕੰਮ ਨੂੰ ਕਰਨ ਵਾਲਾ ਉਸ ‘ਕ੍ਰਿਆ’ ਦਾ ‘ਕਰਤਾ’ ਅਖਵਾਂਦਾ ਹੈ। ‘ਕ੍ਰਿਆ’ ਦੇ ਨਾਲ ‘ਕੌਣ’ ਜਾਂ ‘ਕਿਸ ਨੇ’ ਲਗਾਇਆ ਜੋ ਉੱਤਰ ਮਿਲੇ, ਉਹ ‘ਕਰਤਾ ਕਾਰਕ’ ਹੈ।

ਕਰਮ ਕਾਰਕ

ਜਿਸ ਵਿਅਕਤੀ ਜਾਂ ਚੀਜ਼ ਉੱਤੇ ‘ਕ੍ਰਿਆ’ ਦੀ ਰਾਹੀਂ ਦੱਸੇ ਗਏ ਕੰਮ ਦਾ ਅਸਰ ਪਏ, ਉਸ ਨੂੰ ‘ਕਰਮ ਕਾਰਕ’ ਆਖੀਦਾ ਹੈ। ‘ਵਾਕ’ ਵਿਚੋਂ ਕਰਮ ਕਾਰਕ ਲੱਭਣ ਲਈ ‘ਕ੍ਰਿਆ’ ਦੇ ਨਾਲ ‘ਕੀ’ ਜਾਂ ‘ਕਿਸ ਨੂੰ’ ਲਾਈਦਾ ਹੈ।

ਕਰਣ ਕਾਰਕ

ਸ਼ਬਦ ‘ਕਰਣ’ ਦਾ ਅਰਥ ਹੈ ‘ਵਸੀਲਾ’। ‘ਕਰਣ ਕਾਰਕ’ ਕਿਸੇ ‘ਨਾਂਵ’ ਦਾ ਉਹ ਸੰਬੰਧ ਹੈ ਜਿਸ ਦੀ ਰਾਹੀਂ ‘ਕ੍ਰਿਆ’ ਦੀ ਰਾਹੀਂ ਦੱਸਿਆ ਗਿਆ ਕੰਮ ਕਰੀਦਾ ਹੈ।

ਸੰਪ੍ਰਦਾਨ ਕਾਰਕ

‘ਸੰਪ੍ਰਦਾਨ’ ਦਾ ਅਰਥ ਹੈ ‘ਦੇਣਾ’, ‘ਬਖਸ਼ਣ’। ਜਿਸ ਦੀ ਖਾਤਰ ਕੋਈ ਕੰਮ ਕੀਤਾ ਜਾਏ, ਜਾਂ ਜਿਸ ਨੂੰ ਕੋਈ ਪਦਾਰਥ ਦਿੱਤਾ ਜਾਏ, ਉਹ ‘ਨਾਂਵ’ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ।

ਅਪਾਦਾਨ ਕਾਰਕ

‘ਅਪਾਦਾਨ’ ਦਾ ਅਰਥ ਹੈ ‘ਲੈਣਾ’। ਉਹ ਵਿਅਕਤੀ, ਥਾਂ ਜਾਂ ਪਦਾਰਥ ਜਿਸ ਤੋਂ ਕੋਈ ਚੀਜ਼ ਲਈ ਜਾਏ।

ਸੰਬੰਧ ਕਾਰਕ

ਇਹ ਸਪੱਸ਼ਟ ਹੀ ਹੈ।

ਅਧਿਕਰਣ ਕਾਰਕ

‘ਅਧਿ’ ਦਾ ਅਰਥ ਹੈ ‘ਉਤੇ’, ‘ਵਿਚ’। ਜਿਸ ਨੂੰ ਕੋਈ ਨਵਾਂ ਅਧਿਕਾਰ ਦਿੱਤਾ ਜਾਏ, ਭਾਵ, ਜਿਸ ਦੇ ਉਤੇ ਜਾਂ ਵਿਚ ਕੋਈ ਹੋਰ ਨਵੀਂ ਚੀਜ਼ ਰੱਖੀ ਜਾਵੇ, ਉਸ ਨਾਂਵ ਨੂੰ ਏਸ ‘ਕਾਰਕ’ ਵਿਚ ਵਰਤੀਦਾ ਹੈ।

ਸੰਬੰਧਨ

ਜਿਸ ਨੂੰ ਆਵਾਜ਼ ਮਾਰੀ ਜਾਏ, ਜਿਸ ਨੂੰ ਸਾਵਧਾਨ ਕਰ ਕੇ ਕੁਝ ਆਖਿਆ ਜਾਏ, ਉਸ ‘ਨਾਂਵ’ ਦਾ ‘ਕਾਰਕ’ ‘ਸੰਬੰਧਨ’ ਹੁੰਦਾ ਹੈ।

ਕਾਰਕ ਸਾਧਨਾ (Declension)

ਕਿਸੇ ‘ਨਾਂਵ’ ਦਾ ‘ਕ੍ਰਿਆ’ ਨਾਲ ਸੰਬੰਧ ਪਰਗਟ ਕਰਨ ਲਈ ‘ਨਾਂਵ’ ਦੇ ਨਾਲ ਕਾਰਕਾਂ ਦੇ ਚਿਹਨ ਲਾਣ ਨੂੰ ‘ਨਾਂਵ’ ਦੀ ‘ਕਾਰਕ-ਸਾਧਨਾ’ ਕਹੀਦਾ ਹੈ।

ਸਹੂਲਤ ਦੀ ਖਾਤਰ ‘ਕਾਰਕ ਸਾਧਨਾ’ ਦੀ ਵੰਡ ਨਾਂਵ ਦੇ ‘ਲਿੰਗ’ ਅਨੁਸਾਰ ਦੇ ਹਿੱਸਿਆਂ ਵਿਚ ਕੀਤੀ ਗਈ ਹੈ : ਪੁਲਿੰਗ ਨਾਂਵ ਅਤੇ ਇਸਤ੍ਰੀ ਲਿੰਗ ਨਾਂਵ।

ਇਹਨਾਂ ਹਿੱਸਿਆਂ ਵਿਚ ਭੀ ਸ਼ਬਦਾਂ ਦੇ ਅੰਤਰ ‘ਸੂਰ’ ਅਨੁਸਾਰ ਅਕਾਰਾਂਤ (ਮੁਕਤਾ-ਅੰਤ), ਇਕਾਰਾਂਤ (f-ਅੰਤ) ਆਦਿ ਕਿ ‘ਨਾਂਵ’ ਵੱਖੋ-ਵੱਖਰੇ ਲਈ ਗਏ ਹਨ।

ਵਿਸ਼ੇਸ਼ਣ (Adjective) ਦਾ ‘ਲਿੰਗ’ ਅਤੇ ‘ਵਚਨ’ ਆਪਣੇ ਵਿਸ਼ੇਸ਼ਜ (The noun qualified) ਦੇ ‘ਲਿੰਗ’ ਅਤੇ ‘ਵਚਨ’ ਅਨੁਸਾਰ ਹੁੰਦਾ ਹੈ; ਇਸ ਵਾਸਤੇ ‘ਵਿਸ਼ੇਸ਼ਣ’ ਦੀ ‘ਕਾਰਕ ਸਾਧਨਾ’ ਆਮ ਤੌਰ ‘ਤੇ ‘ਵਿਸ਼ੇਸ਼ਜ’ ਦੀ ਕਾਰਕ ਸਾਧਨਾ ਵਾਂਗ ਹੀ ਹੁੰਦੀ ਹੈ।

ਪੁਲਿੰਗ (Masculine Gender)

ਅਕਾਰਾਂਤ (ਮੁਕਤਾ-ਅੰਤ ਨਾਂਵ)

ਕਾਰਕਾਂ ਦੇ ਰੂਪ ਅਤੇ ਗੁਰਬਾਣੀ ਵਿਚੋਂ ਉਦਾਹਰਣ ਦੇ ਪ੍ਰਮਾਣ ਦੇਣ ਤੋਂ ਪਹਿਲਾਂ ਪਾਠਕਾਂ ਦੀ ਸਹੂਲਤ ਵਾਸਤੇ ਪਹਿਲਾਂ ਸਾਰੇ 'ਕਾਰਕਾਂ' ਦੇ 'ਚਿਹਨ' ਦਿੱਤੇ ਜਾਂਦੇ ਹਨ :

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	_, f, ਹਿ	ਮੁਕਤਾ, ਹੀ, ਹ, ਨ, †, *
ਕਰਮ „	_, ਹੈ, ਹਿ	ਮੁਕਤਾ, ਹ, †
ਕਰਣ „	f, ਹਿ	ਮੁਕਤਾ, ਹ, ਹੁ, ਹੀ
ਸੰਪਦਾਨ „	ਮੁਕਤਾ, ਹਿ	ਮੁਕਤਾ, ਨ, ਹੀ
ਅਪਾਦਾਨ „	f, ਹਿ, ਹੁ, *, ^	ਹੁ, ਹੀ
ਸੰਬੰਧ „	ਮੁਕਤਾ, *, ਹਿ	ਮੁਕਤਾ, ਨ, ਨਿ, ਹ, ਹੀ, *
ਅਧਿਕਰਣ „	f, *, ਹਿ	ਮੁਕਤਾ, ਹੀ, ਹ, ਹੁ
ਸੰਬੰਧਨ „	ਮੁਕਤਾ, *	ਹੁ, *

ਅਕਾਰਾਂਤ (ਮੁਕਤਾ-ਅੰਤ) ਪੁਲਿੰਗ 'ਨਾਂਵ' ਦੀ ਕਾਰਕ ਰੂਪ ਸਾਧਨਾ ਵਿਚ ਇਹ ਗੱਲ ਵੇਖਣ ਵਿਚ ਆਈ ਹੈ ਕਿ ਚਿਹਨ ('ਹਿ') ਹਰੇਕ ਕਾਰਕ ਦੇ ਇਕ-ਵਚਨ ਵਿਚ ਵਰਤਿਆ ਗਿਆ ਹੈ। ਇਹ ('ਹਿ') ਕਾਵਯ ਦੀ ਪੁਰਾਣੀ ਹਿੰਦੀ ਵਿਚ 'ਸੰਬੰਧ ਕਾਰਕ' ਦਾ ਚਿਹਨ ਹੈ, 'ਮਾਗਾਪੀ' ਬੋਲੀ ਵਿਚ 'ਹ' ਅਤੇ 'ਅਪਕੁੰਸ਼' ਵਿਚ 'ਹੋ' ਹੈ। ਪੁਰਾਣੀ ਹਿੰਦੀ ਵਿਚ ਭੀ ਇਹ ('ਹਿ') ਸਾਰੇ ਕਾਰਕਾਂ ਦਾ ਕੰਮ ਦੇਂਦਾ ਸੀ।

'ਅਵਧੀ' ਬੋਲੀ ਵਿਚ ਹੁਣ ਭੀ ਪੜਨਾਵਾਂ ਨਾਲ ਸੰਬੰਧਕ ਵਰਤਣ ਤੋਂ ਪਹਿਲਾਂ ਇਹ 'ਹਿ' ਵਰਤਿਆ ਜਾਂਦਾ ਹੈ, ਜਿਵੇਂ 'ਕੇਹਿ ਕਾਂ'। 'ਬੁਜ ਭਾਖਾ' ਵਿਚੋਂ ਇਹ 'ਹਿ' ਉੱਡ ਗਿਆ ਹੈ, ਉਸ ਵਿਚ 'ਕਾਹਿ ਕੋ' 'ਜਾਹਿ ਕੋ' ਦੇ ਥਾਂ 'ਕਾ ਕੋ', 'ਜਾ ਕੋ' ਵਰਤੀਦਾ ਹੈ।

'ਕਰਤਾ ਕਾਰਕ' ਅਤੇ 'ਸੰਬੰਧ ਕਾਰਕ' ਬਹੁ-ਵਚਨ ਬਨਾਣ ਦਾ ਇਕ

ਜਿਹਨ 'ਨ' ਭੀ ਹੈ। ਪੰਜਾਬੀ ਵਿਚ ਇਸ ਦਾ ਇਤਨਾ ਰਿਵਾਜ਼ ਨਹੀਂ ਜਿਤਨਾ 'ਬ੍ਰਜ ਭਾਖਾ' ਤੇ 'ਅਵਧੀ' ਵਿਚ ਹੈ। 'ਬ੍ਰਜ ਭਾਖਾ' ਵਿਚ ਬੋਲਦੇ ਹਨ, ਘੋੜਾਨ ਕੌ, ਘੋੜਨ ਕੌ; ਛੋਗਾਨ ਕੌ, ਛੋਰਨ ਕੌ। 'ਅਵਧੀ' ਵਿਚ ਕੇਵਲ ਦੂਜਾ ਰੂਪ ਹੀ ਹੁੰਦਾ ਹੈ, ਜਿਵੇਂ :

ਏਥਰੁ 'ਬਨਰਨ' ਕੇਰ ਢਿਠਾਈ।

(ਭੁਲਸੀ ਰਾਮਾਇਣ)

ਨੋਟ : 'ਸੰਬੰਧ ਕਾਰਕ' ਦੇ ਥਾਂ ਵਰਤੇ ਜਾਣ ਵਾਲੇ 'ਸੰਬੰਧਕ', (preposition) 'ਕਾ', 'ਕੇ' ਆਦਿਕ ਦੇ ਨਾਲ 'ਨ-ਅੰਤ' ਬਹੁ-ਵਚਨ ਦਾ ਰਿਵਾਜ਼ ਪੁਰਾਤਨ ਪੰਜਾਬੀ ਵਿਚ ਭੀ ਕਾਫ਼ੀ ਸੀ, ਜਿਵੇਂ 'ਸੰਤਨ ਕੀ ਝੁਗੀਆ', 'ਜੀਅਨ ਕੋ ਦਾਤਾ', 'ਸੰਤਨ ਕੇ ਬੰਧਨ', 'ਸੰਤਨ ਕਾ ਦਾਨਾ', 'ਭਗਤਨ ਕੀ ਟਹਲ', 'ਭਗਤਨ ਸੇਤੀ ਗੋਸਟੇ', 'ਭਗਤਨ ਕੀ ਰੇਣੁ' ਆਦਿਕ।

ਕਾਰਕ ਰੂਪ ਸਾਧਨਾ

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਕਬੀਰ, ਨਾਨਕ, ਗੁਰਹਿ, ਕਬੀਰੈ	ਪੰਡਿਤ, ਸੰਤ ਜਨੀ, ਭਗਤਹ, ਲੇਗਾਨ, ਸ਼ਾਹਾ, ਚੰਦਾ
ਕਰਮ	,, ਕਾਰਾਦੁ, ਹੁਕਮੈ, ਖਸਮਹਿ	ਗੁਣ, ਗੁਣਹ, ਸਿਧਾਂ, ਮਿਰਗਾਹਿ
ਕਰਣ	,, ਸਾਬੁਨਿ, ਸਬਦੀ, ਮੁਸਲਹਿ	ਨੈਨਹੁ, ਨੈਨ, ਚਰਨਹ, ਸੁਵਣੀ
ਸੰਪਦਾਨ	,, ਸਤਿਗੁਰੈ, ਗੁਰ, ਸਮੂਹਿ, ਹੁਸੂਲਾ	ਪਿਤਰੀ, ਚਰਨਨ, ਚਰਣ
ਅਪਾਦਾਨ	,, ਚਿੱਅਕਾਰਿ, ਪਿਰਹਿ, ਮੁਖਹੁ, ਸਬਦੈ	ਨੈਨਹੁ, ਨੈਨੀ
ਸੰਬੰਧ	,, ਖਸਮੈ, ਮਨਹਿ, ਚੌਪਾਲ	ਸਾਧਾ, ਸੰਤਹ, ਸੰਤਨ, ਦਾਸਨਿ, ਪਿਤਰੀ
ਅਧਿਕਰਣ	,, ਘਰਿ, ਮਨੈ, ਜਲਹਿ	ਨੈਨੀ, ਨੈਨਹੁ, ਨੈਨਹਿ, ਚਰਣ
ਸੰਬੋਧਨ	,, ਨਾਨਕ, ਨਾਨਕਾ	ਭਗਤਹੁ, ਸੰਤ ਜਨੋ

ਊਦਾਹਰਣ ਅਤੇ ਗੁਰਬਾਣੀ ਵਿਚੋਂ ਪ੍ਰਮਾਣ

ਕਰਤਾ ਕਾਰਕ, ਇਕ-ਵਚਨ

(੧) () ਅੰਤ ਵਿਚ ਲਾਇਆ ਜਾਂਦਾ ਹੈ, ਜਿਵੇਂ :

ਊਪਜੈ ਨਿਪਜੈ ਨਿਪਜਿ ਸਮਾਈ ॥

ਨੈਨਹੁ ਦੇਖਤ ਇਹ 'ਜਗੁ' ਜਾਈ ॥੧॥ (ਗਊੜੀ ਕਬੀਰ, ਪੰਨਾ ੩੨੫)

ਚੌਆ ਚੰਦਨੁ ਮਰਦਨ ਅੰਗਾ ॥

ਸੇ 'ਤਨੁ' ਜਲੈ ਕਾਠ ਕੈ ਸੰਗਾ ॥੩॥ (ਗਊੜੀ ਕਬੀਰ, ਪੰਨਾ ੩੨੬)

ਕਹੁ ਗੁਰਗਾਨਿ ਸਿਵ ਸਭੁ ਕੇ ਜਾਨੈ ॥

ਮੁਆ 'ਕਬੀਰੁ' ਰਮਭੁ ਸ੍ਰੀ ਰਾਮੈ ॥੫॥੧੫॥ (ਗਊੜੀ ਕਬੀਰ, ਪੰਨਾ ੩੨੬)

ਅਥ 'ਮਨੁ' ਉਲਟਿ ਸਨਾਤਨੁ ਹੁਆ ॥

ਤਬ ਜਾਨਿਆ ਜਬ ਜੀਵਤ ਮੁਆ ॥੩॥੧੬॥ (ਗਊੜੀ ਕਬੀਰ, ਪੰਨਾ ੩੨੭)

ਨਾਨਕ 'ਗੁਰੁ ਗੋਵਿਦੁ' ਜਿਸੁ ਤੁੱਠਾ ॥

ਘਟਿ ਘਟਿ ਰਮਈਆ ਭਿਨ ਹੀ ਭੀਠਾ ॥੪॥੧੯॥

(ਰਾਮਕਲੀ ਮ: ੫, ਪੰਨਾ ੬੮੮)

ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥

ਦੰਦੀ ਮੈਲੁ ਨ 'ਕਤੁ' ਮਨਿ ਜੀਤੈ ਸਚਾ ਸੋਇ ॥੧॥੧॥

(ਸੋਰਠਿ ਕੀ ਵਾਰ ਮ: ੪, ਪੰਨਾ ੬੪੨)

'ਜਗੁ' ਜਾਈ—(ਇਹ ਸਾਰਾ) ਜੱਗ ਜਾਂਦਾ ਹੈ।

ਸੇ 'ਤਨੁ' ਜਲੈ—ਊਹ ਸਰੀਰ ਸੜਦਾ ਹੈ।

ਮੁਆ 'ਕਬੀਰੁ'—ਕਬੀਰ ਮੁਆ ਹੈ।

'ਮਨੁ' ਸਨਾਤਨੁ ਹੁਆ—ਮਨ ਸਨਾਤਨ ਹੋਇਆ ਹੈ।

'ਗੁਰੁ ਗੋਵਿਦੁ' ਤੁੱਠਾ—ਗੁਰੁ ਗੋਬਿੰਦ ਤੁੱਠਾ ਹੈ।

ਨ 'ਕਤੁ' ਮਨਿ—ਮਨ ਵਿਚ ਕੱਤ (ਭਾਵ, ਚੀਰ) ਨਹੀਂ (ਹੈ)।

ਨੋਟ : ਊਪਰ ਲਿਖੀ ਹਰੇਕ ਤੁਕ ਵਿਚ ('ਜਗੁ', 'ਤਨੁ', 'ਕਬੀਰੁ', 'ਮਨੁ', 'ਗੁਰੁ', 'ਕਤੁ') ਹਰੇਕ ਨਾਲ ਕਰਤਾ ਕਾਰਕ ਵਿਚ ਹੈ ਤੇ ਇਕ-ਵਚਨ ਹੈ, ਇਸ ਵਾਸਤੇ ਹਰੇਕ ਦੇ ਨਾਲ ਵਰਤੀ ਹੋਈ 'ਕਿਆ' (Verb) ਭੀ 'ਇਕ-ਵਚਨ'

(Singular) ਵਿਚ ਹੈ।

ਕਰਤਾ ਕਾਰਕ, ਇਕ-ਵਚਨ ਦਾ ਇਹ (ੴ) ਵਾਲਾ ਰੂਪ ਸੰਸਕ੍ਰਿਤ ਦੇ ਸਮੇਂ ਤੋਂ ਹੀ ਭੁਗਿਆ ਆ ਰਿਹਾ ਹੈ। ਆਉ, ਟਾਕਰਾ ਕਰ ਕੇ ਵੇਖੀਏ :

‘ਰਾਮੁ, ਝੂਰੈ ਦਲੁ ਮੇਲਵੈ’—ਇਸ ਤੁਕ ਵਿਚੋਂ ਲਡਜ਼ ‘ਝੂਰੈ’ ਨੂੰ ਲਾਂਭੇ ਰੱਖ ਕੇ ਥਾਕੀ ਤੁਕ ‘ਰਾਮੁ ਦਲੁ ਮੇਲਵੈ’ ਨੂੰ ਸੰਸਕ੍ਰਿਤ ਦੇ ਰੂਪ ਵਿਚ ਲਿਆਵੀਏ ਤਾਂ ਉਥੇ ਇਉਂ ਬਣ ਜਾਏਗੀ :

ਰਾਮੇ ਦਲੇ ਮੇਲਧਤਿ (ਰਾਮੇ ਦਲੇ ਮੇਲਯਤਿ)।

ਲਡਜ਼ ਰਾਮੇ (ਰਾਮੇ) ਸੰਸਕ੍ਰਿਤ ਵਿਚ ਲਡਜ਼ ‘ਰਾਮ’ (ਰਾਮ) ਤੋਂ ਕਰਤਾ ਕਾਰਕ, ਇਕ-ਵਚਨ ਹੈ। ਕਰਤਾ ਕਾਰਕ ਇਕ-ਵਚਨ ਦਾ ਚਿਹਨ ਸ੍ਰਿ(ੴ) ਹੈ, ਪਰ ਇਹ ਸ੍ਰਿ(ੴ) ਕਈ ਕਾਰਨਾਂ ਕਰਕੇ ਕਈ ਥਾਈਂ ਤ (ਊ) ਬਣ ਜਾਂਦਾ ਹੈ, ‘ਰਾਮ:’ ਰਾਮ: (ਕਰਤਾ ਕਾਰਕ, ਇਕ-ਵਚਨ) ਦੇ ਥਾਂ ‘ਰਾਮ: + ਤ’ ਰਾਮ + ਊ ਹੋ ਜਾਂਦਾ ਹੈ।

ਜਿਸ ਅੱਖਰ ਨੂੰ ਪੰਜਾਬੀ ਵਿਚ ਅਸੀਂ ਮੁਕਤਾ-ਅੰਤ ਆਖਦੇ ਹਾਂ, ਸੰਸਕ੍ਰਿਤ ਵਿਚ ਉਸ ਅੱਖਰ ਦੇ ਅਖੀਰ ਵਿਚ ‘ਅ’ (ਆ) ਸਮਝਿਆ ਜਾਂਦਾ ਹੈ; ‘ਰਾਮ’ ਲਡਜ਼ ਦੇ ਅੰਤਲੇ ‘ਮ’ ਵਿਚ ‘ਅ’ (ਆ) ਭੀ ਸ਼ਾਮਲ ਹੈ।

ਰਾਮੇ ਦਲੇ ਮੇਲਧਤਿ (ਰਾਮੇ ਦਲੇ ਮੇਲਯਤਿ) ਪਹਿਲਾਂ ਅਸਲ ਵਿਚ ਇਉਂ ਸੀ, ਰਾਮ: ਦਲੇ ਮੇਲਧਤਿ (ਰਾਮ: ਦਲੇ ਮੇਲਯਤਿ)।

ਲਡਜ਼ ‘ਰਾਮ’ (ਰਾਮ) ਦੇ ਅੰਤਲੇ (ੴ) ਤੋਂ ‘ਤ’ (ਊ) ਬਣਨ ਤੇ ਲਡਜ਼ ‘ਰਾਮ’ (ਰਾਮ) ਦੇ ‘ਮ’ (ਮ) ਦਾ ਅੰਤਲਾ ‘ਅ’ (ਆ) ਇਸ ਦਾ ‘ਤ’ (ਊ) ਦੇ ਨਾਲ ‘ਸੰਪੋ’ ਦੇ ਨੇਮਾਂ ਅਨੁਸਾਰ ਜੁੜ ਕੇ ‘ਆ’ (ਊ) ਬਣ ਜਾਂਦਾ ਹੈ। ਇਸ ਤਰ੍ਹਾਂ ‘ਰਾਮ:’ (ਰਾਮ:) ਤੋਂ ‘ਰਾਮੇ’ ਹੋ ਜਾਂਦਾ ਹੈ।

ਪਰ ਪ੍ਰਾਕ੍ਰਿਤ ਵਿਚ ਵਿਅੰਜਨ ਅੱਖਰਾਂ ਦੇ ਅੰਤਲੇ ‘ਅ’ (ਆ) ਦੀ ਵੱਖਰੀ ਹਸਤੀ ਨਹੀਂ ਮੰਨੀ ਗਈ। ਸੌ ਲਡਜ਼ ‘ਰਾਮ:’ ਦੇ ਅੰਤਲੇ (ੴ) ਦਾ ‘ਤ’ (ੴ) ਬਣਨ ਤੇ, ਇਹ ਲਡਜ਼ ‘ਰਾਮ’ ਦੇ ਨਾਲ ਸਿੱਧਾ ਹੀ ਜੋੜਿਆ ਗਿਆ ਅਤੇ ਰਾਮ: (ਰਾਮ:) ਤੋਂ ‘ਰਾਮੁ’ (ਰਾਮੁ) ਬਣਿਆ। ਪ੍ਰਾਕ੍ਰਿਤ ਵਾਲਾ ਇਹ ਰਾਮੁ (ਰਾਮੁ) ਪੁਰਾਣੀ ਪੰਜਾਬੀ ਵਿਚ ਭੀ ਇਸੇ ਤਰ੍ਹਾਂ ਵਰਤਿਆ ਗਿਆ ਹੈ।

ਸੌ, ਸੰਸਕ੍ਰਿਤ ਦਾ ਵਾਕ ਪਹਿਲੀ ਸ਼ਕਲ ਵਿਚ ਸੀ :

‘ਰਾਮ: ਦਲੇ ਮੇਲਧਤਿ’ (ਰਾਮ: ਦਲੇ ਮੇਲਯਤਿ)।

ਸੰਧੀ ਦੇ ਨਿਯਮ ਨਾਲ ਇਹ ਬਣ ਗਿਆ :

‘ਰਾਮੋ ਦਲੇ ਮੇਲਥਤਿ (ਰਾਮੇ ਦਲੇ ਮੇਲਯਤਿ)।

ਪ੍ਰਾਕ਼ਿਤ ਵਿਚ ਇਸ ਦਾ ਰੂਪ ਹੋ ਗਿਆ :

‘ਰਾਮੁ ਦਲੇ ਮੇਲਯਵ’ (ਰਾਮੁ ਦਲੇ ਮੇਲਯਵਿ)।

ਅਤੇ ਪੁਰਾਣੀ ਪੰਜਾਬੀ ਵਿਚ :

‘ਰਾਮੁ ਦਲੁ ਮੇਲੈ’ ਜਾਂ ‘ਰਾਮੁ ਦਲੁ ਮੇਲਵੈ’।

(2) ਮੁਕਤਾ-ਅੰਤ ਲਫਜ਼ ਦੇ ਅਧੀਰ ਵਿਚ (f) ਲਾਈ ਜਾਂਦੀ ਹੈ, ਜਿਵੇਂ :

ਰਾਮ ਰਮਤ ਮਤਿ ਪਰਗਟੀ ਆਈ ॥

ਕਹੁ ਕਬੀਰ ‘ਗੁਰਿ’ ਸੋਝੀ ਪਾਈ ॥੧੪॥ (ਗਊੜੀ ਕਬੀਰ ਜੀ, ਪੰਨਾ ੩੨੬)

ਸਾਧ ਸੰਗਿ ਮਿਲਿ ਭਏ ਪ੍ਰਗਾਸ ॥

ਸਹਜ ਸੂਖ ਆਸ ਨਿਵਾਸ ॥

ਪੂਰੈ ‘ਸਤਿਗੁਰਿ’ ਦੀਆ ਬਿਸਾਸ ॥

ਨਾਨਕ ਹੋਏ ਦਾਸਨਿ ਦਾਸ ॥੮॥੨॥੧੯॥ (ਰਾਮਕਲੀ ਮ: ੫, ਪੰਨਾ ੮੮੮)

ਬਾਜੇ ਅਨਹਦ ਬਾਜਾ ॥

ਰਸਕਿ ਰਸਕਿ ਗੁਣ ਰਾਵਹਿ ਹਰਿ ਜਨ

ਅਪੁਨੈ ‘ਗੁਰਦੇਵਿ’ ਨਿਵਾਜਾ ॥੩੧॥ (ਰਾਮਕਲੀ ਮ: ੫, ਪੰਨਾ ੮੯੨)

‘ਨਿੰਦਕਿ’ ਅਹਿਲਾ ਜਨਮੁ ਰਾਵਾਇਆ ॥

ਪਹੁਚਿ ਨ ਸਾਕੈ ਕਾਨੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ॥੪੧॥

(ਆਸਾ ਮ: ੫ ਘਰੂ ਈ, ਪੰਨਾ ੩੮੦)

ਕੁੜਿ ਕਪਟਿ ਬੰਚਿ ਨਿਮੁਨੀਆਦਾ ਬਿਨਸਿ ਗਾਇਆ ਤਤਕਾਲੇ ॥

ਸਤਿ ਸਤਿ ‘ਨਾਨਕਿ’ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥੮॥੩॥੪੨॥

(ਆਸਾ ਮ: ੫ ਘਰੂ ਈ, ਪੰਨਾ ੩੮੧)

ਨਾਨਕ ‘ਜਨਿ’ ਹੁਕੁ ਪੂਰਾ ਪਾਇਆ ॥

ਅੰਤਰਿ ਬਾਹਰਿ ਏਕੁ ਦਿਖਾਇਆ ॥੪੫॥ (ਆਸਾ ਮ: ੫, ਪੰਨਾ ੩੮੪)

ਰਾਜ ਲੌਲਾ ਤੇਰੈ ‘ਨਾਗਮ’ ਬਨਾਈ ॥

ਜੋਗੁ ਬਨਿਆ ਤੇਰਾ ਕੀਰਤਨੁ ਰਾਈ ॥੪੬॥ (ਆਸਾ ਮ: ੫, ਪੰਨਾ ੩੮੫)

ਮੀਠੀ ਆਗਿਆ ਪਿਰ ਕੀ ਲਾਗੀ ॥

ਸਉਕਨਿ ਘਰ ਕੀ 'ਕੰਤਿ' ਤਿਆਗੀ ॥੯੫॥ (ਆਸਾ ਮ: ੫, ਪੰਨਾ ੩੮)

ਸੇਹਾਗਾਣੀ ਮਹਨੂ ਪਾਇਆ ਵਿਚਹੁ ਆਪੁ ਗਵਾਇ ॥

ਗੁਰ ਸਥਦੀ ਸੀਗਾਰੀਆ ਆਪਣੇ 'ਸਹਿ' ਲਈਆ ਮਿਲਾਇ ॥੯॥੨੨॥੧੫॥

(ਆਸਾ ਮ: ੩ ਅਸਟਪਦੀਆ, ਪੰਨਾ ੮੩੦)

'ਸਤਿਗੁਰਿ' 'ਨਾਨਕਿ' ਭਰਾਤਿ ਕਰੀ ਇਕੋ ਮਨਿ

ਤਨੁ ਮਨੁ ਧਨੁ ਗੋਬਿੰਦ ਦੀਅਉ ॥

'ਅੰਗਦਿ' ਅਨੰਤ ਮੁਰਤਿ ਨਿਜ ਧਾਰੀ

ਅਗਾਮ ਗ੍ਰਾਨਿ ਰਸਿ ਰਸ੍ਤ੍ਵਿ ਗੈਅਉ ॥੨॥

(ਸਵਦੀਏ ਮਹਲੇ ਚਉਥੇ ਕੇ, ਬਲੂ, ਪੰਨਾ ੧੪੦੫)

ਗੁਰਿ—ਗੁਰੂ ਨੇ ।

ਸਤਿਗੁਰਿ—ਸਤਿਗੁਰੂ ਨੇ ।

ਗੁਰਦੇਵਿ—ਗੁਰਦੇਵ ਨੇ ।

ਨਿੰਦਕਿ—ਨਿੰਦਕ ਨੇ ।

ਨਾਨਕਿ—ਨਾਨਕ ਨੇ ।

ਜਨਿ—ਜਨ ਨੇ ।

ਨਾਮਿ—ਨਾਮ ਨੇ ।

ਕੰਤਿ—ਕੰਤ ਨੇ ।

ਸਹਿ—ਸਹ (ਪਤੀ) ਨੇ ।

ਸਤਿਗੁਰਿ ਨਾਨਕਿ—ਸਤਿਗੁਰ ਨਾਨਕ ਨੇ ।

ਅੰਗਦਿ—ਅੰਗਦ ਨੇ ।

ਇਹ (f-ਅੰਤ) ਕਰਤਾ ਕਾਰਕ ਸਦਾ 'ਸਕਰਮਕ ਕ੍ਰਿਆ' (Transitive Verb) ਦੇ 'ਭੂਤ ਕਾਲ' (Past Tense) ਨਾਲ ਵਰਤਿਆ ਜਾਂਦਾ ਹੈ। ਵੇਖੋ ਉਪਰਲੇ ਪ੍ਰਮਾਣਾਂ ਵਿਚ :

'ਗੁਰਿ' ਸੋਝੀ ਪਾਈ—ਗੁਰੂ ਨੇ ਸੂਝ ਦਿੱਤੀ ।

'ਸਤਿਗੁਰਿ' ਬਿਸਾਸ ਦੀਆ—ਗੁਰੂ ਨੇ ਸ਼ਰਧਾ ਬਾਣੀ ।

'ਗੁਰਦੇਵਿ' ਨਿਵਾਜਾ—ਗੁਰਦੇਵ ਨੇ (ਸਾਨੂੰ) ਨਿਵਾਜਿਆ ।

'ਨਿੰਦਕਿ' ਜਨਮੁ ਗਵਾਇਆ—ਨਿੰਦਕ ਨੇ ਜਨਮ ਗਵਾਇਆ ।

'ਨਾਨਕਿ' ਸਤਿ ਕਹਿਆ—ਨਾਨਕ ਨੇ ਸਤਿ ਆਖਿਆ ।

'ਜਨਿ' ਪੂਰਾ ਗੁਰੂ ਪਾਇਆ—ਸੇਵਕ ਨੇ ਪੂਰਾ ਗੁਰੂ ਲੱਭਾ ।

'ਨਾਮਿ' ਰਾਜ ਲੀਲਾ ਬਨਾਈ—ਨਾਮ ਨੇ ਰਾਜ ਲੀਲਾ ਬਨਾਈ ।

ਸਉਕਨਿ 'ਕੰਤਿ' ਤਿਆਗੀ—ਕੰਤ ਨੇ ਸਉਕਣ ਤਿਆਗੀ ।

'ਸਹਿ' ਲਈਆ ਮਿਲਾਇ—ਸਹ (ਪਤੀ) ਨੇ ਸੋਹਾਗਾਣੀ ਨੂੰ ਮਿਲਾ ਲਿਆ ।

ਕਰਤਾ ਕਾਰਕ ਦਾ ਇਹ (f-ਅੰਤ) ਰੂਪ ਕਿਵੇਂ ਪ੍ਰਚਲਤ ਹੋਇਆ ?

ਆਉ, ਇਹ ਗੱਲ ਸਮਝਣ ਲਈ ਪਿੱਛੇ-ਦਿੱਤੇ ਪ੍ਰਮਾਣਾਂ ਵਿਚੋਂ ਇਕ ਤੁਕ ਲਈਏ :

ਨਿੰਦਕਿ ਜਨਮੁ ਗਵਾਇਆ ॥

ਜੇ ਇਸ ਤੁਕ ਨੂੰ ਸੰਸਕ੍ਰਿਤ ਵਿਚ ਲਿਖੀਏ ਤਾਂ ਇਹ ਇਉਂ ਬਣ ਜਾਏਗੀ :

ਨਿੰਦਕੇਨ ਜਨਮ ਗੋਪਾਯਿਤਾ (ਨਿੰਦਕੇਨ ਜਨਮ ਗੋਪਾਯਿਤਾ)।

ਪਰ ਸੰਸਕ੍ਰਿਤ ਦੀ ਇਹ ਤੁਕ ‘ਕਰਤ੍ਤੀ ਵਾਚ’ (Active Voice) ਦੇ ਥਾਂ ‘ਕਰਮ ਵਾਚ’ (Passive Voice) ਵਿਚ ਹੋ ਗਈ ਹੈ। ਉਦੇ ਜੇ ਪਹਿਲੀ ਪੰਜਾਬੀ ਦੀ ਤੁਕ ਦਾ ਇਕ ਇਕ ਲਫਜ਼ ਸੰਸਕ੍ਰਿਤ ਦੀ ਤੁਕ ਨਾਲ ਟਕਰਾਈਏ ਤਾਂ ਸਾਰੇ ਲਫਜ਼ ਮਿਲਦੇ ਹਨ। ਵੇਖੋ :

ਪੰਜਾਬੀ	ਪ੍ਰਕਿਰਿਤ	ਸੰਸਕ੍ਰਿਤ
ਗਵਾਇਆ	ਗੋਵਾਇਦੇ (ਗੋਵਾਇਦੋ)	ਗੋਪਾਯਿਤਾ (ਗੋਪਾਯਿਤਾ)
ਜਨਮੁ	ਜਨਮ (ਜਨਮ)	ਜਨਮ (ਜਨਮ)
ਨਿੰਦਕਿ		ਨਿੰਦਕੇਨ (ਨਿੰਦਕੇਨ)

ਹੁਣ ਅਸਾਂ ਇਹ ਵੇਖਣਾ ਹੈ ਕਿ ਸੰਸਕ੍ਰਿਤ ਦੇ ‘ਨਿੰਦਕੇਨ’ ਤੋਂ ਪੁਰਾਣੀ ਪੰਜਾਬੀ ਵਿਚ ‘ਨਿੰਦਕਿ’ ਕਿਵੇਂ ਬਣਿਆ ਤੇ ‘ਕਰਤ੍ਤੀ ਵਾਚ’ ਤੋਂ ‘ਕਰਮ ਵਾਚ’ ਵਿਚ ਬਦਲ ਕੇ ਭੀ ਅਰਥ ਕਿਵੇਂ ਉਹੀ ਟਿਕਿਆ ਰਿਹਾ।

ਸੰਸਕ੍ਰਿਤ ਦੀ ਤੁਕ ‘ਨਿੰਦਕੇਨ ਜਨਮ ਗੋਪਾਯਿਤਾ’ ਦਾ ਅੰਗਰੇਜ਼ੀ ਵਿਚ ਅਰਥ ਹੈ, ‘ਜਨਮ was lost by ਨਿੰਦਕ’।

ਲਫਜ਼ ਨਿੰਦਕੇਨ ਦਾ ਅਰਥ ਹੈ—‘by ਨਿੰਦਕ’। ਇਹ ਲਫਜ਼ ਸੰਸਕ੍ਰਿਤ ਵਿਚ ‘ਕਰਣ ਕਾਰਕ’ (Instrumental Case) ਦਾ ਇਕ-ਵਚਨ ਹੈ।

ਮੁਕਤਾ-ਅੰਤ ਪੁਲਿੰਗ ਸ਼ਬਦਾਂ ਵਾਸਤੇ ‘ਕਰਣ ਕਾਰਕ’ ‘ਇਕ-ਵਚਨ’ ਦਾ ਚਿਹਨ ਹੈ ‘ਇਨ’ (ਸੱ: ਇਨ)। ਮੁਕਤਾ-ਅੰਤ ਸ਼ਬਦ ਦਾ ਅਭੀਰਲਾ ‘ਅ’ (ਅ) ਇਸ ‘ਇਨ’ ਦੀ ‘ਇ’ ਨਾਲ ਮਿਲ ਕੇ ‘ਏ’ (ੇ) ਬਣ ਜਾਂਦਾ ਹੈ, ਜਿਵੇਂ :

ਜਲ (ਜਲ)	ਤੋਂ	ਜਲੇਨ (ਜਲੇਨ)
ਫਲ (ਫਲ)	ਤੋਂ	ਫਲੇਨ (ਫਲੇਨ)
ਨਖ (ਨਖ)	ਤੋਂ	ਨਖੇਨ (ਨਖੇਨ)

ਪਰ ਪਿੱਛੇ ਦੱਸਿਆ ਜਾ ਚੁਕਿਆ ਹੈ ਕਿ ਸੰਸਕ੍ਰਿਤ ਦੇ ਮੁਕਤਾ-ਅੰਤ ਲਫਜ਼ਾਂ ਦੇ ਅਖੀਰਲੇ 'ਅ' (ਅ) ਦੀ ਹਸਤੀ ਪ੍ਰਾਕ੍ਰਿਤ ਵਿਚ ਮਿਟ ਗਈ, ਭਾਵ, ਸੰਸਕ੍ਰਿਤ ਵਿਚ ਤਾਂ 'ਜਲ', 'ਫਲ', 'ਨਖ' ਆਦਿਕ ਲਫਜ਼ਾਂ ਦੇ ਅਖੀਰਲੇ ਅੱਖਰ 'ਲ', 'ਖ' ਦੇ ਨਾਲ 'ਅ' ਭੀ ਸ਼ਾਮਲ ਸੀ, ਪਰ ਪ੍ਰਾਕ੍ਰਿਤ ਵਿਚ ਨਿਰਾ ਵਿਅੰਜਨ (Consonant) ਹੀ ਰਹਿ ਗਿਆ। ਸੋ, 'ਕਰਣ ਕਾਰਕ' 'ਇਕ-ਵਚਨ' ਦਾ ਚਿਹਨ 'ਇਨ' (ਇਨ) 'ਜਲ', 'ਫਲ', 'ਨਖ' ਆਦਿਕ ਲਫਜ਼ਾਂ ਨਾਲ ਮਿਲ ਕੇ ਇਉਂ ਬਣ ਗਿਆ :

ਜਲ + ਇਨ = ਜਲ + ਫ + ਨ + ਜਲਿਨ

ਫਲ ਤੋਂ ਫਲਿਨ

ਨਖ ਤੋਂ ਨਖਿਨ

ਊਪਰ-ਦਿੱਤੀ ਸੰਸਕ੍ਰਿਤ ਦੀ ਤੁਕ ਪ੍ਰਾਕ੍ਰਿਤ ਰੂਪ ਵਿਚ ਇਉਂ ਹੋ ਗਈ :

ਨਿਦਕਿਨ ਜਨਮ ਗੋਵਾਇਦੋ (ਨਿੰਦਕਿਨ ਜਨਮ ਗੋਵਾਇਦੋ)।

ਸਹਿਜੇ ਸਹਿਜੇ 'ਕਰਣ ਕਾਰਕ' 'ਇਕ-ਵਚਨ' ਦੇ ਚਿਹਨ ਦਾ ਅਖੀਰਲਾ 'ਨ' ਵਰਤੋਂ ਤੋਂ ਹਟ ਕੇ ਆਖਰ ਇਉਂ ਹੋ ਗਿਆ .

'ਨਿੰਦਕਿ ਜਨਮੁ ਗੋਵਾਇਦੋ';

ਅਤੇ ਪੁਰਾਣੀ ਪੰਜਾਬੀ ਵਿਚ ਇਸ ਦਾ ਰੂਪ ਹੋਇਆ :

'ਨਿੰਦਕਿ ਜਨਮੁ ਗਵਾਇਆ'।

ਅਸਾਂ ਵੇਖ ਲਿਆ ਹੈ ਕਿ ਸੰਸਕ੍ਰਿਤ ਦੀ 'ਕਰਮ ਵਾਚ' (Passive Voice) ਦੀ ਤੁਕ ਆਪਣੇ ਆਪ 'ਕਰਤੀ ਵਾਚ' (Active Voice) ਵਿਚ ਬਦਲਦੀ ਗਈ। ਦੂਜੇ ਲਫਜ਼ਾਂ ਵਿਚ ਇਹ ਕਹਿ ਲਵੇ ਕਿ ਸੰਸਕ੍ਰਿਤ ਵਿਚ ਤਾਂ 'ਕਰਮ ਵਾਚ' ਵਰਤਣ ਦਾ ਬਹੁਤ ਰਿਵਾਜ ਸੀ, ਪਰ ਪੁਰਾਤਨ ਪੰਜਾਬੀ ਵਿਚ ਤੇ ਨਵੀਨ ਪੰਜਾਬੀ ਵਿਚ 'ਕਰਤੀ ਵਾਚ' ਹੀ ਪ੍ਰਧਾਨ ਰਹਿ ਗਿਆ। ਉਸ 'ਕਰਮ ਵਾਚ' ਦੇ 'ਕਰਣ ਵਾਚ' 'ਇਕ-ਵਚਨ' ਦੀ ਨਿਸ਼ਾਨੀ ਸਾਡੇ ਪਾਸ ਰਹਿ ਗਈ ਹੈ। ਸੰਸਕ੍ਰਿਤ ਵਿਚ ਲਫਜ਼ 'ਨਿੰਦਕੇਨ' (ਨਿਦਕੇਨ) ਸੀ, ਪੁਰਾਤਨ ਪੰਜਾਬੀ ਨੇ ਇਸ ਵਿਚੋਂ 'ਨਿੰਦਕਿ' ਲਫਜ਼ ਵਰਤ ਕੇ 'ਕਰਣ ਕਾਰਕ' ਦੇ 'ਇਨ' ਵਿਚੋਂ 'ਇ' ਸਾਂਡ ਰੱਖੀ ਤੇ ਨਵੀਨ ਪੰਜਾਬੀ ਨੇ ਅਖੀਰਲਾ 'ਨ' ਜਾਂ ਕਿਤੇ ਕਿਤੇ ਦੋਵੇਂ ਹੀ ਸਾਂਡ ਰੱਖੇ, ਜਿਵੇਂ :

'ਨਿੰਦਕ ਨੇ' ਜਨਮ ਗਵਾਇਆ।

ਜਾਂ

'ਨਿੰਦਕੇ ਨੇ' ਜਨਮ ਗਵਾਇਆ।

(੩) ਲਫਜ਼ ਦੇ ਅਖੀਰ ਵਿਚ (ਹਿ) ਲਾਈ ਜਾਂਦੀ ਹੈ, ਜਿਵੇਂ :

ਸਹਜਿ ਸਮਾਇਓ 'ਗੁਰਹਿ' ਬਤਾਇਓ ਰੰਗੀ ਮੇਂਦੇ ਤਨ ਕੀ ਚੇਲੀ ॥
ਪਿਆ ਮੁਖਿ ਲਾਗੀ ਜਉ ਛਡ ਭਾਗੋ, ਸੁਹਾਗੁ ਹਮਾਰੇ ਕਥਰ ਨ ਢੇਲੀ ॥੧॥੩॥੮੯॥

(ਬਿਲਾਵਲ੍ਲ ਮ: ੫, ਪੰਨਾ ੯੨੨)

ਕਰੁ ਗਹਿ ਲੀਨੀ 'ਸਾਜਨਹਿ' ਜਨਮ ਜਨਮ ਕੇ ਮੀਤ ॥

ਚਰਨਹਿ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥੪॥

(ਰਾਮਕਲੀ ਮ: ੫ ਕੁਤੀ, ਸਲੋਕ, ਪੰਨਾ ੯੨੮)

ਅੰਮਿੜੁ ਨਾਮੁ ਝਮਾਰਾ ਠਾਕੁਰ ਏਹੁ ਮਹਾ ਰਸੁ 'ਜਨਹਿ' ਪੀਉ ॥

ਜਨਮ ਜਨਮ ਚੂਕੈ ਤੈ ਭਾਰੇ ਦੁਰਤੁ ਬਿਨਾਇਓ ਭਰਮੁ ਬੀਉ ॥੧॥੮॥੪੭॥

(ਆਸਾ ਮ: ੫ ਘਰੁ ੬, ਪੰਨਾ ੯੮੨)

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੇ ਸੰਮਾਣੀ ॥

ਜਿ ਮਤਿ ਤ੍ਰਿਲੋਚਨ ਚਿਤਿ ਭਗਤ 'ਕਬੀਰਹਿ' ਜਾਣੀ ॥੪॥੧੩॥

(ਸਵਵਈਏ ਮਹਲੇ ਤੌਜੇ ਕੇ, ਜਾਲਪ, ਪੰਨਾ ੧੩੬੪)

ਪਿਛਲੇ (f-ਅੰਤ) ਨਾਵ ਵਾਂਗ ਇਹ (ਹਿ-ਅੰਤ) ਨਾਵ ਭੀ 'ਸਕਰਮਕ ਕਿਆ' ਦੇ 'ਭੂਤ ਕਾਲ' ਨਾਲ ਵਰਤਿਆ ਜਾਂਦਾ ਹੈ, ਜਿਵੇਂ :

'ਗੁਰਹਿ' ਬਤਾਇਓ—ਗੁਰੂ ਨੇ (ਇਹ ਭੇਦ) ਦੱਸਿਆ।

'ਸਾਜਨਹਿ' ਲੀਨੀ—ਸਾਜਨ ਨੇ (ਮੈਨੂੰ) (ਮਿਲਾ) ਲਿਆ।

'ਜਨਹਿ' ਮਹਾ ਰਸੁ ਪੀਓ—ਸੇਵਕ ਨੇ ਮਹਾਂ ਰਸ ਪੀਤਾ।

'ਕਬੀਰਹਿ' ਜਾਣੀ—(ਉਹ ਮਤਿ) ਕਬੀਰ ਨੇ ਭੀ ਜਾਣ ਲਈ।

(8) ਮੁਕਤਾ-ਅੰਤ ਸ਼ਬਦ ਦੇ ਅਖੀਰ 'ਤੇ (ੴ) ਲਾਈ ਜਾਂਦੀ ਹੈ :

ਜੇ ਜੀਵਨ ਮਰਨਾ ਜਾਨੈ ॥ ਜੇ ਪੰਚ ਸੈਲੂ ਸੁਖ ਮਾਨੈ ॥

'ਕਬੀਰੈ' ਸੋ ਧਨੁ ਪਾਇਆ ॥ ਹਰਿ ਭੇਟਤ ਆਪੁ ਮਿਟਾਇਆ ॥੮॥੯॥

(ਸੇਰਠਿ ਕਬੀਰ ਜੀ, ਪੰਨਾ ੬੫੪)

ਛਾਂਡ ਕਤੇਬ ਰਾਮ ਭਚੁ ਬਹੁਰੇ ਚੁਲਮ ਕਰਤ ਹੈ ਭਾਗੀ ॥

'ਕਬੀਰੈ' ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿ ਹਾਗੀ ॥੮॥੧॥

(ਆਸਾ ਕਬੀਰ ਜੀ, ਪੰਨਾ ੮੨੨)

ਪਿਛਲੇ (f-ਅੰਤ) ਅਤੇ (ਹਿ-ਅੰਤ) ਨਾਵਾਂ ਵਾਂਗ ਇਹ (ੴ-ਅੰਤ) ਭੀ

‘ਸਕਰਮਕ ਕ੍ਰਿਆ’ ਦੇ ਭੂਤ ਕਾਲ ਨਾਲ ਹੀ ਵਰਤਿਆ ਗਿਆ ਹੈ, ਜਿਵੇਂ :
 ‘ਕਬੀਰੈ’ ਸੋ ਧਨੁ ਪਾਇਆ—ਕਬੀਰ ਨੇ ਉਹ ਧਨ ਲੱਭਾ।
 ‘ਕਬੀਰੈ’ ਪਕਰੀ ਟੇਕ ਰਾਮ ਕੀ—ਕਬੀਰ ਨੇ ਰਾਮ ਕੀ ਟੇਕ ਪਕੜੀ।

ਕਰਤਾ ਕਾਰਕ, ਬਹੁ-ਵਚਨ

(੧) (ਮੁਕਤਾ-ਅੰਤ) :

‘ਸਾਕਤ’ ਮਰਹਿ ‘ਸੰਤ’ ਸਭਿ ਜੀਵਹਿ ॥
 ਰਾਮ ਰਸਾਇਨੁ ਰਸਨਾ ਪੀਵਹਿ ॥੩॥੧੩॥ (ਗਊੜੀ ਕਬੀਰ, ਪੰਨਾ ੩੨੬)
 ਕੌਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਟਿਆ ਧਾਇਆ ॥
 ‘ਬਾਨ’ ਮੁਕਾਮ ਜਲੇ ਬਿਜ ‘ਮੰਦਰ’ ਮੁਛਿ ਮੁਛਿ ਕੁਟਿਰ ਰੁਲਾਇਆ ॥
 ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥੧੨॥
 (ਆਸਾ ਮ: ੧ ਅਸਟਪਦੀਆ, ਪੰਨਾ ੪੧੨)

ਸਿਧਾ ਸੇਵਨਿ ‘ਸਿਧ’ ‘ਪੀਰ’ ਮਾਰਹਿ ਰਿਧਿ ਸਿਧਿ ॥
 ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥੧੪॥
 (ਆਸਾ ਮ: ੧ ਘਰੁ ੯ ਅਸਟਪਦੀਆ, ਪੰਨਾ ੪੧੮)

‘ਪੰਡਿਤ’ ਪਾਧੇ ਜੰਇਸੀ ਨਿਤ ਪੜਹਿ ਪੁਰਣਾ ॥
 ਅੰਤਰਿ ਵਸਤੁ ਨ ਜਾਣਨੀ ਘਟਿ ਬਹੁਮੁ ਲੁਕਾਣਾ ॥੪॥੧੪॥
 (ਆਸਾ ਮ: ੧ ਘਰੁ ੯ ਅਸਟਪਦੀਆ, ਪੰਨਾ ੪੧੮)

‘ਪੰਡਿਤ’ ਜੇਤਕੀ ਸਭਿ ਪੜਿ ਪੜਿ ਕੁਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮੁ ॥
 ਮਾਇਆ ਮੋਹੁ ਅੰਤਰਿ ਮਲੁ ਲਾਗੇ ਮਾਇਆ ਕੇ ਵਾਪਾਰਾ ਰਾਮ ॥੩॥੫॥
 (ਵਡਹੰਸ ਮ: ੩ ਛੰਤ, ਪੰਨਾ ੫੨੮)

ਜਨਮ ਮਰਨ ਕਉ ਇਹੁ ਜਗੁ ਬਪੜੇ ਇਨ੍ਹਿ ਝੂਜੈ ਭਰਤਿ ਵਿਸਾਰੀ ਜੀਉਂ ॥
 ਸਤਿਗੁਰੁ ਮਿਲੈ ਤਾ ਗੁਰਮਾਤਿ ਪਾਈਐ ‘ਸਾਕਤ’ ਬਾਜੀ ਹਾਰੀ ਜੀਉਂ ॥੩॥੬॥
 (ਸੋਗਠ ਮ: ੧, ਪੰਨਾ ੫੮੮)

ਊੱਪਰ-ਦਿੱਤੇ ਪ੍ਰਮਾਣਾਂ ਵਿਚ ਜੋ ਮੁਕਤਾ-ਅੰਤ ਨਾਂਵ ਵਿਖਾਏ ਗਏ ਹਨ,
 ਉਹ ਸਾਰੇ ਕਰਤਾ ਕਾਰਕ ‘ਬਹੁ-ਵਚਨ’ ਵਿਚ ਹਨ; ਇਹਨਾਂ ਦੇ ਨਾਲ ਵਰਤੇ

ਹੋਏ 'ਕਿਆ' (Verb) ਵੀ ਬਹੁ-ਵਚਨ ਵਿਚ ਹਨ, ਜਿਵੇਂ :

'ਸਾਕਤ' ਮਰਹਿ—ਸਾਕਤ ਮਰਦੇ ਹਨ।

'ਸੰਤ' ਜੀਵਹਿ—ਸੰਤ ਜੀਉਂਦੇ ਹਨ।

'ਬਾਨ' 'ਮੁਕਾਮ' 'ਮੰਦਰ' ਜਲੇ—(ਸਾਰੇ) ਬਾਨ ਮੁਕਾਮ ਤੇ ਮੰਦਰ ਸੜ ਗਏ।

'ਸਿਧ' 'ਪੀਰ' ਸਿਧਾ ਸੇਵਨਿ—ਸਿਧ ਪੀਰ ਸਿੱਧਾਂ ਨੂੰ ਸੇਵਦੇ ਹਨ।

'ਪੰਡਿਤ' ਪੜਹਿ ਪੁਰਾਣਾ—ਪੰਡਿਤ ਪੁਰਾਣਾਂ ਨੂੰ ਪੜ੍ਹਦੇ ਹਨ।

'ਸਾਕਤ' ਬਾਜੀ ਹਾਰੀ—ਸਾਕਤਾਂ ਨੇ ਬਾਜੀ ਹਾਰੀ ਹੈ।

ਪਿੱਛੇ 'ਇਕ-ਵਚਨ' ਦੀ ਬਾਬਤ ਦੱਸਿਆ ਜਾ ਚੁਕਿਆ ਹੈ ਕਿ ਇਹ () ਸੰਸਕ੍ਰਿਤ ਦੇ ਵਿਆਕਰਣ ਵਿਚੋਂ ਤਬਦੀਲ ਹੋ ਕੇ ਆ ਗਿਆ ਹੈ। ਆਏ, 'ਬਹੁ-ਵਚਨ' ਦੇ ਇਸ (ਮੁਕਤਾ-ਅੰਤ) ਰੂਪ ਨੂੰ ਭੀ ਪਰਖੀਏ :

ਸੰਸਕ੍ਰਿਤ ਵਿਚ ਕਰਤਾ ਕਾਰਕ ਦੇ ਚਿਹਨ ਇਉਂ ਹਨ :

ਇਕ-ਵਚਨ

ਸ् (:) ()

ਬਹੁ-ਵਚਨ

ਅਸ् (ਅ:) (ਅ:)

'ਗਾਵਨਿ ਸਿਧ ਸਮਾਧੀ ਅੰਦਰਿ'—ਇਸ ਤੁਕ ਨੂੰ ਸੰਸਕ੍ਰਿਤ ਵਿਚ ਇਉਂ ਲਿਖਿਆ ਜਾਏਗਾ :

'ਗਾਯਨਿ ਸਿਦਾ: ਸਮਾਧੁਨਤਰੇ' (ਗਾਯੰਤਿ ਸਿੱਧਾਹ ਸਮਾਧਯੰਤਰੇ)

ਜਿਵੇਂ ਪਿੱਛੇ ਵੇਖ ਆਏ ਹਾਂ ਕਿ 'ਰਾਮ: ਮੇਲਧਤਿ' (ਰਾਮ: ਮੇਲਧਤਿ) ਤੋਂ (:) ਦਾ () ਬਣ ਕੇ 'ਰਾਮੋ ਮੇਲਧਤਿ' (ਰਾਮੋ ਮੇਲਧਤਿ) ਹੋ ਜਾਂਦਾ ਹੈ, ਤਿਵੇਂ ਇਥੇ ਭੀ ਸੰਧੀ ਦੇ ਨਿਯਮਾਂ ਅਨੁਸਾਰ :

'ਸਿਦਾ: ਗਾਯਨਿ (ਸਿੱਧਾ: ਗਾਯੰਤਿ) ਦੇ ਲਫਜ਼ 'ਸਿਦਾ:' (ਸਿੱਧਾ:) ਦੀ ਅੰਤਲੀ (:) ਦਾ ਲੋਪ ਹੋ ਜਾਂਦਾ ਹੈ, ਭਾਵ 'ਸਿਦਾ: ਗਾਯਨਿ' (ਸਿੱਧਾ: ਗਾਯੰਤਿ) ਦੇ ਥਾਂ ਸਿਧਾ ਗਾਯਨਿ (ਸਿੱਧਾ ਗਾਯੰਤਿ) ਰਹਿ ਜਾਂਦਾ ਹੈ।

ਪਰ ਇਥੇ ਲਫਜ਼ 'ਸਿਦਾ' (ਸਿੱਧਾ) ਦੇ ਨਾਲ (ਾ) ਕਿਥੋਂ ਆਇਆ ਹੈ ? ਇਹ (ਾ) ਅੱਖਰ 'ਥੈ' ਦਾ ਆਪਣਾ ਅੰਤਲਾ 'ਅ' (ਅ) ਅਤੇ ਚਿਹਨ 'ਅਸ' (ਅ:) ਦਾ ਪਹਿਲਾ 'ਅ' ਮਿਲ ਕੇ (ਾ) ਬਣਿਆ ਸੀ।

ਨਮੂਨੇ ਦੇ ਤੌਰ 'ਤੇ ਹੋਰ ਲਵੇ ਲਫਜ਼ 'ਪੰਡਿਤ'

ਕਰਤਾ ਕਾਰਕ ਦੇ 'ਬਹੁ-ਵਚਨ' ਦਾ ਚਿਹਨ 'ਅ:' (ਅਸ), ਪਿਛਲੀ ਵਿਚਾਰ ਅਨੁਸਾਰ ਕੇਵਲ 'ਅ' (ਅ) ਰਹਿ ਗਿਆ। ਸੰਸਕ੍ਰਿਤ ਵਿਚ ਤਾਂ ਲਫਜ਼

'ਪੰਡਿਤ' ਦਾ ਬਹੁ-ਵਚਨ ਇਉਂ ਬਣੇਗਾ :

ਪੰਡਿਤ+ਅ=ਪੰਡਿਤ +ਅ+ਅ=ਪੰਡਿਤ +ਆ=ਪੰਡਿਤਾ=ਪੰਡਿਤਾਹ (ਪੰਡਿਤਾਃ)

ਪਰ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਲਫਜ਼ 'ਪੰਡਿਤ' ਦੇ ਅੰਤਲੇ ਮੁਕਤਾ-ਅੰਤ ਅੱਖਰ 'ਤ' ਵਿਚ ਵੱਖਰੇ 'ਅ' ਦੀ ਹਸਤੀ ਨਹੀਂ ਰਹੀ; ਸੋ, ਬਹੁ-ਵਚਨ ਦਾ 'ਅ' ਅਖੀਰਲੇ 'ਤ' ਦੇ ਨਾਲ ਹੀ ਜੁੜ ਕੇ 'ਤ' (ਮੁਕਤਾ) ਹੀ ਰਹੇਗਾ। ਦੂਜੇ ਲਫਜ਼ਾਂ ਵਿਚ ਇਉਂ ਕਹਿ ਲਵੇ ਕਿ ਮੁਕਤਾ-ਅੰਤ ਪੁਲਿੰਗ ਲਫਜ਼ਾਂ ਦਾ ਕਰਤਾ ਕਾਰਕ, 'ਬਹੁ-ਵਚਨ' ਵਿਚ ਉਹੋ ਮੁਕਤਾ-ਅੰਤ ਰੂਪ ਹੀ ਰਹੇਗਾ :

ਅਸਲ ਲਫਜ਼

ਬਹੁ-ਵਚਨ

ਪੰਡਿਤ

ਪੰਡਿਤ

ਸੰਤ

ਸੰਤ

ਪੀਰ

ਪੀਰ

(2) ਲਫਜ਼ ਦੇ ਅਖੀਰ 'ਤੇ (ੴ) ਲਗਾਈ ਜਾਂਦੀ ਹੈ :

ਐਸੀ ਜਾਨੀ 'ਸੰਤ ਜਨੀ' ॥

ਪਰਗਾਸੁ ਭਾਇਆ ਪੂਰੇ ਗੁਰ ਬਚਨੀ ॥੧॥ ਰਹਾਉ ॥੮॥ ੧੯੬॥

(ਰਾਮਕਲੀ ਮ: ੫ ਘਰੂ ੨, ਪੰਨਾ ੧੯੬)

ਕਰਿ ਕਿਰਪਾ ਸੰਤ ਮਿਲੇ ਮੇਰਿ ਤਿਨ ਤੇ ਧੀਰਸੁ ਪਾਇਆ ॥

'ਸੰਤੀ' ਮੰਤ੍ਰ ਦੀਓ ਮੇਰਿ ਲਿਰਭਉ ਗੁਰ ਕਾ ਸਬਦੁ ਕਮਾਇਆ ॥੩॥੮॥ ੧੨੪॥

(ਗਊੜੀ ਮ: ੫, ਪੰਨਾ ੨੦੯)

ਮੁਖਿ ਬੇਰਾਵੈ ਅੰਤਿ ਠਗਾਵੈ ॥ ਇਕਤੁ ਠਉਰ ਚਿਹ ਕਹੀ ਨ ਸਮਾਵੈ ॥

ਉਨਿ ਮੋਰੇ ਬਹੁਤੇ ਬ੍ਰਹਮੰਡ ॥ 'ਰਾਮ ਜਨੀ' ਕੌਨੀ ਖੰਡ ਖੰਡ ॥੩॥੧੮॥ ੨੮॥

(ਰਾਮਕਲੀ ਮ: ੫, ਪੰਨਾ ੮੯੨)

ਜਿਵੈ ਜਾਇ ਬਹੈ ਮੇਰਾ ਸਤਿਗੁਰੂ ਸੇ ਥਾਨੁ ਸੁਹਾਵਾ ਰਾਮ ਰਾਜੇ ॥

'ਗੁਰਸਿਖੀ' ਸੇ ਥਾਨੁ ਭਾਲਿਆ ਲੈ ਪੂਰਿ ਮੁਖਿ ਲਾਵਾ ॥੨॥੧੨॥ ੧੯੮॥

(ਆਸਾ ਮ: ੪ ਛੰਤ ਘਰੂ ੪, ਪੰਨਾ ੪੫੬)

ਮੂਰਖ ਸਚੁ ਨ ਜਾਣਨੀ 'ਮਨਮੁਖੀ' ਜਨਸੁ ਗਵਾਇਆ ॥

ਵਿਚਿ ਸੁਨੀਆ ਕਾਹੇ ਆਇਆ ॥੮॥ (ਆਸਾ ਦੀ ਵਾਰ, ਪੰਨਾ ੮੬੭)

ਅਗਿਆਨੁ ਅਧੇਰਾ 'ਸੰਤੀ' ਕਾਟਿਆ ਜੀਅ ਦਾਨੁ ਗੁਰ ਦੈਣੀ ॥
ਕਰਿ ਕਿਰਪਾ ਕਰਿ ਲੀਨੇ ਅਪੁਨਾ ਜਲਤੇ ਸੀਭਲ ਹੋਣੀ ॥੧॥੯॥

(ਦੇਵਗੀਧਾਰੀ ਮ: ੫ ਘਰੂ ੨, ਪੰਨਾ ੫੩੦)

'ਜਿਨੀ' 'ਪੁਰਖੀ' ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹਉ ਲਾਗਉ ਪਾਏ ॥
ਕਾਇਆ ਕੰਚਨ ਤਾਂ ਬੀਐ ਜਾ ਸਤਿਗੁਰ ਲਏ ਮਿਲਾਏ ॥੨॥੧॥

(ਵਭਹੰਸੁ ਮ: ੩ ਅਲਾਹਣੀਆ, ਪੰਨਾ ੫੩੫)

ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ 'ਭਗਤੀ' ਤੂ ਤੂ ਜਾਤਾ ॥
ਮਾਇਆ ਮੇਹ ਸਭ ਲੋਕ ਹੈ ਭੇਗੀ ਤੂ ਏਕੈ ਪੁਰਖੁ ਬਿਧਾਤਾ ॥੧॥

(ਸੋਗਠਿ ਮ: ੩ ਅਸਟਪਦੀਆ, ਪੰਨਾ ੬੩੨)

ਕਰਤਾ ਕਾਰਕ (ੰ-ਅੰਤ) 'ਇਕ-ਵਰਨ' ਬਾਰੇ ਅਸੀਂ ਵੇਖ ਆਏ ਹਾਂ ਕਿ
ਉਹ ਸਦਾ 'ਸਕਰਮਕ' ਕ੍ਰਿਆ ਦੇ 'ਭੂਤ ਕਾਲ' ਨਾਲ ਵਰਤੀਦਾ ਹੈ, ਇਹੀ ਹਾਲ
(ੰ-ਅੰਤ) 'ਬਹੁ-ਵਰਨ' ਦਾ ਹੈ :

ਸੰਤ ਜਨੀ—ਸੰਤਾਂ—ਜਨਾਂ ਨੇ । ਸੰਤੀ—ਸੰਤਾਂ ਨੇ ।

ਰਾਮ ਜਨੀ—ਰਾਮ—ਜਨਾਂ ਨੇ । ਗੁਰਸਿੱਖੀ—ਗੁਰ-ਸਿੱਖਾਂ ਨੇ ।

ਮਨਮੁਖੀ—ਮਨਮੁਖਾਂ ਨੇ । ਪੁਰਖੀ—ਪੁਰਖਾਂ ਨੇ ।

ਭਗਤੀ—ਭਗਤਾਂ ਨੇ । ਸੰਤੀ ਮੰਤੁ ਦੀਓ—ਸੰਤਾਂ ਨੇ ਮੰਤ ਦਿੱਤਾ ।

ਪੁਰਖੀ ਚਿਤੁ ਲਾਇਆ—ਪੁਰਖਾਂ ਨੇ ਚਿੱਤ ਲਾਇਆ ।

ਭਗਤੀ ਤੂ ਜਾਤਾ—ਭਗਤਾਂ ਨੇ ਤੈਨੂੰ ਜਾਣਿਆ ।

ਗੁਰਸਿੱਖੀ ਥਾਨੁ ਭਾਲਿਆ—ਗੁਰਸਿੱਖਾਂ ਨੇ ਥਾਨੁ ਭਾਲਿਆ ।

(੩) (ਜ)—ਲਫਜ਼ ਦੇ ਅਖੀਰ 'ਤੇ (ਹ) ਲਗਾਇਆ ਜਾਂਦਾ ਹੈ :

ਜਥੁ ਹਮ ਏਕੈ ਏਕੁ ਕਰਿ ਜਾਨਿਆ ॥

ਤਥੁ 'ਲੋਗਹ' ਕਾਹੇ ਦੁਖੁ ਮਾਨਿਆ ॥੧॥੩॥ (ਮਉੜੀ ਕਬੀਰ, ਪੰਨਾ ੩੨੪)

ਪਾਰਬ੍ਰਹਮ ਜਿ ਚੀਨਸੀ ਆਸਾ ਤੇ ਨ ਝਾਵਸੀ ॥

ਰਾਮਾ 'ਭਗਤਹ' ਚੇਤੌਅਲੇ ਅਚਿੰਤ ਮਨੁ ਰਾਖਸੀ ॥੧॥੫॥

(ਆਸਾ ਨਾਮਦੇਉ, ਪੰਨਾ ੪੮੬)

ਲੋਗਹ—ਲੋਗਾਂ ਨੇ । ਭਗਤਹ—ਭਗਤਾਂ ਨੇ ।

ਪੁਲਿੰਗ ਮੁਕਤਾ-ਅੰਤ ਬਹੁ-ਵਰਨ ਵਾਲੇ ਤੁਪ ਵਿਚ ਅਸੀਂ ਵੇਖ ਆਏ ਹਾਂ

ਕਿ ਸੰਸਕ੍ਰਿਤ ਦੇ ‘ਬਹੁ-ਵਚਨ’ ਦਾ ਚਿਹਨ ਅਸ੍ (ਅ:) ਹੈ। ਸੰਸਕ੍ਰਿਤ ਦੇ ਚਿਹਨ (:) ਨੂੰ ‘ਵਿਸਰਗਾਂ’ ਕਹੀਦਾ ਹੈ ਅਤੇ ਇਸ ਦਾ ਉੱਚਾਰਨ (ਹ) ਵਾਂਗ ਹੈ, ਜਿਵੇਂ :

ਪੰਡਿਤਾ: = ਪੰਡਿਤਾਹ

ਲੋਕਾ: = ਲੋਕਾਹ

ਮਰਕਟਾ: = ਮਰਕਟਾਹ

ਇਹ ਭੀ ਅਸੀਂ ਵੇਖ ਆਏ ਹਾਂ ਕਿ ਕਈ ਥਾਈਂ ਇਹ ਅੰਤਲੀਆਂ ‘ਵਿਸਰਗਾਂ’ ਗਿਰ ਜਾਂਦੀਆਂ ਹਨ, ਪਰ ਹਰ ਥਾਂ ਇਹ ਗੱਲ ਨਹੀਂ, ਕਈ ਨਿਯਮਾਂ ਅਨੁਸਾਰ ਟਿਕੀਆਂ ਭੀ ਰਹਿੰਦੀਆਂ ਹਨ।

ਪ੍ਰਕ੍ਰਿਤ ਵਿਚ ‘ਬਹੁ-ਵਚਨ’ ਬਨਾਣ ਵੇਲੇ, ਅਖੀਰਲੇ ਅੱਖਰ ਦੇ ਨਾਲ ‘ਅ’ ਦੀ ਵੱਖਰੀ ਹਸਤੀ ਨਾ ਹੋਣ ਕਰਕੇ, ਬਹੁ-ਵਚਨ ਚਿਹਨ ‘ਅਹ’ (ਅ) ਦਾ ਪਹਿਲਾ ‘ਅ’, ਲਛਜ਼ ਦੇ ਅਖੀਰਲੇ ਮੁਕਤਾ-ਅੱਖਰ ਦੇ ਨਾਲ ਹੀ ਜੁੜ ਜਾਂਦਾ ਹੈ ਤੇ ਚਿਹਨ ਦੀਆਂ ਵਿਸਰਗਾਂ ਦਾ ਉੱਚਾਰਨ ਪੰਜਾਬੀ ਵਿਚ ‘ਹ’ ਬਣ ਕੇ ਬਹੁ-ਵਚਨ ਲਛਜ਼ ਇਉਂ ਹੋ ਜਾਂਦੇ ਹਨ :

ਭਗਤ + ਅਹ (ਅ:) = ਭਗਤਾਹ

ਲੋਗ + ਅਹ (ਅ:) = ਲੋਗਾਹ

(8) (ਹ) :

ਕਿਨਹੀਂ ਬਨਜਿਆ ਕਾਂਸੀ ਭਾਂਸਾ ਕਿਨਹੀਂ ਲਉਗ ਸੁਪਾਰੀ॥

‘ਸੰਤਹੁ’ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ॥੧॥੨॥

ਸੰਤਹੁ—ਸੰਤਾਂ ਨੇ। (ਕੇਵਾਰਾ ਕਬੀਰ ਜੀ, ਪੰਨਾ ੧੧੨੩)

ਪਿਛਲੇ (ੴ-ਅੰਤ) ‘ਬਹੁ-ਵਚਨ’ ਨਾਂਵ ਵਾਂਗ ਇਹ (ਹ-ਅੰਤ) ਅਤੇ (ਹ-ਅੰਤ) ਨਾਂਵ ਭੀ ‘ਬਹੁ-ਵਚਨ’ ਵਿਚ ਹਨ ਅਤੇ ‘ਸਕਰਮਕ ਕ੍ਰਿਆ’ ਦੇ ‘ਤੂਤ ਕਾਲ’ ਨਾਲ ਵਰਤੇ ਗਏ ਹਨ, ਜਿਵੇਂ :

‘ਲੋਗਾਹ’ ਦੁਖੁ ਮਾਨਿਆ—ਲੋਕਾਂ ਨੇ ਦੁੱਖ ਮਨਾਇਆ।

‘ਭਗਤਾਹ’ ਰਾਮਾ ਚੇਤੀਅਲੇ—ਭਗਤਾਂ ਨੇ ਰਾਮ ਨੂੰ ਚੇਤਿਆ।

‘ਸੰਤਹੁ’ ਨਾਮੁ ਬਨਜਿਆ—ਸੰਤਾਂ ਨੇ ਨਾਮ ਖਰੀਦਿਆ।

(੫) (ਨ) — ਲਡੜ ਦੇ ਅਖੀਰ 'ਤੇ 'ਨ' ਲਗਾਇਆ ਜਾਂਦਾ ਹੈ :

ਚੌਤਿ ਆਵਹਿ ਤਾਂ ਸਦਾ ਦਇਆਲਾ 'ਲੋਗਨ' ਕਿਆ ਵੇਚਾਰੇ ॥

ਭੁਰਾ ਡਲਾ ਕਹੁ ਕਿਸ ਨੋ ਕਹੀਐ ਸਰਾਲੇ ਜੀਅ ਤੁਮਾਰੇ ॥੧॥ ਰਹਾਉ ॥੪੯॥

(ਆਸਾ ਮ: ੫ ਘਰੁ ੬, ਪੰਨਾ ੩੮੩)

'ਸ੍ਰਵਨਨ' ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਬਾਕਾ ॥

ਚਰਨ ਰਹੇ ਕਰ ਚਰਕਿ ਪਰੇ ਹੈ ਮੁਖਧੁ ਨ ਨਿਕਸੈ ਬਾਤਾ ॥੩॥ ਪਾ।੧੮॥

(ਆਸਾ ਕਥੀਰ ਜੀ, ਪੰਨਾ ੪੮੦)

'ਸੰਤਨ' ਮੋਕਉ ਪੁੰਜੀ ਸਉਪੀ ਤਉ ਉਤਰਿਆ ਮਨ ਕਾ ਧੇਖਾ ॥

ਧਰਮ ਰਾਇ ਅਥ ਕਹਾ ਕਰੈਗੋ ਜਉ ਢਾਟਉ ਸਰਾਲੇ ਲੇਖਾ ॥੩॥੮॥੧੯॥

(ਸੋਗਠਿ ਮ: ੫ ਘਰੁ ੨, ਪੰਨਾ ੬੧੪)

'ਲੋਗਨ' ਵੇਚਾਰੇ ਕਿਆ—ਲੋਗ ਵਿਚਾਰੇ ਕੀ ਹਨ ?

'ਸ੍ਰਵਨਨ' ਭਏ—ਕੰਨ ਹੋ ਗਏ ।

'ਸੰਤਨ'. ਸਉਪੀ—ਸੰਤਾਂ ਨੇ ਸਉਪੀ ।

(੬) (੧) — ਅਖੀਰ 'ਤੇ (੧) ਲਗਾਇਆਂ :

ਅਗੋਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥

'ਸਾਹਾ' ਸੁਰਤਿ ਗਵਾਈਆ ਰੰਗਿ ਤਮਾਸੈ ਰਾਇ ॥

ਬਾਬਰਵਾਣੀ ਫਿਰਿ ਗਈ ਤੁਇਤੁ ਨ ਰੈਟੀ ਖਾਇ ॥੫॥੧੧॥

(ਆਸਾ ਮ: ੧ ਘਰੁ ੩ ਅਸਟਪਦੀਆ, ਪੰਨਾ ੪੯੭)

ਜੇ ਸਉ 'ਚੰਦਾ' ਉਗਵਹਿ ਸੁਰਜ ਚੜਹਿ ਹਜਾਰ ॥

ਏਤੇ ਚਾਨਣ ਹੋਦਿਆ ਗੁਰ ਬਿਨੁ ਘੱਰ ਅੰਧਾਰ ॥੨॥੧॥

(ਆਸਾ ਦੀ ਵਾਰ, ਪੰਨਾ ੪੬੩).

'ਸਾਹਾ'—ਸਾਹਾ ਨੇ । ਸਉ 'ਚੰਦਾ' ਉਗਵਹਿ—ਸਉ ਚੰਦ ਚੜ੍ਹਨ ।

ਇਥੇ ਕਿਆ 'ਉਗਵਹਿ' ਵਰਤਮਾਨ ਕਾਲ, ਅੱਨ-ਪੁਰਖ ਦੇ 'ਬਹੁ-ਵਚਨ' ਵਿਚ ਹੈ ।

ਕਰਮ ਕਾਰਕ, ਇਕ-ਵਚਨ (Accusative Singular)

(੧) ਸ਼ਬਦ ਦੇ ਅੰਤ ਵਿਚ (_) ਲਾਇਆ ਜਾਂਦਾ ਹੈ :

ਜਾਲਿ 'ਮੇਹੁ' ਘਸਿ ਮਸੁ ਕਰਿ, ਮਤਿ 'ਕਾਗਦੁ' ਕਰ ਸਾਰੁ ॥

'ਭਾਉ' ਕਲਮ ਕਰਿ 'ਚਿਤੁ' ਲਿਖਾਗੀ, ਗੁਰ ਪੁਛਿ ਲਿਖੁ 'ਬੀਚਾਰੁ' ॥

ਲਿਖੁ 'ਨਾਮੁ' ਸਾਲਾਹ ਲਿਖੁ, ਲਿਖੁ ਅੰਤੁ ਨ ਪਾਰਵਾਰੁ ॥੧॥੬॥

(ਸਿੰਗੀ ਰਾਗ ਮ: ੧, ਪੰਨਾ ੧੬)

ਜਾਲਿ 'ਮੇਹੁ'—ਮੋਹ ਨੂੰ ਸਾੜ ਦੇ।

'ਕਾਗਦੁ' ਕਰਿ ਮਤਿ—ਕਾਗਦ ਨੂੰ ਮਤਿ ਬਣਾ।

'ਭਾਉ' ਕਲਮ ਕਰਿ—ਭਾਉ ਨੂੰ ਕਲਮ ਬਣਾ।

'ਚਿਤੁ' ਲਿਖਾਗੀ ਕਰਿ—ਚਿਤ ਨੂੰ ਲਿਖਾਗੀ ਬਣਾ।

'ਨਾਮੁ' ਲਿਖੁ—(ਪ੍ਰਭੂ ਦੇ) ਨਾਮ ਨੂੰ ਲਿਖ।

ਕਰਤਾ ਕਾਰਕ ਇਕ-ਵਚਨ ਦਾ ਰੂਪ (_-ਅੰਤ) ਹੈ, ਕਰਮ ਕਾਰਕ ਇਕ-ਵਚਨ ਦਾ ਰੂਪ ਭੀ (_-ਅੰਤ) ਹੈ। ਦੋਹਾਂ ਦਾ ਇਕੋ ਰੂਪ ਕਿਉਂ ਹੈ? ਕੀ ਕਿਤੇ ਸੰਸਕ੍ਰਿਤ ਵਿਚ ਭੀ ਇਹ ਗੱਲ ਮਿਲਦੀ ਹੈ?

ਅਸੀ ਪਿੱਛੇ ਵੇਖ ਚੁਕੇ ਹਾਂ ਕਿ ਸੰਸਕ੍ਰਿਤ ਵਿਚ ਤਿੰਨ 'ਲਿੰਗ' (Gender) ਹਨ—ਪੁਲਿੰਗ, ਇਸਤ੍ਰੀ ਲਿੰਗ ਅਤੇ ਨਪੁਸਕ ਲਿੰਗ। ਪ੍ਰਾਕ੍ਰਿਤ ਤੇ ਪੰਜਾਬੀ ਵਿਚ ਨਪੁਸਕ ਲਿੰਗ (Neuter Gender) ਦੀ ਵਰਤੋਂ ਹਟ ਗਈ; ਪਰ ਇਸ ਦੇ ਕੁਝ ਲੱਛਣ ਟਿਕੇ ਰਹੇ।

ਪੁਲਿੰਗ 'ਨਾਂਵ' ਵਾਸਤੇ ਤਾਂ ਸੰਸਕ੍ਰਿਤ ਵਿਚ ਕਰਤਾ ਕਾਰਕ ਅਤੇ ਕਰਮ ਕਾਰਕ ਦੇ ਵੱਖੋ-ਵੱਖਰੇ ਚਿਹਨ ਹਨ :

ਇਕ ਵਚਨ

ਕਰਤਾ ਕਾਰਕ ਸ (_) ਕਰਮ ਕਾਰਕ ਅਸ (ਅੰ)

ਪਰ 'ਨਪੁਸਕ ਲਿੰਗ' ਨਾਂਵ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਵਿਚ ਇਕੋ ਹੀ ਰੂਪ ਹਨ, ਜਿਵੇਂ ਲਫਜ਼ ਫਲ (ਫਲ) ਤੋਂ :

ਕਰਤਾ ਕਾਰਕ ਫਲਾਂ (ਫਲਾਂ) ਫਲੇ (ਫਲੇ) ਫਲਾਨਿ (ਫਲਾਨਿ)

ਕਰਮ ਕਾਰਕ ਫਲਾਂ (ਫਲਾਂ) ਫਲੇ (ਫਲੇ) ਫਲਾਨਿ (ਫਲਾਨਿ)

ਪ੍ਰਾਕ੍ਰਿਤ ਤੇ ਪੰਜਾਬੀ ਵਿਚੋਂ ਇਹ 'ਲਿੰਗ' (Gender) ਤਾਂ ਉੱਡ ਗਿਆ, ਪਰ ਪਹਿਲੇ ਦੋ ਕਾਰਕਾਂ ਵਿਚ ਉਸ ਦੇ ਸਾਂਝੇ ਰੂਪ ਹੋਣ ਵਾਲਾ ਲੱਛਣ ਟਿਕਿਆ

ਰਿਹਾ। ਸੋ, ਸੰਸਕ੍ਰਿਤ ਦਾ ਲਡਜ਼ ‘ਫਲ’ (ਫਲ) ਪ੍ਰਾਕ੍ਰਿਤ ਵਿਚ ਆ ਕੇ ਜਿਥੇ ‘ਕਰਤਾ ਕਾਰਕ’ ਇਕ-ਵਚਨ ਵਿਚ ‘ਫਲੈ’ (ਫਲਾਂ) ਦੇ ਥਾਂ ‘ਫਲੁ’ (ਫਲੁ) ਬਣਿਆ, ਉਥੇ ਕਰਮ ਕਾਰਕ ਇਕ-ਵਚਨ ਵਿਚ ਭੀ ‘ਫਲੈ’ (ਫਲਾਂ) ਦੇ ਥਾਂ ‘ਫਲੁ’ (ਫਲੁ) ਹੀ ਟਿਕਿਆ ਰਿਹਾ।

ਸੰਸਕ੍ਰਿਤ ਦੇ ਨਪੁਸਕ ਲਿੰਗ ਦੇ ਆਮ ਤੌਰ 'ਤੇ ਸਾਰੇ ਲਡਜ਼ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਪੁਲਿੰਗ ਬਣ ਗਏ। ਇਸ ਦਾ ਸਿੱਟਾ ਇਹ ਨਿਕਲਿਆ ਕਿ ‘ਫਲ’ ਆਦਿਕ ਲਡਜ਼ਾਂ ਵਾਂਗ ਹੋਰ ਪੁਲਿੰਗ ਲਡਜ਼ਾਂ ਦੇ ਰੂਪ ਭੀ ‘ਕਰਤਾ ਕਾਰਕ’ ਤੇ ‘ਕਰਮ ਕਾਰਕ’ ਇਕ-ਵਚਨ ਵਿਚ ਇਕੋ ਜਿਹੇ, ਡਾਵ, (-ਅੰਤ) ਹੋ ਗਏ।

(੨) ਸ਼ਬਦ ਦੇ ਅੰਤ ਵਿਚ (ੴ):

ਜਿਸ ਕਉ ਸਥਾ ਬਸਾਵੈ ਅੰਤਰਿ ਸੂਕੈ ਤਿਸਹਿ ਪਿਆਸਾ ॥

‘ਹੁਕਮੈ’ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥੪॥

(ਗੁਰੂ ਕਰਿਗੀ ਜੀ, ਪੰਨਾ ੨੯੩)

ਨਿਰਭਉ ਹੋਇ ਤਜਹੁ ‘ਜਗਦੀਸੈ’ ਏਹੁ ਪਦਾਰਥੁ ਵਡਭਾਗਿ ਲਹੇ ॥

ਕਰਿ ਕਿਰਪਾ ਪੂਰਨ ਪ੍ਰਭ ਦਾਤੇ

ਨਿਰਮਲ ਜਸੁ ਨਾਨਕ ਦਾਸ ਕਰੋ ॥੨॥੧੦॥੧੦੩॥

‘ਹੁਕਮੈ’ ਬੂਝੈ—ਹੁਕਮ ਨੂੰ ਸਮਝੇ। (ਥਿਲਾਵਲੁ ਮ: ੫, ਪੰਨਾ ੮੨੫)

ਭਜਹੁ ‘ਜਗਦੀਸੈ’—ਜਗਦੀਸ ਨੂੰ, ਜਗਤ ਦੇ ਮਾਲਕ ਨੂੰ, ਸਿਮਰੇ।

ਇਥੇ ਲਡਜ਼ ‘ਹੁਕਮੈ’ ਅਤੇ ‘ਜਗਦੀਸੈ’ ਲਡਜ਼ ‘ਹੁਕਮ’ ਅਤੇ ‘ਜਗਦੀਸ’ ਤੋਂ ਕਰਮ ਕਾਰਕ ਇਕ-ਵਚਨ ਹਨ।

(੩) ਸ਼ਬਦ ਦੇ ਅੰਤ ਵਿਚ (ਹਿ):

ਨਾਨਕ ਭਾਗੁ ਹੋਵੈ ਜਿਸੁ ਮਸਤਕਿ ‘ਕਾਲਹਿ’ ਮਾਰਿ ਬਿਦਾਰੇ ॥੪॥੧॥

(ਥਿਲਾਵਲੁ ਮ: ੩, ਪੰਨਾ ੨੯੭)

ਅਨਿਕ ਚੁਗਾਤਿ ਕਰਿ ਬਹੁਤੁ ਬੀਚਾਰਉ ॥

ਸਾਧ ਸੰਗਿ ਇਸੁ ‘ਮਨਹਿ’ ਉਧਾਰਉ ॥੨॥੪॥੮॥

(ਥਿਲਾਵਲੁ ਮ: ੫, ਪੰਨਾ ੮੦੮)

ਝੂਠੋ ਮਾਇਆ ਕੋ ਮਦੁ ਮਾਨੁ ॥

ਧੋਜ ਮੇਹ ਦੂਰਿ ਕਰਿ ਬਪੁਰੇ ਸੰਗਿ ‘ਗੋਪਾਲਹਿ’ ਜਾਨੁ ॥੧॥੨੨॥੧॥

(ਸਾਰਗ ਮ: ੫, ਪੰਨਾ ੧੨੧੫)

‘ਖਸਮਹਿ’ ਜਾਣਿ ਖਿਮਾ ਕਰਿ ਰਹੈ ॥
ਤਉ ਹੋਇ ਨਿਖਿਆਉ ਅਥੈ ਪਦੁ ਲਹੈ ॥੮॥

(ਗੁਰੂਤ੍ਰੀ ਬਾਵਨ ਅਖਗੀ ਕਬੀਰ, ਪੰਜਾ ੩੪੦)

‘ਚੂਪਹਿ’ ਦੁਹਿ ਜੱਥ ਮਟੁਕੀ ਭਰੀ ॥
ਲੈ ਬਾਇਸਾਹ ਕੇ ਆਨੌ ਧਰੀ ॥੨੦॥੧॥੧੦॥

(ਭੈਰਵੀ ਨਾਮਦੇਵ ਜੀ, ਪੰਜਾ ੧੧੬੬)

ਕਾਲਹਿ—ਕਾਲ	ਨੂੰ।	ਮਨਹਿ—ਮਨ	ਨੂੰ।
ਗੋਪਾਲਹਿ—ਗੋਪਾਲ	ਨੂੰ।	ਖਸਮਹਿ—ਖਸਮ	ਨੂੰ।
ਦੂਧਹਿ—ਦੂਧ	ਨੂੰ।		

ਏਥੇ ਲਛਜ਼ ‘ਕਾਲਹਿ’, ‘ਮਨਹਿ’, ‘ਗੋਪਾਲਹਿ’, ‘ਖਸਮਹਿ’ ਅਤੇ ‘ਚੂਪਹਿ’ ਕਰਮ ਕਾਰਕ, ਇਕ-ਵਚਨ ਹਨ।

ਕਰਮ ਕਾਰਕ, ਬਹੁ-ਵਚਨ

(੧) ਲਛਜ਼ ਦੇ ਅੰਤ ਵਿਚ ਮੁਕਤਾ ਹੀ ਰਹਿੰਦਾ ਹੈ, ਅਸਲੀ ਰੂਪ ਵਿਚ ਕੋਈ ਤਬਦੀਲੀ ਨਹੀਂ ਹੁੰਦੀ :

ਗਗਨ ਗੰਭੀਰੁ ਗਗਨੰਤਰਿ ਵਾਸੁ ॥
‘ਗੁਣ’ ਗਾਵੈ ਸੁਖ ਸਹਿਜਿ ਨਿਵਾਸੁ ॥੨੦॥
‘ਘਰ ਦਰ’ ਫਿਰਿ ਥਾਕੀ ਬਹੁਡੇਰੇ ॥
ਜਾਤਿ ਅਸੰਖ ਅੰਤ ਨਹੀਂ ਮੇਰੇ ॥੨੧॥.....
ਧੂਪ ਛਾਵ ਜੇ ਸਮ ਕਰਿ ਜਾਣੈ ॥
‘ਬੈਧਨ’ ਕਾਣਿ ਮੁਕਤਿ ਘਰਿ ਆਣੈ ॥੨੮॥

(ਰਾਮਕਲੀ ਮ: ੧ ਦਖਣੀ, ਚਿੰਕਾਰੁ, ਪੰਜਾ ੯੩੨)

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਹੁ ਨਿਰਥਾਣੁ ਜੀਉ ॥
ਕੇਸੈ ਗੋਪਾਲ ‘ਪੰਡਿਤ’ ਸਦਿਅਤੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
(ਰਾਮਕਲੀ ਸਤ੍ਤਾ, ਪੰਜਾ ੯੨੩)

(੨) ਸ਼ਬਦ ਦੇ ਅੰਤ ਵਿਚ (‘ਹ’) ਲਗਾਇਆ ਜਾਂਦਾ ਹੈ :

ਹੋਡੀ ਨਹੀਂ ਕਵਨ ਕਛੁ ਕਰਣੀ ॥
ਇਹੋ ਓਟ ਪਾਈ ਮਿਲਿ ‘ਸੰਤਰ’ ਗੋਪਾਲ ਏਕ ਕੀ ਸਰਣੀ ॥੧॥ਰਹਾਉ॥ਪਥ॥੨੨॥
(ਸਾਰਂਗ ਮ: ੫, ਪੰਜਾ ੧੨੯੯)

ਭਈ ਮਿਤ੍ਰਾਈ ਮਿਟੀ ਬੁਰਾਈ ਦੂਸਟ ਸੂਡ ਹਰਿ ਕਾਢੇ ਛਾਣਿ ॥
ਸੁਖ ਸਹਜ ਆਨੰਦ ਘਨੇਰੇ ਨਾਨਕ ਜੀਵੇ ਹਰਿ 'ਗੁਣਹ' ਵਧਾਣਿ ॥੨॥੨੯॥੧੧੩॥
(ਬਿਲਾਵਲੁ ਮ: ੫, ਪੰਨਾ ੮੨੯)

'ਕਰਤਾ ਕਾਰਕ' ਬਹੁ-ਵਚਨ ਦੇ ਅੰਕ (੧) ਅਤੇ (੩) ਵਿਚ ਵੇਖ ਆਏ ਹਾਂ ਕਿ ਉਥੇ 'ਮੁਕਤਾ-ਅੰਤ' ਅਤੇ 'ਹ-ਅੰਤ' ਰੂਪ ਮਿਲਦੇ ਹਨ; ਕਰਮ ਕਾਰਕ 'ਬਹੁ-ਵਚਨ' ਦੇ ਭੀ ਇਹ ਦੋ ਰੂਪ 'ਮੁਕਤਾ-ਅੰਤ' ਅਤੇ 'ਹ-ਅੰਤ' ਹਨ।
ਕਿਉਂ ?

ਇਸ ਦਾ ਉੱਤਰ ਲੱਭਣ ਵਾਸਤੇ ਸੰਸਕ੍ਰਿਤ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਦੇ 'ਚਿਹਨ' ਵੇਖਣ ਦੀ ਲੋੜ ਹੈ :

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਸ. (—)	ਅਸ् (ਅਹ)
ਕਰਮ ਕਾਰਕ	ਅਸ् (ਅੰ)	ਅਸ् (ਅਹ)

ਕਰਤਾ ਕਾਰਕ ਅਤੇ ਕਰਮ ਕਾਰਕ ਦੇ ਬਹੁ-ਵਚਨ ਦਾ 'ਚਿਹਨ' ਇੱਕੋ ਹੀ ਹੈ। ਸੋ, ਜਿਵੇਂ ਜਿਵੇਂ ਕਰਤਾ ਕਾਰਕ ਬਹੁ-ਵਚਨ ਦੇ ਰੂਪ 'ਮੁਕਤਾ-ਅੰਤ' ਅਤੇ 'ਹ-ਅੰਤ' ਸੰਸਕ੍ਰਿਤ ਤੋਂ ਪੰਜਾਬੀ ਵਿਚ ਬਣੇ, ਅਸੀਂ ਪਿੱਛੇ ਵੇਖ ਆਏ ਹਾਂ, ਉਸੇ ਤਰ੍ਹਾਂ ਕਰਮ ਕਾਰਕ ਬਹੁ-ਵਚਨ ਦੇ ਇਹ ਦੋਵੇਂ ਰੂਪ ਬਣੇ ਹਨ।

'ਗੁਣ' ਗਾਵੈ—ਗੁਣਾਂ ਨੂੰ ਗਾਉਂਦਾ ਹੈ।

'ਬੰਧਨ' ਕਾਣਿ—ਬੰਧਨਾਂ ਨੂੰ ਕੱਟ ਕੇ।

ਮਿਲਿ 'ਸੰਤਹ'—ਸੰਤਾਂ ਨੂੰ ਮਿਲ ਕੇ।

ਹਰਿ 'ਗੁਣਹ' ਵਧਾਣਿ—ਹਰੀ ਦੇ ਗੁਣਾਂ ਨੂੰ ਉੱਚਾਰ ਕੇ।

ਏਥੇ ਲਫਜ਼ 'ਗੁਣ', 'ਬੰਧਨ', 'ਸੰਤਹ' ਅਤੇ 'ਗੁਣਹ' ਕਰਮ ਕਾਰਕ, ਬਹੁ-ਵਚਨ ਵਿਚ ਹਨ।

(੩) ਸ਼ਬਦ ਦੇ ਅਖੀਰ (ੴ) ਜਾਂ (ੴ) ਲਾਇਆ ਜਾਂਦਾ ਹੈ :

'ਸਿਧਾ' ਸੇਵਨਿ ਸਿਧ ਪੀਰ ਮਾਗਾਹਿ ਰਿਧਿ ਸਿਧਿ ॥

ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥੧੪॥

(ਆਸਾ ਮ: ੧ ਘਰੁ ੮ ਅਸਟਪਦੀਆ, ੮੧੮)

ਪੰਡਿਤ ਪਾਧੇ ਜੋਇਸੀ ਨਿਤ ਪੜਹਿ 'ਪੁਰਾਣਾ' ॥

ਅੰਤਰਿ ਵਸੜ੍ਹ ਨ ਜਾਣਨੀ ਘਟਿ ਬ੍ਰਾਮੁ ਲੁਕਾਣਾ ॥੨॥੧੪॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੮੧੯)

ਸਾਹਿਭੁ ਰਿਦੈ ਵਸਾਇ ਨ ਪਛੋਤਾਵਹੀ ॥

‘ਗੁਨਹਾਂ’ ਬਖਸਣਹਾਰੁ ਸਬਦੁ ਕਮਾਵਹੀ ॥੯॥੧੯॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੪੨੦)

ਆਪਿ ਤਰੈ ਜਨੁ ‘ਪਿਤਰਾ’ ਤਾਰੇ ॥ ਸੰਗਤਿ ਮੁਕਤਿ ਸੁ ਪਾਰਿ ਉਤਰੇ ॥

ਨਾਨਕ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੈ ॥੧੯॥੧॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੨੯)

ਅਪਰਾਧੀ ਦੂਣਾ ਨਿਵੇਂ ਜੋ ਹੰਤਾ ‘ਮਿਰਗਾਹਿ’ ॥

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਭੁਸ੍ਥੇ ਜਾਹਿ ॥੧॥੧੮॥

(ਆਸਾ ਦੀ ਵਾਰ, ਪੰਨਾ ੪੨੫)

‘ਸਿਧਾ’ ਸੇਵਨਿ—ਸਿੱਧਾਂ ਨੂੰ ਸੇਵਦੇ ਹਨ।

ਪੰਡਿਤ ਪੜਹਿ ‘ਪੁਰਾਣਾ’—ਪੰਡਿਤ ਪੁਰਾਣਾਂ ਨੂੰ ਪੜ੍ਹਦੇ ਹਨ।

‘ਗੁਨਹਾਂ’ ਬਖਸਣਹਾਰੁ—ਗੁਨਹਾਂ ਨੂੰ ਬਖਸਣ ਵਾਲਾ।

ਜਨੁ ‘ਪਿਤਰਾ’ ਤਾਰੇ—ਸੇਵਕ ਪਿਤਰਾਂ ਨੂੰ ਤਾਰ ਲੈਂਦਾ ਹੈ।

ਜੋ ਹੰਤਾ ‘ਮਿਰਗਾਹਿ’—ਜੋ ਮਿਰਗਾਂ ਨੂੰ ਮਾਰਦਾ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਹ ਗੱਲ ਆਮ ਵੇਖਣ ਵਿਚ ਆਉਂਦੀ ਹੈ ਕਿ ਕਰਮ ਕਾਰਕ, ਬਹੁ-ਵਚਨ ਦੇ (ੴ) ਦੇ ਨਾਲ (ੴ) ਨਹੀਂ ਹੈ।

ਉੱਪਰ-ਦਿੱਤੇ ਪ੍ਰਮਾਣਾਂ ਵਿਚ ਹੇਠ ਲਿਖੇ ਆਏ ਲਡੜ :

ਸਿਧਾ ਪੁਰਾਣਾ ਪਿਤਰਾ

ਅੱਜ-ਕਲ੍ਯ ਦੀ ਬੇਲੀ ਵਿਚ ਇਉਂ ਪੜ੍ਹੇ ਜਾਂਦੇ ਹਨ :

ਸਿੱਧਾਂ ਪੁਰਾਣਾਂ ਪਿਤਰਾਂ

ਪਰ ਕਿਤੇ ਕਿਤੇ ਬਿੰਦੀ (ੴ) ਭੀ ਵਰਤੀ ਮਿਲਦੀ ਹੈ, ਜਿਵੇਂ ਉਪਰਲੇ ਪ੍ਰਮਾਣ ਵਿਚ ਲਡੜ ‘ਗੁਨਹਾਂ’।

ਇਸ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ (ੴ) ਅਤੇ (ੴ) ਦੋਹਾਂ ਦੇ ਵਰਤਣ ਦਾ ਰਿਵਾਜ ਸੀ।

ਇਹ ਰਿਵਾਜ ਕਿਵੇਂ ਪਿਆ ?

ਪਿੱਛੇ ਅਸੀਂ ਵੇਖ ਆਏ ਹਾਂ ਕਿ ਪੁਰਾਤਨ ਪੰਜਾਬੀ ਦੇ ਪੁਲਿੰਗ ਮੁਕਤਾ-ਅੰਤ ਨਾਂਵ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਦੇ ਕਈ ਰੂਪ ਸੰਸਕ੍ਰਿਤ ਰੂਪਾਂ ਤੋਂ ਬਦਲ ਕੇ ਆਏ ਹਨ। ਆਓ, ਮੁਕਤਾ-ਅੰਤ ਲਡੜ (ਰਾਮ) ਲੈ ਕੇ ਇਸ

ਦੇ ਰੂਪ ਸੰਸਕ੍ਰਿਤ ਕਰਤਾ ਕਾਰਕ ਤੇ ਕਰਮ ਕਾਰਕ ਵਿਚ ਵੇਖੀਏ :

ਰਾਮ: (ਰਾਮਹ) ਰਾਮੈ (ਰਾਮੈ) ਰਾਮਾ: (ਰਾਮਾਹ)

ਰਾਮ (ਰਾਮੈ) ਰਾਮੈ (ਰਾਮੈ) ਰਾਮਾਨ (ਰਾਮਾਨ)

ਕਈ ਥਾਈਂ ਇਹ ਅਖੀਰਲੀ (:) 'ਵਿਸਰਗ' ਭਿਗ ਜਾਂਦੀ ਹੈ, ਤੇ ਕਰਤਾ ਕਾਰਕ, ਬਹੁ-ਵਚਨ ਦੇ (ਰਾਮਾ:) 'ਰਾਮਾਹ' ਦੇ ਥਾਂ ਸਿਰਫ਼ (ਰਾਮਾ) 'ਰਾਮਾ' ਰਹਿ ਜਾਂਦਾ ਹੈ। ਇਹੋ ਜਿਹਾ ਹੀ ਰੂਪ ਪੰਜਾਬੀ ਵਿਚ ਭੀ ਮਿਲਦਾ ਹੈ, ਜਿਵੇਂ ਕਰਤਾ ਕਾਰਕ, ਬਹੁ-ਵਚਨ ਦੇ ਅੰਕ (੯) ਵਿਚ ਲਫਜ਼ 'ਚੰਦਾ' ਵੇਖ ਆਏ ਹਾਂ।

ਹੁਣ ਲਵੇ ਕਰਮ ਕਾਰਕ ਦਾ ਬਹੁ-ਵਚਨ (ਰਾਮਾਨ) 'ਰਾਮਾਨ'। ਇਹ ਅਖੀਰਲਾ 'ਨ੍ਹ' ਸੰਸਕ੍ਰਿਤ ਦਾ ਨਿਰਾ ਵਿਅੰਜਨ 'ਨ੍ਹ' ਹੈ, ਇਸ ਦੇ ਨਾਲ ਅੰਤਲਾ (ਅ) ਨਹੀਂ ਹੈ। ਕਈ ਥਾਈਂ ਇਹ ਅਖੀਰਲਾ 'ਨ੍ਹ' ਬਦਲ ਕੇ (ਨ੍ਹ) ਅਤੇ (:) 'ਵਿਸਰਗ' ਬਣ ਜਾਂਦਾ ਹੈ, ਜਿਵੇਂ :

ਸੰਸਕ੍ਰਿਤ ਦੇ ਲਫਜ਼ 'ਬਿਡਾਲ' (ਬਿਡਾਲ) ਦੇ ਕਰਮ ਕਾਰਕ ਦਾ ਬਹੁ-ਵਚਨ ਹੈ 'ਬਿਡਾਲਾਨ੍ਹ' (ਬਿਡਾਲਾਨ੍ਹ)। ਜਦੋਂ ਅਸੀਂ ਇਸ ਨੂੰ ਤੁਕ ਵਿਚ ਵਰਤਦੇ ਹਾਂ ਤਾਂ ਅਖੀਰਲੇ 'ਨ੍ਹ' (ਨ੍ਹ) ਦੇ ਥਾਂ (ਨ੍ਹ) ਅਤੇ (ਸ) ਬਣ ਜਾਂਦਾ ਹੈ :

ਬਿਡਾਲਾਨ੍ਹ ਤਾਡਧਤਿ (ਬਿਡਾਲਾਨ੍ਹ ਤਾਡਧਤਿ)

ਤੋਂ ਬਣ ਜਾਂਦਾ ਹੈ

ਬਿਡਾਲਾਂਸਤਾਡਧਤਿ (ਬਿਡਾਲਾਂਸਤਾਡਧਤਿ)

ਇਹ ਅਖੀਰਲਾ (ਸ) ਜਾਂ 'ਵਿਸਰਗ' ਭੀ ਕਈ ਵਾਗੀ ਭਿਗ ਜਾਂਦਾ ਹੈ। ਸੋ, ਕਰਮ ਕਾਰਕ, ਬਹੁ-ਵਚਨ ਦਾ ਰੂਪ 'ਬਿਡਾਲਾਂ' ਬਣ ਜਾਂਦਾ ਹੈ।

'ਬਿਡਾਲਾਂ ਤਾਡਧਤਿ' ਤੋਂ ਪ੍ਰਾਕ੍ਰਿਤ ਰੂਪ 'ਬਿਅਲਾਂ ਤਾਡਹਿ' ਅਤੇ ਪੰਜਾਬੀ ਰੂਪ 'ਬਿੱਲਿਆਂ ਤਾੜ੍ਹੈ' ਬਣ ਗਿਆ।

ਇਹ ਅਸੀਂ ਵੇਖ ਆਏ ਹਾਂ ਕਿ ਸੰਸਕ੍ਰਿਤ ਦੇ ਕਰਤਾ ਕਾਰਕ ਤੇ ਕਰਮ ਕਾਰਕ, ਬਹੁ-ਵਚਨ ਦਾ ਚਿਹਨ ਇੱਕੋ ਹੀ ਹੈ। (ਅਸ) 'ਅਹ'। ਸੰਸਕ੍ਰਿਤ ਵਿਚ ਤਾਂ ਕਰਮ ਕਾਰਕ ਦਾ ਰੂਪ ਬਦਲ ਗਿਆ, ਪਰ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਦੋਹੀ ਥਾਈਂ 'ਅਹ' (ਅਸ) ਲੱਗ ਕੇ ਹੇਠ-ਲਿਖੇ ਰੂਪ ਬਣ ਗਏ :

ਕਰਤਾ ਕਾਰਕ, ਬਹੁ-ਵਚਨ : 'ਸਿਧ', 'ਸਿਧਾ', 'ਸਿਧਹ'

ਇਸੇ ਤਰ੍ਹਾਂ :

ਕਰਮ ਕਾਰਕ, ਬਹੁ-ਵਚਨ : 'ਸਿਧ', 'ਸਿਧਾ' ਅਤੇ 'ਸਿਧਹ'

ਸੰਸਕ੍ਰਿਤ ਦੇ (ਨ੍ਹ) 'ਨ-ਅੰਤ' ਰੂਪ ਵਿਚੋਂ ਸਾਨੂੰ ਪੰਜਾਬੀ ਵਿਚ (ਨ-ਅੰਤ)

ਵਾਲਾ ਰੂਪ ਭੀ ਮਿਲ ਗਿਆ। ਇਸ ਤਰ੍ਹਾਂ ਸਾਡੇ ਪਾਸ ਹੇਠ-ਲਿਖੇ ਰੂਪ ਹੋ ਗਏ :
 ‘ਸਿਧ’, ‘ਸਿਧਹ’, ‘ਸਿਧਾ’ ਅਤੇ ‘ਸਿਧਾਂ’।

ਪਰ ਅੱਜ-ਕਲੁਦੀ ਪੰਜਾਬੀ ਵਿਚ ਇਹ ਅਥੀਰਲਾ ਰੂਪ (‘ਅੰਤ’) ਜ਼ਿਆਦਾ ਪ੍ਰਚਲਤ ਹੈ।

ਕਰਣ ਕਾਰਕ, ਇਕ ਵਚਨ (Instrumental Singular)

(੧) (f); ਲਡਨ ਦੇ ਅਥੀਰ ਵਿਚ (f) ਲਗਾਇਆ, ਜਿਵੇਂ :

ਜਿਉ ਪਾਵਕ ਸੰਗਿ ਸੀਤ ਕੇ ਨਾਸ॥

ਐਸੇ ਪ੍ਰਛਤ ਸੰਤ ਸੰਗਿ ਬਿਨਾਸ॥

ਜਿਉ ‘ਸਾਥਨਿ’ ਕਾਪਰ ਉਸਲ ਹੋਤ॥

ਨਾਮ ਜਪਤ ਸਭ ਭੂਮ ਭਉ ਬੇਤ॥੫॥੫॥

(ਅਮਕਲੀ ਮ: ੫ ਅਸਟਪਦੀਆ, ਪੰਨਾ ੯੧੮)

ਅੰਦਰੁ ਰਚੈ ਸਚ ਰੰਗਿ ਜਿਉ ਮੰਜਿਠੈ ਲਾਲੁ॥

ਕਮਲੁ ਦਿਲਾਸੈ ਸਚੁ ਮਨਿ ਗੁਰ ਕੈ ‘ਸਥਦਿ’ ਨਿਹਾਲੁ॥੧॥੧॥

(ਮਲਾਰ ਕੌ ਵਾਰ, ਮ: ੩, ਪੰਨਾ ੧੨੨੯)

‘ਸਚਿ’ ਮਿਲੇ ਸਚਿਆਚੁ ‘ਕੁੜਿ’ ਨ ਪਾਈਐ॥

ਸਚੈ ਸਿਉ ਚਿੜ੍ਹ ਲਾਈ ਬਹੁੜਿ ਨ ਆਈਐ॥੨॥੧੬॥

(ਆਸ ਮ: ੧ ਘਰੁ ੮ ਅਸਟਪਦੀਆ, ਪੰਨਾ ੪੧੮)

ਸਾਬੁਨਿ—ਸਾਬਣ ਨਾਲ। ਸਬਦਿ—ਸ਼ਬਦ ਨਾਲ।

ਸਚਿ—ਸੱਚ ਦੀ ਰਾਹੀਂ। ਕੁੜਿ—ਕੁੜ ਦੁਆਰਾ।

ਕਰਤਾ ਕਾਰਕ, ਇਕ-ਵਚਨ ਦੇ ਅੰਕ (੨) ਵਿਚ ਅਸੀਂ ਦੱਸ ਆਏ ਹਾਂ :
 ਕਿ ਸੰਸਕ੍ਰਿਤ ਦੇ ਮੁਕਤਾ-ਅੰਤ ਸ਼ਬਦਾਂ ਤੋਂ ‘ਕਰਣ ਕਾਰਕ’ ਇਕ-ਵਚਨ
 ਬਣਾਉਣ ਵਾਸਤੇ ਚਿਹਨ ‘ਇਨ’ (ਇਨ) ਵਰਤਿਆ ਜਾਂਦਾ ਹੈ। ਸੰਸਕ੍ਰਿਤ ਵਿਚ
 ਅਥੀਰਲੇ ਮੁਕਤੇ ਨੂੰ ‘ਅ’ ਸਮਝਿਆ ਜਾਣ ਕਰਕੇ, ਇਹ ਅਥੀਰਲਾ ‘ਅ’ ਚਿਹਨ
 ‘ਇਨ’ ਦੇ ਪਹਿਲੇ ਅੱਖਰ ‘ਇ’ ਨਾਲ ਮਿਲ ਕੇ (‘) ਬਣ ਜਾਂਦਾ ਹੈ; ਜਿਵੇਂ
 ਸੰਸਕ੍ਰਿਤ ਵਿਚ ‘ਫਲ’, ‘ਜਲ’ ਤੋਂ ਕਰਣ ਕਾਰਕ, ਇਕ-ਵਚਨ ‘ਫਲੇਨ’,
 ‘ਜਲੇਨ’ ਹਨ।

ਇਹ ਚਿਹਨ 'ਇਨ' ਅਸਲ ਵਿਚ 'ਆ' ਹੈ, ਮੁਕਤਾ-ਅੰਤ ਲਫਜ਼ਾਂ ਵਾਸਤੇ ਇਸ 'ਆ' ਤੋਂ 'ਇ' ਬਣ ਕੇ ਇਸ ਦੇ ਨਾਲ ਅੱਖਰ 'ਨ' (ਨ) ਭੀ ਵਰਤਿਆ ਜਾਂਦਾ ਹੈ। ਪ੍ਰਾਕ੍ਰਿਤ ਵਿਚ ਇਸ ਚਿਹਨ 'ਆ' ਦੀ ਤਬਦੀਲੀ 'ਇ' ਵਿਚ ਤਾਂ ਕਾਇਮ ਰਹੀ, ਪਰ ਅਖੀਰ 'ਤੇ ਇਕ ਹੋਰ 'ਨ' (ਨ) ਦਾ ਵਰਤਾਰਾ ਹਟ ਗਿਆ।

ਇਹ ਗੱਲ ਭੀ ਪਿੱਛੇ ਦੱਸੀ ਜਾ ਚੁਕੀ ਹੈ ਕਿ ਪ੍ਰਾਕ੍ਰਿਤ ਵਿਚ ਮੁਕਤਾ-ਅੰਤ ਲਫਜ਼ਾਂ ਦੇ ਅਖੀਰਲੇ 'ਅ' ਦੀ ਹਸਤੀ ਭੀ ਮੁੱਕ ਗਈ ਸੀ। ਸੋ, ਕਰਣ ਕਾਰਕ, ਇਕ-ਵਚਨ ਦਾ ਚਿਹਨ (ੴ) ਲਫਜ਼ ਦੇ ਅਖੀਰ 'ਤੇ ਲੱਗ ਕੇ ਹੇਠ-ਲਿਖਿਆ ਰੂਪ ਬਣਨ ਲੱਗ ਪਿਆ :

'ਜਲ' ਤੋਂ 'ਜਲਿ'। 'ਮਨ' ਤੋਂ 'ਮਨਿ'। 'ਸਚ' ਤੋਂ 'ਸਚਿ'।

(੨) (੧) — ਲਫਜ਼ ਦੇ ਅਖੀਰ 'ਤੇ (੧) ਵਰਤੀ ਜਾਂਦੀ ਹੈ :

ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ॥

ਆਪੁ ਗਇਆ ਸੋਤੀ ਪਈ 'ਗੁਰ ਸਬਦੀ' ਮੇਲਾ॥੧॥ਰਹਾਉ॥੨੦॥

(ਆਸਾ ਮ: ੧ ਘਰੂ ੯ ਅਸਟਪਦੀਆ, ਪੰਨਾ ੪੨੧)

ਘਰੈ ਅੰਦਰਿ ਸਭੁ ਵਖੁ ਹੈ ਬਾਹਰਿ ਕਿਛੁ ਨਾਹੀ॥

'ਗੁਰ ਪਰਸਾਦੀ' ਪਾਈਐ ਅੰਤਰਿ ਕਪਟ ਖੁਲਾਹੀ॥੧॥ਈ॥੨੮॥

(ਆਸਾ ਮ: ੩, ਅਸਟਪਦੀਆ, ਪੰਨਾ ੪੨੪)

ਗੁਰ ਸਬਦੀ—ਗੁਰ-ਸਬਦ ਦੁਆਰਾ।

ਗੁਰ ਪਰਸਾਦੀ—ਗੁਰੂ ਦੀ ਕਿਰਪਾ ਨਾਲ।

(੩) (੨) — ਅਖੀਰ 'ਤੇ (੨) ਲਾਈ ਜਾਂਦੀ ਹੈ :

ਕਿਰਤੁ ਨ ਕੇਲੀ ਮੇਟਣਹਾਰਾ॥ ਗੁਰ ਕੇ 'ਸਭਦੇ' ਸੋਖ ਦੁਆਰਾ॥

ਪੂਰਬਿ ਲਿਖਿਆ ਸੇ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਡਾ ਹੋ॥੧॥ਈ॥

(ਮਾਰੂ ਮ: ੩ ਸੋਲਹੇ, ਪੰਨਾ ੧੦੫੨)

ਰਤਨੁ ਅਮੇਲਕੁ ਅਗਾਮ ਅਪਾਰਾ॥ ਕੀਮਤਿ ਕਵਲੁ ਕਰੇ ਵੇਚਾਰਾ॥

ਗੁਰ ਕੇ 'ਸਭਦੇ' ਤੌਲਿ ਭੌਲਾਏ ਅੰਤਰਿ ਸਥਦਿ ਪਛਾਡਾ ਹੋ॥੧੪॥ਈ॥

(ਮਾਰੂ ਮ: ੩ ਸੋਲਹੇ, ਪੰਨਾ ੧੦੫੩)

ਸੋ ਸਚੁ ਸੇਵਿਹੁ ਸਿਰਜਣਹਾਰਾ ॥ ‘ਸਬਦੇ’ ਸੂਖ ਨਿਖਾਰਣਹਾਰਾ ॥
ਅਗਮੁ ਅਗੋਚਰੁ ਕੀਮਤਿ ਨਹੀਂ ਪਾਈ ਆਪੇ ਅਗਮ ਅਥਾਹਾ ਹੇ ॥੧॥੧੦॥
ਸਬਦੇ—ਸ਼ਬਦ ਦੁਆਰਾ । (ਮਾਤ੍ਰ ਮ: ੩ ਸੋਲਹੇ, ਪੰਨਾ ੧੦੫੩)

(੮) (ਹਿ)—ਲਫਜ਼ ਦੇ ਅੰਤ ਵਿਚ (ਹਿ) ਵਰਤਿਆਂ :

ਸਾਰੇ ਦਿਨਮੁ ਮਸੂਰੀ ਕਰਤਾ ਤੁਹੁ ‘ਮੁਸਲਹਿ’ ਛਰਾਇਆ ॥
ਖੇਡੁ ਭਾਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥੨॥੪॥
(ਟੋਡੀ ਮ: ੫, ਪੰਨਾ ੨੯੨)

ਹਰਿ ਹਰਿ ਕਰਤ ਪੂਤਨਾ ਤਰੀ ॥ ਬਾਲ ਘਾਉਨੀ ‘ਕਪਟਹਿ’ ਤਰੀ ॥੩॥੧॥੫॥
(ਗੌਡੀ ਨਾਮਦੇਵੀ ਜੀ, ਪੰਨਾ ੮੨੪)

ਕੀਨੀ ਰਖਿਆ ਭਗਤ ਪ੍ਰਹਿਲਾਦੇ ਹਰਨਾਖਸ ‘ਨਖਹਿ’ ਬਿਦਾਰੇ ॥
ਬਿਦਚੁ ਦਾਸੀ ਸੁਡੁ ਭਾਇਓ ਪੁਨੀਤਾ ਸਰਗੇ ਕੁਲ ਉਜਾਰੇ ॥੩॥੨॥
(ਮਾਤ੍ਰ ਮ: ੫, ਪੰਨਾ ੮੮੯)

ਮੁਸਲਹਿ—ਮੁਸਲ ਨਾਲ। ਕਪਟਹਿ—ਕਪਟ ਨਾਲ।
ਨਖਹਿ—ਨਖ ਨਾਲ, ਨਹੁੰ ਨਾਲ।

ਕਰਣ ਕਾਰਕ, ਬਹੁ-ਵਚਨ

(੧) (ਹੁ)—ਲਫਜ਼ ਦੇ ਅੰਧੀਰ ‘ਤੇ (ਹੁ) ਲਗਾਇਆ ਜਾਂਦਾ ਹੈ :

‘ਨੈਨਹੁ’ ਪੇਖੁ ਠਾਕੁਰ ਕਾ ਰੰਗੁ ॥
ਸਾਧ ਸੰਗਿ ਬਿਨਸੈ ਸਭ ਸੰਗੁ ॥੨॥੧੪॥ (ਸੁਖਮਨੀ, ਪੰਨਾ ੨੮੧)
ਪਾਛਹੁ ਬੇਕੀ ‘ਹਾਥਹੁ’ ਤਾਲ ॥ ਨਾਮਾ ਰਾਵੈ ਗੁਨ ਗੋਪਾਲ ॥੧੨॥੧॥੧੦॥
(ਭੈਰਵੀ ਨਾਮਦੇਵ ਜੀ, ਪੰਨਾ ੧੧੬੬)

ਨੈਨਹੁ—ਨੈਣਾਂ ਨਾਲ। ਹਾਥਹੁ—ਹੱਥਾਂ ਨਾਲ।

(੨) (ਮੁਕਤਾ-ਅੰਤ)—ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ
ਆਉਂਦੀ :

‘ਨੈਨ’ ਅਲੋਵਦੇ ਸਾਧ ਜਨੋ ॥ ਹਿਰਦੈ ਗਾਵਹੁ ਨਾਮ ਨਿਯੇ ॥੫॥੧॥੧੩॥
(ਗਉੜੀ ਮਾਤ੍ਰ ਮ: ੫, ਪੰਨਾ ੨੪੧)

ਨਾਮਧਾਰੀਕ ਉਧਾਰੇ ਭਗਤਹ ਸੰਸਾ ਕਥਿਨ ॥

ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ 'ਸ੍ਰਦਨ' ॥੫॥੮॥

(ਆਸਾ ਅ: ੫ ਛੰਤ ਘਰੂ ੬, ਪੰਨਾ ੮੫੯)

'ਲੋਇਣ' ਲੇਈ ਛਿਠ ਪਿਆਸ ਨ ਥੁੜੇ ਮੁ ਘਣੀ ॥

ਨਾਨਕ ਸੇ ਅਖੜੀਆਂ ਬਿਅੰਨਿ ਜਿਤੀ ਛਿਸੰਦੇ ਮਾ ਪਿਰੀ ॥੧॥੨॥

(ਸਲੋਕ ਵਡਹੰਸੁ ਅ: ੫ ਘਰੂ ੪, ਪੰਨਾ ੫੨੨)

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥

'ਸ੍ਰਦਨ' ਗੋਬਿੰਦ ਹਾਨੁ ਸੁਨਹੁ ਅਰੁ ਗਾਉ ਰਸਨਾ ਗੀਤਿ ॥੧॥ਰਹਾਉ॥੧॥

(ਸੋਗਨਿ ਅ: ੯, ਪੰਨਾ ੬੩੧)

ਦੁਇ ਦੁਇ 'ਲੋਚਨ' ਪੇਖਾ ॥

ਹਉ ਹਰਿ ਬਿਨੁ ਅਚੂਕੁ ਨ ਦੇਖਾ ॥੧॥੪॥ (ਸੋਗਨਿ ਕਬੀਰ, ਪੰਨਾ ੬੫੫)

ਨੈਨ—ਨੈਣਾਂ ਨਾਲ। ਸ੍ਰਦਨ—ਕੰਨਾਂ ਨਾਲ।

ਲੋਇਣ—ਅੱਖਾਂ ਨਾਲ। ਲੋਚਨ—ਅੱਖਾਂ ਨਾਲ।

(੩) (ਹ)—ਲੁਫ਼ਜ਼ ਦੇ ਅੰਤ ਵਿਚ 'ਹੁ' ਲਾਇਆ ਜਾਂਦਾ ਹੈ :

'ਚਰਨਹ' ਗੋਬਿੰਦ ਮਾਰਹੁ ਸੁਰਾਵਾ ॥

ਆਨ ਮਾਰਗ ਜੇਤਾ ਕਿਛੁ ਧਾਈਐ ਤੇਤੇ ਹੀ ਦੁਖੁ ਹਾਵਾ ॥੧॥ਰਹਾਉ॥੧੯॥੩੮॥

(ਸਾਰਗ ਅ: ੫, ਪੰਨਾ ੧੨੧੩)

ਹਰਨਾਖਸੁ ਜਿਨਿ 'ਨਖਹ' ਬਿਦਾਰਿਓ ਸੁਰ ਨਰ ਕੀਏ ਸਨਾਥਾ ॥

ਕਹਿ ਨਾਮਦੇਉ ਹਮ ਨਰਹਰਿ ਧਿਆਵਹਿ ਰਾਮੁ ਅਤੇ ਪਦ ਦਾਤਾ ॥੫॥੩॥੯॥

(ਭੈਨਉ ਨਾਮਦੇਵ ਜੀ, ਪੰਨਾ ੧੧੬੫)

ਚਰਨਹ—ਚਰਨਾਂ ਨਾਲ। ਨਖਹ—ਨਹੁਆਂ ਨਾਲ, ਨਖਾਂ ਨਾਲ।

ਨੋਟ : ਕਰਣ ਕਾਰਕ, ਇਕ-ਵਚਨ ਦੇ ਅੰਕ (੪) ਵਿਚ ਆਸੀ ਵੇਖ ਆਏ ਹਾਂ ਕਿ ਚਿਹਨ 'ਹਿ' ਹੈ; ਬਹੁ-ਵਚਨ ਵਿਚ ਚਿਹਨ 'ਹੁ' ਅਤੇ 'ਹੁ' ਹਨ, ਜਿਵੇਂ ਇਕ-ਵਚਨ ਵਿਚ :

'ਨਖਹਿ'—ਨਖ ਨਾਲ, ਨਹੁੰ ਨਾਲ।

ਬਹੁ-ਵਚਨ ਵਿਚ ਨਖਹ—ਨਖਾਂ ਨਾਲ, ਨਹੁਆਂ ਨਾਲ।

ਨੈਨਹੁ—ਨੈਣਾਂ ਨਾਲ।

(੪) (੧) — ਲਫਜ਼ ਦੇ ਅਸ਼ੀਰ ਤੇ (੨) ਵਰਤੀ ਜਾਂਦੀ ਹੈ :

‘ਗਜੀ’ ਨ ਮਿਨੋਐ ਤੌਲ ਨ ਢੁਲੋਐ ਪਾਚਨੁ ਸੇਰ ਅਛਾਈ ॥
ਜੌਕਰਿ ਪਾਚਨੁ ਬੇਗਿ ਨ ਪਾਵੈ ਝਗੁੜ ਕਰੈ ਘਰ ਹਾਈ ॥੨॥੩॥੫॥

(ਗਊੜੀ ਕਥੀਰ, ਪੰਨਾ ੩੩੫)

ਕਰਿ ਥੀਚਾਰੁ ਆਚਾਰੁ ਪਰਾਤਾ ॥ ਸਤਿਗੁਰ ‘ਬਚਨੀ’ ਏਕੈ ਜਾਤਾ ॥
ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੧॥

(ਆਸਾ ਮ: ੧ ਅਸਟਪਦੀਆ, ਪੰਨਾ ੪੦੫)

ਰਾਮੁ ਜਪਹੁ ਮੇਰੀ ਸਖੀ ਸਖੇਨੀ ॥

ਸਤਿਗੁਰੁ ਸੇਵਿ ਦੇਖਹੁ ਪ੍ਰਭੁ ‘ਨੈਨੀ’ ॥੧॥ਰਹਾਉ॥੧੦॥

(ਆਸਾ ਮ: ੧ ਘਰੁ ੨ ਅਸਟਪਦੀਆ, ਪੰਨਾ ੪੧੬)

ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥

ਤੇਰੇ ਚਰਣਾ ਤੇਰੇ ਚਰਣ ਪੁੱਜਿ ‘ਵਡਭਾਗੀ’ ਪਾਵਾ ਰਾਮ ॥੧॥੨॥

(ਆਸਾ ਮ: ੫ ਘਰੁ ੧ ਛੰਤ, ਪੰਨਾ ੪੫੩)

ਤਿਨ ਘੋਲਿ ਘੁਮਾਈ ਜਿਨ ਪ੍ਰਭੁ ‘ਸ੍ਰਵਣੀ’ ਸੁਣਿਆ ਰਾਮ ॥

ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥੧॥੧॥

(ਛੰਤ ਵਡਰੰਸ ਮ: ੫ ਘਰੁ ੪, ਪੰਨਾ ੪੭੭)

ਇਕਾ ਬਾਣੀ ਇਕੁ ਹੁਰੂ ਇਕੇ ਸਬਦੁ ਵੀਚਾਰਿ ॥

ਸਚਾ ਸਉਦਾ ਹਣੁ ਸਚੁ ‘ਰਤਨੀ’ ਭਰੇ ਭੰਡਾਰ ॥੨॥੧੦॥

(ਸੋਰਠਿ ਕੀ ਵਾਰ, ਪੰਨਾ ੬੪੬)

ਗਜੀ—ਗਜਾਂ ਨਾਲ । ਬਚਨੀ—ਬਚਨਾਂ ਦੁਆਰਾ ।

ਨੈਨੀ—ਨੈਨਾਂ ਨਾਲ । ਵਡਭਾਗੀ—ਵੱਡੇ ਭਾਗਾਂ ਨਾਲ ।

ਸ੍ਰਵਣੀ—ਕੰਨਾਂ ਨਾਲ । ਰਤਨੀ—ਰਤਨਾਂ ਨਾਲ ।

ਨੋਟ : ਇਹ (੧-ਅੰਤ) ਰੂਪ ਕਰਣ ਕਾਰਕ ਦੇ ਦੋਹਾਂ ਵਚਨਾਂ (ਇਕ-ਵਚਨ ਤੇ ਬਹੁ-ਵਚਨ) ਵਿਚ ਮਿਲਦਾ ਹੈ, ਜਿਵੇਂ :

‘ਹੁਕਮੀ’ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ—(ਪ੍ਰਭੂ ਦੇ) ਹੁਕਮ ਨਾਲ ।

ਸੰਪ੍ਰਦਾਨ ਕਾਰਕ, ਇਕ-ਵਚਨ (Dative Singular)

(੧) ਸ਼ਬਦ ਦੇ ਅਖੀਰ 'ਤੇ (ੴ) ਲਾਇਆ :

ਨਿੰਦਕ ਕੀ ਗਤਿ ਕਤਹੂ ਨਾਹੀ 'ਖਸਮੈ' ਏਵੇ ਭਾਣਾ ॥

ਜੇ ਜੇ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ॥੩॥੨॥੪॥

(ਅਸਾ ਮ: ੫ ਘਰੂ ੬, ਪੰਨਾ ੩੯੧)

ਬਲਿ ਤਿਸੁ 'ਬਾਪੈ' ਜਿਨਿ ਹਉ ਜਾਇਆ ॥

ਪੰਚਾ ਤੇ ਮੇਰਾ ਸੰਗੁ ਚੁਕਾਇਆ ॥੨॥੩॥ (ਅਸਾ ਕਬੀਰ ਜੀ, ਪੰਨਾ ੪੭੬)

ਮੈ ਮਨਿ ਵਡੀ ਆਸ ਹਰੇ ਕਿਉਕਰਿ ਹਰਿ ਦਰਸਨੁ ਪਾਵਾ ॥

ਹਉ ਜਾਇ ਪੁਛਾ ਅਪਨੇ 'ਸਤਿਗੁਰੈ'

ਗੁਰਿ ਪੁਛਿ ਮਨੁ ਮੁਗਾਥੁ ਸਮਝਾਵਾ ॥੧੯॥੧॥੩॥

(ਵਡਹੰਸ ਮ: ੮ ਘਰੂ ੨, ਪੰਨਾ ੫੬੧)

ਮਨਮੁਖ ਮਨੁ ਨ ਤਿਜਈ ਅਤਿ ਮੈਲੇ ਚਿਤਿ ਕਠੋਰ ॥

'ਸਪੈ' ਦੁਧੁ ਪੀਆਈਐ ਅਵਰਿ ਦਿਸੁ ਨਿਕੋਰ ॥੧੯॥੧॥੩॥

(ਸੁਹੀ ਮ: ੩ ਘਰੂ ੧੦, ਪੰਨਾ ੨੫੫)

'ਖਸਮੈ' ਭਾਣਾ—ਖਸਮ ਨੂੰ ਚੰਗਾ ਲੱਗਾ ।

ਬਲਿ ਤਿਸੁ 'ਬਾਪੈ'—ਤਿਸ ਬਾਪ ਤੋਂ ਸਦਕੇ ।

'ਸਤਿਗੁਰੈ' ਪੁਛਾ—ਸਤਿਗੁਰ ਨੂੰ ਪੁੱਛਾਂ ।

'ਸਪੈ' ਦੁਧੁ ਪੀਆਈਐ—ਜੇ ਸੱਪ ਨੂੰ ਦੁੱਧ ਪਿਆਲੀਏ ।

(੨) (ਹਿ)—ਲਫਜ਼ ਦੇ ਅਖੀਰ 'ਤੇ (ਹਿ) ਲਾਈ ਜਾਂਦੀ ਹੈ :

'ਸੂਮਹਿ' ਧਨੁ ਰਾਖਨ ਕਉ ਦੀਆ ਮੁਗਾਥੁ ਕਹੈ ਧਨੁ ਮੇਰਾ ॥

ਜਮ ਕਾ ਛੰਡੁ ਮੂੰਡ ਮਹਿ ਲਾਗੀ ਖਿਨ ਮਹਿ ਕਰੇ ਨਿਖੇਰਾ ॥੩॥੩॥੧੯॥

(ਅਸਾ ਕਬੀਰ ਜੀ, ਪੰਨਾ ੪੭੬)

ਊਰਤਿ ਰਹਿਓ ਬਿਖਿਆ ਕੈ ਸੰਗਾ ॥

'ਮਨਹਿ' ਬਿਆਪਤ ਅਨਿਕ ਤਰੰਗਾ ॥੧॥੧॥

(ਸੁਹੀ ਮ: ੧ ਘਰੂ ੧ ਅਸਟਪਦੀਆ, ਪੰਨਾ ੨੫੮)

ਹਰਿ 'ਗੁਰਹਿ' ਭਾਣਾ ਦੀਓ ਵਡਿਆਈ ਧੁਰਿ ਲਿਖਿਆ ਲੇਖੁ ਰਸਾਇ ਜੀਉ ॥
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗੜ੍ਹ ਪੈਰੀ ਪਾਇ ਜੀਉ ॥੧॥੧॥
(ਨਾਮਕਲੀ ਸਦੁ, ਪੰਨਾ ੬੨੪)

ਜੈਸੇ ਅਪਣੇ 'ਧਨਹਿ' ਪਾਣੀ ਮਰਨੁ ਮਾਂਡੈ ॥
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈ ॥੨॥੧॥

(ਬਸੰਤ ਨਾਮਦੇਵ ਜੀ, ਪੰਨਾ ੧੧੬੫)

'ਸੂਮਹਿ' ਧਨੁ ਦੀਆ—ਸੂਮ ਨੂੰ ਧਨ ਦਿੱਤਾ।

'ਮਨਹਿ' ਬਿਆਪਤ ਤੰਰੰਗਾ—ਮਨ ਨੂੰ ਤੰਰੰਗ ਵਿਆਪਦੇ ਹਨ।

'ਗੁਰਹਿ' ਭਾਣਾ—ਗੁਰੂ ਨੂੰ ਭਾਇਆ।

'ਧਨਹਿ' ਪਾਣੀ ਮਰਨੁ ਮਾਂਡੈ—ਧਨ ਦੀ ਪ੍ਰਾਤਰ ਜੀਵ ਮੌਤ ਦਾ ਭੀ ਟਾਕਰਾ ਕਰਦਾ ਹੈ।

(੩) (ਮੁਕਤਾ-ਅੰਤ)۔—ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਆਉਂਦੀ :

ਬਲਿਹਾਰੀ 'ਗੁਰ' ਆਪਣੇ ਦਿਉਹਾਜੀ ਸਦ ਵਾਰ ॥

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥੧॥

(ਆਸਾ ਦੀ ਵਾਰ, ਪੰਨਾ ੪੬੨)

ਆਉ ਬੈਠੁ ਆਸਦੁ ਸਭ ਥਾਈ ਉਨ੍ਹਾਂ ਨ ਕਤਹੂੰ ਬਾਤਾ ॥

ਭਗਤਿ ਸਿਰਪਾਉ ਦੀਓ 'ਜਨ' ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੬੮॥

(ਸੰਗਠਿ ਮ: ੫, ਪੰਨਾ ੬੩੧)

ਜਿਉ ਤਭੁਨਿ ਭਰਤ ਪਰਾਨ ॥ ਜਿਉ ਲੋਡੀਐ ਧਨੁ ਦਾਨ ॥

ਜਿਉ ਦੂਪ ਜਲਹਿ ਸੰਜੋਗ ॥ ਜਿਉ ਮਹਾ 'ਖੁਧਿਆਰਥ' ਭੋਗ ॥

ਜਿਉ ਮਾਤ ਪੂਤਹਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੨॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੬੩੮)

ਸਤਿਗੁਰਿ ਨਾਨਕ ਭਗਤਿ ਕਰੀ ਇਕ ਮਨਿ ਭਨੁ ਮਨੁ ਧਨੁ 'ਗੋਬਿੰਦ' ਦੀਅਉ ॥

ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਾਮ ਗ੍ਰਾਨਿ ਰਸਿ ਰਸੁਉ ਹੀਅਉ ॥੨॥

(ਸਵਈਏ ਮ: ਚਉਥੇ ਕੇ, ਸਲ੍ਲ, ਪੰਨਾ ੧੪੦੫)

ਬਲਿਹਾਰੀ 'ਗੁਰ'—ਗੁਰੂ ਤੋਂ ਸਦਕੇ ।

ਦੀਓ 'ਜਨ' ਅਪੁਨੇ—ਆਪਣੇ ਸੇਵਕ ਨੂੰ ਦਿੱਤਾ ।

ਜਿਉ 'ਖੁਧਿਆਰਥ' ਭੋਗ—ਜਿਵੇਂ ਭੇਜਨ ਭੁੱਖੇ ਲਈ ।

ਤਨੁ 'ਗੋਬਿੰਦ' ਦੀਅਉ—ਸਰੀਰ ਗੋਬਿੰਦ ਨੂੰ ਦਿੱਤਾ ।

ਸੰਪ੍ਰਦਾਨ ਕਾਰਕ, ਬਹੁ-ਵਚਨ

(੧) ਲਡੜ ਦੇ ਅਖੀਰ 'ਤੇ (੧) ਲਾਈਆਂ, ਜਿਵੇਂ :

ਜੇ ਮੋਹਾਕਾ ਘੜੁ ਮੁਰੈ ਘੜੁ ਮੁਹਿ 'ਪਿਤਰੀ' ਦੇਇ ॥
ਅਗੇ ਵਸੜੁ ਸਿਖਾਣੀਐ ਪਿਤਰੀ ਚੇਰ ਕਰੇਇ ॥੧॥੧੭॥

(ਆਸਾ ਦੀ ਵਾਰ, ਪੰਨਾ ੮੭੨)

'ਪਿਤਰੀ' ਦੇਇ—ਪਿਤਰਾਂ ਨੂੰ।

(੨) ਅੰਤ ਵਿਚ 'ਨ੍ਹ' ਲਗਾਈਆਂ, ਜਿਵੇਂ :

ਬਲਿਹਾਰੀ ਗੁਰ ਆਪਨੇ 'ਚਰਨਨ੍ਹ' ਬਲ ਜਾਉ ॥
ਅਨਦ ਸੂਖ ਮੰਗਲ ਬਲੇ ਪੇਖਤ ਗੁਨ ਗਾਉ ॥੧॥ਰਹਾਉ॥੮੦॥

(ਬਿਲਾਵਲੁ ਮ: ੫, ਪੰਨਾ ੮੧੯)

(੩) ਅਖੀਰ 'ਤੇ 'ਹ' ਵਰਤਿਆਂ, ਜਿਵੇਂ :

ਸੰਤਹ ਚਰਨ ਮਾਥਾ ਮੇਰੇ ਪਉਤ ॥
ਅਨਿਕ ਬਾਰ 'ਸੰਤਹ' ਡੰਡਉਤ ॥੧॥੧੦॥੨੧॥

(ਗਮਕਲੀ ਮ: ੫, ਪੰਨਾ ੮੮੯)

ਹੋਤੀ ਨਹੀ ਬਵਨ ਕਛੁ ਕਰਣੀ ॥

ਇਹੋ ਓਟ ਪਾਈ ਮਿਲਿ 'ਸੰਤਹ' ਲੋਪਾਲ ਏਕ ਕੀ ਸਰਣੀ ॥੧॥ਰਹਾਉ॥

(ਸਾਰੰਗ ਮ: ੫, ਪੰਨਾ ੧੨੧੯)

'ਚਰਨਨ੍ਹ' ਬਲ ਜਾਉ—ਚਰਨਾਂ ਤੋਂ ਸਦਕੇ ਜਾਵੀ।

'ਸੰਤਹ' ਡੰਡਉਤ—ਸੰਤਾਂ ਨੂੰ ਨਮਸਕਾਰ।

ਮਿਲਿ 'ਸੰਤਹ'—ਸੰਤਾਂ ਨੂੰ ਮਿਲ ਕੇ।

ਨੋਟ : ਪਾਠਕਾਂ ਨੂੰ ਸ਼ਾਇਦ ਇਥੇ 'ਕਰਮ ਕਾਰਕ' ਅਤੇ 'ਸੰਪ੍ਰਦਾਨ ਕਾਰਕ' ਵਿਚ ਭੁਲੇਖਾ ਲੱਗਦਾ ਹੋਵੇ। ਇਹਨਾਂ ਦੇਹਾਂ 'ਕਾਰਕਾਂ' ਦਾ ਛਰਕ ਮਲੂਮ ਕਰਨ ਵਾਸਤੇ ਅਗਾਂਹ 'ਵਾਕ-ਰਚਨਾ ਵਿਚਾਰ' (Syntax) ਦੇ ਭਾਗ ਵਿਚ 'ਕਰਮ ਕਾਰਕ' ਅਤੇ 'ਸੰਪ੍ਰਦਾਨ ਕਾਰਕ' ਦਾ ਹਾਲ ਪੜ੍ਹੇ।

ਮਰਾਠੀ ਬੋਲੀ ਵਿਚ 'ਸੰਪ੍ਰਦਾਨ ਕਾਰਕ' ਇਕ-ਵਚਨ ਦਾ ਚਿਹਨ 'ਲਾ'

ਹੈ, ਜੋ 'ਨਾਂਵ' ਦੇ ਅੰਤ ਵਿਚ ਲਾਇਆ ਜਾਂਦਾ ਹੈ, ਜਿਵੇਂ :

ਮਾਰਹਾਜ਼ ਜੈਸੇ ਨੀਰ ਬਾਲਹਾ ਬੇਲਿ ਬਾਲਹਾ 'ਕਰਹਲਾ' ॥

ਜਿਉ ਭੁਰੰਕ ਨਿਸਿ ਨਾਈ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥.....

ਜਿਉ ਧਰਣੀ ਕਉ ਇੰਦ੍ਰ ਬਾਲਹਾ ਕੁਸਮ ਬਾਸੁ ਜੈਸੇ 'ਭਵਰਲਾ' ॥.....

ਚਕਵੀ ਕਉ ਜੈਸੇ ਸੁਰੁ ਬਾਲਹਾ ਮਾਨਸਰੋਵਰੁ 'ਹੰਸੁਲਾ' ॥

ਜਿਉ ਤਰਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥੩॥

(ਧਨਾਸਰੀ ਨਾਮਦੇਵ ਜੀ, ਪੰਨਾ ੯੯੩)

ਕਰਹਲਾ—ਊਠ ਨੂੰ।

ਭਵਰਲਾ—ਭਵਰ ਨੂੰ। ਹੰਸੁਲਾ—ਹੰਸ ਨੂੰ।

ਉਪਰਲੇ ਪ੍ਰਮਾਣਾਂ ਵਿਚ ਲਫਜ਼ 'ਬਾਲਹਾ' ਸੰਸਕ੍ਰਿਤ ਦੇ ਲਫਜ਼ ਵੱਲਭ (ਵਲਲਭ) ਤੋਂ ਵਿਗੜ ਕੇ ਬਣਿਆ ਹੈ; 'ਵੱਲਭ' ਦਾ ਅਰਥ ਹੈ 'ਪਿਆਰਾ'!

ਬੇਲਿ ਬਾਲਹਾ ਕਰਹਲਾ—ਵੇਲ ਊਠ ਨੂੰ ਪਿਆਰੀ ਹੈ।

ਕੁਸਮ ਬਾਸੁ ਭਵਰਲਾ (ਬਾਲਹਾ)—ਛੁੱਲ ਦੀ ਸੁਰੰਧੀ ਭਵਰ ਨੂੰ ਪਿਆਰੀ ਹੈ।

ਮਾਨਸਰੋਵਰੁ ਹੰਸੁਲਾ (ਬਾਲਹਾ)—ਮਾਨਸਰੋਵਰ ਹੰਸ ਨੂੰ ਪਿਆਰਾ ਹੈ।

ਅਪਾਦਾਨ ਕਾਰਕ, ਇਕ-ਵਚਨ (Ablative Singular)

(੧) ਸਥਦ ਦੇ ਅੰਤ ਵਿਚ (f) ਲਾਈ ਜਾਂਦੀ ਹੈ, ਜਿਵੇਂ :

'ਓਅੰਕਾਰਿ' ਬੁਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥

'ਓਅੰਕਾਰਿ' ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥੧॥

(ਰਾਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੨੯)

ਕੈਗੁਣ ਮੇਟੈ ਸਥਦੁ ਵਸਾਏ ਤਾ 'ਮਨਿ' ਚੂਕੇ ਅਹੰਕਾਰੇ ॥

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੇ ॥੯੦॥

(ਓਅੰਕਾਰੁ, ਪੰਨਾ ੯੪੪)

ਗਹੁ ਕਰਿ ਪਕਟੀ ਨ ਆਈ ਹਾਥਿ ॥
 ਪ੍ਰੌਤਿ ਕਰੀ ਚਾਲੀ ਨਹੀ ਸਾਥਿ ॥੧॥.....
 ਜਥ ਉਸ ਕਉ ਕੋਈ 'ਮਨਿ' ਪਰਹਰੈ ॥
 ਤਥ ਉਹ ਸੇਵਕਿ ਸੇਵਾ ਕਰੈ ॥੨॥੧੮॥੨੮॥ (ਰਾਮਕਲੀ ਮ: ੫, ਪੰਨਾ ੬੬੧)
 ਦਾਨਸਬੰਦੂ ਸੋਈ 'ਦਿਲਿ' ਧੋਵੈ ॥
 ਮੁਸਲਮਾਨੂ ਸੋਈ ਮਲੁ ਧੋਵੈ ॥੩॥੫॥੭॥

(ਧਨਾਸਰੀ ਮ: ੧, ਘਰੁ ੨, ਪੰਨਾ ੬੬੨)

ਓਅੰਕਾਰਿ—ਓਅੰਕਾਰ ਤੋਂ ।
 'ਓਅੰਕਾਰਿ' ਬ੍ਰਹਮਾ ਉਤਪਤਿ—ਓਅੰਕਾਰ ਤੋਂ ਬ੍ਰਹਮਾ ਦੀ ਉਤਪੱਤੀ ਹੋਈ ।
 ਮਨਿ—ਮਨ ਤੋਂ ।
 'ਮਨਿ' ਚੂਕੈ ਅਹੰਕਾਰੇ—ਮਨ ਤੋਂ ਅਹੰਕਾਰ ਮੁੱਕ ਜਾਂਦਾ ਹੈ ।
 ਦਿਲਿ—ਦਿਲ ਤੋਂ । ਦਿਲਿ ਧੋਵੈ—ਦਿਲ ਤੋਂ (ਮੈਲ) ਧੋ ਦਏ ।

(੨) ਸ਼ਬਦ ਦੇ ਅੰਤ ਵਿਚ (ਹੁ) ਲਾਇਆਂ, ਜਿਵੇਂ :

ਸੇਹਿ ਅਨਾਥ ਪ੍ਰਿਆ ਨਾਥ ਜਿਊ ਜਾਨਹੁ ਤਿਊ ਰਖਹੁ ॥
 ਰੀਝਾਵਹੁ ਸੇਹਿ ਨਾਹਿ ਰੀਝਾਵਹੁ ਕਹਿ 'ਮੁਖਹੁ' ॥੩॥੩॥

(ਬਿਲਾਵਲੁ ਮ: ੫ ਛੰਤ, ਪੰਨਾ ੮੮੭)

ਪਉਦੀ ਭਿਤ ਦੇਖਿ ਕੈ ਸਤਿ ਆਏ ਪਏ ਸਤਿਗੁਰ ਕੀ ਪੈਰੀ ।
 ਨਾਹਿਓਨੁ ਸਭਨਾ ਕਿਅਹੁ 'ਮਨਹੁ' ਗੁਮਾਨੁ ॥੧੦॥

(ਬਿਲਾਵਲੁ ਕੀ ਵਾਰ, ਪੰਨਾ ੮੫੩)

ਇਕਿ ਕੁਚਲ ਕੁਚੀਲ ਵਿਖਲੀਪਤੇ 'ਨਾਵਹੁ' ਆਪਿ ਖੁਆਏ ॥
 ਨਾ ਓਨ ਆਇਧ ਨ ਬੁਧਿ ਹੈ ਨ ਸੈਸਮੀ ਫਿਰਹਿ ਉਤਵਤਾਏ ॥੫॥੧੦॥੩੨॥

(ਆਸਾ ਮ: ੩ ਅਸਟਪਦੀਆ, ਪੰਨਾ ੮੨੭)

ਮੁਖਹੁ—ਮੁਖ ਤੋਂ ।
 ਰੀਝਾਵਹੁ ਕਹਿ 'ਮੁਖਹੁ'—ਮੂੰਹ ਤੋਂ ਬੋਲ ਕੈ (ਪ੍ਰਤੂ ਨੂੰ) ਪ੍ਰਸੰਨ ਕਰਾਂ ।
 ਮਨਹੁ—ਮਨ ਤੋਂ ।
 ਨਾਹਿਓਨੁ 'ਮਨਹੁ' ਗੁਮਾਨੁ—ਮਨ ਤੋਂ ਉਨਿ ਗੁਮਾਨ ਲਾਹ ਦਿਤਾ ।
 ਨਾਵਹੁ—ਨਾਮ ਤੋਂ ।
 'ਨਾਵਹੁ' ਆਪਿ ਖੁਆਏ—ਨਾਮ ਤੋਂ ਆਪ ਖੁੱਝਾਉਂਦਾ ਹੈ ।

(੩) ਸ਼ਬਦ ਦੇ ਅੰਤ ਵਿਚ ਕੰਨਾ (ਾ) ਲਗਾ ਕੇ (ਹੁ) ਲਾਇਆ ਜਾਂਦਾ ਹੈ, ਜਿਵੇਂ :

ਭਲੀ ਸਰੀ ਜਿ ਉਥਰੀ ਹਉਮੇ ਮੁਣੀ 'ਘਰਾਹੁ' ॥

ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥੧॥੧੧॥

(ਸਿਰੀਰਾਗ ਮ: ੧, ਪੰਨਾ ੧੮)

ਮਛਲੀ ਜਾਲੁ ਨ ਜਾਣਿਆ ਸਤ੍ਰ ਖਾਰਾ ਅਸਰਾਹੁ ॥

ਅਤਿ ਸਿਆਣੀ ਸੋਹਣੀ ਕਿਉ ਕੌਤੇ ਵੇਸਾਹੁ ॥

ਕੌਤੇ ਕਾਰਣ ਪਾਕੜੀ ਕਾਲੁ ਨ ਟਲੈ 'ਸਿਰਾਹੁ' ॥੧॥੧੮॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੫)

ਘਰਾਹੁ—ਘਰ ਤੋਂ।

ਹਉਮੇ ਮੁਣੀ 'ਘਰਾਹੁ'—ਹਉਮੇ (ਹਿਰਦੇ) ਘਰ ਤੋਂ ਮੁੱਕ ਗਈ।

ਸਿਰਾਹੁ—ਸਿਰ ਤੋਂ।

ਕਾਲੁ ਨ ਟਲੈ 'ਸਿਰਾਹੁ'—ਕਾਲ ਸਿਰ ਤੋਂ ਨਹੀਂ ਟਲਦਾ।

(੪) ਸ਼ਬਦ ਦੇ ਅੰਤ ਵਿਚ (ੴ) ਵਰਤਿਆ ਜਾਂਦਾ ਹੈ, ਜਿਵੇਂ :

'ਸ਼ਬਦੈ' ਹੀ ਭਗਤ ਜਾਪਦੇ ਜਿਨ੍ਹ ਕੀ ਬਾਣੀ ਸਰੀ ਹੋਇ ॥

ਵਿਚਹੁ ਆਪੁ ਗਾਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥੧੯॥੩੬॥

ਸ਼ਬਦੈ—ਸ਼ਬਦ ਤੋਂ।

(ਆਸਾ ਮ: ੩ ਅਸਟਪਦੀਆ, ਪੰਨਾ ੮੨੯)

(੫) ਸ਼ਬਦ ਦੇ ਅੰਤ ਵਿਚ (ੴ) ਲਾਇਆ ਜਾਂਦਾ ਹੈ, ਜਿਵੇਂ :

'ਅਵਿਗਤੇ' ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣ ਥੀਆ ॥

ਸਤਿਗੁਰ ਪਰਦੇ ਪਰਮ ਪਦੂ ਪਾਈਐ ਸਾਚੇ ਸ਼ਬਦਿ ਸਮਾਲ ਲੀਆ ॥੨੪॥

(ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੬੪੦)

ਅਵਿਗਤੇ—ਅਵਿਗਤ ਤੋਂ, ਅਦ੍ਰਿਸ਼ਟ ਪ੍ਰਭੂ ਤੋਂ।

(੬) ਸ਼ਬਦ ਦੇ ਅੰਤ ਵਿਚ (ਊ) ਵਰਤੀਦਾ ਹੈ, ਜਿਵੇਂ :

'ਕਾਗਾਊ' ਹੋਇ ਨ ਉਜਲਾ ਲੋਹੇ ਨਾਵ ਨ ਪਾਹੁ ॥

ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਹੁ ॥੧॥੧੦॥

ਕਾਗਾਊ—ਕਾਗ ਤੋਂ, ਕਾਂ ਤੋਂ। (ਮਾਹੁ ਕੀ ਵਾਰ ਮ: ੩, ਪੰਨਾ ੧੦੮੯)

(੨) ਸ਼ਬਦ ਦੇ ਅੰਤ ਵਿਚ (ਹਿ) ਲਗਾਇਆ ਜਾਂਦਾ ਹੈ, ਜਿਵੇਂ :

ਇਕ ਰੋਦਹਿ 'ਪਿਰਹਿ' ਵਿਛੂਨੀਆ ਅੰਪੀ ਨਾ ਜਾਣੈ ਪਿਤੁ ਨਾਲੇ ॥
 ਗੁਰ ਪਰਸਾਦੀ ਸਾਚਾ ਪਿਤੁ ਮਿਲੈ ਅੰਤਰਿ ਸਦਾ ਸਮਾਲੇ ॥੪॥੨॥
 ਪਿਰਹਿ—ਪਿਰ ਤੋਂ । (ਵਡਹੱਸ ਮ: ੩, ਅਲਾਹੁਕੀਆ, ਪੰਨਾ ੫੯੩)

अपादान कारब, बह-द्वचन

(१) ਸ਼ਬਦ ਦੇ ਅੰਤ ਵਿਚ (ਹ) ਵਰਤਿਆ ਜਾਂਦਾ ਹੈ, ਜਿਵੇਂ :

‘ਨੈਨ੍ਹੁ’ ਨੌਰੂ ਬਹੈ ਤਨੁ ਖੀਨਾ ਭਏ ਕੇਸ ਦੁਪਦਾਨੀ॥
 ਤੁਪਾ ਕੰਠੁ ਸਬਦੂ ਨਹੀਂ ਉਚਚੈ ਅਥ ਕਿਆ ਕਰਹਿ ਪਰਾਨੀ॥੧॥੧॥
 ਨੈਨ੍ਹੁ—ਨੈਨਾਂ ਤੋਂ। (ਸੋਗਠਿ ਭੀਖਨ ਜੀ, ਪੰਨਾ ੬੫੮)
 ‘ਨੈਨ੍ਹੁ’ ਲੀਰ ਬਹੈ—ਨੈਨਾਂ ਤੋਂ ਲੀਰ ਵਹਿੰਦਾ ਹੈ।

(3) ਸ਼ਬਦ ਦੇ ਅੰਤ ਵਿਚ (ੴ) ਲਾਈ ਜਾਂਦੀ ਹੈ, ਜਿਵੇਂ :

ਚਰਨ ਸੌਸ ਕਰ ਬੰਪਨ ਲਾਗੇ 'ਨੈਨੀ' ਨੀਂਹੁ ਅਸਾਨੁ ਬਹੈ ॥
ਜਿਹਵਾ ਬਚਨੁ ਸ਼ੁਧੁ ਨਹੀਂ ਨਿਕਸੈ ਤਥ ਕੇ ਪਰਮ ਕੀ ਆਸ ਕਰੇ ॥੩॥੨॥੧੫॥
ਨੈਨੀ—ਨੈਨਾਂ ਵਿਚੋਂ । (ਆਸਾ ਕਬੀਰ ਜੀ, ਪੰਨਾ ੪੭੯)
'ਨੈਨੀ' ਨੀਂਹੁ ਅਸਾਨੁ ਬਹੈ—ਨੈਨਾਂ ਤੋਂ ਲਗਾਤਾਰ ਨੀਂਹੁ ਵਹਿੰਦਾ ਹੈ ।

ਸੰਬੰਧ ਕਾਰਕ, ਇਕ-ਵਚਨ (Genitive Singular)

(੧) (ਮੁਕਤਾ-ਅੰਤ); ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ:

ਅਤੇ ਸਤਿਗੁਰੂ ਬੋਲਿਆ ਮੈਂ ਪਿਛੇ ਕੌਰਤਨੁ ਕਰਿਅਹੁ ਨਿਰਬਾਣੁ ਜੀਉ ॥
ਕੇਸੇ 'ਗੋਪਾਲ' ਪੰਡਿਤ ਸਦਿਅਹੁ ਹਾਰਿ ਹਾਰਿ ਕਥਾ ਪਾਵਹਿ ਪੁਰਾਣੁ ਜੀਉ ॥੫॥
(ਰਾਮਕਲੀ ਸੱਦ, ਪੰਨਾ ੯੨੩)

ਸਭ ਮਹਿ ਵਰਤੈ ਏਕੋ ਸੋਈ ॥ 'ਗੁਰ' ਪਰਸਾਈ ਪਰਗਟੁ ਹੋਈ ॥
 ਸਰਨਾ ਪ੍ਰਤਿਪਾਲ ਕਰੈ 'ਜਗ' ਜੀਵਨੁ ਦੇਦਾ ਰਿਸਭੁ ਸੰਬਾਹਾ ਹੇ ॥੨॥੩॥੧੨॥
 'ਗੋਪਾਲ' ਪੰਡਿਤ—ਗੋਪਾਲ ਦੇ ਪੰਡਿਤ । (ਮਾਤ੍ਰ ਮ: ੩ ਸੋਲਹੇ, ਪੰਨਾ ੧੦੪੫)
 'ਗੋਪਾਲ' ਪੰਡਿਤ ਸਦਿਆਹੁ—ਗੋਪਾਲ ਦੇ ਪੰਡਿਤਾਂ ਨੂੰ ਸੱਦ ਭੇਜਿਓ ।
 'ਗੁਰ' ਪਰਸਾਈ—ਗੁਰੂ ਦੀ ਕਿਰਪਾ ਨਾਲ ।
 'ਜਗ' ਜੀਵਨ—ਜਗਤ ਦਾ ਜੀਵਨ ਪ੍ਰਭੁ ।

(੨) ਲਫਜ਼ ਦੇ ਅਖੀਰ ਵਿਚ (੧) ਲਾਈ ਜਾਂਦੀ ਹੈ, ਜਿਵੇਂ :

ਹਰਿ ਜੀਉ ਕੀ ਹੈ ਸਭ ਸਿਰਕਾਰਾ ॥
 ਏਹੁ ਜਮੁ ਕਿਆ ਕਰੇ ਵਿਚਾਰਾ ॥
 'ਹੁਕਮੀ' ਬੰਦਾ ਹੁਕਮੁ ਕਮਾਵੈ ਹੁਕਮੇ ਕਦਦਾ ਸਾਹਾ ਹੇ ॥੮॥੨॥੧੧॥
 'ਹੁਕਮੀ' ਬੰਦਾ—ਹੁਕਮ ਦਾ ਬੰਦਾ । (ਮਾਤ੍ਰ ਮ: ੩ ਸੋਲਹੇ, ਪੰਨਾ ੧੦੪੮)

(੩) ਮੁਕਤਾ-ਅੰਤ ਲਫਜ਼ ਦੇ ਅੰਤ ਵਿਚ (੨) ਲਾਈਦੀ ਹੈ, ਜਿਵੇਂ :

ਤੁਗਤਿ ਹੌਣੁ ਨਾਨਭੁ ਜੇ ਹੋਇਗਾ ਤਾ 'ਖਸਮੈ' ਨਾਉਂ ਨ ਜਾਈ ॥੮॥੧॥
 (ਬਿਲਾਵਲੁ ਮ: ੧ ਘੜ ੧, ਪੰਨਾ ੮੬੫)

ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਹਉ ॥
 ਉਆ ਰਸ ਮਹਿ ਸਾਂਤਿ ਵਿਪਾਤਿ ਹੋਇ 'ਬਿਖੈ' ਜਲਨਿ ਬੁਝਾਵਹਉ ॥੨॥੨੧॥੫੧॥
 (ਬਿਲਾਵਲੁ ਮ: ੫, ਪੰਨਾ ੮੧੩)

ਊਥੇ ਤੇ ਨੀਚਾ ਕਰੇ ਨੀਚ ਖਿਨ ਮਹਿ ਥਾਪੈ ॥
 ਕੀਮਤਿ ਕਹੀ ਨ ਜਾਈਐ ਠਾਕੁਰ 'ਪਰਤਾਪੈ' ॥੨॥੨੦॥੫੦॥
 'ਖਸਮੈ' ਨਾਉਂ—ਖਸਮ ਦਾ ਨਾਉਂ । (ਬਿਲਾਵਲੁ ਮ: ੫, ਪੰਨਾ ੮੧੩)
 'ਬਿਖੈ' ਜਲਨਿ—ਵਿਸ਼ੇ ਦੀ ਸੜਨ ।
 'ਪਰਤਾਪੈ' ਕੀਮਤਿ—ਪਰਤਾਪ ਦੀ ਕੀਮਤ ।

(੪) ਸ਼ਬਦ ਦੇ ਅਖੀਰ 'ਤੇ (ਹਿ) ਵਰਤਿਆਂ, ਜਿਵੇਂ :

ਹਰਿ ਹਰਿ ਨਾਮੁ ਅਪਾਰ ਅਮੇਲੀ ॥
 ਪਾਨ ਪਿਆਰੇ 'ਮਨਹਿ' ਅਧਾਰੇ
 ਚੌਤਿ ਚਿਤਵਹਉ ਜੈਸੇ ਪਾਨ ਤੰਬੋਲੀ ॥੧॥ਰਹਾਉ॥੩॥੮੯॥
 (ਬਿਲਾਵਲੁ ਮ: ੫, ਪੰਨਾ ੮੨੨)

ਮੇਹਨ ਰੂਪੁ ਇਖਾਵੈ ॥ ਅਥ ਮੇਹਿ ਨੀਦ ਸੁਹਾਵੈ ॥
 ਸਭ ਮੇਰੀ ਭਿਖਾ ਬੁਝਾਨੀ ॥ ਅਥ ਮੇ ਸਹਜਿ ਸਮਾਨੀ ॥
 ਮੀਠੀ 'ਪਿਰਹਿ' ਕਹਾਨੀ ॥ ਮੇਹਨ ਲਾਲਨੁ ਪਾਇਓ ਗੈ ॥੨॥੧੨੮॥

(ਬਿਲਾਵਲੁ ਮ: ੫ ਘੜ ੧੩, ਪੰਨਾ ੮੩੦)

ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥
 ਜਿਸ ਵਖਰ ਕਉ ਚਾਹਤਾ ਸੈ ਪਾਇਓ 'ਨਾਮਹਿ' ਰੰਗਿ ॥੨॥੧॥੨॥੩੮॥

(ਆਸਾਵਲੀ ਮ: ੫ ਘੜ ੩, ਪੰਨਾ ੮੩੧)

ਧਨ 'ਪਿਰਹਿ' ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੋ ॥
 ਸੇਜਾ ਸੁਹਾਵੀ ਸੰਗਿ ਪਿਰ ਕੇ ਸਾਡ ਸਰ ਅੰਮ੍ਰਿਤ ਭਰੋ ॥੧॥੧॥

(ਆਸਾ ਮ: ੧ ਡੱਤ, ਪੰਨਾ ੮੩੯)

'ਨਾਮਹਿ' ਰੰਗਿ—ਨਾਮ ਦੇ ਰੰਗ ਵਿਚ ।

ਧਨ 'ਪਿਰਹਿ' ਮੇਲਾ—ਧਨ (ਤੇ) ਪਿਰ ਦਾ ਮੇਲ ।

'ਮਨਹਿ' ਅਧਾਰੇ—ਮਨ ਦਾ ਅਧਾਰ ।

'ਪਿਰਹਿ' ਕਹਾਨੀ—ਪਿਰ ਦੀ ਕਹਾਨੀ ।

(੫) ਸੰਸਕ੍ਰਿਤ ਵਿਚ ਮੁਕਤਾ—ਅੰਤ ਨਾਂਵ ਦਾ ਸੰਬੰਧ ਕਾਰਕ ਇਕ-ਵਚਨ
 'ਸ੍ਰ' (ਸਾਡੀ ਲਾਗਿਆਂ ਬਣਦਾ ਹੈ)। ਸਹਸਕ੍ਰਿਤੀ ਸਲੋਕਾਂ ਵਿਚ ਭੀ ਇਹੀ 'ਸ੍ਰ'
 ਵਰਤਿਆ ਗਿਆ ਹੈ, ਜਿਵੇਂ :

ਏਕ ਕ੍ਰਿਸਨੁ ਸਰਬ ਦੇਵਾ ਦੇਵ, ਦੇਵਾ ਤ ਆਤਮਾ ॥

ਆਤਮਾ 'ਬਾਸੁਦੇਵਸਿ੍ਰੁ' ਜੇ ਕੋ ਜਾਣੈ ਤੇਉ ॥੮॥੧੨॥

(ਆਸਾ ਦੀ ਵਾਰ, ਪੰਨਾ ੮੬੯)

ਤਿਹਫਲੁ ਤਸੁ 'ਜਨਮਸ੍ਰ' ਜਾਵਤ ਬ੍ਰਹਮ ਨ ਬਿੰਦਤੇ ॥

ਸਾਗਰੰ 'ਸੰਸਾਰਸ੍ਰ' ਗੁਰ ਪਰਸਾਈ ਤਰਹਿ ਕੇ ॥੨॥

(ਸਲੋਕ ਸਹਸਕ੍ਰਿਤੀ ਮ: ੧, ਪੰਨਾ ੧੩੪੩)

ਆਤਮਾ 'ਬਾਸੁਦੇਵਸਿ੍ਰੁ'—ਵਾਸੁਦੇਵ ਦਾ ਆਤਮਾ ।

ਸਾਗਰੰ 'ਸੰਸਾਰਸ੍ਰ'—ਸੰਸਾਰ ਦਾ ਸਾਗਰ ।

'ਸੰਬੰਧ ਕਾਰਕ' ਇਕ-ਵਚਨ ਦੇ ਉਦਾਹਰਣਾਂ ਵਿਚ ਅਸੀਂ ਵੇਖ ਆਏ
 ਹਾਂ ਕਿ ਪੁਰਾਣੀ ਪੰਜਾਬੀ ਵਿਚ ਇਹ ਹੇਠ-ਲਿਖੇ ਚਾਰ ਕਿਸਮਾਂ ਦਾ ਮਿਲਦਾ ਹੈ :

(੧) (ਮੁਕਤਾ-ਅੰਤ)

(੩) (ੴ-ਅੰਤ)

(੨) (ੴ-ਅੰਤ)

(੪) (ਹਿ-ਅੰਤ)

ਹੁਣ ਵੇਖੀਏ ਕਿ ਇਹ ਚੁਣ੍ਹਾਂ ਕਿਸਮਾਂ ਦਾ 'ਸੰਬੰਧ ਕਾਰਕ' ਇਕ-ਵਚਨ ਸੰਸਕ੍ਰਿਤ ਦੇ ਅਸਲੀ ਰੂਪ ਨਾਲ ਕੀ ਸੰਬੰਧ ਰੱਖਦਾ ਹੈ।

ਸੰਸਕ੍ਰਿਤ ਵਿਚ 'ਸੰਬੰਧ ਕਾਰਕ, ਇਕ-ਵਚਨ' ਵਾਸਤੇ ਚਿਹਨ ਹੈ 'ਾ:' (ਅਹ) (ਸੰ: ਅਸ)। ਅਸੀਂ ਪਿੱਛੇ ਵੇਖ ਆਏ ਹਾਂ ਕਿ ਇਹੀ 'ਾ:' ਕਰਤਾ ਕਾਰਕ, ਬਹੁ-ਵਚਨ ਅਤੇ ਕਰਮ-ਕਾਰਕ, ਬਹੁ-ਵਚਨ ਦਾ ਭੀ ਚਿਹਨ ਹੈ। ਸੋ ਜਿਵੇਂ ਕਰਤਾ-ਕਾਰਕ, ਬਹੁ-ਵਚਨ ਅਤੇ ਕਰਮ-ਕਾਰਕ ਬਹੁ-ਵਚਨ ਵਿਚ ਇਕ ਰੂਪ 'ਮੁਕਤਾ-ਅੰਤ' ਮਿਲਦਾ ਹੈ, ਤਿਵੇਂ ਇਸ ਚਿਹਨ 'ਾ:' ਦੀਆਂ ਅੱਖੀਰਲੀਆਂ ਵਿਸਰਗਾਂ ਉੱਡ ਕੇ ਸੰਬੰਧ ਕਾਰਕ ਇਕ-ਵਚਨ ਵਿਚ ਭੀ 'ਮੁਕਤਾ-ਅੰਤ' ਇਕ ਰੂਪ ਹੈ।

ਸੰਸਕ੍ਰਿਤ ਵਿਚ ਪੁਲਿੰਗ ਮੁਕਤਾ-ਅੰਤ, ਲਫਜ਼ਾਂ ਵਾਸਤੇ ਸੰਬੰਧ ਕਾਰਕ ਇਕ-ਵਚਨ ਦੇ ਚਿਹਨ 'ਾ:' ਦੇ ਥਾਂ 'ਸ੍ਰੁ' (ਸ਼ਥ) ਹੋ ਜਾਂਦਾ ਹੈ, ਜਿਵੇਂ :

ਰਾਮ (ਰਾਮ)

ਤੋਂ

ਰਾਮਸਥ (ਰਾਮਸੁ)

ਵਾਨਰ (ਵਾਨਰ)

ਤੋਂ

ਵਾਨਰਸਥ (ਵਾਨਰਸੁ)

ਕ੃ਪਣ (ਕ੍ਰਿਪਣ)

ਤੋਂ

ਕ੃ਪਣਸਥ (ਕ੍ਰਿਪਣਸੁ)

ਸੰਸਕ੍ਰਿਤ ਦਾ ਅੱਖਰ 'ਯ' (ਯ) ਅਸਲ ਵਿਚ ਦੋ ਸੂਰਾਂ ('ਈ' ਤੇ 'ਅ') ਦੇ ਜੋੜ ਤੋਂ ਬਣਿਆ ਹੋਇਆ ਹੈ, ਇਹ 'ਯ' ਪ੍ਰਾਕ੍ਰਿਤ ਵਿਚ ਆ ਕੇ ਵਖੋ-ਵਖ ਸੂਰਾਂ ('ਈ' ਤੇ 'ਅ') ਦੇ ਰੂਪ ਵਿਚ ਵਰਤਿਆ ਜਾਣ ਲੱਗ ਪਿਆ, ਜਿਵੇਂ ਅਸੀਂ 'ਵਰਣ ਬੋਧ' ਦੇ ਪ੍ਰਕਰਣ ਵਿਚ ਵੇਖ ਆਏ ਹਾਂ। ਇਸ ਤਰ੍ਹਾਂ ਪ੍ਰਾਕ੍ਰਿਤ ਵਿਚ ਸੰਬੰਧ ਕਾਰਕ, ਇਕ-ਵਚਨ ਦਾ ਰੂਪ ਹੇਠ-ਲਿਖੇ ਅਨੁਸਾਰ ਬਣ ਗਿਆ :

ਸੰਸਕ੍ਰਿਤ

ਪ੍ਰਾਕ੍ਰਿਤ

ਰਾਮਸਥ (ਰਾਮਸੁ)

ਤੋਂ

ਰਾਮਸਿਸ (ਰਾਮੱਸਿ)

ਵਾਨਰਸਥ (ਵਾਨਰਸੁ)

ਤੋਂ

ਵਾਨਰਸਿਸ (ਵਾਨਰੱਸਿ)

ਕ੃ਪਣਸਥ (ਕ੍ਰਿਪਣਸੁ)

ਤੋਂ

ਕ੃ਪਣਸਿਸ (ਕ੍ਰਿਪਣੱਸਿ)

ਸੰਸਕ੍ਰਿਤ ਤੇ ਪ੍ਰਾਕ੍ਰਿਤ ਦਾ 'ਸ' (ਸ) ਪੁਰਾਣੀ ਪੰਜਾਬੀ ਵਿਚ ਬਹੁਤ ਥਾਈ 'ਹ' ਬਣ ਜਾਂਦਾ ਹੈ। ਕਰਤਾ ਕਾਰਕ, ਬਹੁ-ਵਚਨ ਦੇ (ਹ-ਅੰਤ) ਰੂਪ ਵਿਚ 'ਸ' ਦੀ ਤਬਦੀਲੀ 'ਹ' ਵਿਚ ਅਸੀਂ ਵੇਖ ਆਏ ਹਾਂ। ਉਦੇ ਭੀ ਪੰਜਾਬੀ ਵਿਚ ਕਈ

ਲਫਜ਼ ਐਸੇ ਮਿਲਦੇ ਹਨ, ਜਿਨ੍ਹਾਂ ਦੇ ਸੰਸਕ੍ਰਿਤ ਰੂਪ ਵਿਚ ਤਾਂ 'ਸ' ਹੈ, ਪਰ ਪੰਜਾਬੀ ਰੂਪ ਵਿਚ 'ਹ' ਹੈ, ਜਿਵੇਂ :

ਸੰਸਕ੍ਰਿਤ	ਪੰਜਾਬੀ
ਰਸ (ਰਸ)	ਤੋਂ
ਪੁਸ਼ਪ (ਪੁ਷ਣ)	ਤੋਂ
ਕਿਸੂ (ਕੁਣਾ)	ਤੋਂ

ਸੋ, ਉਪਰ-ਦਿਤੇ ਸੰਸਕ੍ਰਿਤ ਦੇ ਸੰਬੰਧ ਕਾਰਕ, ਇਕ-ਵਚਨ ਦੇ ਲਫਜ਼ਾਂ ਤੋਂ ਪੰਜਾਬੀ ਵਿਚ ਹੇਠ-ਲਿਖੇ ਅਨੁਸਾਰ ਰੂਪ ਬਣੇ :

ਸੰਸਕ੍ਰਿਤ	ਪੰਜਾਬੀ	ਪੰਜਾਬੀ
ਰਾਮਸੂ	ਰਾਮੱਸਿ	ਰਾਮਹਿ
ਵਾਨਰਸੂ	ਵਾਨਰੱਸਿ	ਵਾਨਰਹਿ
ਕ੍ਰਿਪਣਸੂ	ਕ੍ਰਿਪਣੱਸਿ	ਕ੍ਰਿਪਣਹਿ

ਇਹ ਅਭੀਰਲਾ 'ਹ' ਭੀ ਕਈ ਵਾਗੀ 'ਈ' ਵਿਚ ਬਦਲ ਕੇ ਕਦੇ ਤਾਂ ਦੀਰਘ 'ਈ' (ੴ) ਬਣਦਾ ਰਿਹਾ ਤੇ ਕਦੇ ਇਹ 'ਈ' ਅਸਲੀ ਲਫਜ਼ ਦੇ ਅਭੀਰਲੇ ਨੁਕਤੇ ਨਾਲ ਮਿਲ ਕੇ (ੴ) ਬਣਨ ਲੱਗ ਪਿਆ। ਇਸ ਤਰ੍ਹਾਂ ਪੁਰਾਣੀ ਪੰਜਾਬੀ ਵਿਚ ਇਹ ਉਪਰ-ਲਿਖੇ ਚਾਰ ਰੂਪ ਸੰਬੰਧ ਕਾਰਕ ਇਕ-ਵਚਨ ਦੇ ਹੋ ਗਏ।

ਸੰਬੰਧ ਕਾਰਕ, ਬਹੁ-ਵਚਨ

(੧) ਮੁਕਤਾ-ਅੰਤ ਨਾਂਵ ਦੇ ਅੰਤ ਵਿਚ (ੴ) ਲਾ ਕੇ ਉਸ ਦਾ ਸੰਬੰਧ ਕਾਰਕ ਬਣਾਇਆ ਜਾਂਦਾ ਹੈ, ਜਿਵੇਂ :

ਅਟਲ ਬਚਨ ਸਾਧੂ 'ਜਨਾ' ਸਭ ਮਹਿ ਪ੍ਰਗਟਾਇਆ ॥

ਜਿਸੁ ਜਨ ਹੋਆ ਸਾਧ ਸੰਗੁ ਤਿਸੁ ਭੇਟੈ ਹਰਿ ਰਾਇਆ ॥੧॥੧੯॥੪੮॥

(ਬਿਲਾਵਲੁ ਮ: ੫, ਪੰਨਾ ੮੧੨)

ਮਾਨੁ ਮਹੜ ਨ ਸਕਤਿ ਹੀ ਕਾਈ 'ਸਾਧਾ' ਦਾਸੀ ਬੋਓ ॥

ਨਾਨਕ ਸੇ ਦਰਿ ਸੱਭਾਵੰਡੇ ਜੋ ਪ੍ਰਤਿ ਅਪੁਨੈ ਕੀਓ ॥੧॥੨੩॥

(ਬਿਲਾਵਲੁ ਮ: ੫ ਅਤੇ ੨, ਪੰਨਾ ੮੦੩)

(੨) ਨਾਂਵ ਦੇ ਅੰਤ ਵਿਚ (ਹ) ਵਰਤਿਆ ਜਾਂਦਾ ਹੈ, ਜਿਵੇਂ :

‘ਚਰਣਹ’ ਸਰਨੀ ‘ਦਾਸਹ’ ਦਾਸੀ ਮਨਿ ਮਉਲੈ ਤਨੁ ਹਰੀਆ॥
ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ॥੪॥੧॥੪॥

(ਸੁਹੀ ਛੰਤ ਮ: ੫ ਘੁਰ ੩, ਪੰਨਾ ੨੨੬)

ਆਵਹੁ ਸੰਤ ਪਾਨ ਸੁਖਦਾਤੇ ਸਿਮਰਹ ਪ੍ਰਭੁ ਅਥਿਨਾਸੀ॥
‘ਅਨਾਥਹ’ ਨਾਥ ਦੀਨ ਦੁਖ ਤੇਜਨ ਪੂਰਿ ਰਹਿਓ ਘਟ ਵਾਸੀ॥੧॥੧੨॥

(ਸਾਰਗ ਮ: ੫ ਘੁਰ ੧, ਪੰਨਾ ੧੨੦੬)

‘ਸੰਤਹ’ ਚਰਨ ਮੇਰਲੇ ਮਾਥਾ॥

ਹਮਰੇ ਮਸਤਕਿ ਸੰਤ ਧਰੇ ਹਾਥਾ॥੧॥੧੪॥

(ਸਾਰਗ ਮ: ੫ ਘੁਰ ੧, ਪੰਨਾ ੧੨੦੬)-

ਬਚਨ ਸਾਧੂ ‘ਜਨਾ’—ਸਾਧੂ ਜਨਾਂ ਦੇ ਬਚਨ।

‘ਸਾਧਾ’ ਦਾਸੀ—ਸਾਧਾਂ ਦੀ ਦਾਸੀ।

‘ਚਰਣਹ’ ਸਰਣੀ—ਚਰਣਾਂ ਦੀ ਸਰਣੀ।

‘ਦਾਸਹ’ ਦਾਸੀ—ਦਾਸਾਂ ਦੀ ਦਾਸੀ।

‘ਅਨਾਥਹ’ ਨਾਥ—ਅਨਾਥਾਂ ਦਾ ਨਾਥ।

‘ਸੰਤਹ’ ਚਰਨ—ਸੰਤਾਂ ਦੇ ਚਰਨ।

(੩) ਨਾਂਵ ਦੇ ਅੰਤ ਵਿਚ (ਨ) ਵਰਤੀਦਾ ਹੈ, ਜਿਵੇਂ :

ਜਗਾਤ ਉਧਾਰਨ ਸਾਧ ਪ੍ਰਭੁ ਤਿਨੁ ਲਾਗਹੁ ਪਾਲ॥

ਮੈ ਕਉ ਦੀਜੈ ਦਾਨੁ ਪ੍ਰਭੁ ‘ਸੰਤਨ’ ਪਗਾਰਾਲ॥੨॥੧੧॥੪੧॥

(ਬਿਲਾਵਲੁ ਮ: ੫, ਪੰਨਾ ੮੧੧)

ਕਿਰੁ ‘ਸੰਤਨ’ ਸੋਹਾਗੁ ਮਰੇ ਨ ਜਾਵਏ॥

ਜਾ ਕੈ ਗਿਰਿ ਹਰਿ ਨਾਮੁ ਸੁ ਸਵਹੀ ਰਾਵਏ॥੧॥੪॥੫॥

(ਆਸਾ ਮ: ੫ ਛੰਤ ਘੁਰ ੬, ਪੰਨਾ ੪੫੭)

‘ਸੰਤਨ’ ਪਗਾਰਾਲ—ਸੰਤਾਂ ਦੇ ਪੈਰਾਂ ਦੀ ਧੂੜ।

‘ਸੰਤਨ’ ਸੋਹਾਗੁ—ਸੰਤਾਂ ਦਾ ਸੋਹਾਗ।

(੪) ਲਫਜ਼ ਦੇ ਅਖੀਰ 'ਤੇ (ਨਿ) ਵਰਤਿਆਂ, ਜਿਵੇਂ :

'ਦਾਸਨਿ ਦਾਸੁ' ਹੋਵੈ ਤਾਂ ਹਰਿ ਪਾਏ ਵਿਚਹੁ ਆਪੁ ਰਾਵਾਈ ॥

ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਰਾਈ ॥੧॥੩॥

(ਸੋਨਠਿ ਮ: ੩, ਪੰਨਾ ੬੦੦)

ਦਾਸਨਿ ਦਾਸੁ—ਦਾਸਾਂ ਦਾ ਦਾਸ।

(੫) ਲਫਜ਼ ਦੇ ਅਖੀਰ 'ਤੇ (ੴ) ਲਾਈ ਜਾਂਦੀ ਹੈ, ਜਿਵੇਂ :

ਜਿਸੁ ਸਿਮਰਤ ਸਭਿ ਕਿਲਵਿਖ ਨਾਸਰਿ 'ਪਿਤਰੀ' ਹੋਇ ਉਧਾਰੋ ॥

ਸੇ ਹਰਿ ਹਰਿ ਤੁਮ ਸਦ ਹੀ ਜਾਪਹੁ ਜਾ ਕਾ ਅੰਤ੍ਰੁ ਨ ਪਾਰੋ ॥੧॥੩॥੮॥

(ਗੁਜਰੀ ਮ: ੫, ਪੰਨਾ ੪੯੬)

ਗੋਵਿਦੁ ਗੋਵਿਦੁ ਗੋਵਿਦੇ ਹਰਿ ਗੋਵਿਦੁ 'ਗੁਣੀ' ਨਿਧਾਨੁ ॥

ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾ ਦਰਗਹ ਪਾਈਐ ਮਾਨੁ ॥੨॥੧॥

(ਕਾਨੜੇ ਕੌ ਵਾਰ, ਪੰਨਾ ੧੩੧੩)

ਸੁਖੁ ਮਾਂਗਾਤ ਸੁਖੁ ਆਗਾਲ ਹੋਇ ॥

ਸਗਲ 'ਵਿਕਾਰੀ' ਹਾਰੁ ਪਰੋਇ ॥੩॥੮॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੨)

'ਪਿਤਰੀ' ਉਧਾਰੋ—ਪਿਤਰਾਂ ਦਾ ਉੱਧਾਰ।

'ਗੁਣੀ' ਨਿਧਾਨੁ—ਗੁਣਾਂ ਦਾ ਖੜਾਨਾ।

'ਵਿਕਾਰੀ' ਹਾਰੁ—ਵਿਕਾਰਾਂ ਦਾ ਹਾਰ।

(੬) ਛਾਰਸੀ ਵਿਚ ਸੰਬੰਧ ਕਾਰਕ ਦਾ ਚਿਹਨ (f, ਜੋਰ) ਹੈ। ਇਸ ਦੀ ਵਰਤੋਂ ਸੰਸਕ੍ਰਿਤ ਤੇ ਪੰਜਾਬੀ ਤੋਂ ਉਲਟ ਹੈ। ਸੰਸਕ੍ਰਿਤ ਵਿਚ 'ਰਾਮ ਦਾ ਘੋੜਾ' ਵਾਸਤੇ ਕਹਾਂਗੇ 'ਰਾਮਸੁ ਅਸੁਹ'; ਪੁਰਾਤਨ ਪੰਜਾਬੀ ਵਿਚ 'ਠਾਕੁਰ ਪਰਤਾਪੈ ਕੀਮਤਿ' ਦਾ ਅਰਥ ਹੈ 'ਠਾਕੁਰ ਦੇ ਪਰਤਾਪ ਦੀ ਕੀਮਤ'; ਪਰ ਛਾਰਸੀ ਵਿਚ 'ਰਾਮ ਦਾ ਘੋੜਾ' ਵਾਸਤੇ ਲਿਖਾਂਗੇ 'ਅਸਪਿ ਰਾਮ'। ਗੁਰਬਾਣੀ ਵਿਚੋਂ ਉਦਾਹਰਣ :

ਚਿਲਮਿਲਿ ਬਿਸੀਆਰ ਸੂਨੀਆ ਫਾਨੀ ॥

'ਕਾਲੂਬਿ ਅਕਲ' ਮਨ ਗੀਰ ਨ ਮਾਨੀ ॥੨॥੨॥

(ਮਲਾਰ ਕੌ ਵਾਰ, ਪੰਨਾ ੧੨੯੯)

‘ਕਾਲੂਬਿ ਅਕਲ’ ਦਾ ਅਰਥ ਹੈ ‘ਅਕਲ ਦਾ ਕਾਲੂਬ’। ‘ਦਾ’ ਵਾਸਤੇ ਛਾਰਸੀ ਦਾ ਚਿਹਨ (f, ਜ਼ੇਰ) ‘ਕਾਲੂਬ’ ਦੇ ਨਾਲ ਲਗਾਇਆ ਗਿਆ ਹੈ। ਇਸੇ ਤਰ੍ਹਾਂ :

ਅਸਥਿ ਰਾਮ = ਰਾਮ ਦਾ ਅਸਥਿ (ਘੋੜਾ)।

ਅਧਿਕਰਣ ਕਾਰਕ, ਇਕ-ਵਚਨ (Locative Singular)

(੧) ਨਾਂਵ ਦੇ ਅੰਤ ਵਿਚ (f) ਲਗਾਈ ਜਾਂਦੀ ਹੈ, ਜਿਵੇਂ :

ਭਗਤਾ ਕੀ ਚਾਲ ਸਥੀ ਅਤਿ ਨਿਰਮਲ ਨਾਮੁ ਸਚਾ ‘ਮਨਿ’ ਭਾਇਆ ॥
ਨਾਨਕ ਭਗਤ ਸੇਹਹਿ ‘ਦਰਿ ਸਾਚੈ’ ਜਿਨੀ ਸਚੇ ਸਚੁ ਕਮਾਇਆ ॥੧॥੧॥੨॥
(ਸੁਹੀ ਛੰਤ ਮ: ੩ ਘਰੂ ੨, ਪੰਨਾ ੨੬੮)

ਦਇਆ ਕਰਹੁ ਬਸਹੁ ‘ਮਨਿ’ ਆਇ ॥
ਸੇਹਿ ਨਿਰਗੁਣ ਲੀਜੈ ‘ਲੜਿ’ ਲਾਇ ॥ਰਹਾਉ॥੩॥
(ਬਿਲਾਵਲੁ ਮ: ੫ ਘਰੂ ੧, ਪੰਨਾ ੧੦੨)

ਹਰਿ ਕੈ ‘ਰੰਗਿ’ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥
ਨਿਜ ‘ਘਰਿ’ ਧਰਚੁਐ ਅਤਿ ਨਿਰਮਲ ਜਿਨਿ ਪੀਆ ਤਿਨਹੀ ਸੁਖ ਲਹੀਆ ॥੬॥੩॥
(ਬਿਲਾਵਲੁ ਮ: ੪ ਅਸਟਪਦੀਆ, ਪੰਨਾ ੧੩੫)

ਅਥੇ ਤਬੈ ਕੀ ਚਾਕਰੀ ਕਿਉ ਦਰਗਾਹ ਪਾਵੈ ॥
ਪਥਰ ਕੀ ਬੇੜੀ ਜੇ ਚੜੈ ‘ਭਰਨਾਲਿ’ ਬੁਡਾਵੈ ॥੮॥੧੨॥
(ਆਸਾ ਮ: ੧ ਘਰੂ ੯ ਅਸਟਪਦੀਆ, ਪੰਨਾ ੪੨੦)

ਮਨਿ—ਮਨ ਵਿਚ। ਦਰਿ ਸਾਚੈ—ਸੱਚੇ ਦਰ ਉੱਤੇ।
ਲੜਿ—ਪੱਲੇ ਵਿਚ। ਰੰਗਿ—ਰੰਗ ਵਿਚ।
ਘਰਿ—ਘਰ ਵਿਚ। ਭਰਨਾਲਿ—ਭਰਨਾਲ ਵਿਚ, ਸਮੁੰਦਰ ਵਿਚ।

(੨) ਨਾਂਵ ਦੇ ਅੰਤ ਵਿਚ (ੴ) ਵਰਤੀਦੀ ਹੈ, ਜਿਵੇਂ :

‘ਹੁਕਮੀ’ ਵਜਹੁ ਲਿਖਾਇ ਆਇਆ ਜਾਣੀਐ ॥
ਲਹਾ ਪਲੈ ਪਾਇ ਹੁਕਮੁ ਸਿਖਾਣੀਐ ॥੪॥੧੮॥
(ਆਸਾ ਮ: ੧ ਘਰੂ ੮ ਅਸਟਪਦੀਆ, ਪੰਨਾ ੪੧੮)

ਹੁਕਮੀ—ਹੁਕਮ ਵਿਚ।

(੩) ਲਫਜ਼ ਦੇ ਅਖੀਰ 'ਤੇ (ੴ) ਵਰਤਿਆ, ਜਿਵੇਂ :

ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤ ਸੰਗਤਿ ਜਿਨਾ ਵਾਸੇ ॥

ਅੰਮ੍ਰਿਤ ਨਾਮੁ ਅਰਾਪੀਐ ਨਿਰਮਲੁ 'ਮਨੈ' ਹੋਵੈ ਪਰਗਾਸੇ ॥੩॥੧॥੪॥

(ਬਿਲਾਵਲੁ ਮ: ੫ ਘਰੂ ੨, ਪੰਨਾ ੬੦੨)

ਹਰਿ ਕਾ ਸੇਵਕੁ ਸੇ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਟਸ ਦੇਹਾ ॥

ਜਿਉ ਜਲ ਤਰੰਗ ਉਠਾਂਗ ਬਹੁ ਭਾਤੀ ਫਿਰਿ 'ਸਲਲੈ' ਸਲਲ ਸਮਾਇਦਾ ॥੪॥੧॥੫॥

(ਸੇਲਹੇ ਮਾਤ੍ਰ ਮ: ੫, ਪੰਨਾ ੯੦੨੬)

ਮਨੈ—ਮਨ ਵਿਚ। ਸਲਲੈ—ਸਲਲ (ਪਾਣੀ) ਵਿਚ।

(੪) ਨਾਂਵ ਦੇ ਅੰਤ ਵਿਚ (ੴ) ਵਰਤੀ ਜਾਂਦੀ ਹੈ, ਜਿਵੇਂ :

ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥

ਮਨੁਆ ਛੱਲੈ 'ਨਰਕੇ' ਪਾਈ ॥੫॥੬॥

(ਰਾਮਕਲੀ ਮ: ੧ ਅਸਟਪਦੀਆ, ਪੰਨਾ ੬੦੬)

ਹਰਿ ਜੀਉ ਕੀ ਹੈ ਸਭ ਸਿਰਕਾਰਾ ॥ ਏਹੁ ਜਾਮੁ ਕਿਆ ਕਰੇ ਵਿਚਾਰਾ ॥

ਹੁਕਮੀ ਬੰਦਾ ਹੁਕਮੁ ਕਮਾਵੈ 'ਹੁਕਮੇ' ਕਢਦਾ ਸਾਹਾ ਹੋ ॥੬॥੨॥੧੧॥

(ਮਾਤ੍ਰ ਮ: ੩ ਸੇਲਹੇ, ਪੰਨਾ ੧੦੪੮)

ਨਰਕੇ—ਨਰਕ ਵਿਚ। ਹੁਕਮੇ—ਹੁਕਮ ਵਿਚ।

(੫) ਲਫਜ਼ ਦੇ ਅਖੀਰ 'ਤੇ (ਹਿ) ਵਰਤੀਦਾ ਹੈ, ਜਿਵੇਂ :

ਸਫਲ ਜਨਮੁ ਹੋਵਤ ਵਡਭਾਗੀ ॥

ਸਾਧ ਸੰਗਿ 'ਰਾਮਹਿ' ਲਿਵ ਲਾਗੀ ॥੨॥੮॥੧੩॥

(ਬਿਲਾਵਲੁ ਮ: ੫ ਘਰੂ ੮, ਪੰਨਾ ੬੦੪)

ਹਰਿ ਸਭੁ ਸਾਗਰੁ ਹਡਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥

ਜਿਉ ਜਲ ਤਰੰਗ ਜਲੁ 'ਜਲਹਿ' ਸਮਾਵਹਿ

ਨਾਨਕ ਆਪੇ ਆਪਿ ਰਮਈਆ ॥੮॥੩॥੧੩॥

(ਬਿਲਾਵਲੁ ਮ: ੮ ਅਸਟਪਦੀਆ, ਪੰਨਾ ੬੩੫)

ਅਡੈ ਕਾ ਕਰਿ ਛੰਡਾ ਧਰਿਆ ॥

ਕਿਆ ਤੂ ਜੋਰੀ 'ਗਰਬਹਿ' ਪਰਿਆ ॥੧॥੧੩॥

(ਰਾਮਕਲੀ ਮ: ੫ ਘਰੂ ੨, ਪੰਨਾ ੬੮੬)

ਸਗਲੀ ਦਾਸੀ ਠਾਕੂਰੈ ਸਭ ਕਹਤੀ ਮੇਰਾ ॥

ਜਿਸਹਿ ਸੀਗਾਰੇ ਨਾਨਕਾ ਤਿਸੁ 'ਸੁਖਹਿ' ਬਸੇਰਾ ॥੪॥੧੫॥੧੧੭॥

(ਆਸਾ ਮ: ੫, ਪੰਨਾ 800)

ਮਨਮੁਖ ਤੋਟਾ ਨਿਤ ਹੈ 'ਭਰਮਹਿ' ਭਰਮਾਏ ॥

ਮਨਮੁਖ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੯॥੧੯॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ 829)

ਭਰਮਹਿ—ਭਰਮ ਵਿਚ। ਜਲਹਿ—ਜਲ ਵਿਚ।

ਗਰਬਹਿ—ਗਰਬ (ਅਹੰਕਾਰ) ਵਿਚ।

ਸੁਖਹਿ—ਸੁਖ ਵਿਚ। ਭਰਮਹਿ—ਭਰਮ ਵਿਚ।

ਅਧਿਕਰਣ ਕਾਰਕ, ਬਹੁ-ਵਚਨ

(੧) ਨਾਵ ਦੇ ਅੰਤ ਵਿਚ (੧) ਵਰਤੀਦੀ ਹੈ, ਜਿਵੇਂ :

ਨਾਵਣ ਚਲੇ 'ਤੀਰਥੀ' ਮਨਿ ਥੋਟੈ ਤਨਿ ਚੋਰ ॥

ਇਕੁ ਭਾਉ ਲਥੀ ਨਾਤਿਆ ਸ੍ਰਿਇਤਾ ਸਭੀਅਸੁ ਹੋਰ ॥੨॥੧੨॥

(ਸੁਹੀ ਕੀ ਵਾਰ, ਪੰਨਾ ੨੯੯)

'ਨੈਨੀ' ਹਰਿ ਹਰਿ ਲਾਗੀ ਤਾਗੀ ॥

ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੋਟਿਓ ਬਨਵਾਰੀ ॥੧॥ਰਹਾਊ॥੧॥

(ਮਲਾਰ ਮ: ੮ ਘਰੁ ੧, ਪੰਨਾ ੧੨੬੨)

ਸੁਰਤਿ ਸਿਮ੍ਰਿਤਿ ਸੁਇ 'ਕੌਨੀ' ਮੁੰਦਾ ਪਰਮਿਤਿ ਬਹੁਰਿ ਖਿੰਚਾ ॥

ਸੁਨੁ ਗੁਛਾ ਮਹਿ ਆਸਣੁ ਥੈਸਣੁ ਕਲਪ ਬਿਬਰਜਿਤ ਪੰਖਾ ॥੧॥੨॥੫੩॥

(ਗਊਤੀ ਕਬੀਰ, ਪੰਨਾ ੩੩੯)

ਮਾਇਆ ਮੂਠਾ ਥੇਤੈ ਨਾਹੀ ॥

ਭਰਮੇ ਝੂਲਾ ਬਹੁਤੀ 'ਰਾਹੀ' ॥੨॥੮॥ (ਆਸਾ ਮ: ੫ ਘਰੁ ੨, ਪੰਨਾ ੩੨੨)

ਵਡ ਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥

'ਗੁਰ ਚਰਣੀ' ਲਾਗੇ ਝੁਮ ਭਉ ਭਾਗੇ ਆਪੁ ਮਿਟਾਇਆ ਆਪੈ ॥੨॥

(ਆਸਾ ਮ: ੫ ਛੰਤ ਘਰੁ ੧, ਪੰਨਾ 843)

ਚਹੈ ਬੇਬਾਣੀ ਮੜੀ 'ਮਸਾਣੀ' ॥

ਅੰਧੁ ਨ ਜਾਣੈ ਵਿਚਿ ਪਹੁਤਾਣੀ ॥੨॥੯॥ (ਆਸਾ ਦੀ ਵਾਰ, ਪੰਨਾ ੪੬੭)

ਸੋਗਠਿ ਸਦਾ ਸੁਰਾਵਣੀ ਜੇ ਸਚਾ ਮਨਿ ਹੋਇ ॥
 ‘ਦੰਦੀ’ ਮੈਲੁ ਨ ਕੜ੍ਹ ਮਨਿ ਜੀਡੇ ਸਚਾ ਸੋਇ ॥੧॥੧॥

(ਸਲੋਕ ਮ: ੧, ਸੋਗਠਿ ਕੀ ਵਾਰ ਮ: ੪, ਪੰਨਾ ੬੪੨)

ਤੀਰਥੀ—ਤੀਰਥਾਂ ਉੱਤੇ। ਨੈਨੀ—ਨੈਨਾਂ ਵਿਚ।

ਕੰਨੀ—ਕੰਨਾਂ ਵਿਚ। ਰਾਹੀ—ਰਾਹਾਂ ਵਿਚ।

ਗੁਰ ਚਰਣੀ—ਗੁਰੂ ਦੇ ਚਰਣਾਂ ਵਿਚ।

ਮਸਾਣੀ—ਮਸਾਣਾਂ ਵਿਚ। ਦੰਦੀ—ਦੰਦਾਂ ਉੱਤੇ।

(੨) ਸ਼ਬਦ ਦੇ ਅੰਤ ਵਿਚ (ਹੁ) ਵਰਤੀਦਾ ਹੈ, ਜਿਵੇਂ :

ਚਰਨ ਸੰਤਲ ਕੇ ਮਾਥੇ ਮੇਰੇ ਉਪਰਿ ‘ਨੈਨਹੁ’ ਪੂਰਿ ਬਾਂਢਾਈ ॥

ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲੀ ਬਲੀ ਭਾ ਕੈ ਰਉ ਜਾਈ ॥੨॥੩॥੧੭॥

(ਸਾਰਗ ਮ: ੫ ਘਰੂ ੨, ਪੰਨਾ ੧੨੦੭)

ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥

ਚਰਨ ਨਾਦ ਮੇਰੇ ‘ਸ੍ਰਵਨਹੁ’ ਪੂਰੇ ਦੇਹਾ ਪ੍ਰਾਅ ਅੰਕਿ ਸਮਾਨੀ ॥੧॥੨॥੩॥

(ਸਾਰਗ ਮ: ੫ ਘਰੂ ੪, ਪੰਨਾ ੧੨੧੦)

‘ਪਾਵਹੁ’ ਬੇੜੀ ਹਾਥਹੁ ਤਾਲ ॥

ਨਾਮਾ ਰਾਵੈ ਗੁਨ ਗੀਪਾਲ ॥੧੨॥੧॥੧੦॥

(ਭੈਰਉ ਨਾਮਦੇਵ ਜੀ, ਪੰਨਾ ੧੧੯੬)

ਨੈਨਹੁ—ਨੈਨਾਂ ਵਿਚ। ਸ੍ਰਵਨਹੁ—ਕੰਨਾਂ ਵਿਚ।

ਪਾਵਹੁ—ਪੈਰਾਂ ਵਿਚ।

(੩) ਲਡਜ ਦੇ ਅਖੀਰ ‘ਤੇ (ਹ) ਲਗਾਈਦਾ ਹੈ, ਜਿਵੇਂ :

ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਹੀ ॥

ਰਾਜਾ ਰੰਭੁ ਕਰੇ ਖਿਨ ਭੀਤਰਿ ‘ਤੀਚਰ’ ਜੋਤਿ ਧਰੀ ॥੧॥੯॥੧੮॥

(ਗੁਜਰੀ ਮ: ੫ ਘਰੂ ੨, ਪੰਨਾ ੮੬੬)

ਦਗਦਿਸ ਛੜ੍ਹ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥

ਸੇਜ ਇਕੇਲੀ ਨੌਦ ਨਹੁ ‘ਨੈਨਰ’ ਪਿਤੁ ਪਰਦੇਸਿ ਸਿਧਾਇਓ ॥੧॥੧੧॥੮੧॥

(ਸੋਗਠਿ ਮ: ੫, ਪੰਨਾ ੬੨੪)

ਕਰਣ ਕਾਰਣ ਸਮਰਥ ਅਪਾਰਾ ਤ੍ਰਿਖਿਧਿ ਮੇਟਿ ਸਮਾਈ ॥

ਨਾਨਕ ਅਵਗਣ 'ਗੁਣਹ' ਸਮਾਣੇ ਐਸੀ ਗੁਰਮਤਿ ਪਾਈ ॥੩॥੩॥

(ਝਖਾਰੀ ਮ: ੧, ਪੰਨਾ ੧੧੧)

ਨੀਚਹ—ਨੀਚਾਂ ਵਿਚ । ਨੈਨਹ—ਨੈਨਾਂ ਵਿਚ । ਗੁਣਹ—ਗੁਣਾਂ ਵਿਚ ।

(8) (ਮੁਕਤਾ-ਅੰਤ); ਅਸਲੀ ਲਫਜ਼ ਵਿਚ ਕੋਈ ਤਬਦੀਲੀ ਨਹੀਂ ਆਉਂਦੀ, ਜਿਵੇਂ :

ਐਸੀ ਕਿਰਪਾ ਮੇਹਿ ਕਰਹੁ ॥

ਸੰਤਹ 'ਚਰਣ' ਹਮਾਰੇ ਮਾਥਾ ਨੈਨ ਦਰਸੁ ਤਨਿ ਪੂਰਿ ਪਰਹੁ ॥੧॥ਰਹਾਉ॥੩॥੧੯੮॥

(ਬਿਲਾਵਲੁ ਮ: ੫ ਘਰੂ ੬, ਪੰਨਾ ੮੨੮)

ਮੈ ਖੇਜਤ ਖੇਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥

ਸਾਡਿ ਅਧੂਵ ਛਿਠੇ ਜੀਉ ਤਾ 'ਚਰਨ ਕਮਲ' ਚਿਤੁ ਲਾਇਆ ॥੪॥੧॥੧੧॥

(ਸੁਹੀ ਮ: ੫ ਛੰਤ, ਪੰਨਾ ੨੯੫)

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ 'ਤੀਰਥ' ਫਾਸਾ ॥

ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥੧੪॥

(ਆਸਾ ਮ: ੧ ਘਰੂ ੬ ਅਸਟਪਦੀਆ, ਪੰਨਾ ੮੧੯)

ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥

ਧਿਨੁ ਹਰਿ ਨਾਮ ਨ ਛੁਟਸੀ ਮਰਿ 'ਨਰਕ' ਸਮਾਏ ॥੫॥੧੮॥

(ਆਸਾ ਮ: ੧ ਘਰੂ ੬ ਅਸਟਪਦੀਆ, ਪੰਨਾ ੮੨੦)

ਚਰਣ—ਚਰਣਾਂ ਉੱਤੇ । ਚਰਨ ਕਮਲ—ਕਮਲ ਵਰਗੇ ਚਰਨਾਂ ਵਿਚ ।

ਤੀਰਥ—ਤੀਰਥਾਂ ਉੱਤੇ । ਨਰਕ—ਨਰਕਾਂ ਵਿਚ ।

ਜਦੋਂ ਕ੍ਰਿਆ-ਵਿਸ਼ੇਸ਼ਣ (Adverb) ('ਹੀ') ਅਧਿਕਰਣ ਕਾਰਕ ਵਿਚ ਵਰਤੇ ਹੋਏ ਕਿਸੇ 'ਨਾਂਵ' ਦੇ ਨਾਲ ਲਾਇਆ ਜਾਏ, ਤਾਂ ਇਸ ਕਾਰਕ ਦਾ ਅੰਤਮ ਚਿਹਨ (f) ਉੱਡ ਜਾਂਦਾ ਹੈ, ਉਹ ਸ਼ਬਦ ਕੇਵਲ 'ਮੁਕਤਾ-ਅੰਤ' ਹੀ ਰਹਿ ਜਾਂਦਾ ਹੈ, ਜਿਵੇਂ :

ਸਭ ਮਹਿ ਜੀਉ ਜੀਉ ਹੈ ਜੋਈ ਘਟਿ ਘਟਿ ਰਹਿਆ ਸਮਾਈ ॥

ਗੁਰ ਪਰਸਾਦਿ 'ਘਰ ਹੀ' ਪਰਗਾਸਿਆ ਸਹਜੇ ਸਹਜਿ ਸਮਾਈ ॥੬॥੧॥

(ਮਲਾਰ ਮ: ੧ ਅਸਟਪਦੀਆ ਘਰੂ ੧, ਪੰਨਾ ੧੨੨੩)

ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥
ਮਨ ਹੀ ਤੇ ਮਨੁ ਮਿਲਿਆ ਸੁਆਮੀ 'ਮਨ ਹੀ' ਮੰਨੁ ਸਮਾਇਆ ॥
ਸਾਚੇ ਹੀ ਸਚੁ ਸਾਚਿ ਪਤੀਜੇ ਵਿਚਹੁ ਆਪੁ ਗਾਵਾਇਆ ॥੮॥੮॥

(ਮਲਾਰ ਮ: ੩ ਘਰੁ ੧, ਪੰਨਾ ੧੨੫੯)

'ਘਰ ਹੀ' ਮੁੰਧਿ ਵਿਦੇਸ਼ਿ ਪਿਤੁ ਨਿਤ ਝੂਰੇ ਸਮਾਲੇ ॥
ਮਿਲਦਿਆ ਵਿਲ ਨ ਹੋਵਣੀ ਜੇ ਨੀਆਤਿ ਰਾਜਿ ਕਰੇ ॥੧॥੨੦॥

(ਸਲੋਕ ਮ: ੧, ਵਭਰੋਸ ਕੀ ਵਾਰ, ਪੰਨਾ ੫੮੪)

'ਘਰ ਹੀ' ਸਉਦਾ ਪਾਈਐ ਅੰਤਰਿ ਸਭ ਵਚੁ ਹੋਇ ॥
ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥
ਨਾਮੁ ਧਿਆਨੁ ਅਖੂਟ ਹੈ ਵਡਭਾਗਿ ਪਰਾਪਤਿ ਹੈਇ ॥੧॥੯॥੪੨॥

(ਸਿਰੀਰਾਗ ਮ: ੩, ਪੰਨਾ ੨੯)

SIKHBOOKCLUB.COM
ਮੇਰੇ ਮਨ 'ਮਨ ਹੀ' ਉਲਾਟਿ ਸਮਾਨਾ ॥

ਗੁਰ ਪਰਸਾਦਿ ਅਕਲਿ ਤਦੀ ਅਵਰੈ ਨਾਤਰੁ ਥਾ ਬੇਗਾਨਾ ॥੧॥ਰਹਾਉ॥੪੭॥

(ਗਊੜੀ ਕਬੀਰ ਜੀ, ਪੰਨਾ ੩੩੩)

ਗਜੀ ਨ ਮਿਨੀਐ ਤੌਲਿ ਨ ਤੁਲੀਐ ਪਾਚਨੁ ਸੇਰ ਅਛਾਈ ॥
ਜੰਕਰਿ ਪਾਚਨੁ ਬੇਗਿ ਨ ਪਾਵੈ ਝਲਾਤੁ ਕਰੈ 'ਘਰ ਹਾਈ' ॥੨॥੩॥੫੪॥

(ਹਾਈ—ਹੀ)

(ਗਊੜੀ ਕਬੀਰ, ਪੰਨਾ ੩੩੪)

ਗੁਰਮੁਖਿ ਮਰਹਿ ਸੁ ਹਰਿ ਪਰਵਾਣੁ ॥ ਆਵਣ ਜਾਣਾ ਸਬਦੁ ਪਛਾਣੁ ॥
ਮਰੈ ਨ ਜੰਮੈ ਨਾ ਦੁਖ ਪਾਏ 'ਮਨ ਹੀ' ਮਨਹਿ ਸਮਾਇਦਾ ॥੧੩॥੧॥੧੫॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੫੯)

ਕਹੈ ਕਬੀਰ ਸੁਨਹੁ ਰੇ ਸੰਤਹੁ 'ਖੇਤ ਹੀ' ਕਰਹੁ ਨਿਬੇਚਾ ॥

ਅਥ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਠਾ ॥੩॥੧॥

(ਮਾਤ੍ਰ ਕਬੀਰ ਜੀ, ਪੰਨਾ ੧੧੦੮)

ਘਰ ਹੀ—ਘਰ ਵਿਚ ਹੀ। ਮਨ ਹੀ—ਮਨ ਵਿਚ ਹੀ।

ਘਰ ਹਾਈ—ਘਰ ਹੀ, ਘਰ ਵਿਚ ਹੀ। ਖੇਤ ਹੀ—ਖੇਤ ਵਿਚ ਹੀ।

ਸੰਥੋਧਨ, ਇਕ-ਵਚਨ (Vocative Singular)

(੧) ਮੁਕਤਾ-ਅੰਤ, ਭਾਵ, ਅਸਲੀ ਰੂਪ ਵਿਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ :

ਮੇਰੇ 'ਮਨ' ਰਾਮ ਨਾਮਿ ਚਿਤੁ ਲਾਈ ॥

ਮਨੁ ਭਨੁ ਭੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥੩੦॥

(ਸੰਤ ਹਿੰਦੇਲ ਮ: ੩ ਘਰੁ ੨, ਪੰਨਾ ੧੧੨੨)

ਹਰਿ ਗੁਰਮੁਖਿ ਭਿਨ੍ਹੀ ਅਰਾਧਿਆ

ਜਿਨ ਕਰਮਿ ਪਰਾਪਤਿ ਹੋਇ ॥

'ਨਾਨਕ' ਹਉ ਬਲਿਹਾਰੀ ਤਿਨੁ ਕਉ

ਜਿਨੁ ਹਰਿ ਮਨਿ ਵਸਿਆ ਸੋਇ ॥੨॥੩੦॥

(ਸਲੋਕ ਮ: ੩, ਸਾਰਗ ਕੌ ਵਾਰ, ਪੰਨਾ ੧੨੪੯)

ਮਨ—ਹੋ ਮਨ ! ਨਾਨਕ—ਹੋ ਨਾਨਕ !

(੨) ਨਾਨਕ ਦੇ ਅੰਤ ਵਿਚ (੧) ਲਾਇਆਂ, ਜਿਵੇਂ :

ਆਪਿ ਉਪਾਏ 'ਨਾਨਕਾ' ਆਪੇ ਰਖੈ ਵੇਕ ॥

ਮੰਦਾ ਕਿਸ ਨੇ ਆਪੀਐ ਜਾ ਸਭਨਾ ਸਾਹਿਬੁ ਏਭੁ ॥੧॥੨॥

(ਸਲੋਕ ਮ: ੨, ਸਾਰਗ ਕੌ ਵਾਰ, ਪੰਨਾ ੧੨੩੭)

ਹੁਕੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਖੁ ਦਸਾਹਾ ॥

ਘਰਿ ਆਵਹੁ ਚਿਰੀ ਵਿਛੁੰਨਿਆ ਮਿਲ ਸਥਦਿ ਹੁਕੁ ਪ੍ਰਤੁ 'ਨਾਹਾ' ॥੨॥੧॥੫॥

(ਮੁਹੀਂ ਛੱਤ ਮ: ੪ ਘਰੁ ੫, ਪੰਨਾ ੨੨੬)

ਸਿਖ ਮਤਿ ਸਭ ਬੁਧਿ ਤੁਮਾਰੀ ਮੰਦਰਿ ਛਾਡਾ ਭੇਰੇ ॥

ਤੁਝ ਬਿਨੁ ਅਵਹੁ ਨ ਜਾਣਾ ਮੇਰੇ 'ਸਾਹਿਬ' ਹੁਣ ਗਾਵਾ ਨਿਤ ਭੇਰੇ ॥੩॥੨॥

(ਖਿਲਾਵਲੁ ਮ: ੧, ਪੰਨਾ ੨੬੪)

ਨਾਨਕਾ—ਹੋ ਨਾਨਕ ! ਨਾਹਾ—ਹੋ ਨਾਹ ! ਹੋ ਨਾਬ !

ਸਾਹਿਬਾ—ਹੋ ਸਾਹਿਬ !

ਸੰਬੰਧਨ, ਬਹੁ-ਵਚਨ

(۹) ਨਾਂਵ ਦੇ ਅੰਤ ਵਿਚ 'ਹ' ਲਾਇਆ ਜਾਂਦਾ ਹੈ, ਜਿਵੇਂ :

ਹਰਿ ਪਿਆਵਹੁ 'ਤਗਤਹੁ' ਦਿਨਸੁ ਰਾਤਿ ਅੰਤਿ ਲਏ ਛਡਾਇਆ ॥

ਜਿਨ੍ਹਾ ਸੇਵਿਆ ਤਿਨ੍ਹਾ ਸੁਖੁ ਪਾਇਆ ਹਰਿ ਨਾਮੁ ਸਮਾਇਆ ॥੮॥

(ਬਿਲਾਵਲੁ ਕੀ ਵਾਰ, ਪੰਨਾ ੮੪੯)

આદ્વરે સેંત ‘જન્મ’ લુણ રાદ્વહ ગોદિંસ કેરે રામ !!

ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦੁ ਘਨੇਰੇ ਰਾਮ ॥੧॥੧॥੪॥

(ਸੁਹੀ ਛੰਤ ਮ: ੪ ਘਰ੍ਗ ੩, ਪੰਜਾ ੨੨੫)

ਭਰਾਤਹ—ਹੇ ਭਰਾਤ (ਜਨੇ)! ਜਨਹ—ਹੇ ਜਨੇ!

(2) ਨਾਂਵ ਦੇ ਅੰਤ ਵਿਚ (ੴ) ਲਾਇਆ ਜਾਂਦਾ ਹੈ, ਜਿਵੇਂ :

ਗੁਰੂ ਸੈਤਾਨ 'ਜਨੋ' ਪਿਆਰਾ ਮੈਂ ਮਿਲਿਆ

ਮੇਚੀ ਤਿਸਨਾ ਬੜਿ ਗਈਆਸ ॥੭॥੧॥੫॥

ਜਨੇ—ਹੇ ਜਨੇ!

(ਲੁਧੀਆਂ ਨੂੰ ਮੁਖ ਵਿਚ ਪੜ੍ਹਣਾ ਅਤੇ ਲਿਖਣਾ ਵਿਚ ਸਹਾਇਤਾ ਕਰਨਾ।)

ਨੋਟ : ਹੇਠ-ਲਿਖੇ 'ਨਾਂਵ' ਸ਼ਬਦ ਵਿਚ ਅਕਾਰਾਂਤ (ਮੁਕਤਾ-ਅੰਤ) ਪੁਲਿੰਗ ਹਨ, ਇਹਨਾਂ ਦੀ 'ਕਾਰਕ-ਰੂਪ ਸਾਧਨਾ' ਭੀ (ਮੁਕਤਾ-ਅੰਤ) ਪੁਲਿੰਗ ਸ਼ਬਦਾਂ ਵਾਂਗ ਹੈ, ਪਰ ਅਰਥ ਅਤੇ ਭਾਵ ਵਿਚ ਇਹ ਲੜਜ਼ ਇਸਤ੍ਰੀ ਲਿੰਗ ਵਿਚ ਹਨ :

(१) 'ਭੀਡ'—ਇਸਤੀ

ਇਹ ਲਫਜ਼ ਸੰਸਕ੍ਰਿਤ ਦੇ ਲਫਜ਼ 'ਭਾਰਯਾ' (ਭਾਈ) ਤੋਂ ਵਿਗੜ ਕੇ ਪਾਕਿਤ-ਰੂਪ 'ਬੰਡ' ਬਣ ਗਿਆ। ਜਿਵੇਂ :

ਤੇਡਿ ਸੰਪੀਅੇ ਤੇਡਿ ਨਿੰਮੀਅੇ ਤੇਡਿ ਮੰਗਣ ਵੀਆਦ ॥

ਭੁਡਹ ਹੋਵੈ ਦੱਸਤੀ ਭੁਡਹ ਚਲੈ ਰਾਹ ॥

ਤੰਡ ਮਾਂਨ ਤੰਡ ਭਾਲੀਐ ਤੰਡਿ ਹੈਂਦੇ ਬੰਧਾਨ ॥

ਸੇ ਕਿਉ ਮੰਦਾ ਆਖੀਐ ਛਿੜ ਚੰਮਹਿ ਰਾਜਾਹ ॥

ਭੰਡਹੁ ਹੀ ਭੰਡ ਉਪਜੈ ਭੰਡੈ ਬਾਬੁ ਨ ਕੋਇ ॥
ਨਾਨਕ ਭੰਡੈ ਬਾਹਰਾ ਲੋਕੇ ਸੜਾ ਸੋਇ ॥੨॥੧੯॥

(ਆਸਾ ਦੀ ਵਾਰ)

(ੴ) ਕਰਤਾ ਕਾਰਕ, ਇਕ-ਵਚਨ

ਲਫਜ਼ ਦੇ ਅਖੀਰ 'ਤੇ (_) ਲਾਇਆ ਜਾਂਦਾ ਹੈ, ਜਿਵੇਂ:
'ਭੰਡੁ' ਮੁਆ। 'ਭੰਡੁ' ਭਾਲੀਐ। 'ਭੰਡੁ' ਉਪਜੈ।

(ਅ) ਕਰਣ ਕਾਰਕ, ਇਕ-ਵਚਨ

ਅੰਤ ਵਿਚ (f) ਲਾਈ ਜਾਂਦੀ ਹੈ, ਜਿਵੇਂ:
'ਭੰਡਿ' ਮੰਗਣੁ ਵੀਆਹੁ ॥

(ਇ) ਅਪਾਦਾਨ ਕਾਰਕ, ਇਕ-ਵਚਨ

(੧) ਅੰਤ ਵਿਚ (f), ਜਿਵੇਂ:
'ਭੰਡਿ' ਜੰਮੀਐ। 'ਭੰਡਿ' ਹੋਵੈ ਬੰਧਾਨੁ।
(੨) ਅੰਤ ਵਿਚ (ਹੁ), ਜਿਵੇਂ:
'ਭੰਡਹੁ' ਹੀ ਭੰਡ ਉਪਜੈ।

(ਸ) ਅਧਿਕਰਣ ਕਾਰਕ, ਇਕ-ਵਚਨ

ਅੰਤ ਵਿਚ (f) ਲਗਾਈ ਜਾਂਦੀ ਹੈ, ਜਿਵੇਂ:
'ਭੰਡਿ' ਨਿੰਮੀਐ।

(੨) 'ਕਲਤ'—ਇਸਤ੍ਰੀ

ਕਰਤਾ ਕਾਰਕ, ਇਕ-ਵਚਨ

'ਕਲਤੁ'

ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥
ਜਿਥੈ ਪੁਭੁ 'ਕਲਤੁ' ਕੋਈ ਬੇਲੀ ਨਾਹੀ ਭਿਥੈ ਹਰਿ ਹਰਿ ਨਾਮੁ ਛਡਾਇਆ ॥੨॥੩॥

(ਵਡਹੰਸੁ ਮ: ੪ ਛੰਤ, ਪੰਨਾ ੫੭੭)

ਦੂਜੇ ਲਾਗਾ ਬਹੁ ਅਤਿ ਘਣਾ ਪ੍ਰਤ੍ਯੇ 'ਕਲਤ੍ਰ' ਨ ਸਾਥਿ ਕੋਈ ਜਾਸਿ ॥
ਲੋਕਾ ਵਿਚ ਮੁਹੁ ਕਾਲਾ ਹੋਆ ਅਦਿਰਿ ਉਡੇ ਸਾਸ ॥੧॥੩॥

(ਸੋਗਠਿ ਕੌ ਵਾਰ, ਪੰਨਾ ੬੪੩)

ਲਫਜ਼ 'ਕਲਤ' ਸੰਸਕ੍ਰਿਤ ਦਾ ਲਫਜ਼ 'ਕਲੱਤ੍ਰ' ਹੈ, ਸੰਸਕ੍ਰਿਤ ਵਿਚ ਇਹ ਲਫਜ਼ 'ਨਪੁੰਸਕ ਲਿੰਗ' ਵਿਚ ਹੈ। ਪਰ ਪੰਜਾਬੀ ਵਿਚ ਕੇਵਲ ਪੁਲਿੰਗ ਅਤੇ ਇਸਤ੍ਰੀ ਲਿੰਗ ਹੀ ਹਨ, ਸੰਸਕ੍ਰਿਤ ਦੇ ਨਪੁੰਸਕ ਲਿੰਗ ਦੇ ਲਫਜ਼ ਪੰਜਾਬੀ ਵਿਚ ਆ ਕੇ ਆਮ ਤੌਰ 'ਤੇ ਪੁਲਿੰਗ ਵਿਚ ਹੀ ਵਰਤੇ ਗਏ ਹਨ। ਏਸੇ ਕਾਰਨ ਲਫਜ਼ 'ਕਲਤ' ਸੰਸਕ੍ਰਿਤ ਦੇ ਨਪੁੰਸਕ ਲਿੰਗ ਵਿਚੋਂ ਹਟ ਕੇ ਪੰਜਾਬੀ ਵਿਚ ਪੁਲਿੰਗ ਵਿਚ ਵਰਤਿਆ ਗਿਆ ਹੈ।

(ਉ-ਅੰਤ) ਨਾਂਵ (Words ending in 'ਉ')

'ਵਰਣ ਬੋਧ' ਦੇ ਅਧਿਆਇ ਵਿਚ ਲਿਖਿਆ ਜਾ ਚੁਕਿਆ ਹੈ ਕਿ ਬਹੁਤ ਸਾਰੇ ਸੰਸਕ੍ਰਿਤ ਸ਼ਬਦਾਂ ਦਾ ਅੰਤਲਾ ਵਿਅੰਜਨ ਪ੍ਰਾਕ੍ਰਿਤ ਅਤੇ ਪੁਰਾਤਨ ਪੰਜਾਬੀ ਵਿਚ 'ਉ' ਬਣਦਾ ਗਿਆ। ਸੋ, ਏਸ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਕਈ ਐਸੇ ਪੁਲਿੰਗ 'ਨਾਂਵ' ਮਿਲਦੇ ਹਨ, ਜਿਨ੍ਹਾਂ ਦੇ ਅੰਤ ਵਿਚ 'ਉ' ਹੈ, ਜਿਵੇਂ :

ਉਦਉ	ਉਪਾਉ	ਅਨੁਰਾਉ	ਆਲਾਉ
ਅਮਿਊ	ਆਤਮ ਰਾਉ	ਸਾਉ	ਸੁਆਉ
ਸੰਪਉ	ਹਿਆਉ	ਕਾਉ	ਖਾਉ
ਗਾਂਉ	ਘਉ	ਘਾਉ	ਚਾਉ
ਠਾਉ	ਤਾਉ	ਬਾਉ	ਦਾਉ
ਨਾਉ	ਨਿਆਉ	ਨਿਹਚਉ	ਨਿਰਨਉ
ਪਾਉ	ਪਸਾਉ	ਪਿਉ	ਪਰਚਉ
ਪਰਲਉ	ਬਿਨਉ	ਭਉ	ਭਾਉ
ਵਾਉ			

(ਉ-ਅੰਤ) ਪੁਲਿੰਗ ਨਾਂਵ

ਦੌ

ਕਾਰਕ ਰੂਪ ਸਾਧਨਾ

		ਇਕ-ਵਚਨ	ਬਹੁ-ਵਚਨ
ਕਰਤਾ	ਕਾਰਕ	ਭਉ, ਨਾਮਦੇਇ, ਪਿਆ	ਜੀਅ, ਭੈ, ਸੈਇ
ਕਰਮ	,	ਹੀਉ, ਹਿਆਉ	ਬਾਵ, ਉਪਾਵ
ਕਰਣ	,	ਭਏ, ਘਿਏ	ਪਾਵ
ਸੰਪਦਾਨ	,	ਨਿਰਭਉ, ਪੀਆ	
ਅਪਾਦਾਨ	,	ਪ੍ਰਿਆ, ਭੈ, ਜੀਅਹੁ	
ਸੰਬੰਧ	,	ਜੀਅ, ਨਿਆਵ	
ਅਧਿਕਰਣ	,	ਭੈ, ਜੀਇ	ਪਾਈ
ਸੰਬੰਧਨ	,	ਪ੍ਰਿਆ, ਜੀਅ	

ਉਦਾਰਹਣ ਤੇ ਪ੍ਰਮਾਣ

ਕਰਤਾ ਕਾਰਕ, ਇਕ-ਵਚਨ

(੧) 'ਉ-ਅੰਤ' ਲਫਜ਼ ਬਿਨਾ ਕਿਸੇ ਤਬਦੀਲੀ ਦੇ, ਜਿਵੇਂ :

'ਭਉ' ਭਾਗਾ ਨਿਰਭਉ ਮਨਿ ਬਸੈ ॥ (ਰਾਮਕਲੀ ਮ: ੫, ਪੰਨਾ ੯੯੩)

ਤਪੈ 'ਹਿਆਉ' ਜੀਅੜਾ ਬਿਲਲਾਇ ॥੧॥੩॥ (ਧਨਾਸਰੀ ਮ: ੧, ਪੰਨਾ ੬੬੧)

'ਭਉ' ਭਾਗਾ—ਭਉ ਢੂਰ ਹੋਇਆ।

'ਹਿਆਉ' ਤਪੈ—ਹਿਆਉ (ਹਿੜਦਾ) ਤਪਦਾ ਹੈ।

(੨) ਲਫਜ਼ ਦਾ ਅੰਤਲਾ (ਉ) ਕਰਤਾ ਕਾਰਕ ਇਕ-ਵਚਨ ਵਿਚ (ਇ) ਬਣ ਜਾਂਦਾ ਹੈ, ਜਿਵੇਂ :

'ਨਾਮਦੇਇ' ਸਿਮਰਨੁ ਕਰ ਜਾਨਾਂ ॥੨॥੧॥

(ਬਿਲਾਵਲੁ ਨਾਮਦੇਉ ਜੀ, ਪੰਨਾ ੮੫੮)

'ਨਾਮਦੇਇ'—ਨਾਮਦੇਉ ਨੇ।

ਜਿਵੇਂ ਮੁਕਤਾ-ਅੰਤ ਸ਼ਬਦਾਂ ਦੇ ਕਰਤਾ ਕਾਰਕ ਇਕ-ਵਚਨ ਦੇ (f-ਅੰਤ) ਰੂਪ ਵਿਚ ਵੇਖ ਆਏ ਹਾਂ ਕਿ ਉਹ ਸਦਾ ਸਕਤਮਕ ਕ੍ਰਿਆ (Transitive Verb) ਦੇ ਛੁਤ ਕਾਲ (Past Tense) ਨਾਲ ਵਰਤਿਆ ਜਾਂਦਾ ਹੈ, ਇਥੇ ਭੀ ਇਹੀ ਗੱਲ ਹੈ, ਜਿਵੇਂ :

ਨਾਮਦੇਇ ਸਿਮਰਨੁ ਕਰਿ ਜਾਣਾਂ—ਨਾਮਦੇਉ ਨੇ ਸਿਮਰਨ ਕਰ ਕੇ ਜਾਣ ਲਿਆ।

(੩) ਅੰਤਲਾ (ੴ) ਬਦਲ ਕੇ (ਆ) ਹੋ ਜਾਂਦਾ ਹੈ :

ਬਾਹ ਪਕਤਿ 'ਪ੍ਰਿਆ' ਸੇਜੈ ਆਨੀ ॥੧॥੭॥ (ਆਸਾ ਮ: ੫, ਪੰਨਾ ੩੭੨)

‘ਪ੍ਰਿਆ’ ਪੇਖੀ ਦਿਸਟਿ ਪਾਏ ਸਗਲ ਨਿਧਾਨ ॥੩॥

(ਆਸਾ ਨੰ ੫, ਪੰਨਾ ੩੭੨)

‘ਪਿਆ’ ਸੇਜੈ ਆਨੀ—‘ਪਿਓ’ ਨੇ ਸੇਜ ਤੇ ਲਿਆਂਦਾ।

‘ਪਿਆ’ ਪੇਖੀ ਦਿਸਟਿ-ਪਿਊ ਨੇ ਨਜ਼ਰ ਨਾਲ ਤੱਕਿਆ।

वरता वार्ता, बहु-दस्तान

(੧) ਅੰਤਲੇ (ਉ) ਦਾ (ਅ) ਬਣ ਜਾਂਦਾ ਹੈ, ਜਿਵੇਂ:

ਸਭਿ 'ਜੀਆ' ਭੁਮਾਰੇ ਜੀ ਤੁੰ ਜੀਆ ਕਾ ਦਾਤਾਰਾ ॥੧॥੨॥

(ਆਸਾ ਨੰ ੪, ਪੰਜ ੩੮੯)

ਜਾਂ ਪਤਿ ਲੇਖੈ ਨਾ ਪਵੈ ਤੁਂ 'ਜੀਅ' ਕਿਥੈ ਹਿਰਿ ਪਾਹਿ ॥੨॥੧॥

(ਆਸਾ ਮ: ੧ ਅਰ ੨, ਪੰਨਾ ੩੫੯)

‘ਜੀਅ’—‘ਜੀਓ’ ਤੋਂ ਬਹੁ-ਵਚਨ।

ਸਭਿ ਜੀਆ—ਸਾਰੇ ਜੀਵ |

(२) (ਉ) ਦੇ ਥਾਂ (ੳ) ਜਾਂ (ੴਇ) ਹੋ ਜਾਂਦਾ ਹੈ, ਜਿਵੇਂ :

‘ਤੇ’ ਬਿਨਸੇ ਨਿਰਭਉ ਹਰਿ ਧਿਆਇਆ ॥੫੯॥

(ਗਊਂਡੀ ਮ: ੫, ਪੰਜਾ ੧੯੭੧)

ਸੜਿ ਸੈਟੀ ਸਲਾਰ ਹੈ ਜਾ ਕੇ ॥੧॥੩॥੧੫॥

(ਭੈਰਓ ਕਬੀਰ ਜੀ, ਪੰਜਾ ੧੧੬੧)

ਉੈ—‘ਭਉ’ ਤੋਂ ਬਹੁ-ਵਚਨ। ਸੈ—‘ਸਾਉ’ ਤੋਂ ਬਹੁ-ਵਚਨ।

ਭੈ ਬਿਨਸੇ—ਸਾਰੇ ਡਰ ਨਾਸ ਹੈ ਗਏ। ਸੈਇ—ਸੈਂਕਲੇ।

ਕਰਮ ਕਾਰਕ, ਇਕ-ਵਚਨ

ਅਸਲੀ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

‘ਹੀਉ’ ਦੇਉ ਸਭ ਮਨੁ ਤਨੁ ਅਰਪਉ ॥੨॥੫॥

(ਸਾਰਗ ਮ: ੫, ਪੰਨਾ ੧੨੦੪)

‘ਹਿਆਉ’ ਨ ਕੈਹੀ ਠਾਹਿ ਮਾਣਕ ਸਭ ਅਮੇਲਵੇ ॥੧੨੯॥

(ਸਲੋਕ ਫ਼ਗੀਦ ਜੀ, ਪੰਨਾ ੧੩੬੪)

‘ਹੀਉ’ ਦੇਉ—ਮੈਂ ਹੀਉ ਅਰਪਨ ਕਰ ਦਿਆਂ।

‘ਹਿਆਉ’ ਨ ਕੈਹੀ ਠਾਹਿ—ਕਿਸੇ ਦਾ ਹਿਆਉ (ਹਿਰਦਾ) ਨਾ ਢਾਹ।

ਕਰਮ ਕਾਰਕ, ਬਹੁ-ਵਚਨ

ਅੰਤਲੇ (ਉ) ਦਾ ‘ਵ’ ਬਣ ਜਾਂਦਾ ਹੈ, ਜਿਵੇਂ :

‘ਬਾਵਾ’ ਸਗਲੇ ਸੁਖੀ ਵਸਾਇਆ ॥੧॥੧੨॥੮੧॥

(ਸੋਗਠਿ ਮ: ੫, ਪੰਨਾ ੬੨੮)

ਕੀਏ ‘ਊਪਾਵ’ ਮੁਕਤਿ ਕੇ ਕਾਰਨਿ ॥੨॥੨॥੮॥

(ਜੈਤਸਰੀ ਮ: ੯, ਪੰਨਾ ੨੦੩)

‘ਬਾਵਾ’ ਸਗਲੇ—ਸਾਰੇ ਬਾਉ।

ਕੀਏ ‘ਊਪਾਵ’—(ਕਈ) ਊਪਾਉ ਕੀਤੇ।

ਕਰਣ-ਕਾਰਕ, ਇਕ-ਵਚਨ

ਅੰਤਲੇ (ਉ) ਤੋਂ (ਇ) ਬਣ ਜਾਂਦੀ ਹੈ, ਜਿਵੇਂ :

ਨਾਨਕ ਨਾਮੁ ਸਲਾਹੀਐ ‘ਭਾਇ’ ਦੂਸਰਨ ਭਾਗੈ ॥੨॥੩॥੮੭॥

(ਵਿਲਾਵਲ੍ਲੁ ਮ: ੫, ਪੰਨਾ ੮੧੭)

ਸਭਿਗੁਰ ਕੈ ‘ਭਾਇ’ ਦ੍ਰਾਮੁ ਭਉ ਜਾਇ..... ॥ਰਹਾਉ॥੧॥

(ਗਊੜੀ ਮ: ੩, ਪੰਨਾ ੧੪੭)

ਤਿੜ੍ਹ ‘ਘਿਇ’ ਹੋਮ ਜਗ ਸਦ ਪੁਜਾ ਪਇਐ ਕਾਰਜੁ ਸੋਹੈ ॥੧॥੨੯॥

(ਮਾਝ ਕੀ ਵਾਰ, ਪੰਨਾ ੧੪੦)

ਕਾਮ 'ਸੁਆਇ' ਰਾਜ ਬਸਿ ਪਹੇ
ਮਨ ਬਚੂਰਾ ਰੇ ਅੰਕਮੁ ਸਹਿਓ ਸੀਸ ॥੧॥੧॥੯॥੫॥

(ਗਊੜੀ ਕਬੀਰ ਜੀ, ਪੰਨਾ ੩੩੫)

ਗਰਿ ਜਪੀਐ 'ਭਾਇ' ਸਚਿ ਪਿਆਗਰਿ ॥
ਨਾਨਕ ਨਾਮੁ ਗੁਰਮਤਿ ਉਰਧਾਰਿ ॥੮॥੩॥੨੫॥

(ਆਸਾ ਮ: ੩ ਅਸਟਪਦੀਆ, ਪੰਨਾ ੪੨੪)

'ਭਾਇ'—ਭਾਉ ਦੇ ਕਾਰਨ। 'ਧਿਆਇ'—ਧਿਆਉ ਦੇ ਨਾਲ।
'ਸੁਆਇ'—ਸੁਆਉ (ਸੁਆਦ) ਦੇ ਕਾਰਨ।

ਕਰਣ-ਕਾਰਕ, ਬਹੁ-ਵਚਨ

ਲਡੜ ਦੇ ਅੰਤਲੇ (ਉ) ਦਾ (ਵ) ਬਣ ਜਾਂਦਾ ਹੈ, ਜਿਵੇਂ :

'ਪਾਵ' ਚੁਲਾਈ ਪੰਧ ਤਵ੍ਹੇ ਨੈਟੀ ਦਰਮੁ ਦਿਖਾਲਿ ॥੮॥੧॥੮॥

(ਸੁਹੀ ਮ: ੫ ਘਰੁ ੧੦ ਅਸਟਪਦੀਆ, ਪੰਨਾ ੨੬੧)

'ਪਾਵ'—'ਪਾਉ' ਤੋਂ ਬਹੁ-ਵਚਨ।

'ਪਾਵ' ਚੁਲਾਈ—ਪੈਰਾਂ ਨਾਲ ਚੁੱਲਾਂ (ਤੁਰਾਂ)।

ਸੰਪੂਰਨ ਕਾਰਕ, ਇਕ-ਵਚਨ

(ਉ) ਤੋਂ (ਅ) ਬਣ ਜਾਂਦਾ ਹੈ, ਜਿਵੇਂ :

ਪੰਨਿ ਸੁਹਾਗਾਨਿ ਜੋ 'ਪੀਅ' ਭਾਵੈ ॥੩॥੮॥੩॥

(ਆਸਾ ਕਬੀਰ ਜੀ, ਪੰਨਾ ੪੮੩)

'ਪੀਅ' ਭਾਵੈ—ਪ੍ਰਿਉ (ਪੀਉ) ਨੂੰ ਭਾਵੈ।

ਅਪਾਦਾਨ ਕਾਰਕ, ਇਕ-ਵਚਨ

(੧) ਅੰਤਲੇ (ਉ) ਤੋਂ (ਅ) ਬਣਦਾ ਹੈ, ਜਿਵੇਂ :

ਮੇਰਾ ਮਨੁ ਏਕੈ ਹੀ 'ਪਿਆ' ਮਾਰੈ ॥੧॥ਗਰਾਵ੍ਵਿਆਪ॥੨੮॥

ਪਿਆ—ਪ੍ਰਿਉ ਤੋਂ।

(ਸਾਰਗ ਮ: ੫, ਪੰਨਾ ੧੨੦੬)

(੨) (ਉ) ਤੋਂ (ੴ) ਬਣਿਆਂ, ਜਿਵੇਂ :

ਗਿਰਿ ਤਰ ਜਲ ਸੁਆਲਾ 'ਭੈ' ਰਾਖਿਓ

ਰਾਜਾ ਰਾਮ ਮਾਇਆ ਫੇਰੀ ॥੩॥੩॥੯॥

ਭੈ—ਭਉ ਤੋਂ।

(ਭੈਰਉ ਨਾਮਦੇਵ ਜੀ, ਪੰਨਾ ੧੧੬੫)

(੩) (ਉ) ਤੋਂ (ਅਹੁ) ਬਣ ਜਾਂਦਾ ਹੈ, ਜਿਵੇਂ :

ਇਹ ਬਾਣੀ ਜੇ 'ਜੀਅਹੁ' ਜਾਣੇ ਭਿਸੁ ਅੰਤਰਿ ਰਵੈ ਹਰਿ ਨਾਮਾ ॥੧॥ਰਹਾਉ॥੪॥

ਜੀਅਹੁ—ਜੀਉ ਤੋਂ।

(ਬਿਲਾਵਲ੍ਲੁ ਮ: ੩, ਪੰਨਾ ੨੯੭)

ਸੰਬੰਧ ਕਾਰਕ, ਇਕ-ਵਚਨ

(੧) (ਉ) ਤੋਂ (ਅ) ਹੋ ਜਾਂਦਾ ਹੈ, ਜਿਵੇਂ :

'ਜੀਅ' ਜੁਗਤਿ ਵਾਸਿ ਮੇਰੇ ਸੁਆਮੀ

ਸਰਥ ਪ੍ਰਿਧਿ ਤੁਮ ਕਾਰਣ ਕਰਣ ॥੨॥੩੦॥੧੧੬੮॥

(ਬਿਲਾਵਲ੍ਲੁ ਮ: ੫, ਪੰਨਾ ੮੨੭)

ਪੁਛਉ ਪੁਛਉ ਦੀਨ ਭਾਂਤਿ ਕਰਿ ਥੋਉ ਕਹੈ 'ਪ੍ਰਿਆ' ਦੇਸਾਂਗਿਓ ॥੨॥੫॥

(ਸਾਰਗ ਮ: ੫ ਘਰੂ ੧, ਪੰਨਾ ੧੨੦੮)

ਕੈਨੇ ਕਹਉ ਮੇਰਿ 'ਜੀਅ' ਬੇਦਨਾਈ ॥

ਦਰਸਨ ਪਿਆਸ 'ਪ੍ਰਿਆ' ਪ੍ਰੀਤਿ ਮਨੋਹਰ

ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥੧੫॥

(ਸਾਰਗ ਮ: ੫, ਪੰਨਾ ੧੨੦੯)

'ਨਾਮਦੇਅ' ਪ੍ਰੀਤਿ ਲਗੀ ਹਰਿ ਸੇਤੀ ਲੋਖੁ ਛੀਪਾ ਕਰੈ ਬੁਲਾਇ ॥੩॥੧॥੮॥

(ਸੂਹੀ ਮ: ੮ ਘਰੂ ੬, ਪੰਨਾ ੨੩੩)

'ਜੀਅ' ਜੁਗਤਿ—ਜੀਉ ਦੀ ਚੁਗਤਿ। 'ਪ੍ਰਿਆ' ਦੇਸਾਂਗਿਓ—ਪ੍ਰਿਉ ਦਾ ਦੇਸ।

'ਜੀਅ' ਬੇਦਨਾਈ—ਜੀਉ ਦੀ ਬੇਦਨ। 'ਪ੍ਰਿਆ' ਪ੍ਰੀਤਿ—ਪ੍ਰਿਉ ਦੀ ਪ੍ਰੀਤਿ।

'ਨਾਮਦੇਅ' ਪ੍ਰੀਤਿ—ਨਾਮਦੇਉ ਦੀ ਪ੍ਰੀਤਿ।

(੨) (ਉ) ਤੋਂ (ਵ), ਜਿਵੇਂ :

ਰਾਜੇ ਚੁਲੀ 'ਨਿਆਵ' ਕੀ ਪੜਿਆ ਸਚੁ ਧਿਆਨੁ ॥੨॥੧॥

(ਸਾਰਗ ਕੀ ਵਾਰ, ਪੰਨਾ ੧੨੪੦)

ਦਰੀਦਾ ਮਉਤੇ ਦਾ ਬੰਨਾ ਏਕੇ ਦਿਸੇ ਜਿਉ 'ਦਰੀਆਵੈ' ਢਾਹਾ ॥੯੮॥

(ਸਲੋਕ ਫਰੀਦ ਜੀ, ਪੰਨਾ ੧੩੮)

'ਦਰੀਆਵੈ' ਢਾਹਾ—ਦਰੀਆਉ ਦੀ ਢਾਹ।

ਨੌਟ: ਸੰਬੰਧ ਕਾਰਕ ਦੇ ਥਾਂ ਜੇ (ਉ-ਅੰਤ) ਨਾਂਵ ਦੇ ਨਾਲ ਕੋਈ ਸੰਬੰਧ-ਵਾਰਕ (ਸੰਬੰਧਕ) (Preposition) ਵਰਤਿਆ ਜਾਏ ਤਾਂ ਤਦੋਂ ਭੀ (ਉ) ਤੋਂ (ਵ) ਬਣ ਜਾਂਦਾ ਹੈ, ਜਿਵੇਂ :

'ਨਿਆਵ' ਕੀ ਚੁਲੀ। 'ਨਿਆਉ' ਤੋਂ 'ਨਿਆਵ' ਬਣ ਗਿਆ ਹੈ।

ਅਧਿਕਰਣ ਕਾਰਕ, ਇਕ-ਵਚਨ

(੧) (ਉ) ਦੇ ਥਾਂ (ੴ) ਹੋ ਜਾਂਦੀ ਹੈ, ਜਿਵੇਂ :

ਸਭਿਗੁਰ ਕੈ ਭਾਈ ਝੂਮ ਭਉ ਜਾਣਿ ॥

'ਭੈ' ਰਾਖੇ ਪ੍ਰਚ ਰੰਗਿ ਸਮਾਇ ॥੧॥ ਰਹਾਉ ॥੧॥

(ਗਊਤਮੀ ਮ: ੩, ਪੰਨਾ ੧੫੭)

ਨਿਰਭਉ 'ਭੈ' ਮਨੁ ਹੋਇ ਹਉਮੈ ਮੇਲੁ ਗਾਵਾਇਆ ਬਾਲੁ ਰਾਮ ਜੀਉ ॥੨॥੨॥

(ਮੁਹੀ ਮ: ੪ ਛੰਤ ਘਰੁ ੧, ਪੰਨਾ ੨੨੩)

ਭੈ—ਭਉ ਵਿਚ।

(੨) (ਉ) ਦੇ ਥਾਂ (ਇ) ਹੋ ਜਾਂਦੀ ਹੈ, ਜਿਵੇਂ :

ਜੇ 'ਜੀਇ' ਹੋਇ ਸੁ ਉਗਾਵੈ ਮੁਹ ਕਾ ਕਹਿਆ ਕਾਉ ॥੨॥੨੨॥

(ਆਸਾ ਦੀ ਵਾਰ, ਪੰਨਾ ੪੭੮)

ਥਿਨੁ ਜਿਹਵਾ ਜੇ ਜਪੇ 'ਹਿਆਇ' ॥ ਕੋਈ ਜਾਣੈ ਕੈਸਾ ਨਾਉ ॥੨॥੧॥੯॥

(ਮਲਾਰ ਮ: ੧ ਘਰੁ ੨, ਪੰਨਾ ੧੨੫੬)

ਹਮਰੈ 'ਜੀਇ' ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੁਚਿਆਰੀ ॥੧॥੫॥

(ਦੇਵਗੰਧਾਰੀ ਮ: ੪ ਘਰੁ ੧, ਪੰਨਾ ੫੨੯)

ਜੀਇ—ਜੀਉ ਵਿਚ। ਹਿਆਇ—ਹਿਆਉ (ਹਿਰਦੇ) ਵਿਚ।

(੩) ਕਦੇ ਕਦੇ (ਉ) ਤੋਂ (ਅ) ਭੀ ਹੋ ਜਾਂਦਾ ਹੈ, ਜਿਵੇਂ :

ਸਾਹਨਿ ਸੜ੍ਹ ਕਰੈ 'ਜੀਅ' ਅਪਨੇ ॥੨॥੨੩॥

ਜੀਅ—ਜੀਉ ਵਿਚ।

(ਗਊਤਮੀ ਕਸੀਰ, ਪੰਨਾ ੩੨੮)

ਅਧਿਕਰਣ ਕਾਰਕ, ਬਹੁ-ਵਚਨ

(੧) (ਉ) ਤੋਂ (ਈ) ਬਣ ਜਾਂਦਾ ਹੈ, ਜਿਵੇਂ :

ਨਵ ਨਿਪਿ ਰਿਪਿ ਸਿਧਿ ਹਰਿ ਲਾਗਿ ਰਹੀ ਜਨ 'ਪਾਈ' ॥੧॥੨॥੩੩॥

(ਧਨਸਗੀ ਮ: ੫ ਘਰੂ ੮, ਪੰਨਾ ੬੭੯)

ਗੁਰ ਕੇ ਚਰਨ ਲਗੇ ਮਨਿ ਮੌਠੇ ॥

ਨਿਰਥਿਧਨ ਹੋਏ ਸਡ 'ਬਾਂਈ' ਛੁਠੇ ॥੩॥੨॥

(ਬਿਲਾਵਲ੍ਲੁ ਮ: ੫ ਘਰੂ ੧, ਪੰਨਾ ੮੦੧)

ਪਾਈ—ਪੈਰਾਂ ਵਿਚ ('ਪਾਉ' ਤੋਂ 'ਪਾਈ')।

ਬਾਂਈ—ਬਾਵਾਂ ਵਿਚ ('ਬਾਉ' ਤੋਂ 'ਬਾਂਈ')।

(੨) (ਉ) ਤੋਂ (ੳ), ਜਿਵੇਂ :

ਤੁੰ ਆਪੇ ਕਮਲੁ ਅਲਿਪੜ੍ਹੁ ਹੈ 'ਮੈ' ਹਥਾ ਵਿਚਿ ਗੁਲਾਲੁ ॥੭॥

(ਸਿੰਗੀਰਾਗੁ ਕੀ ਵਾਰ, ਪੰਨਾ ੮੫)

ਸੈ—'ਸਉ' ਤੋਂ ਅਧਿਕਰਣ ਕਾਰਕ, ਬਹੁ-ਵਚਨ।

ਸੈ ਹਥਾ ਵਿਚਿ—ਸੈਂਕੜੇ ਹੱਥਾ ਵਿਚ।

ਸੰਬੰਧਨ

(੧) (ਉ) ਤੋਂ (ਅ) ਹੋ ਜਾਂਦਾ ਹੈ, ਜਿਵੇਂ :

ਹਰਿ ਰਸੁ ਚਾਹੈ 'ਪ੍ਰਿਆ ਪ੍ਰਿਆ' ਮੁਖਿ ਟੇਰੈ

ਜਿਉ ਅਲਿ ਕਮਲਾ ਲੋਭਾਂਗੇ ॥੧॥੫॥੨੮॥

(ਸਾਰਗ ਮ: ੫, ਪੰਨਾ ੧੨੧੦)

ਹੋ 'ਜੀਅ' ਨਿਲਜ ਲਾਜ ਝੂਹਿ ਨਾਹੀ ॥੩੮॥

(ਗਉੜੀ ਕਬੀਰ, ਪੰਨਾ ੩੩੦)

ਅੰਮ੍ਰਿਤਾ 'ਪ੍ਰਿਆ' ਬਚਨ ਭੁਹਾਰੇ ॥੧॥ਰਹਾਉ॥੨੯॥

(ਦੇਵਰੀਧਾਰੀ ਮ: ੫, ਪੰਨਾ ੫੩੮)

ਪ੍ਰਿਆ—ਹੋ ਪ੍ਰਿਉ ! ਜੀਅ—ਹੋ ਜੀਓ !

ਆਕਾਰਾਂਤ (‘-ਅੰਤ) ਪੁਲਿੰਗ ਨਾਂਵ

ਦੀ

ਕਾਰਕ ਰੂਪ ਸਾਧਨਾ

ਇਕ-ਵਚਨ	ਕਥੁ-ਵਚਨ
ਕਰਤਾ ਕਾਰਕ	ਕਰਤਾ, ਕਰਤੈ, ਭਰੋਸਦਿ, ਹਉਰੋ, ਦਾਤੌ
ਕਰਮ „	ਕਰਤਾ, ਦੂਲਹ
ਕਰਣ „	ਭਾਣੈ
ਸੰਪ੍ਰਦਾਨ „	ਬਿਟਵਹਿ
ਅਪਾਦਾਨ „	ਤੇਇਆਹੁ, ਖੰਨਿਆਹੁ
ਸੰਬੰਧ „	ਕਰਤੇ
ਅਧਿਕਰਣ „	ਧੰਧੈ, ਤੇਇ
ਸੰਬੋਧਨ „	ਕਰਤਾ, ਪਾਡੇ

ਕਰਤਾ-ਕਾਰਕ, ਇਕ-ਵਚਨ

(੧) (‘-ਅੰਤ); ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

ਚਖਿ ਛੋਡੀ ਸਹਸਾ ਨਹੀਂ ਕੋਇ ॥ ਬਾਪੁ ਦਿਸੈ ਬੇਜਾਤਿ ਨ ਹੋਇ ॥
ਏਕੇ ਕਉ ਨਾਹੀ ਭਉ ਕੋਇ ॥ ‘ਕਰਤਾ’ ਕਰੇ ਕਰਾਵੈ ਸੋਇ ॥੩॥੧॥

(ਖਿਲਾਵਲੁ ਮ: ੧, ਪੰਨਾ ੨੯੬)

‘ਕਰਤਾ’ ਰਾਖੈ ਕੀਤਾ ਕਉਣੁ ॥੨॥੨॥੧੮॥ (ਗੁਰਕਲੀ ਮ: ੫, ਪੰਨਾ ੮੮੮)

(੨) ਲਫਜ਼ ਦੇ ਅੰਤਲੇ (‘) ਦਾ (‘) ਹੋ ਜਾਂਦਾ ਹੈ, ਜਿਵੇਂ :

‘ਦਾਤੈ’ ਦਾਤਿ ਰਖੀ ਰਖਿ ਅਪਣੈ ਜਿਸੁ ਭਾਵੈ ਤਿਸੁ ਦੇਵੀ ॥੪॥੧੧॥

(ਸੋਗਠਿ ਮ: ੩, ਪੰਨਾ ੬੦੪)

‘ਕਰਤੈ’ ਆਪਿ ਵਸਾਇਆ ਸਰਬ ਸੁਖੁ ਪਾਇਆ

ਪੁਤ ਭਾਈ ਸਿਖ ਬਿਗਾਸੇ ॥੧॥੬॥੮॥

(ਸੁਹੀ ਫੈਤ ਮ: ੫ ਘਰੂ ੩, ਪੰਨਾ ੨੯੩)

‘ਧੰਨੇ’ ਸੇਵਿਆ ਬਾਲ ਬੁਧਿ ॥੫॥੧॥ (ਸੰਤੁ ਮ: ੫, ਪੰਨਾ ੧੧੯੨)

‘ਨਟੂਐ’ ਸਾਂਗ੍ਰ ਬਣਾਇਆ ਬਜੀ ਸੰਸਾਰਾ ॥੮॥੨੨॥

(ਆਸਾ ਮ: ੧ ਅਸਟਪਦੀਆ, ਪੰਨਾ ੮੨੨)

ਗੁਧਿ ਕੰਨਿਆ ਸੁਦਰਿ ਬੇਧੀ ‘ਸਮੈ’ ਸਿੰਘ ਗੁਨ ਗਾਏ ॥੩॥੬॥

(ਆਸਾ ਕਬੀਰ ਜੀ, ਪੰਨਾ ੮੨੨)

(੩-ਅੰਤ) ਪੁਲਿੰਗ ਨਾਂਵ ਦਾ ਇਹ ਗੁਪ ਸਕਰਮਕ ਕ੍ਰਿਆ (Transitive Verb) ਦੇ ਭੂਤ ਕਾਲ (Past Tense) ਨਾਲ ਵਰਤਿਆ ਜਾਂਦਾ ਹੈ।

‘ਦਾਤੈ’ ਦਾਤਿ ਰਖੀ—ਦਾਤੇ ਨੇ ਦਾਤਿ ਰੱਖੀ।

‘ਕਰਤੈ’ ਵਸਾਇਆ—ਕਰਤੇ ਨੇ (ਨਗਰ) ਵਸਾਇਆ।

‘ਧੰਨੇ’ ਸੇਵਿਆ—ਧੰਨੇ ਨੇ (ਪ੍ਰਭੂ ਨੂੰ) ਸੇਵਿਆ।

‘ਨਟੂਐ’ ਸਾਂਗ੍ਰ ਬਣਾਇਆ—ਨਟੂਏ ਨੇ ਸਾਂਗ ਬਣਾਇਆ।

‘ਸਮੈ’ ਸਿੰਘ ਗੁਨ ਗਾਏ—ਸਮੈ ਨੇ ਸਿੰਘ ਦੇ ਗੁਨ ਗਾਏ।

(੩) ਅੰਤਲੇ (੩) ਤੋਂ (ੴ) ਬਣ ਜਾਂਦਾ ਹੈ, ਜਿਵੇਂ :

ਅਬ ਭਉ ਭਾਨਿ ‘ਭਰੋਸਉ’ ਆਵਾ ॥੩੦॥

ਗਣੁ ‘ਭੁਡਉ’ ਭਾਜੈ ਨਹੀਂ ‘ਸੂਰਉ’ ਥਾਰਉ ਨਾਉ ॥੩੪॥

(ਗਉਭੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੨)

‘ਭਰੋਸਉ’ ਆਵਾ—ਭਰੋਸਾ ਆਇਆ।

‘ਸੂਰਉ’ ਥਾਰਉ ਨਾਉ—ਸੂਰਾ ਥਾਰਾ ਨਾਮ ਹੈ।

(੪) (੩) ਤੋਂ (ੴ) ਹੋ ਜਾਂਦਾ ਹੈ, ਜਿਵੇਂ :

ਹਉ ‘ਹਉਰੇ’ ਤੂੰ ਠਾਕੁਰੁ ‘ਗਉਰੇ’ ਨਾਨਕ ਸਰਨਿ ਪਛਾਨੀ ॥੩॥੬॥੧੫॥

(ਆਸਾ ਮ: ੫ ਘਰ ੧੧, ਪੰਨਾ ੮੦੮)

‘ਹਉਰਾ’ ਤੋਂ ‘ਹਉਰੇ’। ‘ਗਉਰਾ’ ਤੋਂ ‘ਗਉਰੇ’।

(੫) (੩) ਤੋਂ (ੴ) ਹੋ ਜਾਂਦਾ ਹੈ, ਜਿਵੇਂ :

ਤੂੰ ‘ਦਾਤੈ’ ਹਮ ਜਾਚਿਕਾ ਹਰਿ ਦਰਸਨੁ ਦੀਜੈ ॥

ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ਰਗਵੀ॥੧੫॥

(ਆਸਾ ਮ: ੧ ਘਰ ੮ ਅਸਟਪਦੀਆ, ਪੰਨਾ ੮੧੬)

ਤੂੰ 'ਗੁਣਦਾਤੇ' ਨਿਰਮਲੇ ਭਾਈ ਨਿਰਮਲੁ ਨਾ ਮਨੁ ਹੋਇ ॥
ਹਮ ਅਪਰਾਧੀ ਨਿਰਗੁਣੇ ਭਾਈ ਤੂੰ ਹੀ ਤੇ ਗੁਣ ਸੋਇ ॥੧॥੪॥

(ਸੇਵਨ ਮ: ੧ ਅਸਟਪਦੀਆ, ਪੰਨਾ ੬੩੬)

ਕਰਤਾ ਕਾਰਕ, ਬਹੁ-ਵਚਨ

(੧) (੧) ਤੋਂ (੯), ਜਿਵੇਂ :

'ਧੰਧੇ' ਕਹਾ ਬਿਆਪਹਿ ਤਾਹੁ ॥ ਜੇ ਏਕ ਛਾਡ ਅਨੁ ਕਤਹ ਨ ਜਾਹੁ ॥੪॥
(ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੧)

ਪਾਸਿ 'ਦਮਾਤੇ' ਛਡ੍ਹ ਸਿਰਿ ਭੇਰੀ ਸਡ੍ਹ ਰਡ੍ਹ ॥
ਜਾਇ ਸੁਤੇ ਜੀਰਾਣ ਮਹਿ ਬੀਏ ਅਤੀਮਾ ਰਾਡ੍ਹ ॥੪੫॥

(ਸਲੋਕ ਫਰੀਦ ਜੀ, ਪੰਨਾ ੧੩੮੦)

(੨) (੧) ਦੇ ਥਾਂ (ਈ) ਹੋ ਜਾਂਦੀ ਹੈ, ਜਿਵੇਂ :

ਛਸੜੁ ਲਈ 'ਛਣਜਾਰਈ' ਬਖਤੁ ਬਧਾ ਪਾਇ ॥
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਾਵਾਇ ॥੧॥੩॥
(ਸਾਰਗ ਕੌ ਵਾਰ, ਸਲੋਕ ਮ: ੨, ਪੰਨਾ ੧੨੩੮)

ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦ੍ਹ ॥
ਬੀਧਾ ਪੰਚ 'ਬਟਵਾਰਈ' ਉਪਜਿਓ ਮਹਾ ਖੇਦ੍ਹ ॥੩॥੨੮॥੫੮॥

(ਬਿਲਾਵਲੁ ਮਹਲਾ ੫, ਪੰਨਾ ੬੧੫)

(੩) (੧) ਦੇ ਥਾਂ (੯) ਬਣ ਜਾਂਦੀ ਹੈ, ਜਿਵੇਂ :

ਸਕਤਾ ਸੀਹੁ ਮਾਰੇ ਧੈ ਵਰੀ ਖਸਮੈ ਸਾ ਪੁਰਸਾਈ ॥
ਰਤਨ ਵਿਗਾਡਿ ਵਿਗੋਏ 'ਕੁਤੀ' ਮੁਇਆ ਸਾਰ ਨ ਕਾਈ ॥੨॥੫॥੩੯॥
(ਆਸਾ ਮ: ੧ ਘਰੁ ੬, ਪੰਨਾ ੩੬੦)

(੪) (੧) ਦੇ ਥਾਂ (ਨ) ਬਣ ਜਾਂਦਾ ਹੈ, ਜਿਵੇਂ :

ਇਨ 'ਮੁੜੀਅਨ' ਮੇਰਾ ਘਰੁ ਧੁੱਧਰਾਵਾ ॥
ਬਿਟਵਹਿ ਰਾਮ ਰਮਉਆ ਲਾਵਾ ॥੧॥ਰਹਾਉਆਵਾ॥

(ਆਸਾ ਕਬੀਰ ਜੀ, ਪੰਨਾ ੪੬੪)

ਅੰਕ ਨੰਬਰ (੨), (੩), (੪) ਵਿਚ ਦਿਤੇ ਗਏ (ਈ-ਅੰਤ), (੯-ਅੰਤ)

ਅਤੇ (ਨ-ਅੰਤ) ਸਕਗਮਕ ਕਿਆ (Transitive Verb) ਦੇ ਭੂਤ ਕਾਲ (Past Tense) ਨਾਲ ਵਰਤੇ ਜਾਂਦੇ ਹਨ, ਜਿਵੇਂ :

ਵਸਤੁ ਲਈ ਵਣਜਾਰਈ—ਵਣਜਾਰਿਆਂ ਨੇ ਵਸਤ ਲਈ। 'ਵਣਜਾਰ' ਤੋਂ 'ਵਣਜਾਰਈ'।

ਬੀਪਾ ਪੰਚ ਬਟਵਾਰਈ—ਪੰਜ ਬਟਵਾਰਿਆਂ ਨੇ (ਤੈਨੂੰ) ਵਿੰਨਿਆ। 'ਬਟਵਾਰ' ਤੋਂ 'ਬਟਵਾਰਈ'।

ਰਤਨ ਵਿਗੋਏ ਕੁਤੀ—ਕੁੱਤਿਆਂ ਨੇ ਰਤਨ ਵਿਗੋਏ। 'ਕੁਤਾ' ਤੋਂ 'ਕੁਤੀ'।

ਮੁੰਡੀਅਨ ਘਰੁ ਧੁਧਰਾਵਾ—ਮੁੰਡੀਆਂ ਨੇ ਘਰੁ ਵਿਗਾੜਿਆ। 'ਮੁੰਡੀਆ' ਤੋਂ 'ਮੁੰਡੀਅਨ'।

ਕਰਮ ਕਾਰਕ, ਇਕ-ਵਚਨ

(੧) (ਨ-ਅੰਤ) ਅਸਲ ਲਡੜ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

'ਕਰਤਾ' ਮਨਿ ਵਸਾਇਆ॥ ਜਨਮੈ ਕਾ ਫਲੁ ਪਾਇਆ॥

ਮਨਿ ਭਾਵੈਦਾ ਕੰਢੁ ਹਰਿ ਤੇਰਾ ਬਿਰੁ ਹੋਆ ਸੁਹਾਗੁ ਜੀਉ॥੧॥੪॥੩੮॥

(ਮਾਝ ਮਹਲਾ ੫ ਘਰੁ ੨, ਪੰਨਾ ੧੩੨)

ਸੰਤਾ ਸੰਗਤਿ ਪਾਈਐ॥ ਜਿਤੁ ਜਮ ਕੈ ਪੰਥਿ ਨ ਜਾਈਐ॥

'ਤੇਜਾ' ਹਰਿ ਕਾ ਨਾਮੁ ਲੈ ਤੇਰੇ ਭੁਲਹਿ ਨ ਲਗੀ ਰਾਲਿ ਜੀਉ॥੧॥੮॥੩੮॥

(ਮਾਝ ਮਹਲਾ ੫ ਘਰੁ ੨, ਪੰਨਾ ੧੩੨)

'ਗੈਡਾ' ਮਾਰਿ ਹੈਮ ਜਗ ਕੀਏ ਦੇਵਤਿਆ ਕੀ ਬਾਣੇ॥

ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਡੀ ਮਾਣਸ ਖਾਣੇ॥੨੩॥੨੫॥

(ਮਲਾਰ ਕੀ ਵਾਰ, ਪੰਨਾ ੧੨੯੯)

(੨) (ਨ) ਦੇ ਥਾਂ () ਹੋ ਜਾਂਦਾ ਹੈ, ਜਿਵੇਂ :

'ਗਦਹੁ' ਚੰਦਨ ਖਉਲੀਐ ਭੀ ਸਾਹੁ ਸਿਉ ਪਾਣੁ॥

ਨਾਨਕ ਕੁੜੇ ਕਤਿਐ ਕੁੜਾ ਤਣੀਐ ਤਾਣੁ॥੧॥੧੮॥

(ਸੁਹੀ ਕੀ ਵਾਰ, ਪੰਨਾ ੨੬੦,

ਨਾਭਿ ਕਮਲ ਮਹਿ ਬੇਦੀ ਬਚਿ ਲੇ ਥ੍ਰਹਮ ਗਿਆਨ ਉਚਾਰਾ ॥
ਰਾਮ ਰਾਇ ਸੇ 'ਸੂਲਹੁ' ਪਾਇਓ ਅਸੇ ਬਛ ਆਕਾ ਰਹਮਾਰਾ ॥੨॥੨॥੨੮॥
(ਆਸਾ ਕਬੀਰ ਜੀ, ਪੰਨਾ ੪੯੨)

'ਗਦਹਾ' ਤੋਂ 'ਗਦਹੁ'। 'ਦੂਲਹਾ' (ਦੂਲਹਾ) ਤੋਂ 'ਦੂਲਹੁ'।

ਕਰਣ ਕਾਰਕ, ਇਕ-ਵਚਨ

(ੴ) ਤੋਂ (ੴ) ਹੋ ਜਾਂਦਾ ਹੈ, ਜਿਵੇਂ :

ਇਕਤ੍ਰਾ 'ਭਾਣੈ' ਕਚਿ ਲਏ ਇਕਤ੍ਰਾ ਮਾਇਆ ਵਿਚਿ ਨਿਵਾਸੁ ॥
ਏਵ ਭਿ ਆਖਿ ਨ ਜਾਪਈ ਜਿ ਕਿਸੇ ਆਣੇ ਰਾਸਿ ॥੩॥੨॥

(ਆਸਾ ਦੀ ਵਾਰ)

'ਸੂਹੈ' ਵੇਸਿ ਦੇਹਾਗਾਣੀ ਪਰ ਪਿਰੁ ਰਾਫਣ ਜਾਇ ॥
ਪਿਰੁ ਡੋਡਿਆ ਘਰਿ ਆਪਣੇ ਮੌਹੀ ਸੂਜੈ ਭਾਇ ॥੧੧॥
(ਸੁਹੀ ਕੀ ਵਾਰ, ਪੰਨਾ ੨੮੫)

ਐਸਾ ਦੀਵਾ ਨੌਰਿ ਭਰਣਿ ॥

ਜਿਤੁ 'ਦੀਵੈ' ਸਭ ਸੋਝੀ ਪਾਇ ॥੧॥ਰਹਾਉ॥੧॥

(ਗੁਰਕਲੀ ਮ: ੧, ਪੰਨਾ ੮੭੮)

'ਭਾਣਾ' ਤੋਂ 'ਭਾਣੈ'। 'ਸੂਹਾ' ਤੋਂ 'ਸੂਹੈ' (ਵਿਸ਼ੇਸ਼ਣ)।

'ਦੀਵਾ' ਤੋਂ 'ਦੀਵੈ'।

ਭਾਣੈ—ਭਾਣੇ ਅਨੁਸਾਰ। ਸੂਹੈ ਵੇਸਿ—ਸੂਹੇ ਵੇਸ ਦੇ ਕਾਰਨ।

ਜਿਤੁ ਦੀਵੈ—ਜਿਸ ਦੀਵੈ ਨਾਲ।

ਸੰਪ੍ਰਦਾਨ ਕਾਰਕ, ਇਕ-ਵਚਨ

(ੴ) ਤੋਂ (ਹਿ) ਹੋ ਜਾਂਦਾ ਹੈ, ਜਿਵੇਂ :

ਇਨ ਮੁੰਡੀਅਨ ਮੇਰਾ ਘਰੁ ਧੁਧਰਾਵਾ ॥

'ਬਿਟਵਹਿ' ਰਾਮ ਰਮਾਉਆ ਰਾਵਾ ॥੧॥ਰਹਾਉ॥੩੩॥

(ਆਸਾ ਕਬੀਰ, ਪੰਨਾ ੪੯੪)

'ਬਿਟਵਾ' ਤੋਂ 'ਬਿਟਵਹਿ'।

ਬਿਟਵਹਿ—ਬਿਟਵੇ ਨੂੰ, ਅੰਵਾਣ ਬੇਟੇ ਨੂੰ।

ਸੰਪ੍ਰਸਾਨ ਕਾਰਕ, ਬਹੁ-ਵਚਨ

ਜਿਨਾ ਭਉ ਤਿਨ ਨਾਹਿ ਭਉ ਮੁਖੁ ਭਉ 'ਨਿਭਵਿਆਹ' ॥

ਨਾਨਕ ਏਹੁ ਪਠੰਤਰਾ ਤਿੜ੍ਹ ਦੀਬਾਣਿ 'ਗਇਆਹ' ॥੧॥੮॥

(ਸੂਹੀ ਕੀ ਵਾਰ, ਪੰਨਾ ੨੯੯)

ਪਾਧਾ ਗੁਰਮੁਖਿ ਆਖੀਐ 'ਚਾਟਕਿਆ' ਮਤਿ ਦੇਇ ॥

ਨਾਮੁ ਸਮਾਲਹੁ ਨਾਮੁ ਸੰਗਾਰਹੁ ਲਾਹਾ ਜਗ ਮਹਿ ਲੇਇ ॥੫੪॥੧॥

(ਰਾਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੩੯)

'ਨਿਭਵਾ' ਤੋਂ 'ਨਿਭਵਿਆਹ'। 'ਚਾਟੜਾ' ਤੋਂ 'ਚਾਟਕਿਆ'।

ਅਪਾਦਾਨ ਕਾਰਕ, ਇਕ-ਵਚਨ

(੧) ਤੋਂ (ਹੁ) ਹੋ ਜਾਂਦਾ ਹੈ, ਜਿਵੇਂ :

ਪਾਡੇ ਵੂੰ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥

'ਤੈਇਅਹੁ' ਅੰਨ੍ਹ ਕਮਾਵੁ ਕਪਾਹਾ ਤੈਇਅਹੁ ਛ੍ਰਿਭਵਣੁ ਗੌਨਾ ॥੨॥੨੫॥

(ਮਲਾਰ ਕੀ ਵਾਰ, ਪੰਨਾ ੧੨੯੦)

'ਵਡਹੁ' ਵਡਾ ਵਡ ਮੇਦਨੀ ਸਿਰੇ ਸਿਰਿ ਧੈਧੇ ਲਾਇਦਾ ॥

ਨਦਰਿ ਉਪਠੀ ਸੇ ਕਰੇ ਸੁਲਤਾਨਾ ਘਾਹੁ ਕਰਾਇਦਾ ॥੧੬॥ (ਆਸਾ ਦੀ ਵਾਰ)

ਵਾਟ ਰਮਾਡੀ ਖਰੀ ਉਡੀਣੀ ॥

'ਖੰਨਿਅਹੁ' ਤਿਖੀ ਬਹੁਵੁ ਪਿਣੀਣੀ ॥੪॥੧॥ (ਸੂਹੀ ਫ਼ਰੀਦ, ਪੰਨਾ ੨੯੪)

'ਤੇਆ' ਤੋਂ 'ਤੈਇਅਹੁ'। 'ਵਡਾ' ਤੋਂ 'ਵਡਹੁ'।

'ਖੰਨਾ' ਤੋਂ 'ਖੰਨਿਅਹੁ'।

ਤੈਇਅਹੁ—ਤੇਏ (ਜਲ) ਤੋਂ। ਵਡਹੁ—ਵਡੇ ਤੋਂ।

ਖੰਨਿਅਹੁ—ਖੰਨੇ (ਖੰਡੇ) ਤੋਂ।

ਸੰਬੰਧ ਕਾਰਕ, ਇਕ-ਵਚਨ

(੧) ਤੋਂ (ੴ) ਹੋ ਜਾਂਦੀ ਹੈ, ਜਿਵੇਂ :

'ਕਰਤੇ' ਹਵਿ ਵਾਡਿਆਈਆ ਬੁਝੁ ਚੁਰ ਬੀਚਾਰਿ ॥

ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥੫੨॥

(ਰਾਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੩੭)

ਜੈ ਘਰਿ 'ਕਰਤੇ' ਕੀਰਤਿ ਹੋਇ ॥ ਸੇ ਘਰੁ ਰਾਖੁ ਫਲਾਈ ਭੋਹਿ ॥੧॥ ਰਹਾਉ॥੩੦॥
(ਆਸਾ ਮ: ੧, ਪੰਨਾ ੩੪੭)

'ਕਰਤੇ' ਹਥ—ਕਰਤਾ (ਕਰਤੇ) ਦੇ ਹੱਥ ਵਿਚ ।

'ਕਰਤੇ' ਕੀਰਤਿ—ਕਰਤਾ (ਕਰਤੇ) ਦੀ ਕੀਰਤਿ ।

ਸੰਬੰਧ ਕਾਰਕ, ਬਹੁ-ਵਚਨ

ਮੁਨਿ ਅਧੂਲੀ ਲੋਟੀ ਬੇਪੀਰੀ ॥

ਇਨ੍ ਮੁੰਡੀਅਨ' ਭਜਿ ਸਰਨਿ ਬਥੀਰੀ ॥੮॥੩॥੯॥

(ਗੌਡ ਕਬੀਰ, ਪੰਨਾ ੮੭੧)

'ਮੁੰਡੀਅਨ' ਸਰਨਿ—ਮੁੰਡੀਆਂ ਦੀ ਸਰਨ ।

ਅਧਿਕਰਣ ਕਾਰਕ, ਇਕ-ਵਚਨ

(੧) (੨) ਤੋਂ (੩), ਜਿਵੇਂ :

ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥

'ਧੰਧੇ' ਸ੍ਰੁਕਿ ਵਿਆਪਿਆ ਜਮਪੁਰਿ ਚੇਟਾ ਖਾਇ ॥੩॥੩॥

(ਮਾਤ੍ਰ ਮ: ੩, ਪੰਨਾ ੬੮੪)

ਤੇਆ ਆਖੈ ਹਉ ਬਹੁਕਿਧਿ ਹਛਾ 'ਤੇਐ' ਬਹੁਜੁ ਬਿਕਾਰਾ ॥

ਏਤੇ ਰਸ ਛੂਝਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥੨੫॥

(ਮਲਾਰ ਕੌ ਵਾਰ, ਪੰਨਾ ੧੨੮੦)

'ਸੁਪਨੇ' ਉੱਤੀ ਭਈ ਗਹਿਓ ਕੀ ਨ ਅੰਚਲਾ ॥

ਸੁੰਦਰ ਪੁਰਖ ਬਿਗਾਜਤ ਪੇਖਿ ਮਨੁ ਬੰਚੁਲਾ ॥੧੩॥

(ਕੁਨਰੇ ਮ: ੫, ਪੰਨਾ ੧੩੬੨)

ਸਮੁਰੈ 'ਪੇਣੈਐ' ਤੈ ਵਸੀ ਸਤਿਗੁਰੁ ਸੇਵਿ ਨਿਸੰਗਾ ॥

ਪਰਹਰਿ ਕਪੜੁ ਜੇ ਪਿਰ ਮਿਲੈ ਪੁਸੀ ਰਾਖੈ ਪਿੜੁ ਸੰਗਿ ॥੧॥੧॥

(ਸੰਗਠਿ ਕੀ ਵਾਰ ਮ: ੪, ਪੰਨਾ ੬੪੨)

ਉਡਿ ਉਡਿ ਰਾਵਾ 'ਝਾਟੈ' ਪਾਇ ॥ ਦੇਖੈ ਲੋਭੁ ਹਸੈ ਘਰਿ ਜਾਇ ॥੨॥੫॥

(ਆਸਾ ਦੀ ਵਾਰ)

‘ਧੰਧਾ’ ਤੋਂ ‘ਧੰਧੈ’। ‘ਤੇਆ’ ਤੋਂ ‘ਤੇਐ’। ‘ਸੁਪਨਾ’ ਤੋਂ ‘ਸੁਪਨੈ’।

‘ਪੇਈਆ’ ਤੋਂ ‘ਪੇਈਐ’। ‘ਝਾਟਾ’ ਤੋਂ ‘ਝਾਟੈ’।

ਧੰਧੈ—ਧੰਧੇ ਵਿਚ। ਤੇਐ—ਤੇਏ (ਜਲ) ਵਿਚ। ਸੁਪਨੈ—ਸੁਪਨੇ ਵਿਚ।

ਪੇਈਐ—ਪੇਈਏ (ਪੇਕੇ) ਵਿਚ। ਝਾਟੈ—ਝਾਟੇ ਵਿਚ।

(੨) (੩) ਤੋਂ (੬) ਹੋ ਜਾਂਦੀ ਹੈ, ਜਿਵੇਂ :

ਤਭੀ ‘ਤੋਇ’ ਨ ਪਲਵੈ ਜੇ ਜਲ ਟੁਕੀ ਦੇਇ॥

ਫਰੀਦਾ ਜੋ ਛੋਹਗਾਲਿ ਰਥ ਦੀ ਝੁਰੇਦੀ ਝੁਰੇਇ॥੬੨॥

(ਸਲੋਕ ਫਰੀਦ ਜੀ, ਪੰਨਾ ੧੩੮੯)

‘ਤੇਆ’ ਤੋਂ ‘ਤੇਇ’।

ਤੋਇ—(ਜਲ) ਵਿਚ।

ਅਧਿਕਰਣ ਕਾਰਕ, ਬਹੁ-ਵਚਨ

(ੴ) ਤੋਂ (੩) ਹੋ ਜਾਂਦੀ ਹੈ, ਜਿਵੇਂ :

ਸਗਲੀ ‘ਸਉਦੀਂ’ ਤੋਟਾ ਆਵੈ॥ ਨਾਨਕ ਰਾਮ ਨਾਮੁ ਮਨਿ ਭਾਵੈ॥੫॥੨੪॥

(ਆਸਾ ਮ: ੧, ਪੰਨਾ ੩੪੬)

ਕਾਚੀ ‘ਸਉਦੀਂ’ ਤੋਟਾ ਆਵੈ॥ ਕਾਰਮੁਖਿ ਵਣਜ ਕਰੇ ਪ੍ਰਤਿ ਭਾਵੈ॥

ਪੂੰਜੀ ਪ੍ਰਾਵਾਨੁ ਰਾਸਿ ਸਲਾਮਤਿ ਚੁਕਾ ਜਮ ਕਾ ਫਾਹਾ ਹੋ॥੧੦॥੧੬॥੧੨॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੩੨)

‘ਸਉਦਾ’ ਤੋਂ ‘ਸਉਦੀਂ’।

ਸਉਦੀਂ—ਸਉਦਿਆਂ ਵਿਚ।

ਸੰਬੰਧਨ, ਇਕ-ਵਚਨ

(੧) (ੴ-ਅੰਤ), ਅਸਲੀ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

‘ਕਰਤਾ’ ਤੂ ਮੈ ਮਾਣੁ ਨਿਮਾਣੇ॥

ਮਾਣੁ ਮਹੜੁ ਨਾਮੁ ਧਨੁ ਪਲੈ ਸਾਚੇ ਸਬਦਿ ਸਮਾਣੇ॥ਰਗਾਉ॥੫॥

(ਸੋਗਠਿ ਮ: ੧, ਪੰਨਾ ੫੯੬)

‘ਕਰਤਾ’ ਭੂ ਮੇਰਾ ਜਜਮਾਨੁ ॥

ਇਕ ਦਖਿਲਾ ਹਉ ਤੇ ਪਹਿ ਮਾਛਾਊ ਦੇਹਿ ਆਪਣਾ ਨਾਮੁ ॥੧॥ ਰਹਾਉ॥੨॥

(ਪ੍ਰਭਾਤੀ ਮ: ੧, ਪੰਨਾ ੧੩੨੯)

ਕਰਤਾ—ਹੋ ਕਰਤਾ ! ਹੋ ਕਰਤੇ !

(੨) (੩) ਤੋਂ (ੴ) ਹੋ ਜਾਂਦੀ ਹੈ, ਜਿਵੇਂ :

‘ਪਾਂਡੇ’ ਐਸਾ ਥਹਮੁ ਥੀਚਾਰੁ ॥

ਨਾਮੇ ਸੁਚਿ ਨਾਮੇ ਪਛਾਊ ਨਾਮੇ ਚਚੁ ਆਚਾਰ ॥੧॥ ਰਹਾਉ॥੨੦॥

(ਆਸਾ ਮ: ੧, ਪੰਨਾ ੩੫੫)

‘ਪਾਂਡਾ’ ਤੋਂ ਸੰਬੋਧਨ (ਹੋ) ਪਾਂਡੇ !

ਸੰਬੋਧਨ, ਬਹੁ-ਵਚਨ

(੪) ਤੋਂ (ਹੋ), ਜਿਵੇਂ :

ਲਾਲਚੁ ਛੈਡਹੁ ‘ਅੰਧੀਂ’ ਲਾਲਚਿ ਦੁਖੁ ਭਾਚੀ ॥੫॥੧੫॥

(ਆਸਾ ਮ: ੧ ਘਰੂ ੮ ਅਸਟਪਦੀਆ, ਪੰਨਾ ੪੧੯)

ਗਾਵਹੁ ਗਾਵਹੁ ‘ਰੰਗਿ ਰਾਤਿਹੋ’ ਭਾਈ

ਹਰਿ ਸੇਤੀ ਰੰਗੁ ਲਾਈ ॥ਰਹਾਉ॥੩॥

(ਸੇਰਠਿ ਮ: ੩ ਅਸਟਪਦੀਆ, ਪੰਨਾ ੬੩੯)

‘ਅੰਧਾ’ ਤੋਂ ‘ਅੰਧਿਹੋ’। ‘ਰੰਗਿ-ਰਾਤਾ’ ਤੋਂ ‘ਰੰਗਿ-ਰਾਤਿਹੋ’।

ਅੰਧਿਹੋ—ਹੋ ਅੰਧੇ ਜੀਵੇ ! ਰੰਗਿ-ਰਾਤਿਹੋ—ਹੋ ਰੰਗਿ-ਰਾਤੇ (ਸੱਜਣੋ) !

ਈਕਾਰਾਂਤ (ੴ-ਅੰਤ) ਪੁਲਿੰਗ ਨਾਂਵ

ਕਰਤਾ ਕਾਰਕ, ਇਕ-ਵਚਨ

(੧) ਅਸਲੀ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

ਨਾਨਕ ‘ਗਿਆਨੀ’ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥੧॥੨॥

(ਖਿਰਾਗੜੇ ਕੀ ਵਾਰ, ਪੰਨਾ ੫੮੯)

ਕਰਤਾ ਕਾਰਕ, ਬਹੁ-ਵਚਨ

(੧) ਲਡੜ ਦੇ ਅਖੀਰ ਵਿਚ (ਏ) ਲਗਾਇਆਂ, ਜਿਵੇਂ :

ਆਵਹਿ ਇਸੁ ਰਾਸੀ ਕੇ 'ਵਾਪਾਰੀਏ' ਜਿਨਾ ਨਾਮੁ ਪਿਆਰਾ ॥੮॥੧੪॥੩੯॥

(ਆਸਾ ਮ: ੩ ਅਸਟਪਦੀਆ, ਪੰਨਾ ੪੨੯)

'ਵਾਪਾਰੀ' ਤੋਂ 'ਵਾਪਾਰੀਏ'।

(੨) ਲਡੜ ਦੇ ਅਖੀਰ 'ਤੇ (ਈ) ਲਾਇਆ ਜਾਂਦਾ ਹੈ, ਜਿਵੇਂ :

ਸੇਵ ਕੌਤੀ 'ਸੰਤੋਖੀਈ ਜਿਨ੍ਹੀ ਸਚੇ ਸਚੁ ਪਿਆਇਆ ॥੭॥

(ਆਸਾ ਦੀ ਵਾਰ)

'ਸੰਤੋਖੀ' ਤੋਂ 'ਸੰਤੋਖੀਈ'।

ਸੰਤੋਖੀਈ—ਸੰਤੋਖੀਆਂ ਨੇ।

(੩) ਅਖੀਰ 'ਤੇ (ਅਣਿ) ਲਗਾਇਆਂ, ਜਿਵੇਂ :

ਆਜੈਨੀ ਸੰਭਵਿਆਉ ਸੁਜਸੁ ਬਲੁ 'ਕਵੀਅਣਿ' ਬਖਾਣਿਆਉ ॥੮॥

ਕਵੀਅਣਿ—ਕਵੀਆਂ ਨੇ। (ਸਵਈਏ ਮ: ਪੰਜਵੇ ਕੌ, ਪੰਨਾ ੧੪੦੨)

ਕਰਣ ਕਾਰਕ, ਇਕ-ਵਚਨ

ਅਸਲੀ ਲਡੜ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

'ਪਾਣੀ' ਚਿੜ੍ਹ ਨ ਧੈਪਈ ਮੁਖਿ ਪੀਤੈ ਤਿਥ ਜਾਇ ॥੨॥੭॥

ਪਾਣੀ—ਪਾਣੀ ਨਾਲ। (ਸਾਰੰਗ ਕੀ ਵਾਰ, ਪੰਨਾ ੧੨੪੦)

ਸੰਪਦਾਨ ਕਾਰਕ, ਇਕ-ਵਚਨ

ਜਿਉ ਤਰੁਨਿ ਭਰਤ ਪਰਾਨ ॥ ਜਿਉ 'ਲੋਭੀਐ' ਧਨੁ ਦਾਨੁ ॥੭॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੮੩੮)

ਤੇ ਗੁਣ ਵਿਸਰਿ ਗਏ 'ਅਪਰਾਧੀ' ਮੈਂ ਬਉਰਾ ਕਿਆ ਕਰਉ ਰਹੇ ॥

ਤੁ ਦਾਤਾ ਦਇਆਲੁ ਸਤੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥੮॥

(ਮਾਨੁ ਮ: ੧ ਅਸਟਪਦੀਆ, ਪੰਨਾ ੧੦੧੩)

ਲੋਭੀਐ—ਲੋਭੀ ਨੂੰ। ਅਪਰਾਧੀ—ਅਪਰਾਧੀ ਨੂੰ।

ਸੰਬੰਧ ਕਾਰਕ, ਇਕ-ਫਲਨ

‘ਹਸਤੀ’ ਸਿਰਿ ਜਿਉ ਅੰਕਸੁ ਹੈ ਅਹਰਾਣ ਜਿਉ ਸਿਜੁ ਦੇਇ ॥
 ਮਨੁ ਰਨੁ ਆਗੀ ਰਾਖਿ ਕੈ ਉਡੀ ਸੇਵ ਕਰੇਇ ॥
 ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸਿਸਟਿ ਕਾ ਲੇਇ ॥੧॥੧੪॥
 (ਸੋਗਠਿ ਕੀ ਵਾਰ, ਪੰਨਾ ੬੮੭)
 ਹਸਤੀ ਸਿਰਿ—ਹਸਤੀ (ਹਾਬੀ) ਦੇ ਸਿਰ ਉੱਤੇ ।

ਅਧਿਕਰਣ ਕਾਰਕ, ਇਕ-ਫਲਨ

ਲਡਜ ਦੇ ਅਖੀਰ ‘ਤੇ (ਐ) ਲਾਇਆ ਜਾਂਦਾ ਹੈ, ਜਿਵੇਂ :
 ਜਿਮੀ ਵਸੰਦੀ ‘ਪਾਣੀਐ’ ਈਧਣੁ ਰਖੇ ਭਾਹਿ ॥
 ਨਾਨਕ ਸੋ ਸਹੁ ਅਗਿ, ਜਾ ਕੈ ਆਚਲਿ ਹੜ੍ਹ ਕੇ ॥੨॥੧੧॥
 (ਗੁਸ਼ਨੀ ਕੀ ਵਾਰ ਮ: ੫, ਪੰਨਾ ੫੨੦)
 ਪਾਣੀਐ—ਪਾਣੀ ਵਿਚ ।

ਸੰਬੰਧਨ, ਇਕ-ਫਲਨ

ਸੁਣਿ ‘ਵਡਭਾਗੀਆ’ ਹਰਿ ਅੰਮ੍ਰਿਤ ਬਾਣੀ ਰਾਮ ॥
 ਜਿਨ੍ਹ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥੩॥੨॥੫॥
 (ਬਿਹਾਗੜਾ ਛੰਤ ਮ: ੫ ਘਰੁ ੨, ਪੰਨਾ ੪੮੫)
 ਵਡਭਾਗੀਆ—ਹੇ ਵਡਭਾਗੀ !

ਸੰਬੰਧਨ, ਬਹੁ-ਫਲਨ

ਉਦਮੁ ਕਰਹੁ ‘ਵਡਭਾਗੀਹੋ’
 ਸਿਮਰਹੁ ਹਰਿ ਹਰਿ ਰਾਇ ॥
 ਨਾਨਕ ਜਿਸੁ ਸਿਮਰਤ ਸਡੁ ਸੁਖ ਹੈਵਹਿ
 ਦੂਖੁ ਦਰਦੁ ਝਮੁ ਜਾਇ ॥੧॥੩॥੬॥
 (ਆਸਾ ਮ: ੫ ਛੰਤ ਘਰੁ ੬, ਪੰਨਾ ੮੫੬)
 ਵਡਭਾਗੀਹੋ—ਹੇ ਵਡਭਾਗੀ ਜਨੋ !

ਇਸਤ੍ਰੀ ਲਿੰਗ ਨਾਂਵ
ਅਕਾਰਾਂਤ (ਮੁਕਤਾ-ਅੰਤ)
ਦੀ
ਕਾਰਕ ਰੂਪ ਸਾਧਨਾ

		ਇਕ-ਵਚਨ	ਬਹੁ-ਵਚਨ
ਕਰਤਾ	ਕਾਰਕ	ਮਹਲ, ਧਨ	
ਕਰਮ	,	ਬਖਸੀਸ, ਧਨਹਿ	
ਕਰਣ	,	ਬਾਤਹਿ	ਬਾਤੀ, ਗਲੀ, ਗਲੀਈ
ਸੰਪ੍ਰਦਾਨ	,	ਧਨਹਿ, ਧਨ	
ਅਪਾਦਾਨ	,	ਕਪਾਹਹੁ, ਮਾਰਦ੍ਹਿ	
ਸੰਬੰਧ	,		
ਅਧਿਕਰਣ	,	ਕਾਰੈ, ਜੀਡੈ	

ਨੋਟ : ਅਕਾਰਾਂਤ (ਮੁਕਤਾ-ਅੰਤ) ਪੁਲਿੰਗ ਅਤੇ ਇਸਤ੍ਰੀ ਲਿੰਗ ਨਾਂਵਾਂ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਇਕ-ਵਚਨ ਦਾ ਫਰਕ ਧਿਆਨ-ਜ਼ੰਗ ਹੈ। ਕੇਵਲ ਪੁਲਿੰਗ ਵਿਚ ਹੀ () ਹੋ ਸਕਦਾ ਹੈ।

		ਪੁਲਿੰਗ	ਇਸਤ੍ਰੀ ਲਿੰਗ
ਕਰਤਾ ਕਾਰਕ	ਧਨ, ਮਨੁ, ਜਗ੍ਹਾ	ਧਨ, ਕਾਰ, ਸਾਧਨ	
ਕਰਮ ਕਾਰਕ	ਧਨੁ, ਨਾਮੁ, ਕਾਰਾਦੁ	ਧਨ, ਮੁੰਧ	

ਧਨ—ਇਸਤ੍ਰੀ।

ਕਰਤਾ ਕਾਰਕ, ਇਕ-ਵਚਨ

ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ :

‘ਸਾਧਨ’ ਕੰਡੁ ਪਛਾਣਿਆ ਸੁਖ ਸੁਭਤੀ ਨਿਸਿ ਡੇਹੁ ॥੫॥੨॥੧੦॥

(ਮਾਰੂ ਮ: ੧ ਅਸਟਪਦੀਆ, ਪੰਨਾ ੧੦੧੫)

‘ਮਹਲ’ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥੧॥੫॥

(ਸਲੋਕ ਮ: ੧, ਮਾਤ੍ਰ ਕੀ ਵਾਰ ਮ: ੩, ਪੰਨਾ ੧੦੮੮)

ਜੇ ਪਿਰੁ ਕਰੈ ਸੋ ‘ਧਨ’ ਤੜ੍ਹ ਮਾਨੈ ॥੨॥੧॥੨॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੨)

‘ਧਨ’ ਬਿਗਸੈ ਗਿਆਹਿ ਆਵਤ ਕੰਤ ॥੨॥੪॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੪)

‘ਠਾਕ’ ਨ ਸਚੈ ਬੋਹਿਬੈ ਜੇ ਗੁਰੂ ਪੀਰਕ ਦੇਇ ॥੩॥੨॥

(ਮਾਤ੍ਰ ਕੀ ਵਾਰ ਮ: ੩, ਪੰਨਾ ੧੦੮੭)

ਗੁਣ ‘ਜੰਵ’ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਈਆ ॥੧॥੧॥

(ਸੁਗੀ ਛੰਤ ਮ: ੧ ਘਰੂ ੮, ਪੰਨਾ ੨੬੫)

ਊਪਰ-ਦਿੱਤੇ ਪ੍ਰਮਾਣਾਂ ਵਿਚ ਹੇਠ-ਲਿਖੇ ‘ਨਾਂਵ’ ‘ਇਸਤ੍ਰੀ ਲਿੰਗ’ ਹਨ
ਅਤੇ ਕਰਤਾ ਕਾਰਕ ਇਕ-ਵਚਨ ਹਨ :

ਸਾਧਨ, ਧਨ, ਜੰਵ, ਮਹਲ, ਠਾਕ।

ਕਰਮ ਕਾਰਕ, ਇਕ-ਵਚਨ

(੧) ਲਹਜ਼ ਦੇ ਅਥੀਰ ਤੇ (ਹਿ), ਜਿਵੇਂ :

ਜੇ ਪਿਰੁ ਕਰੈ ਸੋ ਧਨ ਤੜ੍ਹ ਮਾਨੈ ॥

ਪਿਰੁ ‘ਧਨਹਿ’ ਸੀਗਾਰਿ ਰਖੈ ਸੰਗਾਨੈ ॥੨॥੧॥੨॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੨)

(੨) ਮੁਕਤਾ-ਅੰਤ ਲਹਜ਼ ਆਪਣੇ ਹੀ ਰੂਪ ਵਿਚ ਰਹਿੰਦਾ ਹੈ, ਜਿਵੇਂ :

ਇਹ ‘ਬਖਸ਼ੀਸ’ ਖਸਮ ਤੇ ਪਾਵਾ ॥

ਆਠ ਪਹਰ ਕਰ ਜੱਤਿ ਧਿਆਹਾ ॥੧੯॥੧॥੧॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੨)

ਚੜ੍ਹ ਬੋਹਿਬੈ ਚਾਲਸਉ ਸਾਗਰੁ ਲਹਗੀ ਦੇਇ ॥

ਠਾਕ ਨ ਸਚੈ ਬੋਹਿਬੈ ਜੇ ਗੁਰੂ ‘ਪੀਰਕ’ ਦੇਇ ॥੩॥੨॥

(ਮਾਤ੍ਰ ਕੀ ਵਾਰ ਮ: ੩, ਪੰਨਾ ੧੦੮੭)

ਕਰਣ ਕਾਰਕ, ਇਕ-ਵਚਨ

ਸ਼ਬਦ ਦੇ ਅੰਤ ਵਿਚ (ਹਿ) ਲਾਇਆ ਜਾਂਦਾ ਹੈ, ਜਿਵੇਂ :

ਕਿਸਨਾ ਚਲਤ ਬਹੁ ਪਰਕਾਰਿ ॥

ਪੂਰਨ ਹੋਤ ਨ ਕਤਹੂ 'ਬਾਤਹਿ' ਅੰਤਿ ਪਰਤੀ ਹਾਰਿ ॥੧॥ ਰਹਾਉ ॥੧੦੭॥

(ਸਾਰਗ ਮ: ੫, ਪੰਨਾ ੧੨੨੫)

ਕਤਹੂ ਬਾਤਹਿ—ਕਿਸੇ ਬਾਤ ਨਾਲ।

ਕਰਣ ਕਾਰਕ, ਬਹੁ-ਵਚਨ

(੧) ਲਫਜ਼ ਦੇ ਅਖੀਰ 'ਤੇ (ੴ) ਲੱਗਦੀ ਹੈ, ਜਿਵੇਂ :

'ਗਲੀ' ਸੈਲ ਉਠਾਵਤ ਚਾਹੇ ਓਇ ਉੱਹਾ ਹੀ ਹੈ ਪਰੇ ॥

ਜੇਤੁ ਸਕਤਿ ਨਾਨਕ ਕਿਛੁ ਨਾਹੀ ਪ੍ਰਤ ਰਾਖਹੁ ਸਰਣ ਪਰੇ ॥੨॥੭॥੧੨॥

(ਟੋਡੀ ਮ: ੫, ਪੰਨਾ ੨੯੮)

ਤੁੜ੍ਹੇ ਮਨੁ ਹਰਿ ਰੰਗੇ ਲੜੈ ॥ 'ਗਲੀ' ਹਰਿ ਨੀਹੁ ਨ ਹੋਇ ॥ਰਹਾਉ॥੧॥੧੮॥

(ਟੋਡੀ ਮ: ੫, ਪੰਨਾ ੨੯੫)

ਲਥ ਲੇਤ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥

ਇਨੀ 'ਬਾਤੀ' ਸਹੁ ਪਾਈਐ ਨਾਹੀ ਤਈ ਕਾਮਣ ਇਆਣੀ ॥੨॥੮॥

(ਤਿਲੰਗ ਮ: ੧, ਪੰਨਾ ੨੨੨)

(੨) ਲਫਜ਼ ਦੇ ਅਖੀਰ 'ਤੇ (ੴ) ਅਤੇ (ਈ), ਜਿਵੇਂ :

ਗਿਆਨੁ ਨ 'ਗਲੀਈ' ਢੂਢੀਐ ਕਥਨਾ ਕਰਕਾ ਮਾਰੁ ॥

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥੮॥

(ਆਜਾ ਦੀ ਵਾਰ)

'ਗਲ' ਤੋਂ 'ਗਲੀ' (ਗੱਲੀ)। 'ਗਾਲ' ਤੋਂ 'ਗਾਲੀ' (ਗਾਲੀ)।

'ਬਾਤ' ਤੋਂ 'ਬਾਤੀ' (ਬਾਤੀ)। 'ਗਲ' ਤੋਂ 'ਗਲੀਈ' (ਗੱਲੀਈ)।

ਉਪਰਲੇ ਚਹੁਆਂ ਲਫਜ਼ਾਂ ਦਾ ਕਰਣ ਕਾਰਕ, ਬਹੁ-ਵਚਨ ਵਿਚ ਅਰਥ ਹੈ—ਗੱਲਾਂ ਨਾਲ, ਬਾਤਾਂ ਨਾਲ।

ਸੰਪ੍ਰਦਾਨ ਕਾਰਕ, ਇਕ-ਵਚਨ

(੧) ਲਫਜ਼ ਦੇ ਅਧੀਰ ਵਿਚ (ਹਿ), ਜਿਵੇਂ :

ਜੇ ਪਿਤੁ ਕਰੇ ਸੋ ਧਨ ਤੜ੍ਹ ਮਾਨੈ ॥ ਪਿਤੁ ਧਨਹਿ ਸੀਗਾਰਿ ਰਖੇ ਸੰਭਾਨੈ ॥
ਮਿਲਿ ਏਕੜ੍ਹ ਵਸਹਿ ਦਿਨੁ ਰਾਤੀ ਪਿਉ ਦੇ 'ਪਨਹਿ' ਦਿਲਾਸਾ ਹੋ ॥੨॥੧॥੨॥

(ਮਾਤ੍ਰ ਮ: ੫ ਸੌਲਹੇ, ਪੰਨਾ ੧੦੨੨)

ਪਿਉ ਦੇ 'ਪਨਹਿ' ਦਿਲਾਸਾ—ਪਿਉ 'ਧਨ ਨੂੰ' ਦਿਲਾਸਾ ਦੇਂਦਾ ਹੈ।
(ਧਨ—ਇਸਤ੍ਰੀ)

(੨) ਲਫਜ਼ ਅਸਲੀ ਹੀ ਰੂਪ ਵਿਚ, ਜਿਵੇਂ :

ਪਿਤੁ 'ਧਨ' ਭਾਵੈ ਤਾ ਪਿਰ ਭਾਵੈ ਨਾਰੀ ਜੀਓਹੈ ॥੩॥੩॥

(ਧਨਾਸਰੀ ਛੰਤ ਮ: ੧, ਪੰਨਾ ੬੮੯)

ਪਿਤੁ 'ਧਨ' ਭਾਵੈ—ਪਿਰ 'ਧਨ' (ਇਸਤ੍ਰੀ) ਨੂੰ ਭਾਵੈ।

ਅਪਾਦਾਨ ਕਾਰਕ, ਇਕ-ਵਚਨ

ਲਫਜ਼ ਦੇ ਅੰਤ ਵਿਚ (ਹੁ), ਜਿਵੇਂ :

ਤਗੁ 'ਕਪਾਹਹੁ' ਕਤੀਐ ਬਾਮਣੁ ਵਟੇ ਆਇ ॥

ਕੁਹਿ ਬਕਰਾ ਰਿੰਨਿ ਖਾਇਆ ਸਤ੍ਤੁ ਕੇ ਆਖੈ ਪਾਇ ॥੨॥੧੫॥

(ਆਸਾ ਦੀ ਵਾਰ)

ਸੰਤ ਤਾਗਿ ਓਹ ਪਾਛੈ ਪਰੈ ॥ ਗੁਰ ਪਰਸਾਦੀ 'ਮਾਰਹੁ' ਡਰੈ ॥੩॥੮॥੭॥

(ਗੌੜ ਕਬੀਰ ਜੀ, ਪੰਨਾ ੮੨੨)

ਕਪਾਹਹੁ—ਕਪਾਹ ਤੌਂ। ਮਾਰਹੁ—ਮਾਰ ਤੌਂ।

ਅਧਿਕਰਣ ਕਾਰਕ, ਇਕ-ਵਚਨ

ਸ਼ਬਦ ਦੇ ਅੰਤ ਵਿਚ (ੴ) ਵਰਤੀਦਾ ਹੈ, ਜਿਵੇਂ :

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰ ਮਿਲਿ ਹਰਿ ਮਨੁ ਮਨੈ ॥

ਹਉ ਮੁਰਖ 'ਕਾਨੈ' ਲਾਈਆ ਨਾਨਕ ਹਰਿ ਕੰਮੇ ॥੩॥੨॥੯॥

(ਆਸਾ ਮ: ੪ ਛੰਤ ਘਰੁ ੪, ਪੰਨਾ ੮੮੯)

ਸੇਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥

ਦੰਦੀ ਮੈਲੁ ਨ ਕੜ੍ਹ ਮਨਿ 'ਜੀਡੈ' ਸਚਾ ਸੈਣਿ ॥੧॥੧॥

(ਸੇਰਠਿ ਕੀ ਵਾਰ ਮ: 8, ਸਲੋਕੁ ਮ: 1, ਪੰਨਾ ੬੪੨)

ਤੁਖਿਆ ਦੇਇ ਨ ਮਰਦਿਆ ਰਖੈ ॥ ਅੰਧਾ ਝਗੜਾ ਅੰਧੀ 'ਸਬੈ' ॥੧॥੯॥

(ਸਾਡੇਗ ਕੀ ਵਾਰ, ਪੰਨਾ ੧੨੪੧)

ਸਭਿ ਤੀਰਥ ਬਰਤ ਜਕ੍ਹ ਪੁੰਨ ਕੀਏ 'ਹਿਦੈ' ਤਾਲਿ ਗਾਲਿ ਤਨੁ ਛੌਜੈ ॥

ਅੜ੍ਹਲਾ ਤੇਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੌਲ ਭੁਲੀਜੈ ॥੧॥੩॥

(ਕਲਿਆਨ ਮ: 8 ਅਸਟਪਦੀਆ, ਪੰਨਾ ੧੩੨੫)

ਕਾਰੈ—ਕਾਰ ਵਿਚ। ਜੀਭੈ—ਜੀਭ ਉਤੇ।

ਸਬੈ—ਸਬ ਵਿਚ। ਹਿਵੈ—ਹਿਵ (ਬਰਫ) ਵਿਚ।

ਲਫਜ਼ 'ਕਾਰ', 'ਜੀਭ', 'ਸਬ' ਅਤੇ 'ਹਿਵ' ਮੁਕਤਾ-ਅੰਤ ਇਸਤ੍ਰੀ ਲਿੰਗ ਹਨ।

ਇਸਤ੍ਰੀ ਲਿੰਗ ਅਕਾਰਾਂਤ (ੴ-ਅੰਤ)

ਕਰਤਾ ਕਾਰਕ, ਇਕ-ਵਚਨ

ਆਈ 'ਆਗਿਆ' ਪਿਰਹੁ ਬੁਲਾਇਆ ॥ ਨਾ ਧਨ ਪੁਛੀ ਨ ਮਤਾ ਪਕਾਇਆ ॥

ਊਂਠ ਸਿਧਾਇਓ ਛੁਟਾਵਿ ਮਾਟੀ ਦੇਖੁ ਨਾਨਕ ਮਿਥਨ ਮੋਹਸਾ ਹੇ ॥੧੦॥੧॥੨॥

(ਮਾਰੂ ਮ: 4 ਸੋਲਹੇ, ਪੰਨਾ ੧੦੨੩)

ਆਗਿਆ—ਕਰਤਾ ਕਾਰਕ, ਇਕ-ਵਚਨ।

ਕਰਮ ਕਾਰਕ, ਇਕ-ਵਚਨ

ਦੁਖਿਆ ਨ ਪੜਉ ਹਰਿ ਬਿਨੁ ਹੋਡੁ ਨ ਪੁਜਉ ਮੜੈ ਮਸਾਣਿ ਨ ਜਾਈ ॥

ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ 'ਤ੍ਰਿਸਨਾ' ਨਾਮਿ ਬੁਝਾਈ ॥੧॥੧॥

(ਸੇਰਠਿ ਮ: ੧ ਅਸਟਪਦੀਆ, ਪੰਨਾ ੬੩੮)

ਤ੍ਰਿਸਨਾ—ਕਰਮ ਕਾਰਕ, ਇਕ-ਵਚਨ।

ਕਰਣ ਕਾਰਕ, ਇਕ-ਵਚਨ

ਤੇ ਮਨ ਰਾਮ ਸਿਉ ਕਰਿ ਪ੍ਰੀਤਿ ॥

ਸੂਫਨ ਗੋਬਿੰਦ ਸੁਨ ਸੁਨਉ ਅਭ ਗਾਉ 'ਰਸਨਾ' ਗੀਤਿ ॥੧॥ਰਹਾਉ॥

ਰਸਨਾ—ਰਸਨਾ ਨਾਲ।

(ਸੋਗਠਿ ਮ: ੯, ਪੰਨਾ ੬੩੧)

ਰਸਨਾ—ਕਰਣ ਕਾਰਕ, ਇਕ-ਵਚਨ।

ਅਧਿਕਰਣ ਕਾਰਕ, ਇਕ-ਵਚਨ

'ਦੁਬਿਧਾ' ਨ ਪੜਉ ਹਰਿ ਬਿਨੁ ਹੇਰੁ ਨ ਪੂਜਉ

ਮੜੈ ਮਸਾਣ ਨ ਜਾਈ ॥

'ਤ੍ਰਿਸਨਾ' ਰਾਚਿ ਨ ਪਰ ਘਰਿ ਜਾਵਾ

ਤ੍ਰਿਸਨਾ ਨਾਮਿ ਬੁਝਾਈ ॥੧॥੧॥

(ਸੋਗਠਿ ਮ: ੧ ਅਸਟਪਦੀਆ, ਪੰਨਾ ੬੩੮)

ਜਿਹਵਾ ਰੰਗਿ ਨਹੀ ਹਰਿ ਰਾਤੀ ਜਥੁ ਥੋਲੈ ਤਥ ਛੀਕੇ ॥

ਸੰਤ ਜਨਾ ਕੀ 'ਨਿੰਦਾ' ਵਿਆਪਿਸ ਪਸੁ ਭੇਦੇ

ਕਦੇ ਹੋਹਿ ਨ ਨੌਕੇ ॥੨॥੩॥੪॥

(ਭੈਰਉ ਮ: ੧ ਘਰੁ ੨, ਪੰਨਾ ੧੧੨੯)

'ਦੁਬਿਧਾ', 'ਤ੍ਰਿਸਨਾ', 'ਨਿੰਦਾ'—ਅਧਿਕਰਣ ਕਾਰਕ, ਇਕ-ਵਚਨ।

ਸੰਬੋਧਨ, ਇਕ-ਵਚਨ

ਤੇ 'ਜਿਹਬਾ' ਕਰਉ ਸਤ ਖੱਡ ॥

ਜਾਮਿ ਨ ਉਚਰਾਸਿ ਸ੍ਰੀ ਗੋਬਿੰਦ ॥੧॥੧॥

(ਭੈਰਉ ਨਾਮਦੇਉ ਜੀ, ਪੰਨਾ ੧੧੯੩)

'ਜਿਹਵੇ' ਅੰਮ੍ਰਿਤ ਗੁਣ ਹਰਿ ਗਾਉ ॥

ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ

ਉਚਰਹੁ ਪੜ ਕੇ ਨਾਉ ॥੧॥ਰਹਾਉ॥੨੯॥

(ਸਾਰਗ ਮ: ੫, ਪੰਨਾ ੧੨੧੯)

ਜਿਹਬਾ—ਹੋ ਜਿਹਬਾ ! ਜਿਹਵੇ—ਹੋ ਜਿਹਵਾ !

ਇਸਤ੍ਰੀ ਲਿੰਗ, ਇਕਾਰਾਂਤ (ੱ-ਅੰਤ) ਨਾਂਵ

ਕਰਤਾ ਕਾਰਕ, ਇਕ-ਵਚਨ

ਪੰਡਿਤ ਸੂਜੈ ਭਾਏ 'ਬਰਕਤਿ' ਨ ਹੋਵਈ ਨਾ ਧਨੁ ਪਲੈ ਪਾਇ ॥

ਪੜਿ ਬਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥੨॥੧੨॥

(ਸੋਗਠਿ ਕੀ ਵਾਰ, ਪੰਨਾ ੬੮੭)

ਬਰਕਤਿ—ਕਰਤਾ ਕਾਰਕ, ਇਕ-ਵਚਨ।

ਕਰਤਾ ਕਾਰਕ, ਬਹੁ-ਵਚਨ

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥

ਵਿਸਮਾਦੁ 'ਅਗਨੀ' ਖੇਡਹਿ ਵਿਡਾਣੀ ॥੧॥੩॥ (ਆਸਾ ਦੀ ਵਾਰ)

ਜਿਨਿ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣੁ ॥

ਨਾਨਕ 'ਮਤੀ' ਮਿਥਿਆ ਕਰਮੁ ਸਦਾ ਨੀਸਾਣੁ ॥੨॥੮॥

(ਆਸਾ ਦੀ ਵਾਰ, ਪੰਨਾ ੪੯੭)

ਮਾਹਾ ਮਹ 'ਮੁਮਾਰਖੀ' ਚੰਡਿਆ ਸਦਾ ਬਸੰਤੁ ॥

ਪਰਦੜ੍ਹ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥੧॥

(ਬਸੰਤ ਮ: ੧, ਪੰਨਾ ੧੧੬੮)

ਝੜ ਝੜ ਓਹਾੜ 'ਲਹਰੀ' ਫਹਨਿ ਲਖੇਸਰੀ ॥

ਸਤਿਗੁਰ ਸਿਉ ਅਲਾਇ ਬੇੜੇ ਭੁਬਣਿ ਨਾਹਿ ਭਉ ॥੮॥

(ਮ: ੧, ਸਲੋਕ ਵਾਨ੍ਨਿ ਤੋਂ ਵਣੀਕ, ਪੰਨਾ ੧੮੭੦)

'ਦਾਤੀ' ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

ਇਕਿ ਜਾਗੀਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥੨॥

(ਮ: ੧, ਸਿਰੀਰਾਗ ਕੀ ਵਾਰ, ਪੰਨਾ ੮੩)

ਕੇਤੀਆ ਤੇਰੀਆ 'ਕੁਦਰਤੀ' ਕੇਵਡ ਤੇਰੀ ਦਾਤਿ ॥

ਕੇਤੇ ਤੇਰੇ ਜੀਅ ਜੰਤਿ ਸਿਦਤਿ ਕਰਹਿ ਦਿਨੁ ਰਾਤਿ ॥

ਕੇਤੇ ਤੇਰੇ ਕੁਪ ਰੰਗ ਕੇਤੇ ਜਾਤਿ ਅਜਾਤਿ ॥੩॥੧੦॥

(ਸਿਰੀਰਾਗ ਮ: ੧, ਪੰਨਾ ੧੯)

'ਅਗਨਿ' ਤੋਂ 'ਅਗਨੀ'। 'ਮਤੀ' ਤੋਂ 'ਮਤੀ'। 'ਮੁਮਾਰਖੀ' ਤੋਂ 'ਮੁਮਾਰਖੀ'।

'ਲਹਰਿ' ਤੋਂ 'ਲਹਰੀ'। 'ਦਾਤਿ' ਤੋਂ 'ਦਾਤੀ'। 'ਕੁਦਰਤੀ' ਤੋਂ 'ਕੁਦਰਤੀ'।

ਕਰਮ ਕਾਰਕ, ਇਕ-ਵਚਨ

ਸਤਿ ਬੋਹਿਥੈ ਚਾਲਸ਼ਉ ਸਾਚਾਤੁ 'ਲਹਰੀ' ਦੇਇ ॥

ਠਾਕਿ ਨ ਸਚੈ ਬੋਹਿਥੈ ਜੇ ਗੁਡੁ ਪੀਰਕ ਦੇਇ ॥੩॥੨॥

(ਮਾਤ੍ਰ ਕੀ ਵਾਰ ਮ: ੩, ਮ: ੪, ਪੰਨਾ ੧੦੮੭)

ਧਰਮਰਾਇ ਜਥੁ ਪਕਲਸਿ ਬਛਰੇ ਤਥ ਕਿਆ ਜਥਾਤੁ ਕਰੇਇ ॥

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੇਥਨੁ 'ਲਹਰੀ' ਦੇਇ ॥੨॥੧॥੪॥

(ਸਿਗੀਰਾਗੁ ਮ: ੫ ਪਹਰੇ, ਪੰਨਾ ੨੨)

'ਲਹਰਿ' ਤੋਂ 'ਲਹਰੀ'

ਕਰਣ ਕਾਰਕ, ਇਕ-ਵਚਨ

'ਅਕਲੀ' ਸਾਹਿਬੁ ਸੇਵੀਐ 'ਅਕਲੀ' ਪਾਈਐ ਮਾਨੁ ॥

'ਅਕਲੀ' ਪਾਚਿ ਕੈ ਬੁਝੀਐ 'ਅਕਲੀ' ਕੀਦੈ ਦਾਨੁ ॥੧॥੨੦॥

(ਸਾਰੰਗ ਕੀ ਵਾਰ, ਪੰਨਾ ੧੨੪੫)

ਕੁੰਗੁ ਕੀ ਕਾਇਆ ਰਤਨਾ ਕੀ ਲਲਿਤਾ ਅਗਾਰਿ ਵਾਸੁ ਭਨਿ ਸਾਸੁ ॥

ਅਠਸਠਿ ਤੀਰਥ ਕਾ ਮੁਖਿ ਟਿਕਾ ਤਿੜ੍ਹ ਘਟ ਮਤਿ ਦਿਗਾਸੁ ॥

ਓੜ੍ਹ 'ਮਤੀ' ਸਾਲਾਹਣਾ ਸਚੁ ਨਾਸੁ ਗੁਣਤਾਸੁ ॥੧॥੮॥

(ਸਿਗੀਰਾਗੁ ਮ: ੧, ਪੰਨਾ ੧੭)

ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥

ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥

ਮਨ ਹਠ 'ਮਤੀ' ਬੁਝੀਐ ਗੁਰਮੁਖਿ ਸਚੁ ਸੁ ਭਾਰਿ ॥੧॥੧੯॥

(ਸਿਗੀਰਾਗੁ ਮ: ੧, ਪੰਨਾ ੨੦)

ਕਰਣ ਕਾਰਕ, ਬਹੁ-ਵਚਨ

ਪੰਡਿਤ ਭਿਨ ਕੀ 'ਬਰਕਤੀ' ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥

ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥੨॥੧੨॥

(ਸੋਰਠਿ ਕੀ ਵਾਰ, ਪੰਨਾ ੬੪੭)

ਛੇਲਿ ਪਿਛਾਇਆ ਕਤਿ ਛੁਣਾਇਆ ॥

ਕਟਿ ਭੁਟਿ ਕਰਿ ਖੁਬਿ ਚੜਾਇਆ ॥

ਲੋਹਾ ਵਢੇ ਦਰਜੀ ਪਾੜੇ ਸੂਈ ਧਾਰਾ ਸੀਵੈ॥

ਇਉ ਪਤਿ ਪਾਟੀ 'ਸਿਫਤੀ' ਸੀਪੈ ਨਾਨਕ ਜੀਵਤ ਜੀਵੈ॥੧॥੧੯॥

(ਨਾਮਕਲੀ ਕੀ ਵਾਰ ਮ: ੩, ਸਲੋਕ ਮ: ੧, ਪੰਨਾ ੬੪੫)

ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ 'ਆਖੀ'॥

ਸੰਤਾ ਬਿਨੁ ਤੈ ਕੋਇ ਨ ਡਾਗਡਾਅ ਸੰਤ ਪਰੇ ਗੋਬਿੰਦ ਕੀ ਪਾਖੀ॥੧॥੮੯॥੧੧੨॥

(ਸਾਰਗ ਮ: ੫, ਪੰਨਾ ੧੨੨)

ਅਕਲੀ—ਅਕਲਿ ਦੁਆਰਾ। ਮਤੀ—ਮਤਿ ਦੇ ਕਾਰਨ।

ਅਕਲੀ, ਮਤੀ—ਕਰਣ ਕਾਰਕ, ਇਕ-ਵਚਨ।

ਬਰਕਤੀ, ਸਿਫਤੀ, ਆਖੀ—ਕਰਣ ਕਾਰਕ, ਬਹੁ-ਵਚਨ।

'ਬਰਕਤਿ' ਤੋਂ 'ਬਰਕਤੀ' (ਬਰਕਤੀ)। 'ਸਿਫਤਿ' ਤੋਂ 'ਸਿਫਤੀ' (ਸਿਫਤੀ)। 'ਆਖਿ' (ਅਖਿ) ਤੋਂ 'ਆਖੀ' (ਅਖੀ)।

ਅਧਿਕਰਣ ਕਾਰਕ, ਇਕ-ਵਚਨ

ਜਿਉ ਭੁਧੁ ਤਾਵੈ ਤਿਉ ਰਾਖੁ 'ਰਜਾਇ'॥

ਨਾਨਕ ਸਹਜਿ ਭਾਇ ਗੁਣ ਗਾਇ॥੮॥੨॥

ਰਜਾਇ—ਰਜਾਇ ਵਿਚ। (ਧਨਾਸਰੀ ਮ: ੧ ਅਸਟਪਦੀਆ, ਪੰਨਾ ੬੮੬)

ਅਧਿਕਰਣ ਕਾਰਕ, ਬਹੁ-ਵਚਨ

ਸਾਚੇ ਸਾਹਿਬ ਤੋਠਿ ਨ 'ਦਾਤੀ' ਸਗਲੀ ਤਿਨਹਿ ਉਪਾਈ ਹੇ॥੧੦॥੫॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੨੫)

ਨਾਉ ਨੌਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ॥

ਤਾ ਮੁਖੁ ਹੋਵੈ ਉਜਲਾ ਲਖ 'ਦਾਤੀ' ਇਕ ਦਾਤਿ॥੩॥੫॥

(ਸਿਰੀਰਾਗ ਮ: ੧, ਪੰਨਾ ੧੬)

'ਦਾਤਿ' ਤੋਂ 'ਦਾਤੀ' (ਦਾਤੀ)।

ਸੰਬੰਧਨ ਕਾਰਕ, ਇਕ-ਵਚਨ

ਕਬੀਰ ਧਰਤੀ ਅਰੁ ਆਕਾਸ ਮਹਿ 'ਦੂਇ' ਤੂ ਬਰੀ ਅਥਧੁ॥

ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਰ ਸਿਧ॥੨੦੨॥

ਦੂਇ—ਹੇ ਦੂਇ! (ਹੇ ਸ੍ਰੈਤ!)। (ਸਲੋਕ ਕਬੀਰ ਜੀ, ਪੰਨਾ ੧੩੭)

ਈਕਾਰਾਂਤ (ਈ-ਅੰਤ) ਇਸਤ੍ਰੀ ਲਿੰਗ ਨਾਂਵ

बरता बारव, इक-सुरन

ਗੁਣ ਜੇਹ ਲਾਵੇ ਨਾਲਿ ਸੋਰੈ ਪਰਖਿ 'ਮੇਹਣੀਐ' ਲਇਆ ॥੧॥੧॥
ਮੇਹਣੀਐ—ਮੇਹਣੀ ਨੇ। (ਸੁਹੀ ਛੱਤ ਮ: ੧ ਘਰੂ ੪, ਪੰਨਾ ੨੬੫)

ਕਰਤਾ ਕਾਰਕ, ਬਹ-ਦੁਚਨ

‘ਕਵਣੀਆ’ ਫਿਰਨਿ ਸੁਆਉ ਨ ਜਾਣਨਿ ਸੁਵੀਆ ॥
 ਸੇਈ ਮੁਖ ਦਿਸੰਨਿ ਨਾਨਕ ਰਤੇ ਪ੍ਰੇਮ ਰਸਿ ॥੧॥੧੨॥
 (ਗੁਜਰੀ ਕੀ ਵਾਰ ਮ: ੫, ਪੰਨਾ ੫੨੭)

ਬਹਿ 'ਸਖੀਆ' ਜਸੁ ਗਾਵਹਿ ਗਾਵਣਹਾਰੀਆ ॥
ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਹਾਰੀਆ ॥੮॥

(ਸੋਗਠਿ ਕੀ ਵਾਰ, ਪੰਜਾ ੬੮੪)

कर्म कार्य, धरु-दर्शन

ਗੁਰੂ 'ਬਾਣੀ' ਕਹੈ ਸੇਵਕ ਜਨ੍ਮ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥੮॥
(ਨਟ ਅ: ੪ ਅਸਟਪਦੀਆ, ਪੰਨਾ ੯੯੨)

‘ਬਾਣੀ’—ਕਰਮ ਕਾਰਕ, ਇਕ-ਵਚਨ।

करण कारब, इव-हचन

ਚੜ੍ਹ ਪੀੜੀ ਆਦਿ ਜੁਗਾਦਿ 'ਬਖੀਲੀ' ਕਿਨੈ ਨ ਪਾਇਓ
ਹਰਿ ਸੇਵਕ ਭਾਏ ਨਿਸਤਾਰਾ ॥੮॥੨॥੯॥
ਬਖੀਲੀ—ਬਖੀਲੀ ਦੀ ਰਾਹੀਂ। (ਸੁਹੀ ਅ: ੪ ਘਰੂ ਬ, ਪੰਨਾ ੧੩੩)

अपादान वार्ता, एक-दृचन

ਅਧਿਕਰਣ ਕਾਰਕ, ਇਕ-ਵਚਨ

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥

ਜੇ ਗੁਣ ਹੋਵਹਿ 'ਗੰਠੜੀਐ' ਮੇਲੇਰਾ ਸੋਈ ॥੨॥੨॥੪॥

(ਸੁਹੀ ਮ: ੧, ਪੰਨਾ ੨੨੬)

ਪਿਰੁ ਉਚੜੀਐ 'ਮਾੜੜੀਐ' ਤਿਹੁ ਲੋਆ ਸਿਰਤਾਜਾ ਰਾਮ ॥੫॥੧॥੩॥

(ਸੁਹੀ ਛੰਤ ਮ: ੧ ਘਰੁ ੩, ਪੰਨਾ ੨੬੪)

ਸਾਧਨ ਆਸਾ ਚਿਤਿ ਕਰੇ ਰਾਮ ਰਾਜਿਆ

ਗਰਿ ਪ੍ਰਭੁ 'ਸੇਜੜੀਐ' ਆਈ ॥੩॥੨॥੬॥

(ਸੁਹੀ ਮ: ੮ ਘਰੁ ੫ ਛੰਤ, ਪੰਨਾ ੨੨੬)

ਫਰੀਦਾ 'ਗਲੀਏ' ਚਿਕੜ੍ਹ ਦੂਰਿ ਘਰੁ ਨਾਲਿ ਪਿਆਰੇ ਨੇਹੁ ॥

ਚਲਾ ਤ ਭਿੜੈ ਕੰਬਲੀ ਰਹਾ ਤ ਢੂਟੈ ਨੇਹੁ ॥੨੪॥

(ਸਲੇਕ ਫਰੀਦ ਜੀ, ਪੰਨਾ ੧੩੨੬)

ਗੰਠੜੀਐ—ਗੰਠੜੀ ਵਿਚ । ਮਾੜੜੀਐ—ਮਾੜੜੀ ਵਿਚ ।

ਸੇਜੜੀਐ—ਸੇਜੜੀ ਉਤੇ । ਗਲੀਏ—ਗਲੀ ਵਿਚ ।

ਅਧਿਕਰਣ ਕਾਰਕ, ਬਹੁ-ਵਚਨ

ਖੰਡੀ ਬ੍ਰਹਮੰਡੀ ਪਾਤਾਲੀ 'ਪੁਰੀਈ' ਤ੍ਰਿਭਵਣ ਭਾਵੀ ਲਾਈ ਹੋ ॥੧੦॥੩॥

(ਮਾਨੁ ਮ: ੧ ਸੋਲਹੇ, ਪੰਨਾ ੧੦੨੩)

'ਪੁਰੀ' ਤੋਂ ਅਧਿਕਰਣ ਕਾਰਕ, ਬਹੁ-ਵਚਨ 'ਪੁਰੀਈ' ।

ਸੰਬੋਧਨ, ਇਕ-ਵਚਨ

'ਨਿਰਗੁਣਵੰਤੜੀਏ' ਪਿਰੁ ਦੇਖਿ ਹਸੂਰੇ ਰਾਮ ॥

ਗੁਰਮੁਖਿ ਜਿਨੀ ਰਾਵਿਆ 'ਮੁਈਏ' ਪਿਰੁ ਰਾਵਿ ਰਹਿਆ ਭਰਪੂਰੇ ਰਾਮੁ ॥੨॥੧॥

(ਵਡੀਸੁ ਮ: ੩ ਛੰਤ, ਪੰਨਾ ੫੬੭)

ਨਿਰਗੁਣਵੰਤੜੀਏ—ਹੋ ਨਿਰਗੁਣਵੰਤੜੀ ! ਮੁਈਏ—ਹੋ ਮੁਈ !

ਸੰਬੋਧਨ, ਬਹੁ-ਫਲਨ

ਆਫੁ ਮਿਲਹੁ 'ਸਹੇਲੀਹੋ' ਮੇਰੇ ਲਾਲ ਜੀਉ ਹਾਂਡਿ ਹਰਿਨਾਮ੍ਭੁ ਅਰਾਧੇ ਰਾਮ ॥੨॥੧॥
(ਬਿਹਾਗੜਾ ਮ: ੫ ਫੰਤ ਘਰੁ ੧, ਪੰਨਾ ੫੪੨)

ਸਹੇਲੀਹੋ—ਸੰਬੋਧਨ, ਬਹੁ-ਫਲਨ।

ਊਕਾਰਾਂਤ (_-ਅੰਤ) ਨਾਂਵ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ 'ਨਾਂਵ' ਐਸੇ ਮਿਲਦੇ ਹਨ, ਜਿਨ੍ਹਾਂ ਦੇ
ਅੰਤ ਵਿਚ (_) ਹੈ, ਪਰ ਉਵਾਂ ਉਹ ਇਸਤ੍ਰੀ. ਲਿੰਗ ਹਨ। ਉਹਨਾਂ ਦਾ ਇਹ
ਅੰਤਲਾ (_) ਕਿਸੇ ਕਾਰਕ ਵਿਚ ਭੀ ਦੂਰ ਨਹੀਂ ਹੁੰਦਾ। ਸੰਬੰਧਕ (Preposition)
ਦੇ ਨਾਲ ਭੀ ਇਹ ਅੰਤਲਾ (_) ਕਾਇਮ ਰਹਿੰਦਾ ਹੈ। 'ਕਰਣ ਕਾਰਕ' ਅਤੇ
'ਅਧਿਕਰਣ ਕਾਰਕ' ਵਿਚ ਕਿਤੇ ਕਿਤੇ (_) ਦੇ ਥਾਂ (_) ਹੋ ਜਾਂਦੇ ਹਨ, ਜਿਵੇਂ :

ਕਰਣ ਕਾਰਕ

ਨਾਨਕ ਦੁਨੀਆ ਭਸੁ ਰੰਗ ਭਸੁ ਹੁ ਭਸੁ ਖੇਹ ॥
ਭਸੇ ਭਸੁ ਕਮਾਵਣੀ ਭੀ 'ਭਸੁ' ਭਰੀਐ ਦੇਹ ॥
ਜਾ ਜੀਉ ਵਿਚਹੁ ਕਢੀਐ 'ਭਸੁ' ਭਰਿਆ ਜਾਇ ॥
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥੮॥

(ਸਾਰੰਗ ਕੌ ਵਾਰ, ਪੰਨਾ ੧੨੪੦)

ਫਰੀਦਾ ਏ ਕਿਸੁ ਗੰਦਲਾ ਧਰੀਆ 'ਖੰਡੁ' ਲਿਵਾਕਿ ॥
ਇਕਿ ਰਾਹੇਏ ਰਹਿ ਰਾਏ ਇਕਿ ਰਾਧੀ ਰਾਏ ਉਜਾਜਿ ॥੩॥੧॥

(ਸਲੋਕ ਫਰੀਦ ਜੀ, ਪੰਨਾ ੧੨੨੯)

ਭਸੁ—ਭੱਸੁ ਨਾਲ। ਭਸੁ—ਭੱਸੁ ਨਾਲ।
ਖੰਡੁ—ਖੰਡੁ ਨਾਲ।

ਅਧਿਕਰਣ ਕਾਰਕ, ਇਕ-ਫਲਨ

ਜੇ ਜੋ ਦੀਸੈ ਵਡਾ ਵਡੇਰਾ ਸੋ ਸੋ 'ਖਾਲੁ' ਰਲਸੀ ॥੧॥੧॥

(ਸੋਗਠਿ ਮ: ੫, ਪੰਨਾ ੬੦੮)

ਅਨ ਕੇ ਕੀਜੈ ਮਿਡੜਾ 'ਖਾਕ' ਰਲੇ ਮਰਿ ਜਾਇ ਜੀਉ ॥
 ਬਹੁ ਰੰਗ ਦੇਖਿ ਤੁਲਾਇਆ ਝੂਲਿ ਝੂਲਿ ਆਵੇ ਜਾਇ ਜੀਉ ॥੧॥੧॥੨॥
 ਖਾਕ—ਖਾਕ ਵਿਚ । ਖਾਕ—ਖਾਕ ਵਿਚ । (ਮੁਹੀ ਮ: ੧ ਘੁੰਦ, ਪੰਨਾ ੨੫੧)

ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਨਾਂਵ

ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਕੋਈ ਸ਼ਬਦ ਐਸੇ ਨਹੀਂ ਮਿਲਦੇ, ਜਿਨ੍ਹਾਂ ਦੇ ਅੰਤ ਵਿਚ ਵਿਅੰਜਨ ਹੋਵੇ (ਵੇਖੋ ਸੱਧੀ ਦੇ ਨਿਯਮ ਨੰ: ੧ ਦਾ ਨੋਟ), ਪਰ ਸੰਸਕ੍ਰਿਤ ਵਿਚ ਅਜਿਹੇ ਸ਼ਬਦ ਬਥੇਰੇ ਹਨ। 'ਸੂਰ-ਅੰਤ' ਸ਼ਬਦਾਂ ਦੀ 'ਕਾਰਕ ਰੂਪ ਸਾਧਨਾ' 'ਵਿਅੰਜਨ-ਅੰਤ' ਸ਼ਬਦਾਂ ਦੀ 'ਸਾਧਨਾ' ਨਾਲੋਂ ਵਿਲੱਖਣ ਹੁੰਦੀ ਹੈ, ਕਿਉਂਕਿ ਕਾਰਕਾਂ ਦੇ ਅਸਲੀ 'ਚਿਹਨ' (ਲਗਾਂ) 'ਸੂਰ-ਅੰਤ' ਸ਼ਬਦਾਂ ਨਾਲ ਲੱਗਣ ਤੋਂ ਪਹਿਲਾਂ ਕਈ ਬਾਈਂ ਤਬਦੀਲ ਹੋ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਵਿਚ ਕੁਝ ਬਾਣੀ ਐਸੀ ਭੀ ਹੈ ਜਿਸ ਦਾ ਸੰਬੰਧ ਸੰਸਕ੍ਰਿਤ ਨਾਲ ਪੈਂਦਾ ਹੈ, ਇਸ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਨੂੰ ਵਿਆਕਰਣ ਅਨੁਸਾਰ ਸਮਝਣ ਲਈ ਸੰਸਕ੍ਰਿਤ ਦੇ ਕਾਰਕਾਂ ਦੇ ਚਿਹਨ ਦੇ ਕੇ ਕੁਝ ਵਿਚਾਰ ਕੀਤੀ ਜਾਏ।

ਸੰਸਕ੍ਰਿਤ 'ਕਾਰਕ-ਚਿਹਨ'

ਇਕ-ਵਚਨ	ਦ੍ਰਿ-ਵਚਨ	ਬਹੁ-ਵਚਨ
ਕਰਤਾ ਕਾਰਕ	ਹ	ਐ
ਕਰਮ	ਅੰ	"
ਕਰਣ	ਆ	ਭਿਆਂ
ਸੰਪ੍ਰਦਾਨ	ਏ	"
ਅਪਾਦਾਨ	ਅਹ	"
ਸੰਬੰਧ	"	ਓਹ
ਅਧਿਕਰਣ	ਇ	"

ਕਰਤਾ ਕਾਰਕ

ਪਰਮਾਣੇ ਪਰਜੰਤ 'ਆਕਾਸਾਹ' ਦੀਪ ਲੋਅ 'ਸਿਰੰਛਣਹ' ॥

ਗਢੇਣ ਨੈਣ ਭਾਰੇਣ ਨਾਨਕ ਬਿਨਾ ਸਾਧੁ ਨ ਸਿਪੁਤੇ ॥੨॥

(ਮ: ੫ ਗਾਥਾ, ਪੰਨਾ ੧੩੯੦)

ਆਕਾਸ (ਸੰ:) ਆਕਾਰਾਂਤ ਸ਼ਬਦ ਹੈ, ਅਤੇ ਸਿਖੰਡਿਨ੍ ਵਿਅੰਜਨ-ਅੰਤ ਸ਼ਬਦ ਹੈ।

‘ਆਕਾਸ’ ਤੋਂ ਕਰਤਾ ਕਾਰਕ, ਇਕ-ਵਚਨ ‘ਆਕਾਸਹ’; ਸਿਖੰਡਿਨ੍ ਤੋਂ ਕਰਤਾ ਕਾਰਕ, ਬਹੁ-ਵਚਨ ਸਿਖੰਡਣਹ, ਸਿਖੰਡਿਨ੍+ਅਹ—ਸਿਖੰਡਣਹ।

ਸੁਦਰ ਮੈਦਰ ਸੈਣਹ ॥ ਜੇਣ ਪਧੂ ਗਰਿ ‘ਕੀਰਤਨਹ’ ॥

ਮੁਕਤੇ ਰਮਣ ਗੋਬਿੰਦਨੁ ॥ ਨਾਨਕ ਲਬਧ੍ਯੈ ਬਛ ‘ਭਾਗਣਹ’ ॥੧੨॥

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੬੦)

‘ਕੀਰਤਨ’ ਅਕਾਰਾਂਤ ਹੈ, ਇਸ ਤੋਂ ਇਕ-ਵਚਨ ‘ਕੀਰਤਨਹ’। ਭਾਗਿਨ੍ ਵਿਅੰਜਨ-ਅੰਤ ਹੈ, ਇਸ ਤੋਂ ਬਹੁ-ਵਚਨ ‘ਭਾਗਣਹ’ ਹੈ।

ਕਡੰਚ ਮਾਤਾ ਕਡੰਚ ਪਿਤਾ ਬਨਿਤਾ ਬਿਨੇਦ ‘ਸੁਤਰ’ ॥੧॥

ਸੁਤ ਤੋਂ ਸੁਤਹ । (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੩)

ਅਹੋ ਜਸੁ ਰਖੇਣ ‘ਗੋਪਾਲਹ’ ਨਾਨਕ ਰੋਮ ਨ ਛੇਦੂਤੇ ॥੧॥

ਗੋਪਾਲ ਤੋਂ ਗੋਪਾਲਹ । (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੪)

ਸ਼ਬਦ ਰੋਮਨ੍ ਵਿਅੰਜਨ-ਅੰਤ ਹੈ, ਇਸੇ ਤਰ੍ਹਾਂ ਚਰਮਨ੍, ਵਰਮਨ੍, ਜਨਮਨ੍, ਨਾਮਨ੍, ਵਿਉਮਨ੍, ਪ੍ਰੇਮਨ੍, ਧਾਮਨ੍, ਇਹ ਸਭ ਵਿਅੰਜਨ (ਨ-ਅੰਤ) ਹਨ। ਸੰਸਕ੍ਰਿਤ ਵਿਚ ਇਹ ਸਾਰੇ ਸ਼ਬਦ ਨਹੀਂ ਰਿਹਾ, ਪਰ ਇਹਨਾਂ ਸ਼ਬਦਾਂ ਦਾ ਕਰਤਾ ਕਾਰਕ ਇਕ-ਵਚਨ ਉਸੇ ਰੂਪ ਵਿਚ ਹੈ ਜਿਵੇਂ ਸੰਸਕ੍ਰਿਤ ਵਿਚ ਹੁੰਦਾ ਹੈ। ਕਰਤਾ ਕਾਰਕ ਇਕ-ਵਚਨ ਦਾ ਚਿਹਨ ਅਤੇ ਸ਼ਬਦ ਦਾ ਅੰਤਲਾ ‘ਨ੍’ ਉਡਾ ਦਿਤੇ ਜਾਂਦੇ ਹਨ, ਬਾਕੀ ‘ਰੋਮ’, ‘ਚਰਮ’, ‘ਵਰਮ’, ‘ਜਨਮ’, ‘ਨਾਮ’, ‘ਵਿਉਮ’, ‘ਪ੍ਰੇਮ’, ‘ਧਾਮ’ ਆਦਿਕ ਰਹਿ ਜਾਂਦੇ ਹਨ।

ਅਹੋ ਜਸੁ ਰਖੇਣ ਗੋਪਾਲਹ ਨਾਨਕ ‘ਰੋਮ’ ਨ ਛੇਦੂਤੇ ॥੧॥

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੪)

ਰੋਮ—ਕਰਤਾ-ਕਾਰਕ, ਇਕ-ਵਚਨ।

ਕਰਮ ਕਾਰਕ

ਕਰਮ ਕਾਰਕ ਇਕ-ਵਚਨ ਦਾ ਚਿਹਨ ‘ਅੰ’ ਹੈ। ਸੂਰ-ਅੰਤ ਸ਼ਬਦਾਂ ਦੇ

ਨਾਲ ਇਸ ਚਿਹਨ ਦੇ 'ਅ' ਦਾ ਲੋਪ ਹੋ ਜਾਂਦਾ ਹੈ, ਕੇਵਲ 'ਅਨੁਸ਼ਾਰ' ਰਹਿ ਜਾਂਦਾ ਹੈ।

ਕਤੰਚ ਚਪਲ ਮੋਹਨੀ 'ਰੂਪੁ' ਪੇਖੰਤੇ 'ਤਿਆਗੀ' ਕਰੋਤਿ ॥੧॥

(ਸਲੋਕ ਸਹਸ਼ਕਿਤੀ ਮ: ੫, ਪੰਨਾ ੧੩੫੪)

'ਰੂਪੁ' ਤੋਂ ਕਰਮ ਕਾਰਕ ਇਕ-ਵਚਨ 'ਰੂਪੁ' ।

'ਤਿਆਗੀ' ਤੋਂ 'ਤਿਆਗੀ' ।

ਕਰਣ ਕਾਰਕ

ਗਰਿ ਭਗਤਿ ਨਿਜ ਨਿਹਕੇਛਲਾ ਰਿਦ 'ਕਰਮਣਾ' 'ਬਚਸਾ' ॥

ਜੋਗੋਨ ਕਿੰ ਜਗੋਨ ਕਿੰ ਦਾਨੇਨ ਕਿੰ 'ਤਪਸਾ' ॥੪॥੧॥

(ਗੁਜਰੀ ਸੈਦੇਵ ਜੀ, ਪੰਨਾ ੫੨੬)

ਕਰਮਨ੍ ਅਤੇ ਵਚਸ੍ ਸੰਸਕ੍ਰਿਤ ਵਿਚ ਵਿਅੰਜਨ-ਅੰਤ ਸ਼ਬਦ ਹਨ; ਇਸੇ ਕਰਕੇ ਕਰਣ ਕਾਰਕ ਇਕ-ਵਚਨ ਦਾ ਚਿਹਨ (ਆ) ਕਿਸੇ ਤਬਦੀਲੀ ਤੋਂ ਬਿਨਾ ਸ਼ਬਦ ਦੇ ਨਾਲ ਲਾਇਆ ਜਾਂਦਾ ਹੈ :

ਕਰਮਨ੍ ਤੋਂ ਕਰਮਣਾ; ਕਰਮਨ੍ + ਆ = ਕਰਮਣਾ ।

ਬਚਸ੍ ਤੋਂ ਬਚਸਾ; ਬਚਸ੍ + ਆ = ਬਚਸਾ ।

ਤਪਸ੍ ਤੋਂ ਤਪਸਾ; ਤਪਸ + ਆ = ਤਪਸਾ ।

ਪਰ ਇਹ ਚਿਹਨ (ਆ) (ਮੁਕਤਾ-ਅੰਤ) ਨਾਂਵਾਂ ਨਾਲ ਲੱਗਣ ਤੋਂ ਪਹਿਲਾਂ 'ਇਨ' ਬਣ ਜਾਂਦਾ ਹੈ, ਫਿਰ ਸ਼ਬਦ ਦਾ ਅੰਤਲਾ 'ਅ' ਅਤੇ ਕਾਰਕ-ਚਿਹਨ ਦੀ ਮੁਢਲੀ 'ਇ' ਮਿਲ ਕੇ ਸੰਧੀ ਦੇ ਨਿਯਮ ਅਨੁਸਾਰ 'ਗੁਣ' ਹੋ ਜਾਂਦਾ ਹੈ, ਭਾਵ, ਦੇਵੇਂ ਮਿਲ ਕੇ (ੴ) ਬਣ ਜਾਂਦਾ ਹੈ। ਜੋਗ, ਜਗ, ਦਾਨ ਸੰਸਕ੍ਰਿਤ ਦੇ ਸ਼ਬਦ (ਮੁਕਤਾ-ਅੰਤ) ਅਕਾਰਾਂਤ ਹਨ। ਸੌ, ਇਹਨਾਂ ਦਾ ਕਰਣ ਕਾਰਕ ਇਕ-ਵਚਨ ਦਾ ਰੂਪ 'ਇਨ' ਲਾਇਆ ਬਣਦਾ ਹੈ, ਜਿਵੇਂ :

ਜੋਗ + ਇਨ = ਜੋਗੋਨ। ਜਗ + ਇਨ = ਜਗੋਨ।

ਦਾਨ + ਇਨ = ਦਾਨੇਨ।

ਨ ਦਨੋਤਿ 'ਜਸਮਰਣੇਨ' ਜਸਮ ਜਗਾਇ ਮਰਣ ਭਇਐ ॥੧॥

(ਸੈਦੇਵ ਜੀ ਗੁਜਰੀ, ਪੰਨਾ ੫੨੬)

ਸਮਰਣ (ਸੰਭ.) ‘ਅਕਾਰਾਂਤ’ ਹੈ, ਇਸ ਦਾ ਕਰਣ ਕਾਰਕ ਇਕ-ਵਚਨ ‘ਸਮਰਣੇਨ’ ਹੈ।

ਨੋਟ : ਸ਼ਬਦ ‘ਜਸ’ (ਨਵੀਨ ਪੰਜਾਬੀ ਵਿਚ ਲਿਖਿਆਂ ‘ਜਸ’ ਸੰਸਕ੍ਰਿਤ ਦਾ ‘ਯਸਤ’ ਅਤੇ ਪ੍ਰਾਕ੍ਰਿਤ ਦਾ ‘ਯਸ’ ਪੜਨਾਂਵ ‘ਜੋ’ (ਸੰਭ. ਯਤ) ਤੋਂ ਸੰਬੰਧ ਕਾਰਕ ਇਕ-ਵਚਨ ਹੈ (ਅਰਥ—‘ਜਿਸ ਦਾ’)। ਲਡੜ ‘ਜਸਮਰਣੇਨ’ ਵਿਚ ‘ਸ’ ਦੀਆਂ ਤਿੰਨ ਅਵਾਜ਼ਾਂ ਇਕੱਠੀਆਂ ਆ ਜਾਣ ਕਰਕੇ ਇਕ ‘ਸ’ ਦਾ ਲੋਪ ਹੋ ਗਿਆ ਹੈ।

ਪੜ੍ਹ ਭੁਰਿਜੇਣ ਝੜੀਯੰ ਨਹ ਜੜੀਐ ਪੇਛਾ ‘ਸੰਪਤਾ’ ॥੮॥

(ਮ: ੫ ਗਾਥਾ, ਪੰਨਾ ੧੩੬੦)

‘ਸੰਪਤ੍’ (ਸਾਂਘਤ) ਵਿਅੰਜਨ-ਅੰਤ ਹੈ, ਇਸ ਤੋਂ ਕਰਣ ਕਾਰਕ ਇਕ-ਵਚਨ ‘ਸੰਪਤਾ’ ਹੈ।

ਹੋਰ ਆਕਾਰਾਂਤ ਸ਼ਬਦ

‘ਗਰਬ’ ਤੋਂ ‘ਗਰਬੇਣ’। ‘ਭਾਰ’ ਤੋਂ ‘ਭਾਰੇਣ’। ‘ਸੰਗ’ ਤੋਂ ‘ਸੰਗੇਣ’। ‘ਭਰਮ’ ਤੋਂ ‘ਭਰਮੇਣ’। ‘ਮਰਨ’ ਤੋਂ ‘ਮਰਣੇਨ’।

ਸੰਪ੍ਰਦਾਨ ਕਾਰਕ

ਇਸ ਕਾਰਕ ਦਾ ਇਕ-ਵਚਨ ਦਾ ਚਿਹਨ ‘ਏ’ ਸੰਸਕ੍ਰਿਤ ਅਕਾਰਾਂਤ ਸ਼ਬਦਾਂ ਨਾਲ ‘ਅਯ’ ਹੋ ਜਾਂਦਾ ਹੈ, ਪਰ ਪ੍ਰਾਕ੍ਰਿਤ ਵਿਚ ‘ਏ’ ਹੀ ਵਰਤਿਆ ਜਾਂਦਾ ਹੈ।

ਹੇ ਅਖੂਤ ਸਰਣਿ ਸੇਤ ਨਾਨਕ ਤੋਂ ‘ਭਗਵਾਨਏ’ ਨਮਹ ॥੧੧॥

(ਸਲੋਕ ਸਹਸ਼ਿਤ੍ਰੀ ਮ: ੫, ਪੰਨਾ ੧੩੫੫)

‘ਭਗਵਾਨ’ ਤੋਂ ‘ਭਗਵਾਨਏ’—ਭਗਵਾਨ ਨੂੰ (ਨਮਹ)।

ਨੋਟ : ਜਿਸ ‘ਨਾਵ’ ਦੇ ਨਾਲ ਸ਼ਬਦ ‘ਨਮਹ’ ਵਰਤਿਆ ਜਾਏ, ਉਹ ‘ਨਾਵ’ ‘ਸੰਪ੍ਰਦਾਨ ਕਾਰਕ’ ਵਿਚ ਵਰਤੀਦਾ ਹੈ (ਵੇਖੋ ‘ਵਾਕ-ਰਚਨਾ’; ਸੰਪ੍ਰਦਾਨ ਕਾਰਕ)।

ਆਇ ਗੁਰਏ ਨਮਹ ॥ ਜੁਗਾਇ ਗੁਰਏ ਨਮਹ ॥

ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥

(ਗਊਤ੍ਰੀ ਸੁਖਮਨੀ ਮ: ੫, ਪੰਨਾ ੨੬੨)

ਸੰਬੰਧ ਕਾਰਕ

‘ਸੰਬੰਧ ਕਾਰਕ’ ਇਕ-ਵਚਨ ਦਾ ਚਿਹਨ ‘ਅਹ’ ਹੈ, ਸੰਸਕ੍ਰਿਤ ਦੇ ਅਕਾਰਾਂਤ ਸ਼ਬਦਾਂ ਨਾਲ ਇਸ ਦਾ ਰੂਪ ‘ਸਜ’ ਹੋ ਜਾਂਦਾ ਹੈ, ਪਰ ਪ੍ਰਾਕ੍ਰਿਤ ਵਿਚ ਕਈ ਵਾਰੀ ‘ਸਜ’ ਅਤੇ ਕਈ ਥਾਈ ‘ਅਹ’ ਹੀ ਰਹਿੰਦਾ ਹੈ।

ਹੋਵੰਤਿ ਆਗਿਆ ਭਗਵਾਨ ‘ਪੁਰਖ’ ਨਾਨਕ ਕੀਟੀ ਸਾਸ ਅਕਰਖਤੇ ॥੧॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੪)

ਚ੍ਰਿਕਾ ਅਨੁਗ੍ਰਹੇ ‘ਗੋਬਿੰਦਹ’ ਜਸੁ ਸਿਮਰਣ ਰਿਦੰਤਰਗ ॥੨੫॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੬)

ਸਹਣ ਸੀਲ ਸੰਤੇ ਸਮ ‘ਮਿੜਸੁ’ ਢੂਰਸਨਹ ॥੨੬॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੬)

ਭਗਵਾਨ ਪੁਰਖ—ਭਗਵਾਨ ਪੁਰਖ ਦੀ। ਗੋਬਿੰਦਹ—ਗੋਬਿੰਦ ਦੀ।
ਮਿੜਸੁ—ਮਿੜ ਦਾ।

ਅਧਿਕਰਣ ਕਾਰਕ

ਸੰਸਕ੍ਰਿਤ ਵਿਚ ਅਧਿਕਰਣ ਕਾਰਕ ਬਹੁ-ਵਚਨ ਦਾ ਚਿਹਨ ‘ਸੁ’ ਹੈ, ਜੋ ਅਕਾਂਗਾਤ ਸ਼ਬਦਾਂ ਦੇ ਨਾਲ ‘ਖੁ’ ਬਣ ਜਾਂਦਾ ਹੈ ਅਤੇ ਇਹ ਚਿਹਨ ਲੱਗਣ ਤੋਂ ਪਹਿਲਾਂ ਸ਼ਬਦ ਦੇ ਅਖੀਰ ਵਿਚ ‘ਇ’ ਹੋਰ ਵਧਾਈ ਜਾਂਦੀ ਹੈ। ਇਸੇ ਤਰ੍ਹਾਂ ਅੰਤਲਾ ‘ਅ’ ਇਸ ‘ਇ’ ਨਾਲ ਮਿਲ ਕੇ (ੴ) ਹੋ ਜਾਂਦਾ ਹੈ।

ਮਿੜ + ਇ + ਖੁ = ‘ਮਿੜੇਖੁ’।

ਮਾਧਾ ਚਿਤ ਭਰਮੇਣ ਇਸਟ ‘ਮਿੜੇਖੁ’ ਬਾਂਧਵਹ ॥੪॥
(ਮ: ੫ ਗਾਥਾ, ਪੰਨਾ ੧੩੬੦)

‘ਮਿੜ’ ਤੋਂ ਅਧਿਕਰਣ ਕਾਰਕ ਬਹੁ-ਵਚਨ ‘ਮਿੜੇਖੁ’।

ਵਿਰੋਧਾਰਥਕ ਨਾਂਵ

ਕਈ ‘ਨਾਂਵਾਂ’ ਦੇ ਪਹਿਲਾਂ ਕੋਈ ਅਗੋਡਰ (Prefix) ਲਾਇਆਂ ਉਸ ਪਹਿਲੇ ‘ਨਾਂਵ’ ਦੇ ਉਲਟ ਅਰਥ ਰੱਖਣ ਵਾਲਾ ‘ਨਾਂਵ’ ਬਣ ਜਾਂਦਾ ਹੈ, ਉਸ ਨੂੰ ਵਿਰੋਧਾਰਥਕ ਨਾਂਵ, ਭਾਵ ਵਿਰੋਧੀ ਅਰਥ ਵਾਲਾ ‘ਨਾਂਵ’ ਆਖਦੇ ਹਨ।

ਆਮ ਤੌਰ 'ਤੇ ਹੇਠ ਲਿਖੇ ਅਗੋਤਰ 'ਵਿਰੋਧਾਰਥਕ ਨਾਂਵ' ਬਣਾਉਣ ਲਈ
ਵਰਤੀਦੇ ਹਨ :

ਅ, ਅਚੁ, ਅਵ, ਅਵਿ, ਅਪ, ਕਾ, ਕੁ, ਅਨ, ਬਿ, ਵੇ, ਪਰ।

ਬਲ, ਅਬਲ :

ਇਹ ਸ੍ਰਪਨੀ ਤਾ ਕੀ ਕੌਤੀ ਹੋਈ ॥

'ਬਲੁ' 'ਅਬਲੁ' ਕਿਆ ਇਸ ਤੇ ਹੋਈ ॥੮॥੯॥੧੯॥

(ਆਸਾ ਕਬੀਰ ਜੀ, ਪੰਨਾ ੪੮੦)

ਰਾਸਿ, ਵੇਰਾਸਿ :

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ 'ਰਾਸਿ' ॥

ਜੇ ਇਕ ਅਧ ਚੰਗੀ ਕਰੇ ਦੂਜੀ ਭੀ 'ਵੇਰਾਸਿ' ॥੫॥੨੩॥ (ਆਸਾ ਦੀ ਵਾਰ)

ਪਤਿ, ਅਪਤਿ :

'ਪਤਿ' 'ਅਪਤਿ' ਤਾ ਕੀ ਨਹੀ ਲਾਜ ॥

ਤਥ ਜਾਨਹੁਗੇ ਜਥ ਉਘਰੈਗੇ ਪਾਜ ॥੩॥੩॥ (ਗਊਬੀ ਕਬੀਰ ਜੀ, ਪੰਨਾ ੩੨੪)

ਚਾਰ, ਅਚਾਰ :

ਤਾਟ ਤੀਰਥਿ ਨਹੀ ਮਨੁ ਪਡੀਆਇ ॥

'ਚਾਰ' 'ਅਚਾਰ' ਰਹੇ ਉਰਝਾਇ ॥੨॥੯॥ (ਗਊਬੀ ਕਬੀਰ ਜੀ, ਪੰਨਾ ੩੨੫)

ਗੁਣ, ਅਵਗੁਣ—ਸਰ, ਅਪਸਰ :

'ਅਵਗੁਣ' ਡੋਡਿ 'ਗੁਣ' ਕਉ ਧਾਹਹੁ ਕਾਰਿ ਅਵਗੁਣ ਪਛਤਾਹੀ ਜੀਉ ॥

'ਸਰ' 'ਅਪਸਰ' ਕੀ ਸਾਰ ਨ ਜਾਣਹਿ ਵਿਰਿ ਫਿਰਿ ਕੀਤ ਬੁਡਾਹੀ ਜੀਉ ॥੨॥੧॥

(ਸੋਰਠਿ ਮ: ੧, ਪੰਨਾ ੫੮੮)

ਜਸੁ, ਅਪਜਸੁ :

'ਅਪਜਸੁ' ਮਿਟੇ ਹੋਵੇ ਜਗਿ ਕੀਰਤਿ ਦਰਗਹ ਬੈਸਟੁ ਪਾਈਐ ॥

ਜਮ ਕੀ ਜਾਸੁ ਨਾਸ ਹੋਇ ਖਿਨ ਮਹਿ

ਸੁਖ ਅਨਦ ਸੇਤੀ ਘਰਿ ਜਾਈਐ ॥੧॥੧੩॥੨੨॥

(ਗੁਜਰੀ ਮ: ੫ ਘੜ੍ਹ ੨, ਪੰਨਾ ੫੦੦)

ਬੋਲ, ਕਾਬੋਲ :

ਜੇ ਜੇ ਕਹੈ ਸੋਈ ਭਲ ਮਾਨਦ੍ਹਿ ਨਹਿਨ 'ਕਾਬੋਲ' ਕਰਤ ॥

ਨਿਮਖ ਨ ਬਿਸਰਦ੍ਹਿ ਹੀਏ ਮੇਰੇ ਦੇ ਬਿਸਰਤ ਜਾਈ ਹਉ ਮਰਤ ॥੧॥੩॥

(ਦੇਵ ਗੰਧਾਰੀ ਮ: ੫, ਪੰਨਾ ੫੨੯)

ਬਰਨ, ਅਬਰਨ :

ਮਨਿ ਹਰਿ ਕੌਰਤਿ ਕਰਿ ਸਦਹੁੰ ॥

ਗਾਵਤ ਸੁਨਤ ਜਪਤ ਉਪਾਰੈ 'ਬਰਨ' 'ਅਬਰਨ' ਸਭਹੁੰ ॥੪॥

(ਦੇਵ ਗੰਧਾਰੀ ਮ: ੫ ਘਰੂ ੨, ਪੰਨਾ ੫੨੯)

ਕੁਅਣਾ, ਅਕੁਅਣਾ :

ਰਾਹੁ ਦਸਾਈ ਨ ਚੁਲਾਂ ਆਖਾ ਅੰਮੜੀਆਸੁ ॥

ਤੈ ਸਹ ਨਾਲਿ 'ਅਕੁਅਣਾ' ਕਿਉ ਕੀਵੈ ਘਰੁ ਛਾਸੁ ॥੩॥੨॥

(ਵਡਹੰਸ ਮ: ੧, ਪੰਨਾ ੫੪੭)

ਜਾਤਿ, ਅਜਾਤਿ :

'ਜਾਤਿ' 'ਅਜਾਤਿ' ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥

ਜਪਿ ਹਰਿ ਹਰਿ, ਜਪਿ ਹਰਿ ਹਰਿ ਨਾਮੁ ਮੇਰੈ ਮਨਿ ਕਾਇਆ ॥੩॥੪॥

(ਵਡਹੰਸ ਮ: ੪ ਛੰਤ, ਪੰਨਾ ੫੨੪)

ਭਾਉ, ਅਭਾਉ—ਆਨ, ਆਪਨ :

ਜਉ ਲਉ 'ਭਾਉ' 'ਅਭਾਉ' ਇਹੁ ਮਾਨੈ ਤਉ ਲਉ ਮਿਲਣੁ ਸੂਰਾਈ ॥

'ਆਨ' 'ਆਪਨਾ' ਕਰਤ ਬੀਜਾਦਾ ਤਉ ਲਉ ਬੀਜੁ ਬਿਖਾਈ ॥੧॥੩॥

(ਸੋਗਠਿ ਮ: ੫, ਪੰਨਾ ੬੦੯)

ਮਹਲੁ, ਕੁਮਹਲੁ :

'ਮਹਲੁ', 'ਕੁਮਹਲੁ' ਨ ਜਾਣਨੀ ਮੁਰਖ ਅਪਣੈ ਸੁਆਇ ॥੨॥੧੮॥

(ਸੋਗਠਿ ਕੀ ਵਾਰ, ਪੰਨਾ ੬੪੯)

ਆਤਮਾ, ਪਰਾਤਮਾ :

'ਆਤਮਾ' 'ਪਰਾਤਮਾ' ਏਕੇ ਕਰੈ ॥

ਅੰਤਰ ਕੀ ਸੁਇਣਾ ਅੰਤਰਿ ਮਰੈ ॥੧॥੨॥੪॥

(ਧਨਾਸਰੀ ਮ: ੧, ਪੰਨਾ ੬੬੧)

ਕੁਪੁ, ਅਨਕੁਪੁ :

ਬੰਧਨ ਤੌਰਿ ਛੋਰਿ ਕਿਖਿਆ ਕੇ ਗੁਰ ਦੇ ਸਥਾ ਮੇਰੇ ਹੀਅਰੈ ਦੀਨ॥

‘ਕੁਪੁ’ ‘ਅਨਕੁਪੁ’ ਮੇਰੇ ਬੜ੍ਹ ਨ ਬੈਚਾਰਿ

ਪ੍ਰੇਮ ਗਹਿਓ ਮੇਰਿ ਹਰਿ ਰੰਗਿ ਭੀਨ॥੧॥੧॥੨੦॥

(ਟੋਡੀ ਮ: ੫, ਪੰਨਾ ੨੧੬)

ਜਾਤਿ, ਵੇਜਾਤਿ :

ਚਖਿ ਛੋਡੀ ਸਹਸਾ ਨਹੀ ਕੋਇ॥

ਬਾਪੁ ਦਿਸੈ ‘ਵੇਜਾਤਿ’ ਨ ਹੋਇ॥੩॥੩॥

(ਬਿਲਾਵਲੁ ਮ: ੧, ਪੰਨਾ ੨੮੬)

ਜਾਤਿ, ਅਉਜਾਤਿ :

ਨਾਮਾ ਜੈਦੇਵੂ ਬੰਬੀਰੁ ਕ੍ਰਿਲੰਚਨੁ ‘ਅਉਜਾਤਿ’

ਗਵਿਦਾਸੁ ਚਮਿਆਤੁ ਚਮਈਆ॥

ਜੇ ਜੇ ਮਿਲੈ ਸਾਧੁ ਜਨ ਸੰਗਤਿ

ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ॥੨॥੮॥

(ਬਿਲਾਵਲੁ ਮ: ੮, ਪੰਨਾ ੮੩੫)

ਸੰਤੁ, ਆਸੰਤੁ :

‘ਸੰਤੁ’ ਮਿਲੈ ਕਿਛੁ ਸੁਨੀਐ ਕਹੀਐ॥

ਮਿਲੈ ‘ਆਸੰਤੁ’ ਮਸਟਿ ਕਰਿ ਰਹੀਐ॥੧॥੧॥ (ਗੋੜ ਕਬੀਰ ਜੀ, ਪੰਨਾ ੮੨੦)

ਸਤਿ, ਅਸਤਿ :

‘ਸਤਿ’ ਹੇਤਾ ‘ਅਸਤਿ’ ਕਰਿ ਮਾਨਿਆ ਜੇ ਬਿਨਸਤ ਸੈ ਨਿਹਚਲੁ ਜਾਨਥ॥

ਪਰ ਕੀ ਕਉ ਅਪਣੀ ਕਰਿ ਪਕਰੀ ਐਸੇ ਝੂਲ ਝੂਲਾਨਵ॥੩॥੧॥੧੦॥

(ਮਾਤ੍ਰ ਮ: ੫, ਪੰਨਾ ੧੦੦੯)

ਕਾਲੁ, ਬਿਕਾਲੁ :

‘ਕਾਲੁ’ ‘ਬਿਕਾਲੁ’ ਭਏ ਦੇਵਾਨੇ॥ ਸਥਾ ਸਵਜ ਰਸੁ ਅੰਤਰਿ ਮਾਨੇ॥

ਆਪੇ ਮੁਕਤਿ ਜ਼ਿਰਤਿ ਫਰਦਾਤਾ ਭਗਤਿ ਭਾਣੀ ਹੇ॥੧੫॥੧॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੨੧)

ਗਤਿ, ਅਵਿਗਤ :

ਇਕ ਨਾਗੇ ਕੂਥੇ ਭਵਹਿ ਭਵਾਏ ॥ ਇਕ ਹਨੁ ਕਰਹਿ ਮਰਹਿ ਨ ਕਮਿਤ ਪਾਏ ॥
 'ਗਤਿ' 'ਅਵਿਗਤ' ਕੀ ਸਾਰ ਨ ਜਾਣੈ ਬੁਝੈ ਸਬਦੁ ਕਮਾਈ ਹੈ ॥੧੩॥੫॥
 (ਮਾਲੁ ਮ: ੧ ਸੋਲਹੇ, ਪੰਨਾ ੧੦੨੫)

ਭਾਵ ਵਾਚਕ ਨਾਂਵ

(Abstract Noun)

ਕਿਸੇ ਹੋਰ 'ਨਾਂਵ', 'ਵਿਸ਼ੇਸ਼ਣ', 'ਪੜਨਾਂਵ' ਜਾਂ 'ਕ੍ਰਿਆ' ਤੋਂ 'ਭਾਵ ਵਾਚਕ' ਨਾਂਵ ਹੇਠ-ਲਿਖੇ ਪਿਛੇਤਰ ਲਾਇਆਂ ਬਣਾਈਦਾ ਹੈ :

ਈ, ਤੁ, ਤਾ, ਪ, ਤਣੁ, ਪਨੁ, ਪੋ, ਨੁ, ਨਾ।

ਈ—'ਚੜੁਰ' ਤੋਂ 'ਚੜੁਰਾਈ'। 'ਬਡਾ' ਤੋਂ 'ਬਡਾਈ'। 'ਬੁਰਾ' ਤੋਂ 'ਬੁਰਾਈ'। 'ਠਗ' ਤੋਂ 'ਠਗਾਈ'। 'ਢੀਠ' ਤੋਂ 'ਢੀਠਾਈ'। 'ਮੌਕਲਾ' ਤੋਂ 'ਮੌਕਲਾਈ'।

ਤੌਕਨੁ 'ਮੌਕਲਾਈ' ਕੌਤੌਅਨੁ ਸਭ ਰਖੈ ਭੁਟੈਂਦੈ ਨਾਲਿ ॥

ਕਾਰਜ ਆਪਿ ਸਵਾਰਿਅਨੁ ਸੇ ਪ੍ਰਭੁ ਸਦਾ ਸਙਗਲਿ ॥੧॥੩॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੮੫੭)

ਮੇਹਿ ਅਵਗਾਨ ਪ੍ਰਭੁ ਸਦਾ ਦਇਆਲਾ ਮੇਹਿ ਨਿਰਗੁਣਿ ਕਿਆ ਚੜੁਰਾਈ ॥

ਕਰਦ੍ਵਿ ਬਰਾਬਰਿ ਸੀ ਪ੍ਰਿਆ ਸੀਗਿ ਰਾਤੀ ਇਹ ਹਉਮੇ ਕੀ 'ਢੀਠਾਈ' ॥੧॥੨॥੧੯॥

(ਮਾਲਾਰ ਮ: ੫, ਪੰਨਾ ੧੨੬੭)

ਕਰਹਿ ਬੁਰਾਈ 'ਠਗਾਈ' ਦਿਨੁ ਰੈਨਿ ਨਿਹਫਲ ਕਰਮ ਕਮਾਈ ॥

ਕਣੁ ਨਾਹੀ ਤੁਹ ਗਾਚਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥੧੯॥

(ਸਾਰਗ ਮ: ੫, ਪੰਨਾ ੧੨੦੭)

ਤੁ—'ਆਪ' ਤੋਂ 'ਆਪਤੁ'। 'ਸਮ' ਤੋਂ 'ਸਮਤੁ'।

ਮਿੜ ਸੜ ਪੇਖਿ 'ਸਮਤੁ' ਬੋਚਾਰਿਓ ਸਰਾਲ ਸੱਭਾਖਨ ਜਾਪੁ ॥੧॥੮੮॥੧੮੮॥

(ਸਾਰਗ ਮ: ੫, ਪੰਨਾ ੧੨੧੮)

ਸੇ ਜਪੁ ਭਪੁ ਸੇਵਾ ਚਾਕਰੀ ਸੇ ਖਸਮੇ ਝਾਕੈ ॥

ਆਪੇ ਬਖਸੇ ਮੇਲਿ ਲਏ 'ਆਪਤੁ' ਛਾਵਾਏ ॥੨॥੨੫॥

(ਮ: ੩, ਸਾਰਗ ਕੀ ਵਾਰ ਮ: ੮, ਪੰਨਾ ੧੨੮੭)

ਤਾ—‘ਦ੍ਰਿੜ’ ਤੋਂ ‘ਦ੍ਰਿੜਤਾ’।

ਪ—‘ਸਿਆਣ’ ਤੋਂ ‘ਸਿਆਣਪ’। ‘ਇਆਨ’ ਤੋਂ ‘ਇਆਨਪ’।

ਤਣੁ—‘ਕਉੜਾ’ ਤੋਂ ‘ਕਉੜਤਣੁ’।

ਤਉ ‘ਬਉਬਤਣੁ’ ਸੂਬਸਿ ਮਾਇ ॥੨॥੧੫॥

(ਸਾਰਗ ਕੀ ਵਾਰ, ਪੰਨਾ ੧੨੪੩)

ਨਾਨਕ ‘ਬਾਲਤਣਿ’ ਰਾਡੇਪਾ ਕਿਨੁ ਪਿਰ ਧਨ ਬੁਮਲਾਣੀ ॥੧॥੧॥

(ਸੁਹੀ ਛੰਤ ਮ: ੧ ਘਰੁ ੧, ਪੰਨਾ ੨੬੩)

ਬਾਲਤਣਿ—(ਬਾਲਤਣ ਵਿਚ) ਅਪਿਕਰਣ ਕਾਰਕ ਇਕ-ਵਚਨ ‘ਬਾਲਤਣ’ ਤੋਂ।

ਪਨੁ, ਪੋ—‘ਬਾਲ’ ਤੋਂ ‘ਬਾਲਪਨੁ’। ‘ਤਰਨ’ ਤੋਂ ‘ਤਰਨਪੋ’।

‘ਤਰਨਪੋ’ ਬਿਖਿਆਨ ਸਿਉ ਥੋਈਓ ‘ਬਾਲਪਨੁ’ ਅਗਿਆਨਾ ॥੧॥੩॥੮॥

(ਗੁਰਕਲੀ ਮ: ੯, ਪੰਨਾ ੮੦੨)

ਨ—‘ਕੀਰਤ’ (ਸੰ: ਕ੍ਰੀਤ) ਤੋਂ ‘ਕੀਰਤਨੁ’। ‘ਪਤ’ ਤੋਂ ‘ਪਤਨੁ’।

ਜੇ ਜਨ ਕਰੈ ‘ਕੀਰਤਨੁ’ ਗੋਪਾਲ ॥

ਤਿਸ ਕਉ ਪੋਹਿ ਨ ਸਕੈ ਜਮ ਕਾਲੁ ॥੨॥੧੪॥੧੯॥

(ਗੌਡ ਮ: ੫, ਪੰਨਾ ੮੬੭)

ਸੰਤ ਕੀ ਲਿੰਦਾ ਕਰਹੁ ਨ ਕੋਇ ॥

ਜੇ ਨਿੰਦੈ ਤਿਸ ਕਾ ‘ਪਤਨੁ’ ਹੋਇ ॥੩॥੧੯॥੧੮॥

(ਗੌਡ ਮ: ੫, ਪੰਨਾ ੮੬੭)

ਨਾ—‘ਖਸਮ’ ਤੋਂ ‘ਖਸਮਾਨਾ’।

ਪਾਰਥ੍ਯਮਿ ‘ਖਸਮਾਨਾ’ ਕੀਆ ਜਿਸ ਦੀ ਵਡੀ ਵਡਿਆਈ ਰਾਮ ॥੩॥੧੯॥੧੮॥

(ਸੁਹੀ ਛੰਤ ਮ: ੫ ਘਰੁ ੩, ਪੰਨਾ ੨੮੩)

ਅਲਪਾਰਥਕ ਨਾਂਵ

(Diminutive Noun)

ਸੰਸਕ੍ਰਿਤ ਸ਼ਬਦ ‘ਅਲਪ’ ਦਾ ਅਰਥ ਹੈ ‘ਬੋੜਾ, ਨਿੱਕਾ, ਛੋਟਾ’। ਸੋ, ਅਲਪਾਰਥਕ (ਅਲਪ + ਅਰਥਕ) ਨਾਂਵ, ਉਹ ਨਾਂਵ ਹੈ, ਜਿਸ ਦੇ ਅਸਲੀ ਅਰਥ ਨੂੰ ‘ਨਿੱਕਾ ਜਿਹਾ’ ਪਰਗਟ ਕੀਤਾ ਜਾਏ।

ਛੋਟਾ ਜਿਹਾ ਬਾਲ 'ਪਿਆਰਾ' ਲੱਗਦਾ ਹੈ, 'ਸੇਹਣਾ' ਜਾਪਦਾ ਹੈ ਤੇ 'ਕੋਮਲ' ਹੁੰਦਾ ਹੈ, ਸੋ, ਕਿਸੇ ਸ਼ਬਦ ਦੀ ਰਾਹੀਂ ਕੋਈ 'ਪਿਆਰ', 'ਸੁਹਣੌਪ' ਜਾਂ 'ਕੋਮਲਤਾ' ਪਰਗਟ ਕਰਨ ਵਾਸਤੇ ਉਸ ਸ਼ਬਦ ਨੂੰ 'ਅਲਪਾਰਥਕ' ਬਣਾ ਲਈਦਾ ਹੈ।

ਇਹ 'ਅਲਪਾਰਥਕ' ਸ਼ਬਦ ਉਥੇ ਭੀ ਵਰਤ ਸਕੀਦਾ ਹੈ, ਜਿਥੇ ਕਿਸੇ ਵਲ ਰਤਾ ਘੁੜਾ ਦੀ ਨਜ਼ਰ ਕਰ ਕੇ ਉਸ ਦੇ ਕਿਸੇ ਕੁਹਜ ਜਾਂ ਕਮਜ਼ੋਰੀ ਵਲ ਇਸ਼ਾਰਾ ਕਰਨਾ ਹੋਵੇ।

ਸੰਸਕ੍ਰਿਤ ਵਿਚ ਕਿਸੇ 'ਨਾਂਵ' ਜਾਂ 'ਵਿਸ਼ੇਸ਼ਣ' ਨੂੰ 'ਅਲਪਾਰਥਕ' ਬਨਾਣ ਵਾਸਤੇ ਉਸ ਦੇ ਅੰਤ ਵਿਚ 'ਕ' ਲਗਾ ਦੇਈਦਾ ਹੈ।

'ਬ੍ਰਜਭਾਖਾ' ਵਿਚ 'ਅਲਪਾਰਥਕ-ਰੂਪ' ਬਨਾਉਣ ਲਈ 'ਰਾ', 'ਲਾ', 'ਯਾ' ਆਦਿਕ ਵਰਤੀਏ ਹਨ, ਜਿਵੇਂ—ਹਿਯਰਾ, ਜਿਯਰਾ, ਲਲਾ, ਕਨ੍ਹੈਯਾ ਆਦਿਕ।

'ਖੜੀ' ਬੌਲੀ ਵਿਚ 'ੜਾ' ਵਰਤੀਦਾ ਹੈ, ਜਿਵੇਂ—ਮੁਖੜਾ, ਬਛੜਾ। 'ਅਵਧੀ' ਵਿਚ 'ਵਾ', 'ਨਾ' ਆਦਿਕ ਵਰਤੀਏ ਹਨ, ਜਿਵੇਂ 'ਕਰੇਜਵਾ' ਆਦਿਕ।

ਗੁਰਬਾਣੀ ਵਿਚ 'ਅਲਪਾਰਥਕ' ਸ਼ਬਦ ਹੇਠ-ਲਿਖੇ ਪਿਛੇਤਰ ਲਗਾ ਕੇ ਬਣਾਏ ਹੋਏ ਮਿਲਦੇ ਹਨ :

ਆ, ਕਾ, ਟਾ, ਨਾ, ਰਾ, ਲਾ, ਵਾ, ਝਾ।

(੧) ਨਾਂਵ ਦੇ ਅੰਤ ਵਿਚ 'ਆ' ਲਾਣ ਨਾਲ, ਜਿਵੇਂ :

ਇਹੁ 'ਮਨੁਆ' ਦਹਦਿਸਿ ਧਾਢਦਾ ਦੂਜੈ ਤਾਈ ਪੁਆਇਆ ॥੩॥੧॥

(ਸੰਗਠਨ ਮ: ੩, ਪੰਨਾ ੬੦੦)

ਉਦਮੁ ਮਤਿ ਪ੍ਰਤਿ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥

ਜਿਉ 'ਨਟੁਆ' ਤੱਤੁ ਵਜਾਏ ਤੱਤੀ ਤਿਉ ਵਾਜਹਿ ਜੰਤ ਜਨਾ ॥੧॥੧॥

(ਬਿਲਾਵਲੁ ਮ: ੪ ਘਰੁ ੩, ਪੰਨਾ ੨੯੮)

ਚਾਰਿ ਇਨ ਅਪਨੀ ਨਉਬਤਿ ਚਲੇ ਯਜਾਏ ॥

ਇਤਨਕੁ 'ਖਟੀਆ' ਗਠੀਆ ਮਟੀਆ ਸੰਗਿ ਨ ਬਣੁ ਲੈ ਜਾਇ ॥੧॥ ਰਹਾਉਆਂ॥

(ਕੇਦਾਰਾ ਕਬੀਰ ਜੀ, ਪੰਨਾ ੧੧੨੪)

ਆਨ ਪਹਰ ਜਨੁ ਏਕੁ ਧਿਆਏ ॥

'ਜਮੁਆ' ਤਾ ਕੈ ਨਿਕਾਟ ਨ ਜਾਏ ॥੫॥੧॥

(ਗੋਬੰਸ ਮ: ੪ ਅਸਟਪਦੀਆ, ਪੰਨਾ ੮੬੬)

ਪੰਚ ਬੈਲ 'ਗਡੀਆ' ਦੇਹਧਾਰੀ ॥

ਰਾਮ ਬਲਾ ਨਿਖਰੈ ਪਾਤਿ ਸਾਰੀ ॥੨॥੧੧॥ (ਰਾਮਕਲੀ ਮ: ੧, ਪੰਨਾ ੯੨੯)

ਛੀਜੈ ਜੋਥਨੁ 'ਜੜ੍ਹਾ' ਸਿਰਿ ਕਾਲੁ ॥

ਕਾਇਆ ਛੀਜੈ ਭਾਈ ਸਿਥਾਲੁ ॥੨੮॥

(ਰਾਮਕਲੀ ਮ: ੧ ਦਖਣੀ, ਚਿੰਅਕਾਰੂ, ਪੰਨਾ ੯੩੨)

ਅਸੁਰ ਸੰਘਾਰਣ ਰਾਮ ਹਮਾਰਾ ॥

ਘਟਿ ਘਟਿ 'ਗਮਣੀਆ' ਰਾਮੁ ਪਿਆਰਾ ॥੧॥੩॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੨੯)

'ਮਨ' ਤੋਂ 'ਮਨੁਆ'। 'ਨਟ' ਤੋਂ 'ਨਟੁਆ'। 'ਖਟੀ' ਤੋਂ 'ਖਟੀਆ'। 'ਜਮ' ਤੋਂ 'ਜਮੁਆ'। 'ਗਡੀ' ਤੋਂ 'ਗਡੀਆ'। 'ਜਰ' ਤੋਂ 'ਜੜ੍ਹਾ'। 'ਰਾਮ' ਤੋਂ 'ਰਮਣੀਆ'।

(੨) ਨਾਂਵ ਦੇ ਅੰਤ ਵਿਚ 'ਕਾ' ਲਾਉਣ ਨਾਲ, ਜਿਵੇਂ :

ਤਨੁ ਕਰਿ 'ਮਟੁਕੀ' ਮਨ ਮਹਿ ਕਿਲੋਈ ॥

ਇਸੁ ਮਟੁਕੀ ਮਹਿ ਸ਼ਬਦੁ ਸੰਜੋਈ ॥੨॥੧੦੧॥

(ਆਸਾ ਕਥੀਰ ਜੀ, ਪੰਨਾ ੮੭੯)

ਹਰਿ ਹਰਿ ਹਰਿ ਆਰਧੀਐ ਹੋਈਐ ਆਰੋਗਾ ॥

ਰਾਮ ਬੰਦ ਕੀ 'ਲਸਟਿਕਾ' ਜਿਨਿ ਮਾਰਿਆ ਰੋਗੁ ॥੬੭॥

(ਕਿਲਾਵਲੁ ਮ: ੫, ਪੰਨਾ ੮੧੭)

ਪ੍ਰਾਨ ਜੁ ਕਾਕੇ ਬਿਤੁ ਨਹੀ ਕੈਸੇ ਬਿਰਮਾਵਦ੍ਹੁ ॥

ਬੁਡਿ ਮੁਏ 'ਨਦੂਕਾ' ਮਿਲੈ ਕਤੁ ਕਾਹਿ ਚਲਾਵਦ੍ਹੁ ॥੩॥੧॥

(ਕਿਲਾਵਲੁ ਸਧਨਾ ਜੀ, ਪੰਨਾ ੮੪੮)

ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਦ੍ਹੁ ॥

ਸੰਤ ਜਨਾ ਕੀ 'ਰੇਲੁਕਾ' ਲੈ ਮਾਥੈ ਲਾਵਦ੍ਹੁ ॥੮੫॥

(ਕਿਲਾਵਲੁ ਮ: ੫, ਪੰਨਾ ੮੧੨)

ਸਿਧੁ ਸਮਾਇਓ 'ਘਟੁਕੇ' ਮਾਰਿ ॥

ਕਰਣਹਾਰ ਥਦ੍ਹੁ ਬਿਹੁ ਅਚਰਜੁ ਨਾਹਿ ॥੩॥੮੦॥੫੧॥

(ਰਾਮਕਲੀ ਮ: ੫, ਪੰਨਾ ੯੬੯)

'ਮਟ' ਤੋਂ 'ਮਟੁਕੀ'। 'ਲਸਟਿ' ਤੋਂ 'ਲਸਟਿਕਾ' (ਲਸਟਿ—ਲਾਠੀ)। 'ਨਾਉ'

ਤੋਂ 'ਨਉਕਾ'। 'ਰੇਣੁ' ਤੋਂ 'ਰੇਣੁਕਾ'। 'ਘਟ' ਤੋਂ 'ਘੁਟੁਕਾ'।

(੩) ਨਾਂਵ ਦੇ ਅੰਤ ਵਿਚ 'ਟਾ' ਲਾਉਣ ਨਾਲ, ਜਿਵੇਂ :

ਅੰਤਰਿ 'ਖੁਹਟਾ' ਅੰਮ੍ਰਿਤਿ ਭਰਿਆ ਸ਼ਕਦੇ ਬਾਬਿ ਪੀਐ ਪਨਿਹਾਰੀ ॥੨੦੫॥
ਖੁਹਟਾ—ਨਿੱਕਾ ਜਿਹਾ ਖੁਹ। (ਝਹੰਸੁ ਮ: ੩ ਛੰਤ, ਪੰਨਾ ੫੨੦)

ਗੁਰੂ ਅਮਰਦਾਸ ਜੀ ਦੇ ਸਮੇਂ ਦਾ ਕਵੀ 'ਦਮੇਦਰ' ਭੀ ਇਹ ਰੂਪ ਵਰਤਦਾ ਹੈ :

ਲਿਖਿਆ ਖੜ੍ਹ ਸੰ ਮੈਜਾਮ ਸੰਦਾ, 'ਡੁਮੇਟੈ' ਦਿਤਾ ਤਾਹੀ।

ਆਖਿ ਦਮੇਦਰ ਮੁਹੌਂ ਨ ਬੋਲੈ ਚਿਠੀ ਕਾਢਿ ਪੜ੍ਹਾਈ ।੧੧੯।

('ਹੀਰ' ਦਮੇਦਰ)

'ਡੁਮ' ਤੋਂ 'ਡੁਮੇਟਾ'।

ਸ਼ੀਹ ਬਿੰਡੇ ਬਿਸੀਅਰ ਸੂਕਨਿ ਏ ਸਭ ਮਿੜ੍ਹ ਤੁਸਾਹੀ।

ਆਖਿ ਦਮੇਦਰ ਕਾਮਲੁ 'ਡੁਮੇਟਾ' ਮਹਿਰਮ ਬੀਆ ਸਭ ਜਾਹੀ ।੨੨੧।

('ਹੀਰ' ਦਮੇਦਰ)

'ਰੁਝਾ' ਤੋਂ 'ਰੁੰਝੇਟਾ'।

(੪) ਨਾਂਵ ਦੇ ਅੰਤ ਵਿਚ 'ਨਾ' ਲਾਉਣ ਨਾਲ, ਜਿਵੇਂ :

'ਲਾਲਨੁ' ਰਾਹਿਆ ਕਵਨ ਗਤੀ ਰੀ ॥

ਸਥੀ ਬਤਾਵਹੁ ਮੁਝਹਿ ਮਤੀ ਰੀ ॥੧॥੮॥੧੦॥ (ਸੁਹੀ ਮ: ੫, ਪੰਨਾ ੨੨੦)

ਲਾਲੁ 'ਚੇਲਨਾ' ਤੈ ਤਨਿ ਸੋਹਿਆ ॥

ਸੁਰਿ ਜਨ ਤਾਨੀ ਤਾ ਮਨੁ ਮੋਹਿਆ ॥੧॥੫੨॥

(ਆਸਾ ਮ: ੫ ਘਰੁ ੨, ਪੰਨਾ ੩੮੮)

ਸਾਥੇ ਵੈ ਮਣ ਦੇਹੁਗੀ ਚਲੈ ਪਾਣੀ ਅੰਨਿ ॥

ਆਇਓ ਬੈਦਾ ਦੂਨੀ ਵਿਚਿ ਵਤਿ 'ਆਸੂਣੀ' ਬੰਨਿ ॥੧੦੦॥

(ਸਲੋਕ ਫਗੀਦ ਜੀ, ਪੰਨਾ ੧੩੯੩)

ਲਾਲਨੁ—ਸੋਹਣਾ ਲਾਲ। ਚੇਲਨਾ—ਸੋਹਣਾ ਚੇਲਾ।

ਆਸੂਣੀ—ਨਿਕੀ ਜਿਹੀ ਆਸ।

ਆਸਾਂ ਤਾਂ ਕਾਮਲੁ ਮੁਗਲਿਦੁ ਪਾਇਆ, ਬੁਝ ਲੁੜੀਏ ਨਾਹੀਂ।

ਕੇਵੀ ਪੰਧਾਂ ਤੁਸਾਂ ਮੁਮਾਰਖ, ਆਸਾਂ 'ਰਾਣਨ' ਸਾਈਂ ।੨੩੧।

ਰਾਣਨ—ਸੋਹਣਾ ਰਾਝਾ।

('ਹੀਰ' ਦਮੇਦਰ)

(੫) 'ਨਾਵ' ਦੇ ਅੰਤ ਵਿਚ 'ਰਾ' ਲਾਉਣ ਨਾਲ, ਜਿਵੇਂ :

ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮਦੇਉ ਮਨੁ ਲੀਣਾ ॥
ਆਖ ਦਾਮ ਕੇ 'ਛੀਪਰੇ' ਭਾਇਓ ਲਾਖੀਣਾ ॥੨॥

(ਆਸਾ ਧੰਨਾ ਜੀ ਮ: ੫, ਪੰਨਾ ੪੯੭)

ਭੁਨਾ ਭਨਨਾ ਭਿਆਗਿਆ ਕੇ ਪ੍ਰੀਤਿ ਚਰਨ ਬਬੀਰਾ ॥
ਨੀਚ ਭੁਲਾ 'ਜੈਲਾਹਰਾ' ਭਾਇਓ ਗੁਨੀਯ ਗਹੀਰਾ ॥੧॥੨॥

(ਆਸਾ ਧੰਨਾ ਜੀ ਮ: ੫, ਪੰਨਾ ੪੯੭)

ਇਹ ਬਿਧਿ ਸੁਨਿ ਕੇ 'ਜਾਟਰੇ' ਉਠਿ ਭਗਤੀ ਲਾਗਾ ॥
ਮਿਲੇ ਪ੍ਰਤਿਧਿ ਗੁਸਾਈਆ ਧੰਨਾ ਵਡਕਾਨਾ ॥੪॥੨॥

(ਆਸਾ ਧੰਨਾ ਜੀ ਮ: ੫, ਪੰਨਾ ੪੯੭)

ਸਾਧ ਸੰਗਿ ਨਾਨਕ ਬੁਧਿ ਪਾਈ ਗਰਿ ਕੀਰਤਨੁ ਆਪਣੇ ॥
ਨਾਮਦੇਉ ਤ੍ਰਿਲੋਚਨੁ ਕਥੌਰ 'ਦਾਸਰੇ' ਮੁਕਤਿ ਭਾਇਓ ਚਮਿਆਰੇ ॥੨॥੧॥੧੦॥

(ਗੁਜਰੀ ਮ: ੫ ਘਰੂ ੨, ਪੰਨਾ ੪੯੮)

ਮੇਰੀ 'ਬਹੁਰੀਆ' ਕੇ ਧਨੀਆ ਨਾਉਂ ॥
ਲੇ ਰਾਖਿਓ ਰਾਮ ਜਨੀਆ ਨਾਉਂ ॥੧॥੩॥੩੩॥

(ਆਸਾ ਕਬੀਰ ਜੀ, ਪੰਨਾ ੪੯੮)

ਗਰਿ ਕਾ 'ਬਾਗਾਰਾ' ਨਾਚੇ ਪਿੱਧੀ ਮਹਿ ਸਾਗਾਰਾ ॥੧॥੪॥

(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਹਉ ਨਾ ਛੋਡਉ ਕੰਤ 'ਪਾਸਰਾ' ॥
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥੪॥

(ਮੁਹੀ ਮ: ੫, ਪੰਨਾ ੨੬੧)

ਸਾਸ ਬਿਨਾ ਜਿਉ 'ਦੇਹੁਰੀ' ਕਤ ਸੋਵਾ ਪਾਵੈ ॥
ਦਰਸ ਬਿਹੁਨਾ ਸਾਧ ਜਨੁ ਖਿਨੁ ਟਿਕਣ ਨ ਆਵੈ ॥੩॥੧॥

(ਕੇਦਾਰਾ ਛੰਤ ਮ: ੫, ਪੰਨਾ ੧੧੨੨)

ਕੇਹੜੇ ਲਸ਼ਕਰ ਚੜ੍ਹਸ਼ਨਿ ਪਿਛੈ', ਜੇ ਅਸੀ ਤਹੰਬਲ ਦੀਹਾ।
ਟ੍ਰੈਕਰ ਖੱਬਿ 'ਚਕੋਰੇ' ਲੀਡਾ, ਅਸੀ ਗਲਹੁ ਕਰੰਕੁ ਚੁਕੀਹਾ।੨੯੯।
ਚਕੋਰੇ—ਭੈੜੇ ਚਾਕ ਨੇ।

('ਹੀਰ' ਦਮੋਦਰ)

‘ਛੀਪਾ’ ਤੋਂ ‘ਛੀਪਰੋ’। ‘ਜੋਲਾਹਾ’ ਤੋਂ ‘ਜੋਲਾਹਰਾ’। ‘ਜਾਟ’ ਤੋਂ ‘ਜਾਟਰੇ’। ‘ਦਾਸ’ ਤੋਂ ‘ਦਾਸਰੇ’। ‘ਬਹੂ’ ਤੋਂ ‘ਬਹੁਰੀਆ’। ‘ਬਾਚਾ’ ਤੋਂ ‘ਬਾਚਾਰਾ’। ‘ਪਾਸਾ’ ਤੋਂ ‘ਪਾਸਰਾ’। ‘ਦੇਹ’ ਤੋਂ ‘ਦੇਹਰੀ’।

(੬) ਨਾਂਵ ਦੇ ਅੰਤ ਵਿਚ ‘ਲਾ’ ਲਾਉਣ ਨਾਲ, ਜਿਵੇਂ :

ਜਲ ਕੀ ‘ਮਛੂਲੀ’ ਤਰਵਰਿ ਬਿਆਈ ॥

ਦੇਖਡ ਕੁਤਰਾ ਲੈ ਗਈ ਬਿਲਾਈ ॥੨॥੯॥੨੩॥

(ਆਸਾ ਕਬੀਰ ਜੀ, ਪੰਨਾ ੮੯)

ਗੁਰਮੁਖਿ ਨਦਰਿ ਨਿਹਾਲ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥

ਮਨਮੁਖ ‘ਅੰਧੂਲੇ’ ਗਿਆਨ ਵਿਚੂਲੇ ਸੂਜੈ ਭਾਇ ਖੁਆਈ ॥੨॥੩॥

(ਵਛੰਸੁ ਮ: ੩ ਛੰਤ, ਪੰਨਾ ੫੬੯)

ਬਈਅਰਿ ਬੋਲੇ ‘ਮੀਠੂਲੀ’ ਭਾਈ ਸਾਜੁ ਕਹੈ ਪਿਰ ਭਾਇ ॥

ਕਿਰਹੈ ਬੇਧੀ ਸਤਿ ਵਸੀ ਭਾਈ ਅਧਿਕ ਰਹੀ ਹਰਿ ਨਾਹਿ ॥੮॥੪॥

(ਸੇਰਠਿ ਮ: ੧ ਅਸਟਪਦੀਆ, ਪੰਨਾ ੬੩੭)

ਜਪ ਤਪ ਕਾ ਬੰਧੁ ‘ਬੇਝੂਲਾ’ ਜਿਜੁ ਲੰਘਹਿ ਫ਼ਹੇਲਾ ॥

ਨਾ ਸਰਵਰੁ ਨਾ ਉਛਲੇ ਐਸਾ ਪੰਧੁ ਸੁਹੇਲਾ ॥੧॥੨॥੪॥

(ਸੁਹੀ ਮ: ੧, ਪੰਨਾ ੨੨੬)

‘ਬਾਖੂਲਿ’ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਾਲ ਰਾਮ ਜੀਉ ॥੮॥੧॥

(ਸੁਹੀ ਛੰਤ ਮ: ੧, ਪੰਨਾ ੨੬੮)

ਤ੍ਰੁਪ ਨ ਪੂਪ ਨ ਗੀਧ ਨ ਦੀਪਾ ਓਤਿ ਧੱਤਿ ਅੰਗ ਅੰਗ ਸੰਗਿ ਮਚਿਲੀ ॥

ਕਹੁ ਨਾਨਕ ਪ੍ਰਿਆ ਰਦੀ ਸੁਹਾਗਾਨ

ਅਤਿ ਨੀਕੀ ਮੇਰੀ ਬਨੀ ‘ਖਟੋਲੀ’ ॥੨॥੩॥੮੯॥

(ਬਿਲਾਵਲੁ ਮ: ੫, ਪੰਨਾ ੮੨੨)

ਜਾ ਪ੍ਰਤ ਕੀ ਰਉ ‘ਚੇਤੂਲੀ’ ਸੋ ਸਤ ਤੇ ਉਚਾ ॥

ਸਤ ਕਿਛੁ ਤਾ ਕਾ ਕਾਂਢੀਐ ਬੇਰਾ ਅਤੁ ਮੂਚਾ ॥੧॥੧੫॥੧੧॥

(ਆਸਾ ਮ: ੫, ਪੰਨਾ ੮੦੦)

ਦੱਸ ਗੁਸਾਈ ‘ਮੀਠੂਲਾ’ ਝੂੰ ਸੰਗਿ ਹਮਾਰੈ ਬਾਨ੍ਹ ਜੀਉ ॥੧॥ਰਹਾਉ॥੧੧੬॥

(ਗਊੜੀ ਬੈਗਗਾਣਿ ਮ: ੫, ਪੰਨਾ ੨੦੩)

ਨੇਟ : ‘ਲਾ’ ਤੋਂ ਪਹਿਲਾਂ ‘ਨਾਂਵ’ ਦੇ ਅੰਤ ਵਿਚ ਆਮ ਤੌਰ ‘ਤੇ ()

ਵਹਾਇਆ ਜਾਂਦਾ ਹੈ :

‘ਮਛ’ ਤੋਂ ‘ਮਛੁਲੀ’। ‘ਅੰਧਾ’ ਤੋਂ ‘ਅੰਪੁਲਾ’। ‘ਮੀਠਾ’ ਤੋਂ ‘ਮੀਠਲਾ’।
‘ਬੇੜਾ’ ਤੋਂ ‘ਬੇੜੁਲਾ’। ‘ਬਾਬਾ’ ਤੋਂ ‘ਬਾਬੁਲਾ’। ‘ਚੇਰੀ’ ਤੋਂ ‘ਚੇਰੁਲੀ’।

(੭) ਨਾਂਵ ਦੇ ਅੰਤ ਵਿਚ ‘ਵਾ’ ਲਾਉਣ ਨਾਲ, ਜਿਵੇਂ :

ਇਨ੍ ਮੁੰਡੀਅਨ ਮੇਰਾ ਘਰੁ ਪੁੱਧਰਾਵਾ ॥

‘ਬਿਟਵਹਿ’ ਰਾਮ ਰਮਜੂਆ ਲਾਵਾ ॥੧॥ ਰਗਾਚ੍ਰੀ॥੩॥

(ਆਸਾ ਕਥੀਰ ਜੀ, ਪੰਨਾ ੪੯੪)

‘ਬੇਟਾ’ ਤੋਂ ‘ਬਿਟਵਾ’।

(੮) ਨਾਂਵ ਦੇ ਅੰਤ ਵਿਚ ‘ੜ’ ਲਾਉਣ ਨਾਲ, ਜਿਵੇਂ :

ਹਰਿ ਹਰਿ ਨਾਮੁ ਧਿਆਈਐ ਮੇਰੀ ‘ਜਿੰਦ੍ਗੀਏ’ ਗੁਰਮੁਖਿ ਨਾਮੁ ਅਮੇਲੇ ਰਾਮ ॥

ਹਰਿ ਹਰਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੈਲੇ ਰਾਮ ॥੧॥੧॥

(ਬਿਹਾਗੜਾ ਛੰਤ ਮ: ੮, ਪੰਨਾ ੫੯੩)

‘ਨਿਰਗੁਣਢੰਡੀਏ’ ਪਿਤੁ ਦੇਖਿ ਹਦੂਰੇ ਰਾਮ ॥

ਗੁਰਮੁਖਿ ਜਿਨੀ ਰਾਵਿਆ ਮੁਈਏ ਪਿਤੁ ਰਵਿ ਰਹਿਆ ਭਰਪੁਰੇ ਰਾਮ ॥੨॥੧॥

(ਵਡਹੰਸੁ ਮ: ੩ ਛੰਤ, ਪੰਨਾ ੫੯੨)

ਜਿਤੁ ਹਰਿ ਪ੍ਰਤੁ ਜਾਪੈ ਸਾ ਧੰਨੁ ਸਾਕਸੇ ਪੁਰਿ ਪਾਇਆ ਕਿਰਤੁ ਜੁਕੰਦਾ ॥

ਚਨਿ ‘ਦੇਗੜਿ’ ਘੋੜੀ ਬਿਖੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥੮॥੧॥

(ਵਡਹੰਸੁ ਮ: ੮ ਘੋੜੀਆ, ਪੰਨਾ ੫੯੪)

ਦੇਹ ‘ਤੇਜਨਕੀ’ ਹਰਿ ਨਥ ਰੰਗੀਆ ਰਾਮ ॥

ਗੁਰ ਗਿਆਨੁ ਗੁਰੁ ਹਰਿ ਮੰਗੀਆ ਰਾਮ ॥੧॥੨॥੬॥

(ਵਡਹੰਸੁ ਮ: ੪ ਘੋੜੀਆ, ਪੰਨਾ ੫੯੬)

ਬਈਅਰਿ ਨਾਮਿ ਸੈਹਾਣਾਣੀ ਸਭੁ ਸਫ਼ਾਰਣਹਾਰੇ ॥

ਗਾਵਦੁ ਗੀਤੁ ਨ ‘ਕਿਰਹਜ਼’ ਰਾਨਥ ਬ੍ਰਹਮ ਥੀਥਾਰੇ ॥੮॥੩॥

(ਵਡਹੰਸੁ ਮ: ੧, ਪੰਨਾ ੫੯੭)

‘ਸਾਧੀਅਕਾ’ ਪ੍ਰਤੁ ਏਕੁ ਦੂਸਰੁ ਨਾਹਿ ਕੋਇ ॥

ਬਾਨ ਬਨੰਤਰਿ ਆਪਿ ਜਲਿ ਬਲਿ ਪੁਰ ਸੋਇ ॥੩॥

(ਜੈਤਸਰੀ ਮ: ੫ ਛੰਤ, ਪੰਨਾ ੨੦੮)

ਤਿਆਗੋ ਮਨ ਕੀ 'ਮਤੜੀ' ਵਿਸਾਚੇ ਸੂਜਾ ਭਾਉ ਜੀਉ ॥
ਇਉ ਪਾਵਹਿ ਹਰਿ 'ਦਰਸਾਵੜਾ' ਨਹ ਲਗੈ ਤਤੀ ਵਾਉ ਜੀਉ ॥

(ਸੁਹੀ ਮ: ੫ ਗੁਣਵੰਤੀ, ਪੰਨਾ ੨੬੩)

ਕੰਧੀ ਉਡੈ 'ਰੁਖੜਾ' ਕਿਚਰਕੁ ਬੰਨੈ ਧੀਰ ॥
ਫਰੀਦਾ ਕਦੈ ਤਾਡੈ ਰਖੀਐ ਕਿਚਰੁ ਤਾਈ ਨੀਰੁ ॥੯੯॥

(ਸਲੋਕ ਫਰੀਦ ਜੀ, ਪੰਨਾ ੧੩੮੨)

'ਜਿੰਦ੍ਹ' ਤੋਂ 'ਜਿੰਦੜੀ'। 'ਦੇਹ' ਤੋਂ 'ਦੇਹੜੀ'। 'ਤੇਜਨ' ਤੋਂ 'ਤੇਜਨੜੀ'।
'ਬਿਰਹਾ' ਤੋਂ 'ਬਿਰਹੜਾ'। 'ਸਾਬੀ' ਤੋਂ 'ਸਾਬੀਅੜਾ'। 'ਮਤਿ' ਤੋਂ 'ਮਤੜੀ'। 'ਰੁਖ' ਤੋਂ 'ਰੁਖੜਾ'

ਵਿਸ਼ੇਸ਼ਣ ਤੋਂ ਅਲਪਾਰਥਕ

(੧) 'ਲਾ' ਵਰਤਿਆਂ, ਜਿਵੇਂ :

ਬਈਅਰਿ ਬੋਲੈ 'ਮੀਠ੍ਹਲ੍ਹਾ' ਭਾਈ ਸਾਚੁ ਕਰੈ ਪਿਰ ਤਾਣਿ ॥੮॥੪॥

(ਸੋਨਠ ਮ: ੧ ਅਸਟਪਲੀਆ, ਪੰਨਾ ੬੩੭)

ਮਨਮੁਖ 'ਅੰਧੁਲੇ' ਗਿਆਨ ਵਿਹੁਣੇ ਦੂਜੈ ਭਾਣਿ ਖੁਆਈ ॥੨॥੩॥

(ਵਡਹੈਸੁ ਮ: ੩ ਛੱਤ, ਪੰਨਾ ੫੬੯)

ਸੁਨਿ 'ਅੰਧਲੀ' ਲੋਈ ਬੇਪੀਰ ॥੪॥੩॥੬॥ (ਗੋੜ ਕਬੀਰ ਜੀ, ਪੰਨਾ ੬੭੧)

ਮੀਠੁਲੀ। ਅੰਧੁਲੇ। ਅੰਧਲੀ।

(੨) 'ਟਾ' ਵਰਤਿਆਂ, ਜਿਵੇਂ :

'ਨਿਕੁਟੀ' ਦੇਹ ਦੇਖਿ ਧੁਨਿ ਉਪਜੈ ਮਾਨ ਬਰਤ ਨਹੀ ਬੁਝੈ ॥੫॥

(ਸਿਰੀਨਾਗੁ ਬੇਣੀ ਜੀ, ਪੰਨਾ ੮੩)

'ਨਿਕੀ' ਤੋਂ 'ਨਿਕੁਟੀ'।

(੩) 'ਆ' ਵਰਤਿਆਂ, ਜਿਵੇਂ :

ਤੁਮ ਬਢੇ ਵਡੇ ਬਢ ਉਚੇ, ਰਉ ਇਤਨੀਕ 'ਲਹੁਰੀਆ' ਰਾਮ ॥੨॥੧॥੪॥

(ਸੁਹੀ ਮ: ੫ ਘਰੁ ੩, ਪੰਨਾ ੨੨੯)

(੮) 'ੜਾ' ਵਰਤਿਆਂ, ਜਿਵੇਂ :

(ੰ) ਇਸਤ੍ਰੀ ਲਿੰਗ :

ਮੁਧ 'ਨਵੇਲੜੀਆ' ਟੋਇਲ ਆਈ ਰਾਮ ॥੧॥

ਸਚਿ 'ਨਵੇਲੜੀਏ' ਜੇਥੈਨ ਬਾਲੀ ਰਾਮ ॥੨॥

ਸ੍ਰੀਧਰ 'ਮੇਹਿਅੜੀ' ਪਿਰ ਸੰਗਿ ਸੁਤੀ ਰਾਮ ॥੩॥੧॥

(ਬਿਲਾਵਲੁ ਮ: ੧ ਡੱਤ, ਪੰਨਾ ੯੪੩)

'ਸਾਹੁਰਬੀ' ਬਕੁ ਸਭੁ ਕਿਛੁ ਸਾਣੀ ਪੇਖਕੜੈ ਧਨ ਵਧੇ ॥੧॥੨॥੧੦॥

(ਸੰਜ੍ਞ ਹਿੰਡੋਲ ਮ: ੧, ਪੰਨਾ ੧੧੧)

'ਭਿੰਨਬੀ' ਬੈਣਿ ਭਲੀ ਦਿਨਸ ਸੁਹਾਏ ਰਾਮ ॥

ਨਿਜ ਘਰਿ 'ਸੁਤੜੀਏ' ਪਿਰਮੁ ਜਗਾਏ ਰਾਮ ॥੨॥

(ਬਿਲਾਵਲੁ ਮ: ੧ ਡੱਤ, ਪੰਨਾ ੯੪੪)

ਜਾਗੁ 'ਸਲੋਨੜੀਏ' ਬੈਲੇ ਗੁਰਬਾਣੀ ਰਾਮ ॥੩॥੨॥

(ਬਿਲਾਵਲੁ ਮ: ੧ ਡੱਤ, ਪੰਨਾ ੯੪੪)

(ਅ) ਪੁਲਿੰਗਾ :

ਪ੍ਰਤੁ ਮਾਤ ਪਿਤਾ ਕੰਠਿ ਲਾਇਦਾ 'ਲਹੁਕੇ' ਬਾਲਕ ਪਾਲਿ ॥੧॥੩॥

(ਰਾਮਕਲੀ ਕੌ ਵਾਰ ਮ: ੫, ਸਲੋਕ ਮ: ੫, ਪੰਨਾ ੯੪੫)

ਅਮਰਿ ਕਟਾਰਾ 'ਬੈਕੁੜਾ' ਬੈਕੇ ਕਾ ਅਸਵਾਰੁ ॥੩॥੧੯॥

(ਰਾਮਕਲੀ ਕੌ ਵਾਰ ਮ: ੩, ਮ: ੧, ਪੰਨਾ ੯੪੬)

ਭਵਨੁ 'ਸੁਹਾਵਕਾ' ਧਰਤਿ ਸਭਾਗੀ ਰਾਮ ॥੪॥੧॥

(ਬਿਲਾਵਲੁ ਮ: ੫ ਡੱਤ, ਪੰਨਾ ੯੪੬)

ਗੁਰਮੁਖਿ ਲਾਲੇ ਲਾਲੂ ਹੈ ਜਿਉ ਰੰਗਿ ਮਜ਼ੀਠ 'ਸਚਕਾਉ' ॥੧॥੩॥

(ਸੂਹੀ ਕੌ ਵਾਰ, ਪੰਨਾ ੯੮੬)

'ਕ੍ਰਿਆ' ਤੋਂ ਅਲਪਾਰਥਕ

ਜਾਗੁ ਸਲੋਨੜੀਏ ਬੈਲੇ ਗੁਰਬਾਣੀ ਰਾਮ ॥

ਜਿਨਿ ਸੁਣਿ 'ਮੰਨਿਅੜੀ' ਅਕਥ ਕਹਾਣੀ ਰਾਮ ॥੩॥੨॥

(ਬਿਲਾਵਲੁ ਮ: ੧ ਡੱਤ, ਪੰਨਾ ੯੪੪)

ਭਵਨੁ ਸੁਹਾਵਕਾ ਧਰਤਿ ਸਭਾਗੀ ਰਾਮ ॥

ਪ੍ਰਤੁ ਘਰਿ 'ਆਇਅੜਾ' ਗੁਰ ਚਰਣੀ ਲਾਗੀ ਰਾਮ ॥੪॥੧॥

(ਬਿਲਾਵਲੁ ਮ: ੫ ਡੱਤ, ਪੰਨਾ ੯੪੬)

'ਮੰਨੀ' ਤੋਂ 'ਮੰਨਿਅੜੀ'। 'ਆਇਆ' ਤੋਂ 'ਆਇਅੜਾ'

ਵਿਸ਼ੇਸ਼ਣ (Adjective)

ਗੁਣ ਵਾਚਕ ਵਿਸ਼ੇਸ਼ਣ (Adjective of Quality)

‘ਗੁਣ ਵਾਚਕ’ ਵਿਸ਼ੇਸ਼ਣ ਦਾ ਲਿੰਗ ਅਤੇ ਵਰਚਨ ਉਹੀ ਹੁੰਦਾ ਹੈ ਜੋ ਉਸ ਦੇ ਵਿਸ਼ੇਸ਼ਜ ਨਾਂਵ (Noun Qualified) ਦਾ ਹੈ।

ਮੁਕਤਾ-ਅੰਤ ਪੁਲਿੰਗ

ਕਰਤਾ ਕਾਰਕ, ਇਕ-ਵਰਚਨ

ਸਾਚਾ ਸਾਹਿਬੁ, ‘ਸਾਚੁ’ ‘ਨਾਇ’ ਭਾਖਿਆ ਭਾਉ ਅਪਾਰ ॥

(ਜਪੁਜੀ, ਪਉੜੀ ੮)

‘ਅਮੁਲ’ ਪਰਮ, ‘ਅਮੁਲੁ’ ਦੀਖਾਣੁ ॥

(ਜਪੁਜੀ, ਪਉੜੀ ੨੬)

ਬਹੁ-ਵਰਚਨ

ਸ੍ਰਵਣ ‘ਬੇਅੰਤ’ ਪ੍ਰਭ ਗਹਿਰ ਗੰਭੀਰੇ ॥੧੦॥੧੫॥

(ਸਿਲਾਵਲੁ ਮ: ੫, ਪੰਨਾ ੯੦੫)

ਕਰਮ ਕਾਰਕ, ਇਕ-ਵਰਚਨ

ਏਕੁ ਸਬਦੁ ਰਾਮ ਨਾਮ ‘ਨਿਰੋਪੁ’, ਗੁਰੂ ਦੇਵੈ ਪਤਿ ਮਤੀ ॥੧੧॥

(ਰਾਮਕਲੀ ਮ: ੧ ਦਖਣੀ, ਚਿੰਕਾਰੁ, ਪੰਨਾ ੯੩੧)

ਬਹੁ-ਵਚਨ

ਤੈ ਸੂਰਿ ਕਰਤਾ ਪਾਪ ਹਰਤਾ 'ਛੂਸਹ' ਸੂਖ ਭਵ ਖੰਡਨੇ ॥੧॥੨॥
(ਨਾਮਕਲੀ ਮ: ੫ ਛੰਤ, ਪੰਜਾ ੯੨੫)

ਆਕਾਰਾਂਤ (ੳ-ਅੰਤ) ਪੁਲਿੰਗ

ਕਰਤਾ ਕਾਰਕ, ਇਕ-ਵਚਨ

ਭਗਤਾ ਕੈ ਘਰਿ ਕਾਰਜੁ 'ਸਾਚਾ' ਹਰਿ ਗੁਣ ਸਦਾ ਵਖਾਣੇ ਰਾਮ ॥੧॥੧॥੨॥
(ਸੁਹੀ ਮ: ੩ ਛੰਤ ਘਰੁ ੩, ਪੰਜਾ ੨੬੯)

'ਸਾਚੇ' ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਣੀ ਰਾਮ ॥੨॥੨॥੩॥
(ਸੁਹੀ ਮ: ੩ ਛੰਤ, ਪੰਜਾ ੨੬੯)

'ਸਾਚਉ' ਰੰਗਿ ਰੰਗਾਵਲੇ ਸਖੀ ਹਮਾਰੇ ਕੰਢੁ ॥੪॥੨॥੧੦॥
(ਮਾਰ੍ਗ ਕਾਫੀ ਮ: ੧, ਪੰਜਾ ੧੦੭੫)

ਕਰਣ ਕਾਰਕ, ਇਕ-ਵਚਨ

'ਸਾਚੇ' ਨਾਮਿ ਸੁਖੁ ਹੋਈ, ਮਰੈ ਨ ਕੋਈ, ਗਰਭਿ ਨ ਸੁਨੀ ਵਾਸਾ ॥
ਜੇਤੀ ਜੇਤਿ ਮਿਲਾਈ, ਸਾਚਿ ਸਮਾਈ, 'ਸਾਚਿ' ਨਾਟਿ ਪਰਗਾਸਾ ॥੨॥੨॥੩॥
(ਸੁਹੀ ਮ: ੩ ਛੰਤ ਘਰੁ ੩, ਪੰਜਾ ੨੬੯)

ਅਧਿਕਰਣ ਕਾਰਕ, ਇਕ-ਵਚਨ

'ਸੂਰੇ' ਵੇਸਿ ਦੇਹਾਗਾਣੀ ਪਰ ਪਿਰੁ ਰਾਵਣ ਜਾਇ ॥੧॥੧॥
(ਸੁਹੀ ਕੌ ਵਾਰ ਮ: ੩, ਪੰਜਾ ੨੮੫)

(ਮੁਕਤਾ-ਅੰਤ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

'ਗੁਰਜ' ਗਾਲ ਜੀਅ ਕੀਏ ਸਤਿਗੁਰੁ ਪਾਸਿ ਤਾ ਸਰਬ ਸੁਖੁ ਪਾਈਐ ॥
ਗੁਭੁ ਪੂਰਾ ਗਰਿ ਉਪਦੇਸੁ ਦੇਇ 'ਸਭ' ਸੂਖ ਲਾਹੁ ਜਾਈਐ ॥੩॥
(ਮ: ੧, ਬਿਲਾਵਲ ਕੌ ਵਾਰ ਮ: ੪, ਪੰਜਾ ੮੫੦)

ਬਹਾਰਿ ਪੇਤੀ ਤੁਮੜੀ ਅੰਦਰਿ ਵਿਸੁ 'ਨਿਕੋਰ' ॥੨੦੧੨॥

(ਸੂਹੀ ਕੀ ਵਾਰ ਮ: ੩, ਪੰਨਾ ੮੯੮)

ਨੋਟ : ਸ਼ਬਦ 'ਵਿਸੁ' ਇਸਤ੍ਰੀ ਲਿੰਗ ਹੈ, ਵੇਖੋ 'ਵਾਕ-ਰਚਨਾ ਵਿਚਾਰ'।

ਕਰਮ ਕਾਰਕ, ਇਕ-ਵਚਨ

'ਧਾਰੁਰ' ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥੨॥

(ਰਾਮਕਲੀ ਮ: ੩ ਅਸਟਪਦੀਆ, ਪੰਨਾ ੮੦੯)

ਈਕਾਰਾਂਤ (ਈ-ਅੰਤ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

ਅੰਮ੍ਰਿਤ ਕਉਰਾ ਬਿਖਿਆ 'ਮੀਠੀ' ॥

ਸਾਕਤ ਕੀ ਬਿਧ ਨੈਨਹੁ ਛੀਠੀ ॥੨੦੧੧॥੩੨॥ (ਰਾਮਕਲੀ ਮ: ੫, ਪੰਨਾ ੮੯੨)

ਕਰਮ ਕਾਰਕ, ਇਕ-ਵਚਨ

'ਅਗਲੀ' ਕਿਛੁ ਖਬਰਿ ਨ ਪਾਈ ॥

ਤੇਵਹਾਤੁ ਤਿ ਉਠਿ ਸਿਧਾਈ ॥੨॥੧੦॥ (ਰਾਮਕਲੀ ਮ: ੫, ਪੰਨਾ ੮੯੪)

ਅਧਕ-ਤਮ ਅਵਸਥਾ

(Superlative Degree)

(੧) ਸੰਸਕ੍ਰਿਤ ਵਿਚ ਕਿਸੇ 'ਗੁਣ-ਵਾਚਕ ਵਿਸ਼ੇਸ਼ਣ' ਤੋਂ 'ਅਧਕ-ਤਮ' ਅਵਸਥਾ ਬਨਾਣ ਵਾਸਤੇ ਉਸ ਦੇ ਅੰਤ ਵਿਚ 'ਇਸਟ' ਲਗਾਈਦਾ ਹੈ, ਪੁਰਾਣੀ ਪੰਜਾਬੀ ਵਿਚ ਭੀ ਕਿਤੇ ਕਿਤੇ ਇਹ ਰੂਪ ਮਿਲਦਾ ਹੈ, ਜਿਵੇਂ 'ਪਾਪਿਸਟ'

ਜਿਨਾ ਹੁਕੂ ਗੋਪਿਆ ਆਪਣਾ ਤੇ ਨਰ ਭੁਰਿਆਈ ॥

ਹਰਿ ਜੀਉ ਤਿਨ ਕਾ ਦਰਸਨੁ ਨ ਕਰਹੁ 'ਪਾਪਿਸਟ' ਹਤਿਆਰੀ ॥੨੩॥

(ਸੌਰਠੀ ਕੀ ਵਾਰ, ਪੰਨਾ ੬੪੧)

(੨) ਵਿਸ਼ੇਸ਼ਣ ਨੂੰ ਦੁਹਰਾਇਆ ਜਾ ਕੇ ਭੀ 'ਅਧਕ-ਤਮ ਗੁਣ-ਵਾਚਕ' ਬਣਾਇਆ ਜਾਂਦਾ ਹੈ; ਦੁਹਰਾਉਣ ਤੋਂ ਪਹਿਲਾਂ ਦੂਜੇ ਵਿਸ਼ੇਸ਼ਣ ਦੇ ਮੁੱਢ ਵਿਚ

‘ਨਿ’ ਲਗਾਇਆ ਜਾਂਦਾ ਹੈ, ਜਿਵੇਂ ‘ਕਚੁ ਨਿਕਚੁ’।

ਨਾਨਕ ਗਰਿ ਕਾ ਭਾਣਾ ਮੰਨੈ ਸੋ ਭਗੜ੍ਹ ਹੋਇ ਵਿਛੁ ਮੰਨੈ ‘ਕਚੁ ਨਿਕਚੁ’ ॥੧॥੯॥
(ਸਲੋਕ ਮ: ੩, ਰਾਮਕਲੀ ਕੀ ਵਾਰ ਮ: ੩, ਪੰਨਾ ੬੫੦)

ਸੰਖਿਅਕ ਵਿਸ਼ੇਸ਼ਣ (Numeral Adjective)

ਨਿਸਚਿਤ ਸੰਖਿਅਕ ਵਿਸ਼ੇਸ਼ਣ (Definite Numeral Adjective)

ਪੁਰਾਤਨ ਪੰਜਾਬੀ ਵਿਚ ਕਈ ‘ਨਿਸਚਿਤ ਸੰਖਿਅਕ’ ਵਿਸ਼ੇਸ਼ਣਾਂ ਦੇ ਖਾਸ ਬੱਥਵੇਂ ਰੂਪ ਸਨ; ਜਿਵੇਂ ‘ਦੂਇਂ’, ‘ਤਿਨਿ’, ‘ਤੀਨਿ’, ‘ਚਾਰਿ’, ‘ਸਤਿਨਿ’, ‘ਸਤਰਿ’, ‘ਕੌਟਿ’, ‘ਬਹਤਰਿ’, ‘ਕਰੋੜਿ’ ਇਹ ਸਦਾ (f-ਅੰਤ) ਹਨ। ‘ਪੰਜਿ’ (f-ਅੰਤ) ਭੀ ਸੀ ਅਤੇ ਮੁਕਤਾ-ਅੰਤ (ਪੰਜ) ਭੀ। ਨਵੀਨ ਪੰਜਾਬੀ ਦੇ ‘ਛੇ’ ਦੇ ਪੁਰਾਤਨ ਪੰਜਾਬੀ ਵਿਚ ਤਿੰਨ ਰੂਪ ਮਿਲਦੇ ਹਨ—‘ਛਿਆ’, ‘ਖਟੁ’ ਅਤੇ ‘ਖਟ’। ‘ਬਾਰ੍ਹੁਂ’ ਵਾਸਤੇ ‘ਬੇਦਸ’ (ਬੇ-ਦੋ ਅਤੇ ‘ਦਸ’ ਮਿਲ ਕੇ ‘ਬਾਰ੍ਹੁਂ’) ਮਿਲਦਾ ਹੈ।

ਇਹ ਉਪਰਲੇ ‘ਸੰਖਿਅਕ’ ਪੁਲਿੰਗ ਅਤੇ ਇਸਤ੍ਰੀ ਲਿੰਗ ਦੋਹਾਂ ਵਿਚ ਹੀ ਏਸੇ ਰੂਪ ਵਿਚ ਵਰਤੇ ਜਾਂਦੇ ਹਨ।

ਸੰਖਿਅਕ ‘ਲਾਖੁ’ ਬਹੁ-ਵਰਤਨ ਹੁੰਦਿਆਂ ਭੀ ਸਦਾ ਏਸੇ ਰੂਪ ਵਿਚ ਰਹਿੰਦਾ ਹੈ, ਜਿਵੇਂ ਇਹ ਇਕ-ਵਰਤਨ ਹੁੰਦਾ ਹੈ।

‘ਸਉਂ’ (ਇਕ-ਵਰਤਨ) ਦਾ ਬਹੁ-ਵਰਤਨ (‘ਭਉ’ ਵਾਂਗ) ‘ਸੈ’ ਅਤੇ ‘ਸੈਇ’ ਹੈ।

‘ਚਾਰਿ’ ਮੁਕਤਿ ‘ਚਾਰੈ’ ਸਿਧਿ ਮਿਲ ਕੇ ਸੂਲਹ ਪ੍ਰਤੀ ਕੀ ਸਰਨਿ ਪਰਿਚਿ ॥

ਮੁਕਤਿ ਝਾਇਓ ‘ਚਉਂਦੁੰਦੁੰ’ ਚੁਗ ਜਾਨਿਓ ਜਸੁ ਕੀਰਤਿ ਮਾਥੈ ਛੜ ਧਰਿਓ ॥੧॥੧॥

(ਮਾਤ੍ਰ ਨਾਮਦੇਵ ਜੀ, ਪੰਨਾ ੧੧੦੫)

‘ਬੇਦਸ’ ਮਾਹ ਰੁਤੀ ਬਿਤੀ ਵਾਰ ਭਲੇ ॥੧੭॥

(ਤੁਖਾਗੀ ਛੰਤ ਮ: ੪, ਪੰਨਾ ੧੧੦੮)

ਦੇਖਣਿ ਆਏ ‘ਤੀਨਿ’ ਲੈਕ ਸੁਰਿ ਨਰ ਮੁਨਿ ਜਨ ਸਤਿ ਆਇਆ ॥੩॥੪॥੧੦॥

(ਤੁਖਾਗੀ ਮ: ੪, ਪੰਨਾ ੧੧੧੬)

ਰਾਮ ਨਾਮੁ ਰਵਿ ਰਹਿਆ 'ਤਿਹੁ' ਲੋਇ ॥੩॥੧੦॥

(ਭੈਰਉ ਮ: ੩, ਪੰਨਾ ੧੧੩੦)

ਬ੍ਰਹਮ ਅਗਨਿ ਸਹਜੇ ਪਰਜਾਲੀ 'ਏਕਹਿ' ਚੋਟ ਸਿਖਾਇਆ ॥

(ਭੈਰਉ ਕਬੀਰ ਜੀ, ਪੰਨਾ ੧੧੬੧)

ਸੜ੍ਹ ਸੰਤੋਖ ਲੈ ਲਰਨੇ ਲਾਗਾ ਤੋਰੇ 'ਸੁਇ' ਸਤਵਾਜਾ ॥੫॥੧੭॥

(ਭੈਰਉ ਕਬੀਰ ਜੀ, ਪੰਨਾ ੧੧੬੧)

'ਅਠਸਤਿ' ਤੀਰਥ ਮਜ਼ਨੁ ਕੀਆ ਸਤਸੰਤਾਤਿ ਪਰਾ ਨਾਏ ਧੂਰਿ ॥੨॥੧॥

(ਸਾਰੰਗ ਮ: ੪ ਘਰੂ ੧, ਪੰਨਾ ੧੧੬੮)

ਨਾਨਕ ਸਾਹਿਣ ਜੇ ਵਸੈ 'ਚਹੁ' ਵੇਛੋਕਾ ਹੋਇ ॥੩॥੨॥

(ਮਲਾਰ ਕੀ ਵਾਰ, ਪੰਨਾ ੧੨੨੯)

'ਸਤਰਿ' 'ਸੈਇ' ਸਲਾਰ ਹੈ ਜਾ ਕੇ ॥ ਸਵਾ 'ਲਾਖੁ' ਪੈਕਾਬਰ ਤਾ ਕੇ ॥

ਸੇਖ ਜੁ ਕਹੀਐਹਿ ਕੋਟਿ ਅਠਾਸੀ ॥ ਛਪਨ 'ਕੋਟਿ' ਜਾਕੈ ਖੇਲਧਾਸੀ ॥੧॥੨॥੧੫॥

(ਭੈਰਉ ਕਬੀਰ ਜੀ, ਪੰਨਾ ੧੧੬੧)

ਤੂ ਆਪੇ ਕਮਲੁ ਅਲਿਪੜ੍ਹ ਹੈ 'ਸੈ' ਹਥਾ ਵਿਚਿ ਚੁਲਾਲੁ ॥੨॥

(ਸਿਰੀਰਾਗ ਕੀ ਵਾਰ, ਪੰਨਾ ੮੫)

'ਇਕ'

ਸੰਖਿਅਕ 'ਇਕ' (ਮੁਕਤਾ-ਅੰਤ) ਵਿਸ਼ੇਸ਼ਣਾਂ ਵਾਂਗ ਪੁਲਿੰਗ ਅਤੇ ਇਸਤ੍ਰੀ ਲਿੰਗ ਵਿਚ ਵੱਖ-ਵੱਖਰੇ ਰੂਪ ਵਿਚ ਵਰਤੀਦਾ ਹੈ, ਪੁਲਿੰਗ ਇਕ-ਵਚਨ—'ਇਕ', ਅਤੇ ਇਸਤ੍ਰੀ ਲਿੰਗ ਇਕ-ਵਚਨ—'ਇਕ'।

(ੴ) 'ਇਕ' ਪੁਲਿੰਗ

ਕਰਤਾ ਕਾਰਕ, ਇਕ-ਵਚਨ

'ਇਕ' ਸੰਸਾਰੀ 'ਇਕ' ਤੁੰਡਾਚੀ 'ਇਕ' ਲਾਏ ਦੀਬਾਣੁ ॥੩॥੦॥

(ਜਪੁ ਜੀ)

'ਇਕ' ਮਨੁ ਇਕੁ ਵਰਤਦਾ ਜਿੜ੍ਹ ਲਗੈ ਸੋ ਬਾਣੁ ਪਾਇ ॥੨॥੧॥

(ਗਊੜੀ ਕੀ ਵਾਰ ਮ: ੪, ਪੰਨਾ ੩੦੩)

ਕਰਮ ਕਾਰਕ, ਇਕ-ਵਚਨ

‘ਇਕ’ ਉਤਮ ਪ੍ਰਭੂ ਸੁਨਿਓ ਗੁਰ ਸੰਗਤਿ ਤਿਹ ਮਿਲੇਤ ਜਮ੍ਹਾਸ ਮਿਟਾਈ ॥੪॥ਪੰਦਾ॥
(ਸਵਈਏ ਮਹਲੇ ਚਉਥੇ ਕੇ, ਪੰਨਾ ੧੪੦੬)

‘ਇਕ’ ਸਥਾਂ ਬੀਜਾਗੀਐ ਜਾ ਤੂ ਤਾ ਕਿਆ ਹੋਰਿ ॥੧॥ਰਹਾਉ॥੧੦॥
(ਸਿਰੀਰਾਗ ਮ: ੧, ਪੰਨਾ ੧੮)

(ਆ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

‘ਇਕ’ ਅਰਦਾਸਿ ਕਾਟ ਕੀਰਤ ਕੀ ਗੁਰ ਰਾਮਦਾਸ ਰਖਹੁ ਸਰਣਾਈ ॥੫॥ਪੰਦਾ॥
(ਸਵਈਏ ਮਹਲੇ ਚਉਥੇ ਕੇ, ਪੰਨਾ ੧੪੦੬)

‘ਇਕ’ ਅਵਘਟ ਘਾਟੀ ਰਾਮ ਕੀ ਤਿਹ ਚਕਿ ਰਹਿਓ ਕਬੀਰ ॥੧੯੮ਪਾ॥
(ਸਲੋਕ ਕਬੀਰ ਜੀ, ਪੰਨਾ ੧੩੨੩)

ਕਰਮ ਕਾਰਕ, ਇਕ-ਵਚਨ

‘ਇਕ’ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥੨॥੧॥
(ਗਊੜੀ ਛੰਤ ਮ: ੫, ਪੰਨਾ ੨੪੨)

‘ਇਕ’ ਬਾਤ ਅਨੂਪ ਸੁਨਹੁ ਨਰ ਭਾਈ ॥੫॥੮॥
(ਅਤੁ ਮ: ੧, ਪੰਨਾ ੮੯੭)

ਅਨਿਸਚਿਤ ਸੰਖਿਅਕ ਵਿਸ਼ੇਸ਼ਣ (Indefinite Numeral Adjective)

(ੴ) ਪੁਲਿੰਗ

ਕਰਤਾ ਕਾਰਕ, ਇਕ-ਵਚਨ

ਤਿਨ ਕਾ ਜਨਮੁ ਸਫਲਿਓ ‘ਸਭੁ’ ਕੀਆ
ਕਰਤੈ ਜਿਨ ਗੁਰ ਬਚਨੀ ਸਭੁ ਤਾਖਿਆ ॥੩॥੨॥
(ਭਖਾਨੀ ਮ: ੪, ਪੰਨਾ ੧੧੧੫)

ਕਰਤਾ ਕਾਰਕ, ਬਹੁ-ਵਚਨ

ਨਾਨਕ ਨਿਰਭਉ ਨਿਰੰਕਾਰੁ 'ਹੋਰਿ' ਕੇਤੇ ਰਾਮ ਰਵਾਲ ॥੨॥੪॥

(ਆਸਾ ਦੀ ਵਾਰ)

'ਜੇਤੇ' ਦਾਣੇ ਅੰਨ ਕੇ ਜੀਆ ਬਾਹੁ ਨ ਕੋਇ ॥੧॥੧੮॥ (ਆਸਾ ਦੀ ਵਾਰ)

'ਸਤਿ' ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣ ਕਹੈ ॥੧॥੧੨॥

(ਸਲੋਕ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੨)

'ਇਕਿ' ਸਜਣ ਚਲੇ ਇਕਿ ਚਲਿ ਰਾਏ ਰਹਦੇ ਭੀ ਝੁਨਿ ਜਾਇ ॥੨॥੨॥

(ਮ: ੩, ਵਰਹੰਸ ਕੀ ਵਾਰ ਮ: ੪, ਪੰਨਾ ੫੮੬)

'ਅਵਰਿ' ਦਿਵਾਜੇ ਦੂਨੀ ਕੇ ਬੂਠੇ ਅਮਲ ਕਰੇਹੁ ॥੧॥੬॥

(ਮਾਝ ਕੀ ਵਾਰ, ਪੰਨਾ ੧੪੦)

ਨੋਟ: ਅਨਿਸਚਿਤ ਸੰਖਿਅਕ ਵਿਸ਼ੇਸ਼ਣ 'ਅਵਰ', 'ਹੋਰ', 'ਸਭ', 'ਇਕ'—ਇਹਨਾਂ ਦਾ ਪੁਲਿੰਗ ਕਰਤਾ ਕਾਰਕ, ਬਹੁ-ਵਚਨ ਬਣਾਉਣ ਵਾਸਤੇ ਅੰਤ ਵਿਚ (f) ਲੱਗਦੀ ਹੈ, ਪਰ 'ਸਗਲ', 'ਸਰਬ' ਮੁਕਤਾ-ਅੰਤ 'ਨਾਂਵ' ਵਾਂਗ ਹੀ ਵਰਤੇ ਜਾਂਦੇ ਹਨ।

ਜਾ ਕੈ ਰਾਮ ਕੌ ਬਲੁ ਹੋਇ ॥

'ਸਗਲ' ਮਨੋਰਥ ਪੂਰਨ ਤਾਹੂ ਕੇ ਸ੍ਰਵਿ ਨ ਬਿਆਪੈ ਕੋਇ ॥੧॥ਰਹਾਉ॥੮॥

(ਸਾਰਗ ਮ: ੫, ਪੰਨਾ ੧੨੨੩)

'ਸਰਬ' ਨਿਧਾਨ ਗੁਰੂ ਤੇ ਪਾਵੈ ॥੨॥੨੪॥੮॥

(ਗਊਜ਼ੀ ਗੁਆਰੋਗੀ ਮ: ੫, ਪੰਨਾ ੧੯੩)

ਕਰਣ ਕਾਰਕ, ਇਕ-ਵਚਨ

ਗੁਰ ਕਿਰਪਾ ਤੇ ਹਰਿ ਮਨਿ ਵਸੈ 'ਹੋਰਡੁ' ਬਿਧਿ ਲਾਇਆ ਨ ਜਾਈ ॥੧॥੩॥੧੦॥

(ਸੂਹੀ ਮ: ੪, ਘਰੂ ਈ, ਪੰਨਾ ੨੩੩)

ਅਧਿਕਰਣ ਕਾਰਕ, ਇਕ-ਵਚਨ

ਤਿਸ ਕੀ ਮੁਹਤਜ਼ੀ ਲੋਕੁ ਕਥਦਾ 'ਹੋਰਡੁ' ਹਾਟ ਨ ਵਖੁ ਨ ਦੇਸਾਹੁ ॥੭॥

(ਬਿਲਾਵਲ ਕੀ ਵਾਰ, ਪੰਨਾ ੮੫੨)

(ਅ) ਇਸਤ੍ਰੀ ਲਿੰਗ

ਕਲਿਜੁਗ ਮਹਿ ਹਰਿ ਜੀਉ ਏਕੁ, 'ਹੋਰ' ਰੁਚਿ ਨ ਕਾਈ ॥੪॥੧੦॥

(ਭੈਰਵੀ ਮ: ੩, ਪੰਨਾ ੧੧੩੦)

'ਕੇਤੀਆ' ਕੰਨ੍ਹ ਬਹਾਣੀਆ ਕੇਤੇ ਬੇਦ ਬੌਚਾਰ ॥੨॥੪॥ (ਆਸਾ ਦੀ ਵਾਰ)

ਉਪਰ ਲਿਖੇ ਪ੍ਰਮਾਣਾਂ ਵਿਚ ਕੇਤੇ, ਜੇਤੇ, ਏਤੇ, ਹੋਰ, ਅਵਰ, ਸਭ, ਸਗਲ, ਇਕ, ਸਰਬ—ਇਹ ਅਨਿਸਚਿਤ ਸੰਖਿਅਕ ਵਿਸ਼ੇਸ਼ਣ ਹਨ।

(ੳ) ਇਹਨਾਂ ਦਾ ਕਰਤਾ ਕਾਰਕ, ਇਕ-ਵਚਨ, ਪੁਲਿੰਗ :

ਕੇਤਾ, ਜੇਤਾ, ਏਤਾ, ਹੋਰੁ, ਅਵਰੁ, ਸਭੁ।

(ਅ) ਕਰਤਾ ਕਾਰਕ, ਬਹੁ-ਵਚਨ, ਪੁਲਿੰਗ :

ਕੇਤੇ, ਜੇਤੇ, ਏਤੇ, ਹੋਰਿ, ਅਵਰਿ, ਸਭਿ, ਇਕਿ, ਸਗਲ, ਸਰਬ।

(ੴ) ਇਸਤ੍ਰੀ ਲਿੰਗ, ਇਕ-ਵਚਨ :

ਕੇਤੀ, ਜੇਤੀ, ਏਤੀ, ਹੋਰ, ਅਵਰ, ਸਭ।

(ਸ) ਇਸਤ੍ਰੀ ਲਿੰਗ, ਬਹੁ-ਵਚਨ :

ਕੇਤੀਆ, ਹੋਰ, ਸਭ।

ਨੋਟ : 'ਹੋਰ', 'ਸਭ', 'ਇਕ' ਦੀ 'ਕਾਰਕ-ਰੂਪ ਸਾਧਨਾ' ਲਈ ਵੇਖੋ 'ਅਨਿਸਚਿਤ ਪੜਨਾਂਵ' ਦਾ ਹਾਲ।

ਗੁਣਾ-ਵਾਚਕ ਵਿਸ਼ੇਸ਼ਣ

'ਦੇਵਰ' ਕੋਣ ਅਤੁ 'ਤੇਵਰ' ਖਾਈ ॥੧॥ ਰਹਾਇਆ ॥੧॥

(ਭੈਰਵੀ ਕਬੀਰ ਜੀ, ਪੰਨਾ ੧੧੬੧)

ਅਗੂ ਲੇਖੈ ਮੰਗਿਐ ਹੋਰ 'ਦਸੂਣੀ' ਪਾਇ ॥੨॥੮॥

(ਸਾਰੰਗ ਕੀ ਵਾਰ ਮ: ੪, ਪੰਨਾ ੧੨੪੦)

'ਚੂਣੀ' 'ਚਉਣੀ' ਕਰਮਾਤਿ ਸਚੇ ਕਾ ਸਚਾ ਚੇਆ ॥੮॥੧॥

(ਰਾਮਕਲੀ ਕੀ ਵਾਰ ਸਤੇ ਬਲਵੰਡਿ ਆਖੀ, ਪੰਨਾ ੯੬੯)

ਗਜ ਸਾਥੇ ਤੈ ਤੈ ਧੋਤੀਆ 'ਤਿਹਰੇ' ਪਾਈਨ ਤਗ ॥੧॥੨॥

(ਆਸਾ ਕਬੀਰ ਜੀ, ਪੰਨਾ ੮੭੫)

ਨਾਨਕ ਵੇਖੈ ਨਦੀਰ ਥਰਿ ਚੜੈ 'ਚਵਗਣ' ਢੰਨੁ ॥੮॥੨॥

(ਸੋਗਠ ਮ: ੭, ਪੰਨਾ ੫੯੬)

ਖਟੁ ਕਰਮਾ ਤੇ 'ਦੂਗੁਣੇ' ਪ੍ਰਸਾ ਕਰਤਾ ਨਾਇ ॥੫॥੧॥੨੯॥

(ਸਿਰੀਰਾਗ ਮ: ੫ ਅਸਟਪਦੀਆ, ਪੰਨਾ ੨੦)

'ਦੋਵਰ' | 'ਤੇਵਰ' | 'ਦਸੂਣੀ' | 'ਦੂਣੀ' | 'ਚਉਣੀ' | 'ਤਿਹਰੇ' | 'ਚਵਗਣ' |
'ਚੁਗੁਣੇ'।

ਨਿਸਚਿਤ ਸੰਖਿਅਕ ਵਿਸ਼ੇਸ਼ਣ

ਅਵਰਿ ਨ ਸੁਝਸਿ 'ਬੀਜੀ' ਕਾਰਾ ॥੮॥੨॥

(ਪ੍ਰਭਾਤੀ ਮ: ੧ ਅਸਟਪਦੀਆ, ਪੰਨਾ ੧੩੪੩)

ਜਿਤੁ ਘਰਿ ਦਸਹਿ ਤੂਹੈ ਬਿਧਿ ਜਾਣਹਿ 'ਬੀਜਉ' ਮਹਲੁ ਨ ਜਾਪੈ ॥੮॥੧॥੮॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੨੫)

'ਤ੍ਰਿਤੀਆ' ਬਿਵਸਥਾ ਸਿੰਚੇ ਮਾਇ ॥੨॥੧੨॥੨੩॥

(ਰਾਮਕਲੀ ਮ: ੫, ਪੰਨਾ ੮੮੦)

'ਬੀਜੀ' | 'ਬੀਜਉ' | 'ਤ੍ਰਿਤੀਆ'।

ਨਿਸਚੇ-ਵਾਚਕ ਵਿਸ਼ੇਸ਼ਣ (Demonstrative Adjective)

ਕਾਰਕ-ਰੂਪ ਸਾਧਨਾ

ਪੁਲਿੰਗ

ਟਿਕ-ਵਚਨ	ਬਹੁ-ਵਚਨ
ਕਰਤਾ ਕਾਰਕ	ਏਹੁ, ਇਹੁ, ਅਹਿ
ਕਰਣ ਕਾਰਕ	ਏ, ਓਈ
ਸੰਬੰਧ ਕਾਰਕ	ਇਨ੍ਹੀ
ਅਧਿਕਰਣ	ਏਨ੍ਹ (ਕੈ)
ਐਤੁ, ਏਤੁ, ਇਤੁ	

ਇਸਤ੍ਰੀ ਲਿੰਗ

ਕਰਤਾ ਕਾਰਕ ਏਹੀ, ਏਹਾ, ਏਉ,
 ਯਹ, ਏਹਾ
 ਕਰਮ ਕਾਰਕ ਏਹ

‘ਅਹਿ’ ਕਤੁ ਕਰੇ ਸੁ ‘ਅਹਿ’ ਕਤੁ ਪਾਏ ॥੩॥੫॥ ੧੪੦॥

(ਆਸਾ ਮ: ੫, ਪੰਨਾ ੮੦੬)

‘ਏਹੁ’ ਜਾਉ ਬਹੁਤੇ ਜਨਮ ਭਰੀਮਿਆ ਤਾ ਸਤਿਗੁਰ ਸਬਦੁ ਸੁਣਾਇਆ ॥੮॥
 (ਆਸਾ ਦੀ ਵਾਰ)

ਹਉਮੈ ‘ਏਹਾ’ ਜਾਤਿ ਹੈ ਹਉਮੈ ਕਰਮ ਕਮਾਹਿ ॥

ਹਉਮੈ ‘ਏਹੀ’ ਬੰਧਨਾ ਵਿਰਿ ਵਿਰਿ ਜੋਨੀ ਪਾਹਿ ॥੨॥੭॥ (ਆਸਾ ਦੀ ਵਾਰ)

ਏਨਾ ਸੰਤਾ ਕੇ ਖਸਿ ਕਿਛੁ ਨਾਹੀ ਤ੍ਰਹੁ ਵੇਕੀ ਜਗਤੁ ਉਪਾਇਆ ॥੧੧॥

(ਆਸਾ ਦੀ ਵਾਰ)

ਜਿਨਿ ਕਰਿ ਉਪਏਸੁ ਗਿਆਨ ਅੰਜਨੁ ਦੀਆ

‘ਇਨ੍ਹੀ’ ਨੇਡ੍ਰੀ ਜਗਤੁ ਨਿਹਾਲਿਆ ॥੧੩॥ (ਆਸਾ ਦੀ ਵਾਰ)

ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥

ਊਨ੍ਹ ਭਿ ਆਵਹਿ ‘ਓਹੀ’ ਸਾਦ ॥੨॥੧੬॥ (ਆਸਾ ਦੀ ਵਾਰ)

ਵਢੀਅਹਿ ਹਥ ਦਲਾਲ ਕੇ ਮੁਸਫ਼ੀ ‘ਏਹ’ ਕਰੋਇ ॥੧॥੧੭॥

(ਆਸਾ ਦੀ ਵਾਰ)

ਜਾ ਰਹਣਾ ਨਾਹੀ ‘ਐੜੁ’ ਜਾਗਿ ਤਾ ਕਾਇੜੁ ਗਾਰਥਿ ਹੋਵੀਐ ॥

ਮੰਦਾ ਕਿਸੈ ਨ ਅਖੀਐ ਪਕਿ ਅਖਰੁ ‘ਏਹੋ’ ਬੁਝੀਐ ॥੧੮॥

(ਆਸਾ ਦੀ ਵਾਰ)

ਕੁਲੀ ਮਾਲਨੀ ਹੈ ‘ਏਉ’ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ਰਹਾਉ॥੧੮॥

(ਆਸਾ ਕਬੀਰ ਜੀ, ਪੰਨਾ ੮੨੬)

‘ਏ’ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥੨॥

(ਗੁਰਗੋ ਕਬੀਰ ਜੀ, ਪੰਨਾ ੫੨੪)

ਮਿਲਾ ਇਸਨਾ ਜਿਓ ਜਗ ਰਚਨਾ ‘ਯਹ’ ਦੇਖਹੁ ਰਿਦੇ ਬਿਚਾਰਿ ॥੨॥੨॥

(ਦੇਵਗੀਧਾਰੀ ਮ: ੯, ਪੰਨਾ ੫੩੬)

ਜੈ ਸਰਣਿ ਆਵੈ ਤਿਸੁ ਕੰਠਿ ਲਾਵੈ 'ਇਹੁ' ਬਿਰਦੂ ਸੁਆਮੀ ਸੰਦਾ ॥੮॥੧॥੪॥
(ਬਿਹਾਗੜਾ ਮ: ੫ ਛੰਤ ਘਰ ੨, ਪੰਨਾ ੪੮੪)

ਲੇਡੁ ਮੇਹੁ ਝੜ੍ਹੁ ਕੀਆ ਮੀਠਾ 'ਏਤੁ' ਭਰਮਿ ਤੁਲਾਣਾ ॥੧॥੨॥
(ਵਭਰੰਸੁ ਮ: ੧ ਛੰਤ, ਪੰਨਾ ੫੬੯)

ਸਾਚਾ ਸਾਹਿਬੁ ਮਨਿ ਵਸੈ ਭਾਈ 'ਏਹਾ' ਕਰਣੀ ਸਾਰ ॥੧॥੨॥
(ਸੋਰਠਿ ਮ: ੫, ਪੰਨਾ ੬੦੮)

ਕਹਉ ਕਹਾ 'ਜਿਆ' ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥੨॥੯॥
(ਸੋਰਠਿ ਮ: ੯, ਪੰਨਾ ੬੩੩)

'ਏਤੁ' ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥੨॥੩॥
(ਸੋਰਠਿ ਮ: ੩ ਅਸਟਪਦੀਆ, ਪੰਨਾ ੬੩੯)

ਕੂਥੈ ਭਗਤਿ ਨ ਕੀਜੈ ॥ 'ਯਹ' ਮਾਲਾ ਅਪਨੀ ਲੀਜੈ ॥੧॥੧॥
(ਸੋਰਠਿ ਕਬੀਰ ਜੀ, ਪੰਨਾ ੬੫੬)

ਰਾਮ ਨਾਮ ਬਿਨੁ 'ਯਾ' ਸੰਕਟ ਮੈ ਕੋ ਅਥ ਹੋਤ ਸਹਾਈ ॥੧॥੨॥
(ਮਾਤ੍ਰ ਮ: ੯, ਪੰਨਾ ੧੦੦੮)

'ਇਤੁ' ਰੰਗਿ ਸਾਚੇ ਮਾਹਿ ਸਮਾਏ ॥੮॥੮॥੨੨॥
(ਮਾਤ੍ਰ ਮ: ੯ ਸੌਲਹੇ, ਪੰਨਾ ੧੦੬੯)

ਪੰਚ ਕ੍ਰਿਸ਼ਨ 'ਵਾ' ਭਾਗਿਆ ਗਾਏ ਲੈ ਬਾਧਿਓ ਜੀਉ ਦਰਬਾਰੀ ॥੨॥੧॥
(ਮਾਤ੍ਰ ਕਬੀਰ ਜੀ, ਪੰਨਾ ੧੧੦੪)

ਚਿਤਕਉ 'ਵਾ' ਅਉਸਰ ਮਨ ਮਾਹਿ ॥੧॥ਰਹਾਉ॥੯੫॥
(ਸਾਰਗ ਮ: ੫, ਪੰਨਾ ੧੨੨੨)

ਪੜਨਾਂਵੀ ਵਿਸ਼ੇਸ਼ਣ (Pronominal Adjective)

ਜਿਸੁ, ਕਿਸੁ, ਤਿਸੁ, ਤੇਰਾ, ਮੇਰਾ

ਜਦੋਂ ਇਹ ਵਿਸ਼ੇਸ਼ਣ ਕਿਸੇ ਐਸੇ 'ਨਾਂਵ' ਦੇ ਨਾਲ ਵਰਤਿਆ ਜਾਂਦਾ ਹੈ
ਜੋ ਅਧਿਕਰਣ ਕਾਰਕ ਵਿਚ ਹੈ ਤਾਂ ਇਹ ਵਿਸ਼ੇਸ਼ਣ ਭੀ ਅਧਿਕਰਣ ਕਾਰਕ
ਵਿਚ ਹੀ ਵਰਤੀਦਾ ਹੈ।

ਲਡਜ਼ 'ਜਿਸੁ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ 'ਜਿਤੁ'।

'ਕਿਸੁ' ਤੋਂ 'ਕਿਤੁ'। 'ਤਿਸੁ' ਤੋਂ 'ਤਿਤੁ'। 'ਤੇਰਾ' ਤੋਂ 'ਤੇਰੈ'। 'ਮੇਰਾ' ਤੋਂ 'ਮੇਰੈ'।

ਨੋਟ : ਲਡਜ਼ 'ਜਿਸੁ', 'ਕਿਸੁ', 'ਤਿਸੁ' ਅਤੇ 'ਜਿਤੁ', 'ਕਿਤੁ', 'ਤਿਤੁ' ਦੇ ਜੋੜ ਦਾ ਖਿਆਲ ਰੱਖਣ ਦੀ ਲੋੜ ਹੈ; ਇਹਨਾਂ ਦੇ ਅੰਤ ਵਿਚ () ਹੈ, ਜਿਵੇਂ :

ਸਾ ਰੁਤਿ ਸੁਹਾਵੀ 'ਜਿਤੁ' ਜੁਧ ਸਮਾਲੀ ॥

ਸੇ ਕੰਮੁ ਸੁਹੇਲਾ ਜੇ ਭੇਗੀ ਘਾਲੀ ॥

ਸੇ ਰਿਦਾ ਸੁਹੇਲਾ 'ਜਿਤੁ' ਰਿਦੇ ਝੂੰ ਝੂਠਾ ਸਭਨਾ ਕੇ ਦਾਤਾਰਾ ਜੀਉ ॥੧॥੯॥

(ਮਾਝ ਮ: ੫, ਪੰਨਾ ੬੭)

'ਜਿਤੁ' ਤਨਿ ਨਾਮੁ ਨ ਉਪਜੈ ਭਾਈ ਸੇ ਤਨ ਹੋਏ ਛਾਰ ॥੧॥੧੨॥

(ਸੰਗ੍ਰਹਿ ਮ: ੫, ਪੰਨਾ ੬੦੮)

'ਜਿਤੁ' ਦਰਿ ਜੂਮ ਹੈ ਥਾਹਮਣ ਜਾਣਾ ॥

'ਤਿਤੁ' ਦਰਿ ਝੂੰ ਹੀ ਹੈ ਪਛਭਾਣਾ ॥੧॥੧॥ (ਆਸਾ ਮ: ੫, ਪੰਨਾ ੮੨੨)

'ਜਿਤੁ' ਰਿਦੈ—'ਜਿਸੁ' ਰਿਦੇ ਵਿਚ। 'ਜਿਤੁ' ਤਨਿ—'ਜਿਸੁ' ਤਨ ਵਿਚ।

'ਜਿਤੁ' ਦਰਿ—'ਜਿਸੁ' ਦਰ 'ਤੇ। 'ਤਿਤੁ' ਦਰਿ—'ਤਿਸੁ' ਦਰ 'ਤੇ।

'ਕਿਤੁ' ਮੁਖਿ ਗੁਰੂ ਸਾਲਾਹੀਐ ਕਰਣ ਕਾਰਣ ਸਮਰਥ ॥੩॥੨੦॥੯੦॥

'ਕਿਤੁ' ਮੁਖਿ—'ਕਿਸੁ' ਮੂੰਹ ਨਾਲ ? (ਸਿਰੀਰਾਗ ਮ: ੫, ਪੰਨਾ ੮੮)

'ਕਿਤੁ'—ਕਰਣ ਕਾਰਕ, ਇਕ-ਵਚਨ।

ਨੋਟ : ਕਰਣ ਕਾਰਕ, ਇਕ-ਵਚਨ ਵਿਚ ਭੀ 'ਕਿਸੁ', 'ਜਿਸੁ', 'ਤਿਸੁ' ਤੋਂ 'ਕਿਤੁ', 'ਜਿਤੁ' ਅਤੇ 'ਤਿਤੁ' ਹੀ ਬਣਦਾ ਹੈ।

'ਕਿਤੁ' ਕਾਰਣਿ ਸਿਰਿ ਛਾਈ ਪਾਈ ॥੧॥੧੧॥

(ਸਲੋਭੁ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੬੫੧)

'ਕਿਤੁ' ਕਾਰਣਿ—'ਕਿਸੁ' ਕਾਰਣ ਕਰ ਕੇ ?

ਤੇਰਾ, ਮੇਰਾ

'ਤੇਰੈ' ਹਥਿ ਨਿਖੇਹੁ ਝੂੰ ਹੈ ਮਨਿ ਭਾਣਿਆ ॥੨੯॥

(ਮਲਾਰ ਕੀ ਵਾਰ, ਪੰਨਾ ੧੨੯੦)

‘ਤੇਰੈ’ ਹੁਕਮੈ ਸਾਡਣੂ ਆਇਆ ॥੨॥੨॥੨੯॥

(ਸਿਰੀਰਾਗ M: ੫ ਅਸਟਪਦੀਆ, ਪੰਨਾ ੨੩)

‘ਤੇਰੈ’ ਹੁਕਮਿ ਪਵੈ ਨੀਸਾਣੂ ਤਉ ਕਰਉ ਸਾਹਿਬ ਕੀ ਸੇਵਾ ॥੮॥੧੮॥

(ਸਵਈਏ ਮਹਲੇ ਤੀਜੇ ਕੋ, ਪੰਨਾ ੧੩੬੫)

‘ਮੇਰੈ’ ਹਾਥਿ ਪਦਮ੍ਰ ਆਗਾਨਿ ਸੁਖ ਬਾਸਨਾ ॥

ਸਥੀ ‘ਮੇਰੈ’ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥੭॥

(ਛਨੌਰੇ M: ੫, ਪੰਨਾ ੧੩੬੨)

‘ਮੇਰੈ’ ਹਿਰਦੈ ਸੁਧਿ ਭੁਧਿ ਵਿਸਤਿ ਰਾਈ,

ਮਨ ਆਸਾ ਚਿੰਤ ਵਿਸਾਰਿਆ ॥੮॥੧॥੫॥

(ਸੁਹੀ ਛੰਤ M: ੮ ਘਰੁ ੫, ਪੰਨਾ ੨੨੬)

‘ਤੇਰੈ’ ਹਥਿ—ਤੇਰੇ ਹੱਥ ਵਿਚ । ‘ਤੇਰੈ’ ਹੁਕਮੈ—ਤੇਰੇ ਹੁਕਮ ਵਿਚ ।

‘ਤੇਰੈ’ ਹੁਕਮਿ—ਤੇਰੇ ਹੁਕਮ ਵਿਚ । ‘ਮੇਰੈ’ ਹਾਥਿ—ਮੇਰੇ ਹੱਥ ਵਿਚ ।

‘ਮੇਰੈ’ ਕੰਠਿ—ਮੇਰੇ ਕੰਠ ਵਿਚ । ‘ਮੇਰੈ’ ਹਿਰਦੈ—ਮੇਰੇ ਹਿਰਦੇ ਵਿਚ ।

ਸੇ, ਸੋਈ, ਸਾ, ਸਾਈ

‘ਸੇ’ ਅਤੇ ‘ਸੋਈ’ ‘ਪੁਲਿੰਗ ਨਾਵ’ ਦੇ ਨਾਲ ਵਰਤੇ ਜਾਂਦੇ ਹਨ, ‘ਸਾ’ ਅਤੇ ‘ਸਾਈ’ ‘ਇਸਤ੍ਰੀ ਲਿੰਗ ਨਾਵ’ ਦੇ ਨਾਲ, ਜਿਵੇਂ :

‘ਸੋਈ’ ਚੰਦ੍ਰ, ਚਥਹਿ ਸੇ ਭਾਰੇ, ‘ਸੋਈ’ ਦਿਨੀਅਕੁ ਭਪਤ ਰਹੈ ॥

‘ਸਾ’ ਧਰਤੀ ‘ਸੇ’ ਪੜ੍ਹਣ ਤੁਲਾਰੈ ਸੁਗ ਜੀਅ ਖੇਲੈ ਬਾਵ ਕੈਸੇ ॥੧॥੧੦॥

(ਰਾਮਕਲੀ M: ੧ ਅਸਟਪਦੀਆ, ਪੰਨਾ ੯੦੨)

ਤਿਸ ਹੀ ਚੜ੍ਹ ਸੀਗਾਰੁ ਸਭੁ ‘ਸਾਈ’ ਰੂਪਿ ਅਪਾਰਿ ਰੀ ॥

‘ਸਾਈ’ ਸ੍ਰੋਹਾਗਣਿ ਨਾਨਕਾ ਜੋ ਭਾਣੀ ਕਰਤਾਰ ਰੀ ॥੮॥੧੯॥੧੯੮॥

(ਆਸਾ M: ੫, ਪੰਨਾ ੮੦੦)

‘ਸੇ’ ਸਿਖੁ ਸਖਾ ਬੰਧਪੁ ਹੈ ਭਾਈ ਜੋ ਗੁਰ ਕੇ ਭਾਣੇ ਵਿਚਿ ਆਵੈ ॥੧॥੯॥

(ਸੇਰਠਿ M: ੩, ਪੰਨਾ ੯੦੧)

‘ਸਾ’ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥੨॥੧੭॥

(ਗਊੜੀ ਕੀ ਵਾਰ M: ੪, ਪੰਨਾ ੩੧੦)

‘ਨਾਂਵ’ ਤੋਂ ਵਿਸ਼ੇਸ਼ਣ ਬਨਾਣਾ

ਕਈ ‘ਨਾਂਵਾਂ’ ਤੋਂ ਹੇਠ-ਲਿਖੇ ਪ੍ਰਤੀ ਵਰਤ ਕੇ ਵਿਸ਼ੇਸ਼ਣ ਬਣਾਏ ਜਾਂਦੇ ਹਨ :
ਅਤਿ, ਆਣ, ਆਰ, ਆਵ, f, ਈ, ਇਨ।

ਸ। ਕ, ਗ, ਗਿ। ਨਿ।

ਮੈ, ਮਈ, ਮਣੀ, ਮਾਨ। ਰ, ਲ, ਵੇ (ਬੇ), ਵਾਣੀ, ਵਤ।

ਇਹਨਾਂ ਵਿਚੋਂ ਪ੍ਰਤੀ ‘ਸ’, ‘ਨਿ’ ਅਤੇ ‘ਵੇ’ (ਬੇ) ‘ਨਾਂਵ’ ਦੇ ਪਹਿਲਾਂ ਵਰਤੇ
ਜਾਂਦੇ ਹਨ, ਬਾਕੀ ਦੇ ‘ਪ੍ਰਤੀ’ ਪਿਛੋਂ ਲਗਾਏ ਜਾਂਦੇ ਹਨ।

ਆਣ :

ਕਥਾ ਕਹਾਣੀ ‘ਬੇਦੀਆਣੀ’ ਪਾਪੁ ਪੁੰਨ ਬੀਜਾਨੁ ॥੧॥੧੯੯॥

(ਸਲੋਕ ਮ: ੨, ਸਾਰੰਗ ਕੀ ਵਾਰ, ਪੰਨਾ ੧੨੪੩)

ਫੇਰਿ ਫਸਾਇਆ ‘ਫੇਰੁਆਣਿ’ ਸਤਿਗੁਰ ਖਾਡੂਨੁ ॥੫॥

(ਰਾਮਕਲੀ, ਸਤੇ ਬਲਵੰਡ ਕੀ ਵਾਰ, ਪੰਨਾ ੫੬੭)

ਬੇਦੀਆਣੀ—ਬੇਦਾਂ ਦੀਆਂ।

ਫੇਰੁਆਣਿ—ਫੇਰੁਆਣ ਨੇ, ਫੇਰੁ ਦੇ (ਪੁੱਤਰ) ਨੇ।

ਟਿਕਨਾ ਗਲੀ ਜੰਜੀਰ ਬੰਦਿ ‘ਰਥਾਣੀਐ’ ॥੨੧॥

(ਮਲਾਰ ਕੀ ਵਾਰ ਮ: ੧, ਪੰਨਾ ੧੨੬੭)

ਰਥਾਣੀਐ—ਰਥ ਆਣੀ, ਰੱਬ ਦੀ।

ਹਉ ਹਉ ਕਰਮ ਕਮਾਣੇ ॥ ਤੇਤੇ ਬੰਧ ‘ਗਲਾਣੇ’ ॥੩॥੧॥੧੧॥

ਗਲਾਣੇ—ਗਲ ਦੇ। (ਮਾਝ ਮ: ੫, ਪੰਨਾ ੧੦੦੮)

ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਣਿ ‘ਜਮਾਣੀ’ ॥੧॥

(ਵਡਹੰਸ ਮ: ੫ ਛੰਤ ਘਰੁ ੪, ਪੰਨਾ ੫੨੬)

ਹਰਿ ਚਰਣ ਕੀ ਓਟ ਸਤਾਣੀ ॥

ਸਭ ਚੂਕੀ ਕਾਣਿ ‘ਲੋਕਾਣੀ’ ॥੨॥੫੫॥ (ਸੋਰਠਿ ਮ: ੫, ਪੰਨਾ ੬੨੨)

ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ‘ਰਮਾਣਾ’ ॥੧॥੧੫॥੧੯੯॥

(ਸੋਰਠਿ ਮ: ੫, ਪੰਨਾ ੬੨੮)

ਰਾਮ ਰਮੈ ਸੋਈ ‘ਰਮਾਣਾ’ ॥ ਰਗਾਊ॥੪॥੧੭॥੧੪੦॥

(ਗਊਤੀ ਮ: ੪, ਪੰਨਾ ੧੬੪)

ਅਤਿ :

‘ਨਾਵ’ ਦੇ ਪਹਿਲਾਂ ਵਰਤੀਦਾ ਹੈ :

ਹਰਿ ਕਾ ਨਾਮੁ ਮੀਠਾ ‘ਅਤਿ ਰਸੁ’ ਹੋਇ ॥੪॥੩॥੪੨॥

(ਆਸਾ ਮ: ੩, ਪੰਨਾ ੩੬੭)

ਆਰ—ਮੋਹ + ਆਰ = ਮੋਹਾਰ (ਮੋਹ ਦਾ)

ਊਗਿ ਪਰਿਓ ਮਨ ਮੀਠ ‘ਮੋਹਾਰ’ ॥੧॥

(ਪ੍ਰਭਾਤੀ ਮ: ੫ ਅਸਟਪਦੀਆ, ਪੰਨਾ ੧੩੮੭)

ਮਿਥਨ ‘ਮੋਹਾਰ’ ਝੂਠ ਪਸਾਰਾ ॥੧॥੨॥੨॥

(ਮਾਤ੍ਰ ਸੋਲੇ ਮ: ੫, ਪੰਨਾ ੧੦੨੨)

ਆਵ :

‘ਦਰਵੇਸ’ ਤੋਂ ‘ਦਰਵੇਸਾਵੀ’ (ਇਸਤ੍ਰੀ ਲਿੰਗ)।

‘ਸਚ’ ਤੋਂ ‘ਸਚਾਵਾ’ (ਪੁਲਿੰਗ)।

ਇਕਾਨ ਕਿਨੈ ਚਾਲੀਐ ‘ਦਰਵੇਸਾਵੀ’ ਗੀਤਿ ॥੧੧੮॥

ਅਲਹ ਸੇਵੀ ਰਤਿਆ ਏਹੁ ‘ਸਚਾਵਾ’ ਸਾਜੁ ॥੧੦੮॥

(ਸਲੋਕ ਫ਼ਰੀਦ ਜੀ, ਪੰਨਾ ੧੩੯੩)

ਫਿ: ‘ਦਾਨ’ ਤੋਂ ‘ਦਾਨਿ’। ‘ਬਲ’ ਤੋਂ ‘ਬਲਿ’। ‘ਸੁਰਾਪਾਨ’ ਤੋਂ ‘ਸੁਰਾਪਾਨਿ’।

ਨੋਟ : ਇਹ ਪ੍ਰਤੀ ਅਸਲ ਵਿਚ ‘ਇਨ੍ਹਾਂ’ ਹੈ, ਅੰਤਲੇ ਵਿਅੰਜਨ (ਨ.) ਦਾ ਲੇਪ ਹੋ ਗਿਆ ਹੈ।

‘ਦਾਨਿ’ ਬਢੋ ਅਭਿਵੰਤੁ ‘ਮਹਾਬਲਿ’

ਸੇਵਕ ਦਾਸ ਕਹਿਓ ਇਹੁ ਤਥੁ ॥੨॥੪੮॥

(ਸਵਈਏ ਮਹਲੇ ਚਲਿਥੇ ਕੇ, ਮਭੁਰਾ, ਪੰਨਾ ੧੪੦੪)

‘ਮਹਾ ਦਾਨਿ’ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥੧॥

(ਸਵਈਏ ਮਹਲੇ ਪੰਜਵੇਂ ਕੇ, ਕਲ੍ਲ ਸਹਾਰ, ਪੰਨਾ ੧੪੦੨)

ਕਬੀਰ ਭਾਂਗ ਮਾਛਲੀ ‘ਸੁਰਾਪਾਨਿ’ ਜੇ ਜੇ ਪ੍ਰਾਨੀ ਖਾਹਿ ॥

ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਭਲ ਜਾਇ ॥੨੩੩॥

(ਸਲੋਕ ਕਬੀਰ ਜੀ, ਪੰਨਾ ੧੩੨੨)

ਅੰਤਰੁ 'ਮਲਿ' ਨਿਰਮਲੁ ਨਹੀਂ ਬੀਨਾ ਬਾਦਰਿ ਭੇਖ ਉਦਾਸੀ ॥੧॥੧॥

(ਗੁਜਰੀ ਵਿਲੋਚਨ ਜੀ, ਪੰਨਾ ੫੨੫)

ਦਾਨਿ—ਦਾਨ ਕਰਨ ਵਾਲਾ। ਮਹਾਬਲਿ—ਮਹਾ ਬਲ ਵਾਲਾ।

ਮਹਾਦਾਨਿ—ਬਹੁਤ ਦਾਨ ਕਰਨ ਵਾਲਾ।

ਸੁਰਾਪਾਨਿ—ਸੁਰਾਪਾਨ ਕਰਨ ਵਾਲਾ, ਸ਼ਰਾਬ ਪੀਣ ਵਾਲਾ।

ਮਲਿ—ਮਲ ਵਾਲਾ, ਮਲੀਨ।

ਨਾਂਵ ਦੇ ਅੰਤ ਵਿਚ (ੳ) ਲਗਾ ਕੇ (ਨ), ਜਿਵੇਂ :

'ਮਲੁ' ਤੋਂ 'ਮਲੀਨ' (ਇਸਤ੍ਰੀ ਲਿੰਗ)।

'ਮਲਿਨ' ਤੋਂ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥੨॥੧॥

(ਗਊਜੀ ਰਵਿਦਾਸ ਜੀ, ਪੰਨਾ ੩੪੬)

ਈ—'ਬਿਖੁ' ਤੋਂ 'ਬਿਖਈ'।

ਕਵਨ ਚੁਗਤਿ ਮੇਲਾਵਹੁ ਨਿਰਛਾਣ 'ਬਿਖਈ' ਜੀਉ ।੧॥੪॥੧੦੯॥

(ਆਸਾ ਮ: ੫, ਪੰਨਾ ੩੯੭)

ਸ—'ਨਾਂਵ' ਦੇ ਸ਼ੁਰੂ ਵਿਚ :

ਕਾਮ ਕਰੋਧੁ 'ਸ਼ਬਲ' ਸੰਸਾਰਾ ॥੧੩॥੨੧੯॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੦)

ਓਟ 'ਸਤਾਣੀ' ਪ੍ਰਭ ਜੀਉ ਮੇਰੇ ॥੧॥ਰਹਾਉ॥॥੫੦॥

(ਸਾਰਗ ਮ: ੫, ਪੰਨਾ ੧੨੧੪)

ਕ—'ਨਾਂਵ' ਦੇ ਅੰਤ ਵਿਚ :

ਤੂੰ ਬਹਨ ਮੈ 'ਕਾਸੀਕ' ਚੁਲਹਾ ਬੁਝਹੁ ਮੇਰ ਗਿਆਨਾ ॥੩॥੩॥੨੯॥

(ਆਸਾ ਕਬੀਰ ਜੀ, ਪੰਨਾ ੮੮੨)

ਤੂੰ ਬਹਮਨੁ ਮੈ 'ਕਾਸੀਕ' ਚੁਲਹਾ ਮੇਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥੩॥੫॥

(ਰਾਮਕਲੀ ਕਬੀਰ ਜੀ, ਪੰਨਾ ੯੭੦)

ਤੇ ਸ੍ਰੱਵਨ ਭਲੇ 'ਸੋਭਨੀਕ' ਹਹਿ ਮੇਗੀ ਜਿੰਦੁਜ਼ੀਏ

ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥੨॥੪॥

(ਕਿਹਾਗੜਾ ਮ: ੪ ਡੰਡ੍ਰ ਘਰ ੧, ਪੰਨਾ ੫੮੦)

ਗ੍ਰੁ ਗਿ :

ਨੋਟ : 'ਗ੍ਰੁ' ਸੰਸਕ੍ਰਿਤ ਦੇ ਧਾਰੂ 'ਗੁ' ਤੋਂ ਹੈ, ਜਿਸ ਦਾ ਅਰਥ ਹੈ 'ਜਾਨਣਾ'। 'ਗ੍ਰੁ' = 'ਜਾਨਣ ਵਾਲਾ'।

ਪੁਨਿਤ ਲਲਿਤ 'ਗੁਨਗ੍ਰੁ' ਅਨਿਕ ਭਾਂਡਿ

ਬਹੁ ਵਿਧਿ ਰੂਪ ਦਿਖਾਵਨੀ ਨੀਕੀ ॥੧॥੩॥੨੫॥ (ਮਲਾਰ ਮ: ੫, ਪੰਨਾ ੧੨੭੨)

ਕਰਤ ਰਹੇ 'ਕੁਤਗ੍ਰੁ' ਕਰੁਣਾਮੈ ਅੰਤਰਜਾਮੀ ਗਿਆਨ ॥੨॥੨॥੨੧॥

(ਕਾਨੜਾ ਮ: ੫ ਘਰੂ ੪, ਪੰਨਾ ੧੩੦੨)

ਕਰਹੁ ਤਪਾਵਸੁ ਪ੍ਰਤੁ 'ਸਰਬਗਿ' ॥੨॥੧॥

(ਪ੍ਰਭਾਤੀ ਮ: ੫ ਅਸਟਪਦੀਆ, ਪੰਨਾ ੧੩੪੭)

ਨਿ—'ਨਾਵ' ਦੇ ਸ਼ੁਰੂ ਵਿਚ (ਨਿ) ਵਰਤਿਆਂ, ਜਿਵੇਂ :

ਕਈ ਕੈਟਿ ਅਭਿਗ ਆਤਮ 'ਨਿਕੋਰ' ॥੨॥੧੦॥ (ਸੁਖਮਨੀ ਮ: ੫)

ਜਿਨਾ ਭਉ ਤਿਨ ਨਾਹਿ ਭਉ ਮੁਚੁ ਭਉ 'ਨਿਭਵਿਆਰ' ॥੧॥੮॥

(ਸੂਹੀ ਕੀ ਵਾਰ, ਪੰਨਾ ੬੮੯)

ਬਾਹਰਿ ਧੋਤੀ ਝੂਮੜੀ ਅੰਦਰਿ ਵਿਸੁ 'ਨਿਕੋਰ' ॥੨॥੧੨॥

(ਸੂਹੀ ਕੀ ਵਾਰ, ਪੰਨਾ ੬੮੯)

ਮੈ, ਮਇ :

ਅਨਲ ਅਗਾਮ ਜੈਸੇ 'ਲਗਰਿਮਾਇ' ਚਿਦਧਿ ਜਲੁ ਕੇਵਲ ਜਲ ਮਾਹੀ ॥੧॥੧॥

(ਸੋਗਠਿ ਰਵਿਦਾਸ ਜੀ, ਪੰਨਾ ੬੫੭)

'ਗਾਗਾਨਮੈ' ਬਾਲੁ ਰਵਿ ਚੰਦ੍ਰੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਸੇਰੀ ॥

(ਧਨਾਸਰੀ ਮ: ੧ ਆਰਤੀ, ਪੰਨਾ ੬੬੩)

ਨਾਨਕ ਭਰਾਤ 'ਅਨੰਦਮੈ' ਪੇਖਿ ਪ੍ਰਭੁ ਕੀ ਧੌਰ ॥੨॥੮॥੨੨॥

(ਬਿਲਾਵਲੁ ਮ: ੫, ਪੰਨਾ ੮੧੯)

'ਕਰਣਾਮੈ' ਕਿਰਪਾਲ ਕ੍ਰਿਪਾਨਿਧੀ ਜੀਵਨ ਪਦ

ਨਾਨਕ ਚਰਿ ਦਰਸਨ ॥੨॥੨॥੧੧੮॥ (ਬਿਲਾਵਲੁ ਮ: ੫, ਪੰਨਾ ੮੨੯)

ਮਣੀ :

ਸਹਜ ਅਵਲਿ 'ਪ੍ਰਕਿਮਟੀ' ਰਾਡੀ ਚਾਲਤੀ ॥੧॥੩॥

(ਬਸੰਤੁ ਨਾਮਦੇਵ ਜੀ, ਪੰਜਾ ੧੧੯੫)

ਮਾਨ :

'ਦ੍ਰਿਸ਼ਟਿਮਾਨ' ਹੈ ਸਰਾਲ ਮਿਥੇਨਾ ॥੧੮॥੨॥੧੧॥

(ਮਾਤ੍ਰ ਮ: ੫ ਸੋਲਹੇ, ਪੰਜਾ ੧੦੮੩)

'ਦ੍ਰਿਸ਼ਟਿਮਾਨ' ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥੧॥੩॥

(ਬਿਲਾਵਲੁ ਮ: ੫, ਪੰਜਾ ੮੦੮)

ਰ :

'ਧਾਤੁਰ' ਬਾਜੀ ਸਥਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥

(ਰਾਮਕਲੀ ਮ: ੩ ਅਸਟਪਦੀਆ, ਪੰਜਾ ੮੦੮)

'ਧਾਤੁ' ਤੋਂ 'ਧਾਤੁਰ' (ਧਾਤੁ ਦੀ, ਮਾਇਆ ਦੀ)।

ਮੇਰੀ ਮੇਰੀ ਧਾਰੀ ॥ ਓਹ ਪੈਰਿ 'ਲੋਹਾਰੀ' ॥੩॥੧॥੧੭॥

ਲੋਹਾਰੀ—ਲੋਹੇ ਦੀ, ਭਾਵ, ਬੇੜੀ । (ਮਾਤ੍ਰ ਮ: ੫, ਪੰਜਾ ੧੦੦੪)

ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ 'ਦਾਸਾਰਾ' ॥੪॥੯॥੨੨॥

ਦਾਸਾਰਾ—ਦਾਸਾਂ ਦੀ । (ਮਾਤ੍ਰ ਮ: ੫, ਪੰਜਾ ੧੦੦੬)

ਲ :

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ 'ਪੜਾਲੀ' ॥

ਲੰਗਰਿ ਦਕੂਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ 'ਘਿਆਲੀ' ॥੩॥

(ਸਤੇ ਬਲਵੰਡ ਦੀ ਵਾਰ, ਰਾਮਕਲੀ, ਪੰਜਾ ੮੦੮)

....ਸਤਿਨਾਮੁ ਤੇਰਾ ਪਰਾ 'ਪੁਰਬਲਾ' ॥੨੦॥੨॥੧੧॥

(ਮਾਤ੍ਰ ਸੋਲਹੇ ਮ: ੫, ਪੰਜਾ ੧੦੮੩)

ਬਾਲਕੁ ਮਰੈ, ਬਾਲਕ ਕੀ ਲੀਲਾ ॥

ਕਹਿ ਕਹਿ ਚੰਦਹਿ ਬਾਲੁ 'ਚੰਗੀਲਾ' ॥੭॥੧॥੭॥

(ਮਾਤ੍ਰ ਸੋਲਹੇ ਮ: ੧, ਪੰਜਾ ੧੦੨੭)

ਪਿੜ੍ਹੇ 'ਰਲੀਆਲਾ' ਸੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥੪॥੧॥

(ਵਡਹੰਸ ਮ: ੩ ਛੰਤ, ਪੰਨਾ ੫੬੯)

ਚਿਤਵਥੂ ਚਿਤ ਨਾਥ ਚਿਤਵਥੂ ਚਿਤ ਨਾਥ ਹੇ,

ਗਖਿ ਲੇਕਹੁ ਸਰਣਿ ਅਨਾਥ ਹੇ, ਮਿਲੁ ਚਾਉ 'ਚਈਲੇ' ਪ੍ਰਾਨ ॥੪॥੧॥੧੪॥੩੫॥

(ਆਸਾ ਮ: ੫ ਛੰਤ, ਪੰਨਾ ੪੬੨)

ਵਡੀ ਕੌਮ ਵਾਸਿ ਭਾਗਾਹਿ ਨਾਹੀ ਮੁਹਕਮ ਫੌਜ 'ਹਠਲੀ' ਰੇ ॥੨॥੩॥੧੩੨॥

(ਆਸਾ ਮ: ੫ ਘਰੁ ੧੧, ਪੰਨਾ ੪੦੪)

ਦੇਖਿ ਕਸੁੰਭਾ 'ਰੰਗੁਲਾ' ਕਾਹੇ ਭੂਲਿ ਲਾਗੇ ॥੩੬॥

(ਬਿਲਾਵਲੁ ਮ: ੫, ਪੰਨਾ ੫੦੯)

ਵੇ, ਬੇ—'ਨਾਂਵ' ਦੇ ਸੁਰੂ ਵਿਚ ('ਵੇ') ਜਾਂ ('ਬੇ') :

'ਵੇਦੀਨਾ' ਕੀ ਦੇਸਤੀ ਵੇਦੀਨਾ ਕਾ ਖਾਣੁ ॥੧॥੧੪॥

(ਸਲੋਕ ਮ: ੧, ਸੁਹੀ ਕੀ ਵਾਰ, ਪੰਨਾ ੨੦੦)

ਗੁਣ 'ਬੇਅਤ' ਪ੍ਰਤੀ ਰਾਹਿਰ ਰੰਡੀਰੇ ॥੧੫॥ (ਬਿਲਾਵਲੁ ਮ: ੫, ਪੰਨਾ ੮੦੫)

ਜੇ ਇਕ ਅਧ ਚੰਗੀ ਕਰੇ ਚੂਜੀ ਤੀ 'ਵੇਰਾਸਿ' ॥੫॥੨੨॥ (ਆਸਾ ਦੀ ਵਾਰ)

'ਵੇਤਰਾ' ਆਧੇ ਵੱਡੈ ॥੮॥੧੫॥ (ਆਸਾ ਦੀ ਵਾਰ)

ਅਰੂ ਗਏ ਨ ਮੰਨੀਅਨਿ ਮਾਰਿ ਕਵਹੁ 'ਵੇਪੀਰ' ॥੮॥੧॥

(ਸੇਰਠਿ ਮ: ੧, ਪੰਨਾ ੫੬੫)

ਬਾਪੁ ਦਿਸੈ 'ਵੇਜਾਤਿ' ਨ ਹੋਇ ॥੩॥੩॥ (ਬਿਲਾਵਲੁ ਮ: ੧, ਪੰਨਾ ੨੬੬)

ਵਾਣੀ :

ਸ੍ਰੀ ਰੰਗਿ ਰਾਤੀ ਦਿਰੈ ਮਾਤੀ ਉਦਕੁ 'ਗੰਗਾਵਾਣੀ' ॥੮॥੨॥

(ਵਡਹੰਸ ਮ: ੧ ਛੰਤ, ਪੰਨਾ ੫੬੨)

ਨੈਨਹੁ ਨੀਤੁ ਬਹੈ ਤਨੁ ਖੀਨਾ ਭਏ ਕੇਸੁ 'ਸੁਧਵਾਨੀ' ॥੧॥

(ਸੇਰਠਿ ਭੀਖਣ ਜੀ, ਪੰਨਾ ੬੫੯)

ਕਰਣੀ ਕਾਗਦੁ ਮਨੁ 'ਮਸਵਾਣੀ' ਭੁਗ ਭੁਲਾ ਦੁਇ ਲੇਖ ਪਏ ॥੧॥੩॥

(ਮਾਝ ਮ: ੧, ਪੰਨਾ ੬੬੦)

ਗੰਗਾ—ਗੰਗਾਵਾਣੀ। ਚੁਪ—ਚੁਪਵਾਣੀ। ਮਸੁ—ਮਸਵਾਣੀ।

ਵਤ :

ਇਹ ਸੰਸਾਰ 'ਬਿਮੁਢਤ' ਅਤਿ ਭਉਸਲੁ ਗੁਰ ਸ਼ਬਦੀ ਹੋਰਿ ਪਾਰਿ ਲੰਘਾਈ ॥੧੫॥
(ਆਸਾ ਮ: ੧, ਪੰਨਾ ੩੪੩)

ਸਮਾਸ

(Compound Word used as Adjective)

ਬਹੁਬੀਹੀ ਸਮਾਸ

ਇਸ 'ਸਮਾਸ' ਵਿਚ ਇਕ ਸ਼ਬਦ ਦੂਜੇ ਦਾ ਵਿਸ਼ੇਸ਼ਣ ਹੋ ਕੇ ਸਮੁੱਚਾ 'ਸਮਾਸਿਤ ਸ਼ਬਦ' ਕਿਸੇ ਹੋਰ 'ਨਾਂਵ' ਦਾ ਵਿਸ਼ੇਸ਼ਣ ਬਣ ਜਾਂਦਾ ਹੈ, ਜਿਵੇਂ : 'ਕਾਲਮੁਖਾ'—ਕਾਲਾ ਹੈ ਮੁਖ ਜਿਸ ਦਾ।

ਨੌਟ : ਜਦੋਂ ਇਸ ਸਮਾਸ ਦੇ ਅੰਗ ਵਖੋ-ਵਖ ਕਗੀਦੇ ਹਨ, ਤਾਂ ਵਿਸਥਾਰ ਵਿਚ ਪੜਨਾਂਵ 'ਜੋ', 'ਜਿਸੁ' ਆਦਿਕ ਵਰਤਣਾ ਪੈਂਦਾ ਹੈ, ਜਿਵੇਂ :

ਮੇਰਾ ਮਨੁ ਤਨੁ ਸ਼ਬਦਿ ਦਿਗਾਰਸਿਆ ਜਪਿ 'ਅਨਤ ਤਰੰਗਾ' ॥੩॥੧॥੮॥
(ਆਸਾ ਮ: ੪ ਛੰਤ ਘਰੁ ੪, ਪੰਨਾ ੮੮੯)

ਅਨਤ ਤਰੰਗਾ—'ਅਨਤ' (ਅਨੇਕ) ਹਨ 'ਤਰੰਗ' ਜਿਸ (ਹਰੀ) ਦੇ।

ਤੇਰਾ ਮੁਖ ਮੁਹਾਵਾ ਜੀਉ 'ਸਹਜ ਧੁਨਿ' ਬਾਣੀ ॥

ਚਿਰੁ ਹੋਆ ਦੇਖੇ 'ਸਾਰਿੰਗਪਾਣੀ' ॥੨॥੮॥ (ਮਾਝ ਮ: ੫, ਪੰਨਾ ੯੯)

ਸਹਜ ਧੁਨਿ—'ਸਹਜ' ਹੈ 'ਧੁਨਿ' ਜਿਸ ਦੀ, ਉਹ ਬਾਣੀ।

ਸਾਰਿੰਗਪਾਣੀ—'ਸਾਰਿੰਗ' ਹੈ ਜਿਸ ਦੇ 'ਪਾਣੀ' (ਹੱਥ) ਵਿਚ।

ਨਾਨਕ 'ਸਿਰਖੁਥੇ' ਸੈਤਾਨੀ ਏਨਾ ਗਲ ਨ ਭਾਣੀ ॥੧॥੨੯॥

(ਮਾਝ ਕੀ ਵਾਰ, ਪੰਨਾ ੧੫੦)

ਸਿਰਖੁਥੇ—'ਖੁਥੇ' (ਹੋਏ) ਹਨ 'ਸਿਰ' ਜਿਨ੍ਹਾਂ ਦੇ।

ਧਰਮਰਾਇ ਜਥੁ ਪਕਰਸਿ ਬਦਰੇ ਤਉ 'ਕਾਲਮੁਖਾ' ਉਠਿ ਜਾਈ ॥੩॥੨॥੧੯॥

ਕਾਲਮੁਖਾ—'ਕਾਲਾ' ਹੈ 'ਮੁਖ' ਜਿਸ ਦਾ। (ਸਾਰਗ ਮ: ੫, ਪੰਨਾ ੧੨੦੨)

ਚਰਨ ਕਮਲ ਉਰਧਾਰੇ ਚੀਤ ॥ 'ਚਿਰੁ ਜੀਵਨੁ' ਚੇਤਨੁ ਨਿਤ ਨੀਤ ॥

(ਰਾਮਕਲੀ ਮ: ੧ ਦਖਣੀ, ਜਿਅਕਾਰੁ, ਪੰਨਾ ੯੩੨)

ਚਿਰੁ ਜੀਵਨੁ—'ਚਿਰੁ' (ਸਦਾ ਥਿਰ) ਹੈ 'ਜੀਵਨ' ਜਿਸ ਦਾ।

‘ਜੀਵਨ ਮੁਕਤਿ’ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਧਾਰਿ ॥੪॥੫॥
(ਮਲਾਰ ਮ: ੩, ਪੰਨਾ ੧੨੫੯)

ਜੀਵਨ ਮੁਕਤਿ—‘ਜੀਵਨ’ ਵਿਚ ਹੀ ਮਿਲੀ ਹੈ ‘ਮੁਕਤਿ’ ਜਿਨ੍ਹਾਂ ਨੂੰ।

ਜਿਨ੍ਹਾਂ ਅੰਦਰਿ ਨਿੰਦਾ ਸੁਸਟੁ ਹੈ ‘ਨਕਵਦੇ’ ਨਕ ਵਚਾਇਆ ॥੧੭॥

(ਸਾਰਗ ਕੀ ਵਾਰ, ਪੰਨਾ ੧੨੪੮)

ਨਕਵਦੇ—‘ਵਚੇ’ (ਹੋਏ) ਹਨ ‘ਨੱਕ’ ਜਿਨ੍ਹਾਂ ਦੇ।

ਡੁਰੇ ਪਲਾਣੇ ‘ਪਉਣ ਵੇਗ’ ਹਰਰੰਗੀ ਹਰਮ ਸਵਾਰਿਆ ॥੧੭॥

ਪਉਣ ਵੇਗ—ਪਉਣ (ਜਿਤਨਾ) ਵੇਗ ਹੈ ਜਿਨ੍ਹਾਂ ਦਾ। (ਆਸਾ ਦੀ ਵਾਰ)

ਪਹਿਲੇ ਪਹਰੈ ਰੈਣ ਕੈ ਛਣਜਾਰਿਆ ਮਿੜਾ ‘ਬਾਲਕ ਬੁਧਿ’ ਅਚੇੜੁ ॥੧੮॥

(ਸਿਰੀਗਾਨ੍ਹ ਮ: ੧ ਪਹਰੇ, ਪੰਨਾ ੨੫)

ਬਾਲਕ ਬੁਧਿ—ਬਾਲਕ (ਵਰਗੀ) ਬੁਧਿ ਹੈ ਜਿਸ ਦੀ (ਉਹ ਅਚੇੜੁ ਜੀਵ)।

ਸੰਤ ਕਾ ਦੌਖੀ ‘ਬਿਗੜ ਰੂਪੁ’ ਹੋਇ ਜਾਣਿ ॥੧੯॥੧੩॥ (ਭੁਖਮਨੀ ਮ: ੫)

ਬਿਗੜ ਰੂਪੁ—ਬਿਗੜਿਆ (ਹੋਇਆ) ਹੈ ਰੂਪ ਜਿਸ ਦਾ।

ਲਾਲ ‘ਬਹੁ ਗੁਣਿ’ ਕਾਮਣਿ ਮੌਹੀ ॥੩੪॥ (ਆਸਾ ਮਹਲਾ ੧, ਪੰਨਾ ੩੪੯)

ਬਹੁ ਗੁਣਿ—ਬਹੁ (ਬਹੁਤੇ) ਹਨ ਗੁਣ ਜਿਸ ਦੇ (ਤੂੰ ਹੈ ਲਾਲ !)

‘ਭਾਗ ਸੁਲਖਣਾ’ ਹਰਿ ਕੰਤੁ ਹਮਾਰਾ ਰਾਮ ॥

ਅਨਹਦ ਬਾਜਿੜਾ ਤਿਸੁ ਧੁਨਿ ਦਰਬਾਰਾ ਰਾਮ ॥੧॥੨॥

(ਬਿਲਾਵਲੁ ਮ: ੫, ਪੰਨਾ ੮੪੬)

ਭਾਗ ਸੁਲਖਣਾ—ਸੁਲੱਖਣੇ ਭਾਗ ਹਨ ਜਿਸ ਦੇ (ਉਹ ਕੰਤੁ)।

‘ਮਿਠਬੇਲੜਾ’ ਜੀ ਹਰਿ ਸਜਣੁ ਸੁਆਮੀ ਮੇਰਾ ॥੧॥

(ਸੁਹੀ ਮ: ੫ ਛੰਤ, ਪੰਨਾ ੮੪੪)

ਮਿਠਬੇਲੜਾ—ਮਿਠੇ ਹਨ ਬੇਲ ਜਿਸ ਦੇ।

ਤਿਸਹਿ ਤਿਆਗਿ ਮਾਨੁਖ ਜੇ ਸੇਵਹੁ ਤਉ ‘ਲਾਜਲੋਨੁ’ ਹੋਇ ਜਾਈਐ ॥੧॥੨੯॥੮੮॥

(ਸਾਰਗ ਮ: ੫, ਪੰਨਾ ੧੨੧੮)

ਲਾਜਲੋਨੁ—ਲਾਜ (ਵਾਲੇ) ਹਨ ਲੋਇਨ (ਲੋਨ) ਜਿਸ ਦੇ।

‘ਦੁਧਾਥਣੀ’ ਨ ਆਵਈ ਫਿਰਿ ਹੋਇ ਨ ਮੇਲਾ ॥੨॥

(ਸੁਹੀ ਫਰੀਦ ਜੀ, ਪੰਨਾ ੮੪੪)

ਦੁਧਾਥਣੀ—ਦੂਪ ਹੈ ‘ਥਣੁ’ ਵਿਚ ਜਿਸ ਅਵਸਥਾ ਵਿਚ, ਉਹ ਅਵਸਥਾ।

ਮੈਂ ਮਤ ਜੇਖਨਿ ਗਰਬਿ ਗਾਲੀ 'ਦੁਧਾਖਣੀ' ਨ ਆਵਏ ॥

ਨਾਨਕ ਸਾਧਨ ਮਿਲੈ ਮਿਲਾਈ ਪਿਰ ਬਿਨੁ ਨੌਜ ਨ ਆਵਏ ॥੧੦॥

(ਗਊੜੀ ਪੁਰਖੀ ਛੰਤ ਮ: ੧, ਪੰਨਾ ੨੪੨)

ਨਿਰਮਲ ਵਾਜੈ 'ਅਨਹਦ ਪੁਨਿ' ਬਾਣੀ ਦਰਿ ਸਚੈ ਸੋਭਾ ਪਾਵਣਿਆ ॥੮॥੧੯॥੨੦॥

(ਮਾਝ ਮ: ੩ ਅਸਟਪਦੀਆ, ਪੰਨਾ ੧੨੧)

ਅਨਹਦ ਪੁਨਿ—ਇਕ-ਰਸ (ਅਨਹਦ) ਹੈ ਪੁਨਿ ਜਿਸ ਦੀ ਉਹ ਬਾਣੀ।

ਕਵੀ ਦਮੇਦਰ ਅਕਬਰ ਬਾਦਸ਼ਾਹ ਦੇ ਸਮੇਂ ਹੋਇਆ ਹੈ, ਜਿਸ ਵੇਲੇ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਗੱਦੀ 'ਤੇ ਸਨ। ਸ਼ਬਦ 'ਦੁਧ' ਉਸ ਨੈ ਭੀ ਬਹੁਬੀਹੀ ਸਮਾਸ ਵਿਚ ਵਰਤਿਆ ਹੈ।

ਜਦੋਂ ਰਾਂਝੇ ਦਾ ਪਿਉ ਮਰਨ ਪਿਛੋਂ ਉਸ ਦੇ ਭਰਾ ਭੁਇ ਭਾਂਡਾ ਵੰਡਣੇ ਲੱਗੇ, ਤਾਂ ਰਾਂਝਾ ਆਖਦਾ ਹੈ :

ਸੁਣਿ ਤਾਹਰ ! ਤੂੰ ਜਾ ਬਧ ਦੀ, ਮੈਨੂੰ ਪ੍ਰਬਹਿ ਨ ਕਾਈ ।

ਮੈਂ 'ਦੁਧਵਾਤਾ', ਲੱਜ ਤੁਸਾਨੂੰ ਮਿਰਰ ਰੰਝੇਟੇ ਪਾਈ ॥੧੪॥

(‘ਹੀਰ’ ਦਮੇਦਰ)

ਦੁਧਵਾਤਾ—ਦੁਧ ਹੈ ਜਿਸ ਦੇ ਵਾਤ (ਮੁਖ) ਵਿਚ।

ਪੜਨਾਂਵ

ਪੁਰਖ-ਵਾਚਕ ਪੜਨਾਂਵ (Personal Pronoun)

(ੴ) ਉੱਤਮ ਪੁਰਖ (First Person)

ਕਾਰਕ ਰੂਪ ਸਾਧਨਾ

ਇਕ-ਵਚਨ		ਬਹੁ-ਵਚਨ
ਕਰਤਾ ਕਾਰਕ	ਹਉ, ਮੈ, ਮੈਹਿ, ਮੂ, ਮੂੰ	ਹਮ, ਹਮਹੁ, ਆਸੀ
ਕਰਮ „	ਮੈਹਿ	ਹਮਹਿ
ਕਰਣ „		
ਸੰਪ੍ਰਦਾਨ „	ਮੈ, ਮੋਹਿ, ਮੂ, ਮੁਹਿ, ਮੁੜੈ, ਮੁੜਹਿ, ਮਾਝੈ	ਹਮ, ਹਮਹੁ
ਅਪਾਦਾਨ „	ਮੰਝੁ	
ਸੰਬੰਧ „	ਮੈ, ਮੈਡਾ, ਮਹਿੰਡਾ, ਮਹਿੰਜਾ, ਮੰਛ, ਮੂ, ਮਾ, ਮੋਹਿ, ਮੇਰਾ, ਮੋਰਾ, ਮੋਰਲਾ	ਹਮਰਾ, ਹਮਾਰਾ, ਹਮਰੋ, ਆਸਾਡੜਾ, ਆਸਾ
ਅਧਿਕਰਣ „	ਮੰਝ, ਮੁੜ, ਮੁੜੈ	

ਕਰਤਾ ਕਾਰਕ, ਇਕ-ਵਚਨ

‘ਹਉ’, ‘ਮੈ’, ‘ਮੇਹਿ’, ‘ਮੂ’, ‘ਮੂ’

‘ਹਉ’ ਆਇਆ ਸੂਰਜੁ ਬਲਿ ਕੇ ‘ਮੈ’ ਤਕੀ ਤਉ ਸਰਣਾਇ ਜੀਉ ॥

‘ਮੈ’ ਆਸਾ ਰਥੀ ਚਿਤ ਮਹਿ ਮੇਰਾ ਸਡੋ ਸੂਰ੍ਖ ਗਢਾਇ ਜੀਉ ॥੩॥

(ਸੁਹੀ ਮ: ੫ ਗੁਣਵੱਤੀ, ਪੰਨਾ ੨੬੩)

‘ਮੇਹਿ’ ਅਨਾਥ ਪ੍ਰਭ ਤੇਰੀ ਸਰਣ ॥੨॥੧੦॥ (ਕਸੰਤੁ ਮ: ੫, ਪੰਨਾ ੧੧੯੩)

ਜਿਨਾ ਪਛਾਤਾ ਸਚੁ ਝੁਮਾ ਪੈਰ ‘ਮੂ’ ॥੩॥੧॥ (ਆਸਾ ਫਰੀਦ ਜੀ, ਪੰਨਾ ੮੮੮)

‘ਮੂ’ ਬੀਆਉ ਤਖਤੁ ਪਿਲੀ ਮਹਿਜੇ ਪਾਤਸਾਹ ॥

ਪਾਵ ਮਿਲਾਕੇ ਕੌਲਿ ਕਵਲ ਜਿਵੇ ਬਿਗਸਾਵਦੇ ॥੧॥੧੩॥

(ਮਾਰੂ ਕੀ ਵਾਰ, ਭਖਣੇ ਮ: ੫, ਪੰਨਾ ੧੦੬੮)

ਕਰਤਾ ਕਾਰਕ, ਬਹੁ-ਵਚਨ

‘ਹਮ’, ‘ਹਮਹੁ’, ‘ਅਸੀ’

ਜੇ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥

‘ਹਮ’ ਤਿਨ ਕੇ ਚਰਣ ਪਖਾਲਦੇ ਪੁਛਿ ਘੋਲਿ ਘੋਲਿ ਪੀਜੈ ॥੧੨॥੨॥

(ਤਿਲੰਗ ਮ: ੧ ਘੜੁ ੨, ਪੰਨਾ ੨੨੬)

ਇਸੁ ਸੁਖ ਤੇ ਸਿਵ ਬ੍ਰਹਮ ਭਰਾਨਾ ॥

ਸੇ ਸੁਭੁ ‘ਹਮਹੁ’ ਸਾਚੁ ਕਰਿ ਜਾਨਾ ॥੨॥੧॥੩੬॥

(ਗਊਂਝੀ ਕਬੀਰ ਅਸਟਪਦੀਆ, ਪੰਨਾ ੩੩੦)

‘ਅਸੀ’ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥੨੯॥

(ਸਲੋਕ ਮ: ੩, ਵਾਰਾਂ ਤੇ ਵਧੀਕ, ਪੰਨਾ ੧੪੧੬)

ਕਰਮ ਕਾਰਕ, ਇਕ-ਵਚਨ

‘ਮੇਹਿ’—ਮੈਨੂੰ

‘ਮੇਹਿ’ ਨ ਬਿਸਾਰਹੁ ਮੈ ਜਨੁ ਭੇਰਾ ॥੧॥ (ਗਊਂਝੀ ਰਵਿਦਾਸ ਜੀ, ਪੰਨਾ ੩੪੫)

ਰਾਖਹੁ ਅਪਨੀ ਸਰਨਿ ਪ੍ਰਭ ‘ਮੇਹਿ’ ਕਿਰਪਾ ਧਾਰੇ ॥੧॥੪॥੩੪॥

(ਬਿਲਾਵਲੁ ਮ: ੫, ਪੰਨਾ ੮੫੮)

ਕਰਮ ਕਾਰਕ, ਬਹੁ-ਵਚਨ

‘ਹਮਹਿ’—ਅਸਾਨੂੰ

ਪ੍ਰਤਿਪਾਲੈ ਨਾਨਕ ‘ਹਮਹਿ’ ਆਪਹਿ ਮਾਈ ਬਾਪ ॥੩੨॥

(ਗਊੜੀ ਬਾਵਨ ਅਖੰਨੀ ਮ: ੫, ਪੰਨਾ ੨੫੭)

ਤੇਰੇ ਧਨੁਖ ਕਾਜ ਨਹਿ ਸਰਈ।

ਜੀਵਤ ‘ਹਮਹਿ’ ਕੁੰਵਰਿ ਕੇ ਵਰਈ ॥੩੧੦॥

(ਗਮਾਇਣ, ਬਾਲਕਾਂਡ)

ਸੰਪ੍ਰਦਾਨ ਕਾਰਕ, ਇਕ-ਵਚਨ

ਕਈ ਧਾਰੂਆਂ ਦੇ ਦੋ ‘ਕਰਮ’ ਹੁੰਦੇ ਹਨ; ਉਹਨਾਂ ਵਿਚੋਂ ਇਕ ‘ਕਬਿਤ’ ਤੇ ਦੂਜਾ ‘ਅਕਬਿਤ’ ਹੁੰਦਾ ਹੈ। ‘ਅਕਬਿਤ ਕਰਮ’ ਸੰਪ੍ਰਦਾਨ ਕਾਰਕ ਵਿਚ ਵਰਤਿਆ ਜਾਂਦਾ ਹੈ (ਵੇਖੋ, ‘ਵਾਕ-ਰਚਨਾ ਵਿਚਾਰ’, ਕਰਮ ਕਾਰਕ ਤੇ ਸੰਪ੍ਰਦਾਨ ਕਾਰਕ)।

ਕਈ ‘ਅਕਰਮਕ’ ਧਾਰੂਆਂ (Intransitive Verb) ਦੇ ਨਾਲ ਭੀ ਸੰਪ੍ਰਦਾਨ ਕਾਰਕ ਵਰਤਿਆ ਜਾਂਦਾ ਹੈ।

ਸੰਸਕ੍ਰਿਤ ਵਿਚ ‘ਉੱਤਮ ਪੁਰਖ’ ਦੇ ਸੰਪ੍ਰਦਾਨ ਕਾਰਕ ‘ਇਕ-ਵਚਨ’ ਦਾ ਰੂਪ ‘ਮਹਰੰ’ ਹੈ, ਜਿਸ ਦਾ ਪ੍ਰਾਕ੍ਰਿਤ ਰੂਪ ‘ਮੱਝ’ ਬਣ ਗਿਆ।

ਜੋ ਸ਼ਬਦ ‘ਮੁੜੈ’, ‘ਮੁਝਹਿ’ ਅਤੇ ‘ਮਾਝੈ’ ਸੰਪ੍ਰਦਾਨ ਕਾਰਕ ਦੇ ਅਸਲੀ ਰੂਪ ਹਨ; ‘ਮੈ’, ‘ਮੂ’, ‘ਮੇਹਿ’, ‘ਮੁਹਿ’ ਕਰਮ ਕਾਰਕ, ਇਕ-ਵਚਨ ਦੇ ਰੂਪ ਹਨ, ਜੋ ‘ਅਕਬਿਤ ਕਰਮ’ ਵਾਸਤੇ ਵਰਤੇ ਗਏ ਹਨ, ਜਿਵੇਂ :

‘ਮੈ’ ਆਧਾਰੁ ਤੇਰਾ ਤੂ ਖਸਮੁ ਮੇਰਾ ‘ਮੈ’ ਭਾਣੁ ਤਕੀਆ ਤੇਰਓ ॥੪॥੨॥

‘ਮੈ’—ਮੈਨੂੰ। (ਬਿਲਾਵਲੁ ਮ: ੧ ਛੰਤ ਦਖਣੀ, ਪੰਨਾ ੮੪)

‘ਮੇਹਿ’ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਪਨ ਮੇਰੇ ॥੩॥੧॥

‘ਮੁਹਿ’—ਮੈਨੂੰ। (ਗਮਕਲੀ ਰਵਿਦਾਸ ਜੀ, ਪੰਨਾ ੯੨੮)

ਜਿਨੀ ਮੈਡਾ ਲਾਲੁ ਰੀਥਾਇਆ ਹਉ ਤਿਸੁ ਆਗੈ ਮਨੁ ਛੇਹੀਆ ॥

ਨਾਨਕੁ ਕਹੈ ਸੁਣਉ ਸੁਹਾਗਣਿ ‘ਮੁ’ ਦਸਿ ਡਿਖਾ ਪਿਰੁ ਕੇਹੀਆ ॥੨॥੧॥

(ਜੈਤਸਰੀ ਮ: ੫ ਛੰਤ ਘਰੁ ੧, ਪੰਨਾ ੨੦੩)

ਸਗਲ ਸੀਗਾਰ ਹੁਣਿ 'ਮੁਹਿ' ਸੁਹਾਇਆ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੩॥੫॥

(ਸੁਹੀ ਮ: ੫ ਘਰੂ ੧, ਪੰਨਾ ੨੨੭)

ਕਰਿ ਕਿਰਪਾ 'ਮੁਹਿ' ਨਾਮੁ ਦੇਤੁ ਨਾਨਕ ਦਰ ਸਰੀਤਾ ॥੪॥੬॥੩੬॥

(ਬਿਲਾਵਲੁ ਮ: ੫ ਘਰੂ ੫, ਪੰਨਾ ੮੯੦)

ਸੰਤ ਦੀ ਸੰਗਤਿ ਸੰਤ ਕਥਾ ਰਸੁ ਸੰਤ ਪ੍ਰੇਮ 'ਮਾਝੈ' ਦੀਜੇ ਦੇਵਾਦੇਵ ॥੧॥ਰਗਵਿਅ॥੨॥

(ਆਸਾ ਰਵਿਦਾਸ, ਪੰਨਾ ੮੮੬)

ਮੈ, ਮੂ। ਮੋਹਿ, ਮਾਝੈ। ਮੁਹਿ।

ਸੰਪ੍ਰਦਾਨ ਕਾਰਕ, ਬਹੁ-ਵਚਨ

ਗੁਰ ਸੇਵਾ ਹਰਿ 'ਹਮ' ਭਾਈਆ ਹਰਿ ਹੋਆ ਹਰਿ ਕਿਰਪਾਲੁ ॥੨॥੫॥

(ਕਾਨਕੜੇ ਕੌ ਵਾਰ, ਪੰਨਾ ੧੩੧੫)

ਸੁਖ ਮਾਗਤ ਦੁਖੁ ਆਗੇ ਆਵੈ ॥

ਸੋ ਸੁਖੁ 'ਹਮਹੁ' ਨ ਮੰਗਿਆ ਭਾਵੈ ॥੧॥੧॥੩੬॥

'ਹਮ'—ਅਸਾਨੂੰ। 'ਹਮਹੁ'—ਅਸਾਨੂੰ। (ਗਊੜੀ ਕਬੀਰ ਜੀ, ਪੰਨਾ ੩੩੦)

ਅਪਾਦਾਨ ਕਾਰਕ, ਇਕ-ਵਚਨ

ਸਹੀਆ ਤਉ ਅਸੰਖ 'ਮੰਝੁ' ਹਤਿ ਵਹਾਣੀਆ ॥੯॥੧॥੪॥

'ਮੰਝੁ'—ਮੈਥੈ । (ਸੁਹੀ ਮ: ੫ ਘਰੂ ੧੦ ਕਾਲੀ, ਪੰਨਾ ੨੬੧)

ਸੰਬੰਧ ਕਾਰਕ, ਇਕ-ਵਚਨ

'ਮੈ' ਸਹੁ ਦਾਤਾ ਏਥੁ ਹੈ ਅਥਰੁ ਨਾਹੀ ਕੋਈ ॥੫੨॥

(ਆਸਾ ਮ: ੩, ਪੰਨਾ ੩੬੫)

ਤੂੰ ਕਰਤਾ ਸਚਿਆਕੁ 'ਮੈਛਾ' ਸਾਂਝੀ ॥੫੩॥ (ਆਸਾ ਮ: ੪, ਪੰਨਾ ੩੬੫)

ਦਾਨੁ 'ਮਹਿੜਾ' ਤਲੀ ਖਾਕੁ ਜੇ ਮਿਲੇ ਤ ਮੰਸਤਕਿ ਲਾਈਐ ॥੧੦॥

(ਆਸਾ ਦੀ ਵਾਰ)

ਕਰਹੁ ਅਨੁਗ੍ਰਹੁ ਸੁਆਮੀ 'ਮੇਰੇ' ਗਲਹੁ ਨ 'ਮੋਹਿ' ਕਮਾਇਓ ॥੨॥੧੬॥੨੫॥

(ਗੁਜਰੀ ਮ: ੫ ਘਰੂ ੩, ਪੰਨਾ ੫੦੧)

ਲੋਇਣ ਲੋਈ ਛਿਠ, ਪਿਆਸ ਨ ਬੁਝੇ 'ਮੂ' ਘਣੀ ॥

ਨਾਲਕ ਸੇ ਅਖੜੀਆ ਬਿਅੰਨਿ ਜਿਨ੍ਹੀ ਛਿੰਜੇ 'ਮਾ' ਪਿਰੀ ॥੧॥੩॥

(ਸਲੋਕ ਵਡਹੌਸੂ ਮ: ੫ ਛੰਤ ਘਰੂ ੪, ਪੰਨਾ ੫੭੭)

ਸਦਾ ਰੰਗੀਲਾ ਲਾਲੁ ਪਿਆਰਾ ਏਹੁ 'ਮਹਿੰਜਾ' ਆਸਰਾ ॥੧॥੪॥

(ਸੁਹੀ ਮ: ੫ ਘਰੂ ੧੦ ਅਸਟਪਦੀਆ, ਪੰਨਾ ੨੬੯)

ਕਿਸ ਹੀ ਕੋਈ ਕੋਈ 'ਮੰਝੁ' ਨਿਮਾਣੀ ਇਕੁ ਤੂ ॥੧॥੨੦॥

(ਸੁਹੀ ਕੀ ਵਾਰ, ਪੰਨਾ ੨੬੯)

ਇਸੁ ਤਨ ਮਨ ਮਧੇ ਮਦਨ ਚੇਰ ॥

ਜਿਨਿ ਰਿਆਨ ਰਤਨੁ ਹਿਰਿ ਲੀਨ 'ਮੇਰ' ॥੧॥੫॥

(ਬਸੰਤੁ ਕਬੀਰ ਜੀ, ਪੰਨਾ ੧੧੯੪)

ਸੰਤਹ ਚਰਨ 'ਮੇਰਲੇ' ਮਾਥਾ ॥੧॥੧੪॥ (ਸਾਰਗ ਮ: ੫, ਪੰਨਾ ੧੨੦੯)

ਮੈ, ਮੂ, ਮੈਡਾ, ਮਹਿੰਜਾ, ਮਹਿੰਡਾ, ਮੰਝੁ, ਮੋਹਿ, ਮੇਰ, ਮਾ, ਮੇਰਲੇ।

'ਸੰਬੰਧਕਾਂ' ਦੇ ਨਾਲ ਆਮ ਤੌਰ 'ਤੇ ਵਰਤੇ ਜਾਣ ਵਾਲੇ 'ਉਤਮ ਪੁਰਖ' ਦੇ ਰੂਪ ਇਹ ਹਨ—‘ਮੈ’, ‘ਮੇ’, ‘ਮੇ’, ਜਿਵੇਂ :

‘ਮੈ’ ‘ਕੀ’ ਨਦਰਿ ਨ ਆਵਹੀ ਵਸਹਿ ਹਡੀਆ ਨਾਲਿ ॥੩॥੧॥

(ਵਡਹੌਸੂ ਮ: ੧, ਪੰਨਾ ੫੫੭)

ਜੋਗ ਚੁਗਤਿ ਸੁਨਿ ਆਇਓ ਗੁਰ ਤੇ ॥

‘ਮੈ’ ‘ਕਉ’ ਸਤਿਗੁਰ ਸਗਦਿ ਬੁਝਾਇਓ ॥੧੩੨॥ (ਗਊੜੀ ਮ: ੫, ਪੰਨਾ ੨੦੮)

ਨਿਬਾਹਿ ਲੇਹੁ ‘ਮੈ’ ‘ਕਉ’ ਪੁਰਖ ਬਿਧਾਤੇ ਉੱਤ੍ਰ ਪਹੁਚਾਵਹੁ ਦਾਤੇ ॥੧॥

(ਗਊੜੀ ਮ: ੫, ਪੰਨਾ ੨੬੦)

‘ਦਾ, ਦੇ, ਦੀ’ ਸੰਬੰਧਕ ਦੇ ਥਾਂ ‘ਡਾ, ਡੇ, ਡੀ’ ਭੀ ਵਰਤਿਆ ਜਾਂਦਾ ਹੈ, ਜੋ ‘ਜਾ, ਜੇ, ਜੀ’ ਵਿਚ ਉਥਦੀਲ ਹੋ ਜਾਂਦਾ ਹੈ। ਸੋ, ਜਿਵੇਂ ਉੱਪਰ ਪੜਨਾਂਵ ‘ਮੈ’ ਦੇ ਨਾਲ ‘ਸੰਬੰਧਕ’ ‘ਕੀ’ ਵੇਖ ਚੁਕੇ ਹਾਂ, ਤਿਵੇਂ ‘ਮੈਡਾ’, ‘ਮਹਿੰਡਾ’ ‘ਮਹਿੰਜਾ’ ਹਨ।

ਸੰਬੰਧਕ ‘ਦਾ’ ਆਦਿਕ ਵਾਂਗ ਕਈ ਥਾਈਂ ‘ਰਾ, ਰੇ, ਰੀ’ ਭੀ ਵਰਤਿਆ ਜਾਂਦਾ ਹੈ, ਜਿਵੇਂ “ਮਹਰਾਜ਼ ‘ਰੀ’ ਮਾਇਆ” (ਵੇਖੋ ਸੰਬੰਧਕ)।

ਇਸ ‘ਰਾ’ ਆਦਿਕ ਦੇ ਨਾਲ ‘ਉਤਮ ਪੁਰਖ’ ਦਾ ਰੂਪ ‘ਮੈ’ ਜਾਂ ‘ਮੈ’

ਵਰਤੀਦਾ ਹੈ, ਜਿਵੇਂ :

‘ਮੇਰਾ, ਮੇਰਾ’ ਆਦਿਕ।

‘ਉਤਮ ਪੁਰਖ’ ਦਾ ਇਹ ਸੰਬੰਧ ਕਾਰਕ ਰੂਪ (ਮੇਰ) ਬ੍ਰਾਜ਼ਭਾਖਾ ਵਿਚ ਆਮ ਮਿਲਦਾ ਹੈ :

‘ਮੇਰ’ ਮਨੋਰਥ ਜਾਨਨ੍ਹ ਨੀਕੇ ॥

ਬਸਨ੍ਹ ਸਦਾ ਉਚ ਪੁਰ ਸਥ ਹੀ ਕੇ ॥

(ਰਾਮਾਇਣ, ਬਾਲਕਾਂਡ)

ਉਤਮ ਪੁਰਖ ਸੰਬੰਧ ਕਾਰਕ ਇਕ-ਵਚਨ ‘ਮੰਦੁ’ ਦੇ ਟਾਕਰੇ ’ਤੇ ਮਰਾਠੀ ਬੋਲੀ ਵਿਚ ਇਹ ਰੂਪ ‘ਮਾਝ’ ਹੈ; ਜਿਵੇਂ, (ਮੀਂ ਤਜਾਲਾ ‘ਮਾਝਾ’ ਬਾਂਟਾ ਦੇਈਨ = ਮੈਂ ਉਸ ਨੂੰ ਮੇਰਾ (ਆਪਣਾ) ਬਾਂਟਾ ਦੇ ਦਿਆਂਗਾ।

ਸੰਬੰਧ ਕਾਰਕ, ਬਹੁ-ਵਚਨ

‘ਹਮਾਰਾ’, ‘ਹਮਰੇ’, ‘ਅਸਾਡੜਾ’, ‘ਅਸਾ’

ਤੁਝ ਬਿਨੁ ਕਵਨੁ ‘ਹਮਾਰਾ’ ॥

(ਗਊੜੀ ਮ: ੫, ਪੰਨਾ ੨੦੬)

‘ਹਮਰੇ’ ਭਰਤਾ ਬੱਡੇ ਕਿਥੇਕੀ ਅਪੇ ਸੰਭੁ ਕਹਾਵੈ ॥

ਚਿਨੁ ‘ਹਮਰੇ’ ਮਾਥੈ ਕਾਇਮੁ ਅਉਤੁ ‘ਹਮਰੇ’ ਨਿਕਾਟਿ ਨ ਆਵੈ ॥੩॥੮॥

(ਅਸਾ ਕਬੀਰ ਜੀ, ਪੰਨਾ ੪੭੬)

ਜੇ ਤੂ ਮਿਤ੍ਰ ‘ਅਸਾਡੜਾ’ ਹਿਕ ਭੋਗੀ ਨ ਵੇਛੋਤਿ ॥੧॥੧॥

(ਮਾਨੁ ਕੀ ਵਾਰ ਮ: ੫, ਪੰਨਾ ੧੦੬੪)

‘ਅਸਾ’ ਜੇਤੁ ਨਾਹੀ ਜੇ ਕਿਛੁ ਕਰਿ ਹਮ ਸਾਕਹ,

ਜਿਉ ਭਾਵੈ ਤਿਵੈ ਬਖਸਿ ॥੧॥ਰਗਾਉ॥੪॥੧੫॥੨੪॥

(ਸੁਹੀ ਮ: ੪, ਪੰਨਾ ੨੩੬)

ਅਧਿਕਰਣ ਕਾਰਕ, ਇਕ-ਵਚਨ

‘ਮੰਦੁ’ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੌਉ ॥

(ਸੁਹੀ ਮ: ੧ ਕੁਚਜੀ, ਪੰਨਾ ੨੬੨)

‘ਮੁਕੁ’ ਅਫਗਨ ਸਹ ਨਾਹੀ ਦੇਸੁ ॥੧॥੧॥ (ਸੁਹੀ ਫਨੀਦ ਜੀ, ਪੰਨਾ ੨੬੪)

ਕੰਡੁ ਲੀਆ ਸੇਹਾਗਾਣੀ ਮੈ ਤੇ ਵਧਵੀ ਏਹ ॥
 ਸੇ ਗੁਣ 'ਮੁੜੈ' ਨ ਅਵਨੀ ਕੈ ਜੀ ਦੋਸ੍ਤ ਧਰੇਗ ॥੪॥੧॥
 (ਤਿਲੰਗ ਮ: ੧ ਘਰੂ ੨, ਪੰਨਾ ੨੨੫)
 ਮੰਡੁ, ਮੁੜੁ, ਮੁੜੈ ।

(ਅ) ਮੱਧਮ ਪੁਰਖ (Second Person)

ਕਾਰਕ ਰੂਪ ਸਾਧਨਾ

ਇਕ-ਵਚਨ	ਤੁਹਾ-ਵਚਨ	
ਕਰਤਾ ਕਾਰਕ ਕਰਮ ਕਾਰਕ	ਤੂੰ, ਤਉੰ, ਤੈ, ਤੁਧੁ, ਤੈਹਿ, ਤੋਹੀ, ਤੁਹਿ, ਤੁਉੰ, ਤੁਧੁ, ਤੁਝ, ਤੁਝਹਿ	ਤੁਮ
ਸੰਪਦਾਨ ਕਾਰਕ	ਤੁਧੁ, ਤੁਝ, ਤੁਝਹਿ, ਥੈ, ਥੇ, ਤੈ,	ਤੁਸਾ
ਅਪਾਦਾਨ ਕਾਰਕ ਸੰਬੰਧ ਕਾਰਕ	ਤੁਧੁ ਬਾਰੀ, ਤੌਰ, ਤੌਰੇ, ਤੁਅ, ਤੈਛਾ, ਤੁਉੰ, ਤਹਿਜੀ, ਤਿਹਾਰੈ, ਤੈਹਿ, ਤੇਰਉੰ, ਤੂੰ	ਤੁਮਾਰੀ
ਅਧਿਕਰਣ ਕਾਰਕ	ਤੁਝਹਿ	

ਕਰਤਾ ਕਾਰਕ, ਇਕ-ਵਚਨ

ਜੇ ਤਨੁ 'ਤੇ' ਅਪਨੇ ਕਰਿ ਮਾਨਿਓ ਅਤੁ ਸੁੰਦਰ ਗਿਹਿ ਨਾਹੀ ॥੧॥੮॥
 (ਗਊੜੀ ਮ: ੯, ਪੰਨਾ ੨੨੦)

'ਤੂੰ' ਸਤਵੰਤੀ ਤੂੰ ਪਰਣਾਨ ॥੩॥੫੨॥ (ਆਸਾ ਮ: ੫, ਪੰਨਾ ੩੮੪)

ਜਿਨ ਕਉ ਪ੍ਰੇਮ ਪਿਆਰੁ, 'ਤੁਉੰ' ਆਪੇ ਲਾਇਆ ਕਰਮੁ ਕਰਿ ॥੧੩॥
 (ਵਾਰਨਾਂ ਤੇ ਵਧੀਕ, ਸਲੋਕ ਮ: ੮, ਪੰਨਾ ੧੮੨੨)

ਜਿਥੇ ਜਾਇ 'ਤੁਧੁ' ਵਰਤਣਾ ਤਿਸ ਕੀ ਚਿੰਤਾ ਨਾਹਿ ॥੩॥੩॥੭੩॥
 (ਸਿਗੀਰਾਗੁ ਮ: ੫, ਪੰਨਾ ੪੩)

‘ਤੁਪੁ’ ਸੰਸਾਰੁ ਉਪਾਇਆ ॥ ਸਿਰੈ ਸਿਰਿ ਧੈਧੈ ਲਾਇਆ ॥੧॥

(ਸਿਗੀਰਾਨੂ ਮ: ੧ ਘਰੁ ੩, ਪੰਨਾ ੨੧)

ਤੈ, ਤਉ, ਤੁਪੁ, ਤੂੰ ।

ਕਰਤਾ ਕਾਰਕ, ਬਹੁ-ਵਚਨ

ਜਿਸੁ ਵਖਰ ਕਉ ‘ਤੁਮ’ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੋ ॥੯॥੧॥੨॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੩)

ਕਰਮ ਕਾਰਕ, ਇਕ-ਵਚਨ

ਤੁਝ ਬਿਨੁ ਕਥਨੁ ਚੀਝਾਵੈ ‘ਤੌਹੀ’ ॥੧੨੯॥ (ਗਊੜੀ ਮ: ੫, ਪੰਨਾ ੨੦੨)
‘ਤੌਹੀ’—ਤੈਨੂੰ ।

ਚਲੁ ਰੇ, ਬੈਕੁਠ ‘ਤੁਝਹਿ’ ਲੇ ਤਾਰਉ ॥੨॥੩੧॥ (ਗਊੜੀ ਕਬੀਰ, ਪੰਨਾ ੩੨੯)

ਰੇ ਮਨ ਮੇ ‘ਤਉ’ ਛਿਨ ਛਿਨ ਸਮਝਾਵਾ ॥

ਤਹਿ ਛਾਡਿ ਕਤ ਅਪੁ ਬਧਾਵਾ ॥੧੩॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਰੇ ਬਉਰੇ ‘ਤੁਹਿ’ ਘਰੀ ਨ ਰਾਖੈ ਕੋਈ ॥੯॥ (ਆਸਾ ਕਬੀਰ, ਪੰਨਾ ੪੭੭)

ਜਿਸੁ ਦੇਹਿ ਦਰਸੁ ਸੋਈ ‘ਤੁਪੁ’ ਜਾਣੈ ॥੧੧॥੧॥੩॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੪)

ਸਾਹਿ ਸਾਹਿ ‘ਤੁਝ’ ਸੰਮਲਾ ਕਦੇ ਨ ਕਿਸਾਰੇਉ ॥੩॥੧੬॥

(ਸਿਗੀਰਾਨੂ ਮ: ੧, ਪੰਨਾ ੨੦)

ਤੌਹੀ, ਤੁਹਿ । ਤੁਝਹਿ, ਤੁਪੁ । ਤਉ, ਤੁਝ ।

ਸੰਪ੍ਰਦਾਨ ਕਾਰਕ, ਇਕ-ਵਚਨ

ਭੇਂਦੇ ਕੀਆ ‘ਤੁਝਹਿ’ ਕਿਆ ਅਰਿਪਉ ਨਾਮੁ ਭੇਗ ਤੁਹੀ ਚਵਰ ਢੋਲਕੇ ॥੩॥੩॥

(ਧਨਾਸਰੀ ਰਕਿਦਾਸ ਜੀ, ਪੰਨਾ ੬੬੮)

ਸੁਣਿ ਮਨ ਤਨ ‘ਤੁਝੁ’ ਸੁਖੁ ਦਿਖਲਾਵਉ ॥

ਹਰਿ ਅਨਿਕ ਬਿੰਜਨ ‘ਤੁਝੁ’ ਭੇਗ ਤੁੰਚਾਵਉ ॥੨੭॥

(ਸੁਹੀ ਮ: ੫ ਘਰੁ ੩, ਪੰਨਾ ੨੪੨)

ਸਾਈ ਭਗਤਿ ਜੇ 'ਤ੍ਰਯੁ' ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥੧॥੮੮॥
(ਸੁਹੀ ਮ: ੫ ਘਰੂ ੨, ਪੰਨਾ ੨੮੭)

ਨਾਮੁ ਸਮਾਲਸਿ ਤੁਕੀ ਬਾਣਿ ॥

'ਥੈ' ਭਾਵੈ ਦਰੁ ਲਹਸਿ ਪਿਰਾਣਿ ॥੨॥੧॥੪॥

(ਮਲਾਰ ਮ: ੧ ਅਸਟਪਦੀਆ ਘਰੂ ੨, ਪੰਨਾ ੧੨੭੫)

ਅਜਦੁ ਜਰੈ ਨੀਤਰੁ ਝਰੈ ਅਮਰ ਅਨੰਦ ਸਰੂਪ ॥

ਨਾਨਕੁ ਜਲ ਕੌ ਮੀਨੁ ਸੈ 'ਥੈ' ਭਾਵੈ ਰਾਖਦੁ ਪ੍ਰੀਤਿ ॥੫॥੧੩॥

(ਪ੍ਰਭਾਤੀ ਮ: ੧, ਪੰਨਾ ੧੩੩੧)

ਫਰੀਦਾ ਜੇ 'ਤੈ' ਮਾਰਨਿ ਮੁਕੀਆ ਤਿਨਾ ਨ ਮਾਰੇਹਿ ਘੁੰਮਿ ॥੨॥

(ਸਲੋਕ ਫਰੀਦ ਜੀ, ਪੰਨਾ ੧੩੭੮)

ਤੁਝਹਿ, ਥੈ। ਤੁਝ, ਥੈ। ਤੁਧੁ, ਤੈ।

ਸੰਪ੍ਰਦਾਨ ਕਾਰਕ, ਬਹੁ-ਵਚਨ

ਰਸੁ ਅੰਮ੍ਰਿਤੁ ਨਾਮੁ ਰਸੁ ਅਭਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥

ਜਾਇ ਪੁਛਦੁ ਸੋਹਾਗਾਣੀ 'ਤੁਸਾ' ਕਿਉ ਕਰਿ ਮਿਲਿਆ ਪ੍ਰਭ ਆਇ ॥੧॥੫॥੮੮॥

(ਸਿਰੀਰਾਗੁ ਮ: ੪, ਪੰਨਾ ੮੯)

ਅਪਾਦਾਨ ਕਾਰਕ, ਇਕ-ਵਚਨ

ਪ੍ਰਭ 'ਤੁਧੁ' ਖਾਲੀ ਕੋ ਨਹੀ ਦਰਿ ਗੁਰਮੁਖਾ ਨੇ ਸਾਥਾਸਿ ॥੪॥੧॥੯॥

'ਤੁਧੁ'—ਤੇਰੇ (ਦਰ) ਤੈ। (ਸਿਰੀਰਾਗੁ ਮ: ੪, ਪੰਨਾ ੮੦)

ਸੰਬੰਧ ਕਾਰਕ, ਇਕ-ਵਚਨ

ਦੀਬਾਨੁ ਹਮਾਰੇ ਭੁਗੀ ਏਕ ॥ ਸੇਵਾ 'ਬਾਬੀ' ਗੁਰਹਿ ਟੇਕ ॥੧੪੧॥

(ਗਊੜੀ ਮ: ੫, ਪੰਨਾ ੨੧੦)

ਤੂੰ ਪਿੰਜਰੁ ਹਉ ਸੁਅਟਾ 'ਤੇਰ' ॥੨॥੨॥ (ਗਊੜੀ ਕਬੀਰ ਜੀ, ਪੰਨਾ ੩੨੩)

ਮੰਦਭਾਬੀ 'ਤੇਰੇ' ਦਰਸਨੁ ਨਹਹਿ ॥੩॥੨॥ (ਗਊੜੀ ਕਬੀਰ ਜੀ, ਪੰਨਾ ੩੨੩)

ਜੇਗੀਸਰ ਪਾਵਹਿ ਨਹੀ 'ਤੁਅ' ਗੁਣ ਕਬਨੁ ਆਪਾਰ ॥੩॥੧॥

(ਗਊੜੀ ਪੁਰਖੀ ਰਵਿਦਾਸ, ਪੰਨਾ ੩੪੬)

ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ 'ਤੈਡਾ' ॥੧॥੧੪॥

(ਆਸਾ ਮ: ੧ ਘਰੂ ੯ ਅਸਟਪਦੀਆ, ਪੰਨਾ ੪੯੮)

ਨਾਨਕੁ ਪਇਆਪੈ ਸੰਤ ਦਾਸੀ 'ਤਉ' ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥੨॥

(ਬਿਹਾਗਜ਼ਾ ਮ: ੫ ਛੰਤ ਘਰੂ ੧, ਪੰਨਾ ੫੪੩)

ਤੂ ਪ੍ਰਭੁ ਦਾਤਾ ਦਾਨਿ ਮਤਿ ਪੁਰਾ ਹਮ 'ਥਾਰੇ' ਤੇਖਾਰੀ ਜੀਉ ॥੧॥੮॥

(ਸੋਗਠ ਮ: ੧, ਪੰਨਾ ੫੬੭)

ਜੇ ਭੁਲੀ ਜੇ ਚੁਕੀ ਸਾਂਝੀ ਭੀ 'ਤਹਿਜੀ' ਕਾਢਾਰੀਆ ॥੧॥੧॥੮॥

(ਸੂਹੀ ਮ: ੫ ਘਰੂ ੧੦ ਅਸਟਪਦੀਆ, ਪੰਨਾ ੭੬੧)

ਸੰਗਿ 'ਤਿਹਾਰੈ' ਕਿਛੁ ਨ ਚਾਲੈ ਤਾਹਿ ਕਹਾ ਲਪਟਾਨੇ ॥੧॥੧॥

(ਸੰਤੰ ਮ: ੯, ਪੰਨਾ ੧੧੯੯)

ਨਵ ਛਿਆ ਖਟ ਕਾ ਕਰੇ ਬੀਚਾਰੁ ॥

ਨਿਸਿਦਿਨ ਉਚਰੈ ਭਾਰ ਅਠਾਰ ॥

ਤਿਨਿ ਭੀ ਅੰਤੁ ਨ ਪਾਇਆ 'ਤੈਹਿ' ॥

ਨਾਮ ਬਿਹੂਣ ਮੁਕਤਿ ਕਿਉ ਹੋਇ ॥੩॥੧॥ (ਸਾਰੰਗ ਕੌ ਵਾਰ, ਪੰਨਾ ੧੨੩੭)

ਅਸਥਿਰੁ ਜੋ ਮਾਨਿਓ ਏਹ, ਜੇ ਤਉ 'ਤੇਰਉ' ਹੋਇ ਹੈ ਖੇਹ ॥

ਕਿਉ ਨ ਹੋਰ ਕੈ ਨਾਮੁ ਲੇਹ ਮੁਰਖ ਨਿਲਾਜ ਹੈ ॥੧॥੮॥

(ਜੈਜਾਵੰਤੀ ਮ: ੯, ਪੰਨਾ ੧੩੫੩)

ਆਪੁਨੇ ਤਾਵਨੁ ਕਰਿ ਮੰਕਿ ਨ ਦੂਸਰੇ ਧਰਿ

ਉਪਤਿ ਪਰਲੋ ਏਕੈ ਨਿਮਖ 'ਤੂ' ਘਰਿ ॥੨॥

(ਸਵਾਨੇ ਸ੍ਰੀ ਮੁਖਥਾਕੁ ਮ: ੫, ਪੰਨਾ ੧੩੬੫)

ਬਾਗੀ, ਤਉ, ਤੇਰਉ, ਤੇਰ, ਤਹਿਜੀ, ਤੂ, ਤੇਰੋ, ਤਿਹਾਰੈ, ਤੈਡਾ,
ਤੁਆ, ਤੋਹਿ।

ਅਧਿਕਰਣ ਕਾਰਕ

ਤੁਧੁ ਨੇ ਸੇਵਹਿ ਸੇ 'ਤੁਝਹਿ' ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥੩॥੧੦॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੦)

'ਤੁਝਹਿ'—ਤੇਰੇ ਵਿਚ।

ਸੰਬੰਧ-ਵਾਚਕ ਪੜਨਾਂਵ

(Relative Pronoun)

ਅਤੇ

ਅਨੁਸੰਬੰਧ-ਵਾਚਕ ਪੜਨਾਂਵ

(Co-relative Pronoun)

ਕਾਰਕ ਰੂਪ ਸਾਧਨਾ

ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਜਿਨ੍ਹਾਂ, ਜਿਨ੍ਹਿਂ, ਜੋ, ਜਿਹ
ਕਰਮ ਕਾਰਕ	ਜਿਸੁ, ਜਿਸਹਿ, ਜਾਸੁ
ਕਰਣ ਕਾਰਕ	ਜਿਹ, ਜਿਡੁ
ਸੰਪ੍ਰਦਾਨ ਕਾਰਕ	ਜੈ, ਜਿਸੁ, ਜਿਸਹਿ,
ਅਪਾਦਾਨ ਕਾਰਕ	ਜਿਸੁ, ਜਾਸੁ, ਜਾ
ਸੰਬੰਧ ਕਾਰਕ	(ਜਾ ਕੈ, ਜਾ ਮਹਿ)
ਅਧਿਕਰਣ ਕਾਰਕ	ਜਿਡੁ

ਨੋਟ: ਹਰੇਕ ਰੂਪ ਦੇ ਜੋੜ ਵਲ ਭਾਸ ਪਿਆਨ ਦੇਣ ਦੀ ਲੋੜ ਹੈ।

ਲਫੜ 'ਜਿਨ੍ਹਾਂ' ਇਕ-ਵਚਨ ਹੈ ਤੇ 'ਜਿਨ੍ਹਾਂ' ਬਹੁ-ਵਚਨ ਹੈ।

'ਜਿਸੁ' ਦੇ ਅੰਤ ਵਿਚ (_) ਹੈ ਅਤੇ 'ਜਿਡੁ' ਦੇ ਅਖੀਰ ਵਿਚ ਵੀ (_) ਹੁੰਦਾ ਹੈ।

ਕਾਰਕ-ਤ੍ਰੂਪ ਸਾਧਨਾ

ਇਕ-ਵਚਨ	ਬਹੁ-ਵਚਨ	
ਕਰਤਾ ਕਾਰਕ ਕਰਮ ਕਾਰਕ	ਤਿਨਿ, ਤਿਨਹਿ, ਤਿਨਹੀ ਤਿਸੁ, ਤਿਸਹਿ, ਤਾਸੁ, ਤਾਹਿ, ਤਿਸੈ, ਤਿਹ	ਤਿਨ, ਤਿਨੁ ਤਿਨ, ਤਿਨੁ
ਕਰਣ ਕਾਰਕ ਸੰਪ੍ਰਦਾਨ ਕਾਰਕ ਅਪਾਦਾਨ ਕਾਰਕ ਸੰਬੰਧ ਕਾਰਕ	ਤਿਤੁ ਤਿਸੁ, ਤਿਸਹਿ, ਤੈ	ਤਿਨ, ਤਿਨੁ
ਅਧਿਕਰਣ ਕਾਰਕ	ਤਿਸ, ਤਾਸੁ, ਤਿਸਹਿ, ਤਿਸੈ, ਤਿਹ, ਤਾ ਤਿਤੁ, ਤਿਹਿ, ਤਾਸ	ਤਿਨ, ਤਿਨੁ, ਤੰਨਿ (ਖੇ), ਤਿਨਾੜਾ

ਨੋਟ: ਹਰੇਕ ਤ੍ਰੂਪ ਦੇ 'ਜੋੜ' ਵਲ ਧਿਆਨ ਦੇਣ ਦੀ ਲੋੜ ਹੈ।
 ਲਫੜ 'ਤਿਨਿ' ਇਕ-ਵਚਨ ਹੈ ਤੇ 'ਤਿਨ' ਬਹੁ-ਵਚਨ ਹੈ।
 ਲਫੜ 'ਤਿਤੁ' ਦੇ ਅੰਤ ਵਿਚ () ਹੈ।

ਕਰਤਾ ਕਾਰਕ, ਇਕ-ਵਚਨ

ਨਾਨਕ ਸੋਈ ਜੀਵਿਆ 'ਜਿਨਿ' ਇਕੁ ਪਛਾਤਾ ॥੯॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਤੁਸਿ ਨਾਨਕੁ ਦੇਵੈ ਜਿਸੁ ਨਾਮੁ 'ਤਿਨਿ' ਹਰਿ ਰੰਗ ਮਾਣਿਆ ॥੧॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਸਾਧਾ ਸਰਣੀ 'ਜੋ' ਪਵੈ 'ਸੇ' ਛੁਟੇ ਬਣਾ ॥੧੦॥

(ਗਊੜੀ ਕੀ ਵਾਰ ਮ: ੫, ਪੰਨਾ ੩੨੦)

'ਜਿਨਿ' ਰਾਮੁ ਜਾਨਿਆ 'ਤਿਨਹਿ' ਪਛਾਨਿਆ ॥

ਜਿਉ ਗੁੰਗੇ ਸਾਕਰ ਮਨੁ ਮਾਨਿਆ ॥੧॥੧੮॥ (ਗਊੜੀ ਕਬੀਰ ਜੀ, ਪੰਨਾ ੩੨੭)

ਨਾਨਕ ਹੁਤੁ ਗੋਵਿਦੁ ਜਿਸੁ ਤੂਠਾ ॥

ਘਟਿ ਘਟਿ ਰਮਈਆ 'ਤਿਨਹੀ' ਡੌਠਾ ॥੮॥੮॥੧੯॥

(ਰਾਮਕਲੀ ਮ: ੫ ਘਰ ੨, ਪੰਨਾ ੮੮੮)

ਜਨ ਨਾਨਕੁ ਬੇਲੈ ਬ੍ਰਹਮ ਬੀਚਾਰੁ ॥
 'ਜੇ' ਸੁਣੈ ਕਮਾਵੈ 'ਸੁ' ਉਤਰੈ ਪਾਰਿ ॥੪॥੨॥

(ਆਸਾ ਮ: ੫ ਘਰ ੨, ਪੰਨਾ ੩੭੦)

ਸਰਾਲਿਆ ਕੀ ਹਉ ਬਹਿਨ ਭਾਨਜੀ 'ਜਿਨਹਿ' ਬਰੀ ਤਿਸੁ ਚੇਰੀ ॥੨॥੪॥
 (ਆਸਾ ਕਬੀਰ ਜੀ, ਪੰਨਾ ੩੭੦)

ਕਰਤਾ ਕਾਰਕ, ਬਹੁ-ਵਚਨ

ਮੁਠੜੇ 'ਸੇਈ' ਸਾਥ 'ਜਿਨੀ' ਸਚੁ ਨ ਲਦਿਆ ॥

ਨਾਨਕ 'ਸੇ' ਸਾਬਾਸਿ 'ਜਿਨੀ' ਗੁਰ ਮਿਲਿ ਇਕੁ ਪਛਾਣਿਆ ॥੨॥੫॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਛਿਠੜੇ ਹਡ ਠਾਇ ਉਣ ਨ ਕਾਈ ਜਾਇ ॥

ਨਾਨਕ ਲਧਾ 'ਤਿਸੁ' ਸੁਆਉ 'ਜਿਨ੍ਹ' ਸਭਿਗੁਰੁ ਭੋਟਿਆ ॥੧॥੫॥

(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਤਿਨ੍ਹ ਕੀ ਸੌਡਾ ਕਿਆ ਗਲੀ 'ਜਿਨ੍ਹੀ' ਹਰਿ ਹਰਿ ਲਧਾ ॥੧੦॥

(ਗਊੜੀ ਕੀ ਵਾਰ ਮ: ੫, ਪੰਨਾ ੩੨੦)

ਕਪੜ ਭੋਗ ਵਿਕਾਰ ਏ ਹਡੇ ਹੀ ਢਾਰ ॥

ਖਾਲੁ ਲੁੜੇਦਾ ਭੱਨਿ ਕੇ 'ਜੇ' ਰਤੇ ਦੀਵਾਰ ॥੨॥੧੧॥

(ਮ: ੫, ਮਾਤ੍ਰ ਕੀ ਵਾਰ ਮ: ੫, ਪੰਨਾ ੧੦੯੮)

'ਜਿਨ' ਸੇਵਿਆ 'ਜਿਨ' ਸੇਵਿਆ ਮੇਰਾ ਹਰਿ ਜੀਉ

'ਤੇ' ਹਰਿ ਹਰਿ ਤੁਪਿ ਸਮਾਸੀ ॥

ਸੇ ਧੰਨੁ ਸੇ ਧੰਨੁ 'ਜਿਨ' ਹਰਿ ਧਿਆਇਆ ਜੀਉ

ਜਨੁ ਨਾਨਕੁ ਤਿਨ ਬਲੀ ਜਾਸੀ ॥੩॥੧॥੨॥ (ਆਸਾ ਮ: ੪, ਪੰਨਾ ੩੪੮)

ਜਿਨ, ਤਿਨ, ਜੋ, ਜਿਨ੍ਹ, ਤਿਨ੍ਹ, ਸੇ, ਜਿਨੀ, ਤਿਨੀ, ਤੇ।

ਕਰਮ ਕਾਰਕ, ਇਕ-ਵਚਨ

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਝਾਈ ॥

'ਜਿਸੁ' ਸਿਮਰਤ ਸੁਖੁ ਪਾਈਐ ਸਤ ਤਿਖਾ ਬੁਝਾਈ ॥੩॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਪ੍ਰਤੁ ਪ੍ਰੌਤਮ ਮੇਰੈ ਸੰਗਿ ਰਾਇ ॥

‘ਜਿਸਹਿ’ ਲੇਖਿ ਹਉ ਜੀਵਾ ਮਾਇ ॥੧॥੫॥

(ਬਸੰਤ ਮ: ੫ ਘਰੂ ੧, ਪੰਨਾ ੧੧੮੭)

‘ਤਿਸੈ’ ਸਰੇਵਹੁ ਪ੍ਰਾਣੀਹੋ ਜਿਸ ਦੇ ਨਾਉ ਪਲੈ ॥੮॥

(ਗਊੜੀ ਕੀ ਵਾਰ ਮ: ੫, ਪੰਨਾ ੩੨੦)

ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥

‘ਜਾਸੁ’ ਸੁਨੀ ਮਨਿ ਹੋਇ ਅਨੰਦਾ ਦੂਰ ਭੇਗ ਮਨ ਸਗਲੇ ਲਥਾ ॥੧॥ਰਹਾਉ॥੯॥

(ਆਸਾ ਮ: ੫ ਘਰੂ ੨, ਪੰਨਾ ੩੬੬)

ਚੇ ਮਨ ਮੈ ਤਉ ਛਿਨ ਛਿਨ ਸਮਝਾਵਾ ॥

‘ਤਾਹਿ’ ਛਾਡਿ ਕਤ ਆਪੁ ਬਧਾਵਾ ॥੧੩॥

(ਗਊੜੀ ਬਾਵਨ ਅਖੀਰੀ ਕਬੀਰ ਜੀ, ਪੰਨਾ ੩੪੦)

ਜਿਸੁ, ਤਿਸੁ, ਜਿਸਹਿ, ਤਿਸੈ, ਜਾਸੁ, ਤਾਹਿ।

ਕਰਮ ਕਾਰਕ, ਬਹੁ-ਵਚਨ

‘ਜਾਹਿ’ ਸ਼ਵਾਰੇ ਸਾਝ ਬਿਆਲ ॥

ਇਤ ਉਤ ਮਨਮੁਖ ਬਾਧੇ ਕਾਲ ॥੩॥੧੧॥ (ਗਊੜੀ ਮ: ੧, ਪੰਨਾ ੧੫੪)

‘ਜਾਹਿ’—ਜਿਨ੍ਹਾਂ ਨੂੰ।

ਕਰਣ ਕਾਰਕ, ਇਕ-ਵਚਨ

ਆਰ ਨਹੀਂ ‘ਜਿਹ’ ਤੋਪਉ ॥ ਨਹੀਂ ਰਾਂਥੀ ਠਾਉ ਰੋਪਉ ॥੧॥੨॥

(ਸੋਗਠ ਰਵਿਵਾਸ ਜੀ, ਪੰਨਾ ੬੫੬)

ਐਸੀ ਕਲਾ ਨ ਖੇਡੀਐ ‘ਜਿਤੁ’ ਦਰਗਾਹ ਗਾਇਆ ਹਾਰੀਐ ॥੧੨॥

(ਆਸਾ ਦੀ ਵਾਰ)

‘ਜਿਹ’—ਜਿਸ ਨਾਲ। ‘ਜਿਤੁ’—ਜਿਸ ਦੀ ਰਾਹੋਂ।

ਸੰਪ੍ਰਦਾਨ ਕਾਰਕ, ਇਕ-ਵਚਨ

ਨਾਨਕ ਪਰਮੇਸ਼ਰੁ ਜਜਮਾਨੁ ‘ਤਿਸਹਿ’ ਭੁਖ ਨ ਮੂਲਿ ॥੨॥੨੧॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੩)

ਹਰਿ ਧਨੁ ਸਦੀ ਰਾਸਿ ਹੈ ਕਿਨੈ ਵਿਰਲੈ ਜਾਤਾ ॥

‘ਤਿਸੈ’ ਪਰਾਪਤਿ ਭਾਇਰਹੁ ‘ਜਿਸੁ’ ਦੇਇ ਬਿਧਾਤਾ ॥੬॥

(ਗਊੜੀ ਕੀ ਵਾਰ ਮ: ੫, ਪੰਨਾ ੩੧੬)

‘ਜਿਸੁ’ ਗੁਰੂ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥੧੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੧)

ਘੋਲ ਘੁਮਾਈ ‘ਤਿਸੁ’ ਮਿਤ੍ਰ ਵਿਚੋਲੇ ‘ਜੈ’ ਮਿਲਿ ਕੰਢੁ ਪਛਾਣਾ ॥੧॥੧੫॥

(ਮ: ੫, ਪੰਨਾ ੯੬੪)

ਮੇਰੇ ਠਾਕੁਰ ਹਾਥਿ ਵਡਾਈਆ ਭਾਈ ‘ਜੈ’ ਭਾਵੈ ‘ਤੈ’ ਦੇਇ ॥੨॥੧੪॥

(ਸੋਗਠਿ ਮ: ੧ ਅਸਟਪਟੀਆ, ਪੰਨਾ ੬੩੭)

ਜਿਸੁ, ਤਿਸੁ, ਜੈ, ਤਿਸਹਿ, ਤੈ, ਤਿਸੈ।

ਸੰਪ੍ਰਦਾਨ ਕਾਰਕ, ਬਹੁ-ਵਚਨ

ਸੇ ਧੰਨੁ ਸੇ ਧੰਨੁ ‘ਜਿਨ’ ਹਰਿ ਧਿਆਇਆ ਜੀਉ

ਜਨੁ ਨਾਨਕੁ ‘ਤਿਨ’ ਬਲਿ ਜਾਸੀ ॥੩॥੧॥੨॥

(ਆਸਾ ਮਹਲਾ ੮, ਪੰਨਾ ੩੮੮)

ਦਾਸ ਦਾਸਤਣ ਭਾਇ ਮਿਟਿਆ ਤਿਨਾ ਗੁਝਿਣ੍ਹ ॥

ਵਿਸਰਿਆ ‘ਜਿਨਾ’ ਨਾਮੁ ਤਿਨਾਕਾ ਹਾਲੁ ਕਉਣ੍ਹ ॥੩॥੪॥੧੦੬॥

(ਆਸਾ ਮ: ੫, ਪੰਨਾ ੩੮੭)

ਜਿਨ, ਤਿਨ, ਜਿਨਾ।

ਸੰਬੰਧ ਕਾਰਕ, ਇਕ-ਵਚਨ

ਅਵਰੁ ਨ ਦੀਸੈ ਕਿਸੁ ਸਾਲਾਹੀ ‘ਤਿਸਹਿ’ ਸਰੀਰੁ ਨ ਕੋਈ ॥੪॥੫॥

(ਸੋਗਠਿ ਮ: ੧, ਪੰਨਾ ੫੯੭)

ਜਿਸੁ ਗੁਰੂ ਭੇਟੈ ਨਾਨਕਾ ‘ਤਿਸੁ’ ਮਨਿ ਵਸਿਆ ਸੋਇ ॥੨॥੧੩॥

(ਗਊੜੀ ਕੀ ਵਾਰ, ਪੰਨਾ ੩੨੧)

ਜੇ ਜਨੁ ਗਾਇ ਧਿਆਇ ਜਸੁ ਠਾਕੁਰ ‘ਤਾਸੁ’ ਪੜ੍ਹ ਹੈ ਬਾਨਾਨੁ ॥

‘ਤਿਹ’ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨੁ ॥੩॥੨੪॥

(ਗਊੜੀ ਕਬੀਰ ਜੀ, ਪੰਨਾ ੩੩੬)

ਸਿਵ ਸਨਕਾਦਿ 'ਜਾਸੁ' ਗੁਨ ਗਾਵਹਿ
ਤਾਸੁ ਬਸਹਿ ਮੇਰੇ ਪ੍ਰਾਨਾਨਾਂ ॥੧॥ ਰਹਾਉ॥੧੮॥

(ਗਊੜੀ ਕਬੀਰ ਜੀ, ਪੰਨਾ ੩੩੯)

ਮੁਕਾਮੁ ਤਿਸ ਨੇ ਅਪੀਐ 'ਜਿਸੁ' ਸਿਸਿ ਨ ਹੈਛੀ ਲੇਖੁ ॥
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੨॥੧੯॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੬੪)

ਜਿਸੁ, ਤਿਸ, ਜਾਸੁ, ਤਿਸਹਿ, ਤਿਹ, ਤਾਸੁ।

ਸੰਬੰਧ ਕਾਰਕ, ਬਹੁ-ਵਚਨ

ਮਾਣਸਥਾਣੇ ਕਰਹਿ ਨਿਵਾਜ਼ ॥
ਹੁਗੀ ਵਗਾਈਨ ਤਿਨ ਗਾਲਿ ਤਾਗਾ ॥
'ਤਿਨ' ਘਰਿ ਬ੍ਰਾਹਮਣ ਪੁਰਹਿ ਨਾਦ ॥
ਉਨਾ ਭੀ ਆਵਹਿ ਓਹੀ ਸਾਦ ॥੨॥੧੯॥

(ਆਸਾ ਦੀ ਵਾਰ)

ਨਾਨਕ ਆਏ ਸੇ ਪਰਵਾਹੁ ਹੈ 'ਜਿਨ' ਹਰਿ ਝੁਠਾ ਚਿਤਿ ॥੧॥੧੨॥

(ਸਲੋਕ ਮ: ੫, ਗਊੜੀ ਕੌ ਵਾਰ ਮ: ੫, ਪੰਨਾ ੩੨੦)

ਲਾਹਾ ਜਗ ਮਹਿ ਸੇ ਖਟਹਿ 'ਜਿਨ' ਹਰਿ ਧਨੁ ਰਾਮਿ ॥੧੫॥

(ਗਊੜੀ ਕੌ ਵਾਰ ਮ: ੫, ਪੰਨਾ ੩੨੧)

ਦਾਸ ਦਾਸਤਣ ਭਾਇ ਮਿਟਿਆ 'ਤਿਨ੍' ਗਉਣੁ ॥

ਵਿਸਰਿਆ ਜਿਨਾ ਨਾਮੁ 'ਤਿਨਾੜਾ' ਹਾਲੁ ਕਉਣੁ ॥੩॥੪॥੧੦੯॥

(ਆਸਾ ਮ: ੫, ਪੰਨਾ ੩੬੭)

ਜਿਨ, ਤਿਨ, ਜਿਨ੍, ਤਿਨ੍, ਤਿਨਾੜਾ।

ਅਧਿਕਰਣ ਕਾਰਕ, ਇਕ-ਵਚਨ

ਆਂਧੀ ਪਾਛੇ ਜੇ ਜਲੁ ਬਰਖੇ 'ਤਿਹਿ' ਤੇਰਾ ਜਨੁ ਭੀਨਾ ॥੨॥੪੩॥

(ਗਊੜੀ ਕਬੀਰ ਜੀ, ਪੰਨਾ ੩੩੨)

ਸਿਵ ਸਨਕਾਦਿ ਜਾਸੁ ਗੁਨ ਗਾਵਹਿ

'ਤਾਸੁ' ਬਸਹਿ ਮੇਰੇ ਪ੍ਰਾਨਾਨਾਂ ॥੧॥ ਰਹਾਉ॥੧੮॥

(ਗਊੜੀ ਕਬੀਰ ਜੀ, ਪੰਨਾ ੩੩੯)

ਪੰਨੁ ਸੁ ਗਿਤੁ 'ਜਿਤੁ' ਪ੍ਰਗਟੀ ਆਇ ॥੮॥੩॥

(ਆਸਾ ਮ: ੫ ਘੜੁ ੨, ਪੰਨਾ ੩੨੧)

ਜਿਤੁ, ਤਿਹਿ, ਤਾਸੁ।

'ਅਪਾਦਾਨ ਕਾਰਕ' ਦੇ ਥਾਂ ਸੰਬੰਧਕ 'ਤੇ' ਦੀ ਵਰਤੋਂ ਆਮ ਹੋਣ ਲੱਗਾ ਪਈ, ਜਿਵੇਂ :

'ਗੁਰ ਤੇ' ਸਾਡਿ ਉਪਜੇ ਜਿਨਿ ਝ੍ਰਿਸ਼ਨਾ ਅਗਾਨਿ ਬੁਝਾਈ ॥

'ਗੁਰ ਤੇ' ਨਾਮੁ ਪਾਈਐ ਵੱਡੀ ਵਡਿਆਈ ॥੧॥੧॥

(ਆਸਾ ਮ: ੩ ਅਸਟਪਦੀਆ, ਪੰਨਾ ੪੨੪)

ਨਵੀਨ ਪੰਜਾਬੀ ਵਿਚ 'ਤੇ' ਦੇ ਥਾਂ 'ਤੇ' ਵਰਤੀਦਾ ਹੈ, ਪੁਰਾਣੀ ਪੰਜਾਬੀ ਵਿਚ ਪੜਨਾਵਾਂ ਦੇ ਨਾਲ 'ਤੇ' ਦੇ ਥਾਂ 'ਦੂ' ਭੀ ਵਰਤਿਆ ਜਾਂਦਾ ਸੀ, ਜਿਵੇਂ :

'ਇਕਦੂ' ਇਕ ਚੜ੍ਹਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥੧॥

(ਮੁਹੀ ਮ: ੧ ਕੁਰਜੀ, ਪੰਨਾ ੨੬੨)

'ਇਕਦੂ' ਜੀਂਡੇ ਲਖ ਹੋਏ ਲਖ ਹੋਵਹਿ ਲਖ ਵੀਸ ॥੩੨॥

(ਜਪੁਜੀ)

ਪੜਨਾਵ 'ਜਿਸੁ' ਅਤੇ 'ਤਿਸੁ' ਦਾ ਰੂਪ ਇਸ 'ਸੰਬੰਧਕ' ਦੇ ਨਾਲ 'ਜਿ' ਅਤੇ 'ਤਿ' ਬਣ ਜਾਂਦਾ ਹੈ, ਜਿਵੇਂ :

ਐਸਾ ਸਤਿਗੁਰੂ ਲੋੜਿ ਲਹੁ 'ਜਿਸੁ' ਪਾਈਐ ਸਭੁ ਸੋਇ ॥੩॥੧੧॥੪੪॥

(ਸਿਰੀਰਾਗੁ ਮ: ੩, ਪੰਨਾ ੩੦)

ਨਾਨਕ ਗੁਰੂ ਸਾਲਾਹੀ ਆਪਣਾ 'ਜਿਸੁ' ਪਾਈ ਪ੍ਰਭੁ ਸੋਇ ॥੪॥੨੭॥੯੦॥

(ਸਿਰੀਰਾਗੁ ਮ: ੩, ਪੰਨਾ ੩੨)

ਸੰਸਕ੍ਰਿਤ ਤੇ ਪ੍ਰਾਕ੍ਰਿਤ

ਨਿਹਫਲੈ 'ਤਸੁ' ਜਨਮਸੁ ਜਾਵਤ ਬ੍ਰਹਮ ਨ ਬਿੰਦਤੇ ॥

ਸਾਰਾਵ 'ਸੰਸਾਰਸੁ' ਗੁਰ ਪਰਸਾਦੀ ਤਰਹਿ ਕੇ ॥੨॥

(ਸਲੋਕ ਸਹਸਾਹਿਤੀ ਮ: ੧, ਪੰਨਾ ੧੩੫੩)

'ਤਸੁ'-ਸੰਬੰਧ ਕਾਰਕ, ਇਕ-ਵਚਨ (ਅਰਥ—'ਉਸ ਦਾ')

ਪ੍ਰਸ਼ਨ-ਵਾਚਕ ਪੜਨਾਂਵ (Interrogative Pronoun)

ਕਰਤਾ ਕਾਰਕ, ਇਕ-ਵਚਨ

ਕਵਨੁ, ਕੁਨੁ, ਕਵਨੈ, ਕਿਨੀ, ਕੋ

ਤੁਝ ਬਿਨੁ 'ਕਵਨੁ' ਹਮਾਰਾ ॥੧੨੮॥ (ਗੁਰੂੰ ਮ: ੫, ਪੰਨਾ ੨੦੬)

ਰਾਮ ਨਾਮ ਬਿਨੁ 'ਕਿਨੀ' ਗਤਿ ਪਾਈ ॥੮॥੮॥

(ਗੁਰੂੰ ਕਬੀਰ ਜੀ, ਪੰਨਾ ੩੨੪)

ਪ੍ਰਭੁ ਬਲਦੁ ਲਡਮੀ ਮਾਇਆ ॥

ਇਨ ਤੇ ਕਹੁ 'ਕਵਨੈ' ਸੁਖੁ ਪਾਇਆ ॥੩॥੮॥

(ਧਨਾਸਰੀ ਕਬੀਰ ਜੀ, ਪੰਨਾ ੬੯੨)

ਤੁ 'ਕੁਨੁ' ਰੇ ॥ ਮੈ, ਜੀ ਨਾਮਾ ॥

ਹੈ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੮॥

(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਨੌਜਵਾਨੁ : 'ਕੁਨੁ' ਮਰਾਠੀ ਵਿਚ 'ਕਵਨੁ' ਦਾ ਰੂਪ ਹੈ।

ਰਾਮਾ ਰਾਮ ਜਪਤ 'ਕੈ' 'ਕੈ' ਨ ਭਰਿਓ ॥੧॥

(ਮਾਤ੍ਰ ਨਾਮਦੇਵ ਜੀ, ਪੰਨਾ ੧੧੦੫)

ਕਰਮ ਕਾਰਕ, ਇਕ-ਵਚਨ

ਜਾ ਕੂੰ ਸਾਹਿਬੁ ਤਾ ਭਉ ਕੇਰਾ ਹਉ ਢੁਪੁ ਬਿਨੁ 'ਕਿਸੁ' ਸਾਲਾਹੀ ॥

(ਆਸਾ ਮ: ੫ ਘਰੁ ੬, ਪੰਨਾ ੩੮੨)

ਮਨ ਕੇ ਅੰਧੇ ਆਪਿ ਨ ਭੁਝਹੁ 'ਕਾਹਿ' ਭੁਝਾਵਹੁ ਤਾਈ ॥੩॥੧॥

(ਮਾਤ੍ਰ ਕਬੀਰ ਜੀ, ਪੰਨਾ ੧੧੦੩)

ਤੁਝ ਬਿਨੁ ਕੋਇ ਨ ਏਖਉ ਮੀਤ ॥ 'ਕਿਸੁ' ਸੇਵਹੁ ਕਿਸੁ ਏਵਹੁ ਚੀਜ਼ ॥੫॥੧॥

(ਗੁਰੂੰ ਮ: ੧ ਅਸਟਪਦੀਆ, ਪੰਨਾ ੨੨੧)

ਕਿਸੁ, ਕਾਹਿ ।

ਸੰਪ੍ਰਦਾਨ ਕਾਰਕ, ਇਕ-ਵਚਨ

ਦਰੁ ਬੋਤਾ ਮੈਂ ਨੌਮਿ 'ਕੇ' 'ਕੈ' ਕਰੀ ਸਲਾਮ੍ਹ। ਰਗਾਉ॥੧॥

'ਕੈ'—ਕਿਸ ਨੂੰ। (ਆਸਾ ਮ: ੧ ਘਰੁ ੮ ਅਸਟਪਦੀਆ, ਪੰਜਾ ੮੧੮)

ਸੰਬੰਧ ਕਾਰਕ, ਇਕ-ਵਚਨ

ਕਿਸੁ ਪ੍ਰਭਾਉ 'ਕਿਸੁ' ਲਾਗਉ ਪਾਈ॥ 'ਕਿਸੁ' ਉਪਦੇਸਿ ਰਹਾ ਲਿਵ ਲਾਈ॥੫॥੧॥

(ਗਉੜੀ ਮ: ੧ ਅਸਟਪਦੀਆ, ਪੰਜਾ ੨੨੧)

'ਕਿਸੁ' ਭਰਵਾਸੈ ਬਿਚਰਹਿ ਭਵਨ॥

ਮੁਖ ਮੁਗਾਧ ਤੇਰਾ ਸੰਗੀ ਕਛਨ॥੧॥੩॥੪॥੮॥

(ਗਾਲੀ ਮ: ੫, ਪੰਜਾ ੮੮੮)

(੨) 'ਸੰਬੰਧਕਾਂ' ਦੇ ਨਾਲ ਪ੍ਰਸ਼ਨ-ਵਾਚਕ ਪੜਨਾਂਵ ਦੇ ਰੂਪ :

ਹੋਡੀ ਸਰਣਿ ਪਾਇਆ ਰਹਣੁ ਨ ਪਾਈ॥

ਕਹੁ ਮੀਤਾ ਹਉ 'ਕੈ' ਪਹਿ ਜਾਈ॥੩॥੮॥ (ਆਸਾ ਮ: ੫ ਘਰੁ ੨, ਪੰਜਾ ੩੨੧)

ਕਉਣ ਗੁਜੂ 'ਕੈ ਪਹਿ' ਦੀਖਿਆ ਲੇਵਾ 'ਕੈ ਪਹਿ' ਮੁਲੁ ਕਰਵਾ॥੧॥੨॥੯॥

(ਸੁਹੀ ਮ: ੧ ਘਰੁ ੨, ਪੰਜਾ ੨੩੦)

ਆਪਸ ਕਉ ਮੁਨਿ ਵਰ ਕਰਿ ਥਾਪਹੁ 'ਕਾ ਕਉ' ਕਹੁ ਕਸਾਈ॥੨॥੧॥

(ਮਾਤ੍ਰ ਕਬੀਰ ਜੀ, ਪੰਜਾ ੧੧੦੩)

ਦੂਸਰੁ ਨਾਹੀ ਠਾਉ 'ਕਾ ਪਹਿ' ਜਾਈਐ॥

ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ॥੨॥

(ਜੈਤਸਰੀ ਮ: ੫ ਛੰਤ ਘਰੁ ੨, ਪੰਜਾ ੨੦੮)

ਜੇ ਕਿਛੁ ਕਰਣਾ ਸੁ ਤੇਰੈ ਪਾਸਿ॥ 'ਕਿਸੁ ਆਗੀ' ਕੀਚੈ ਅਰਦਾਸਿ॥੨॥੧॥

(ਭੈਰਵੀ ਮ: ੧ ਘਰੁ ੧ ਚਉਪਦੇ, ਪੰਜਾ ੧੧੨੫)

'ਕਿਸੁ ਉਪਰਿ' ਓਹੁ ਟਿਕਟਿਕੈ 'ਕਿਸ ਨੇ' ਜੋੜੁ ਕਰੇਇ॥

'ਕਿਸ ਨੇ' ਕਹੀਐ ਨਾਨਕਾ ਕਿਸ ਨੇ ਕਰਤਾ ਏਇ॥੧॥੧੦॥

(ਸਲੋਕ ਮ: ੧, ਸਾਰੰਗ ਕੀ ਵਾਰ, ਪੰਜਾ ੧੨੪੭)

ਨੈਟ : 'ਕਿਸੁ' ਦੇ () ਦਾ ਲੋਧ ਸਮਝਣ ਵਾਸਤੇ, ਵੇਖੋ : ਵਾਕ-ਰਚਨਾ ਵਿਚਾਰ (ਜਿਸੁ, ਤਿਸੁ, ਕਿਸੁ)।

ਨਿਸਚੇ-ਵਾਰਕ ਪੜਨਾਂਵ (Demonstrative Pronoun)

ਕਾਰਕ ਰੂਪ ਸਾਧਨਾ

ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਓਹੁ, ਇਹੁ, ਉਨਿ, ਇਨਿ
ਕਰਮ ਕਾਰਕ	
ਸੰਪ੍ਰਦਾਨ ਕਾਰਕ	
ਸੰਬੰਧ ਕਾਰਕ	
ਅਧਿਕਰਣ ਕਾਰਕ	ਵਾਹੁ

(ੴ) ਪੁਲਿੰਗ

ਕਰਤਾ ਕਾਰਕ, ਇਕ-ਵਚਨ

ਇਸਹਿ ਤਿਆਗਿ ਸਤ ਸੰਗਤਿ ਕਰੈ ॥

ਵਡਭਾਗੀ ਨਾਨਕ 'ਓਹੁ' ਤਰੈ ॥੫॥੧੮॥੨੯॥ (ਗੁਰਕਲੀ ਮ: ੫, ਪੰਨਾ ੮੯੨)

ਲੋਗ ਜਾਨੈ ਇਹੁ ਗੋਬੁ ਹੈ 'ਇਹੁ' ਤਉ ਬ੍ਰਾਮ ਬੀਜਾਰ ॥

ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥੮॥੫੫॥

(ਗਊੜੀ ਕਬੀਰ ਜੀ, ਪੰਨਾ ੩੩੫)

ਜਨਮ ਮਰਨ ਕਉ ਇਹੁ ਜਗੁ ਥਪਕੇ 'ਇਨਿ' ਦੂਜੇ ਭਗਤਿ ਵਿਸਾਰੀ ਜੀਉ ॥੩॥੮॥

(ਸੌਗਠਿ ਮ: ੧, ਪੰਨਾ ੫੯੯)

ਰਾਗ ਰਾਗਾਨੀ ਡਿੜ੍ਹੁ ਹੋਇ ਥੈਠਾ 'ਉਨਿ' ਹਰਿ ਪਰਿ ਕਿਆ ਲੀਨਾ ॥੩॥੩॥

(ਸੌਗਠਿ ਕਬੀਰ ਜੀ, ਪੰਨਾ ੬੪੮)

ਕਰਤਾ ਕਾਰਕ, ਬਹੁ-ਵਚਨ

ਜਿਥੇ ਥੈਸਨਿ ਸਾਧ ਜਨ ਸੋ ਬਾਨੁ ਮੁਹੰਦਾ ॥

'ਓਹਿ' ਸੇਵਨਿ ਸੰਮਿਖੁ ਅਪਣਾ ਬਿਨਸੈ ਸਭੁ ਮੰਦਾ ॥੫॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

‘ਉਇ’ ਜੁ ਦੀਸਹਿ ਅੰਬਰਿ ਤਾਰੇ ॥
ਕਿਨਿ ਉਇ ਚੀਤੇ ਚੀਤਨਹਾਰੇ ॥੧॥੨੯॥ (ਗਊੜੀ ਕਬੀਰ ਜੀ, ਪੰਨਾ ੩੨੯)

ਕੁੰਡਿਤ ਮੁੰਡਿਤ ਏਕੈ ਸ਼ਬਦੀ ‘ਏਹਿ’ ਕਹਹਿ ਸਿਧਿ ਪਾਈ ॥੧॥੭॥੫੧॥
(ਗਊੜੀ ਕਬੀਰ ਜੀ, ਪੰਨਾ ੩੩੪)

ਜਿਨਾ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ ॥
ਗਰਿ ਜੀਉ ਤਿਨ ਕਾ ਦਰਸਨੁ ਨ ਕਰਹੁ ਪਾਪਿਸਟ ਹਤਿਆਰੀ ॥
‘ਉਹਿ’ ਘਰਿ ਘਰਿ ਫਿਰਹਿ ਕੁਮੁਧ ਮਨਿ ਜਿਉ ਪਰਕਟ ਨਾਰੀ ॥੨੩॥
(ਸੌਗਠਿ ਕੀ ਵਾਰ, ਪੰਨਾ ੬੫੧)

ਦਾਨੁ ਦੇਇ ਕਰਿ ਪੂਜਾ ਕਰਨਾ ॥
ਲੈਤ ਦੇਤ ‘ਉਨ’ ਮੂਕਾਰਿ ਪਰਨਾ ॥੧॥੮॥
(ਆਸਾ ਮ: ੫ ਘਰੂ ੨, ਪੰਨਾ ੩੭੨)

ਗੁਰ ਪਰਸਾਦੀ ਜੈਦੇਉ ਨਾਮਾਂ ॥
ਭਗਤਿ ਕੈ ਪ੍ਰੈਮ ‘ਇਨ’ ਹੀ ਹੈ ਜਾਨਾਂ ॥੫॥੧॥੩੯॥
(ਗਊੜੀ ਕਬੀਰ ਜੀ ਅਸਟਪਦੀਆ, ਪੰਨਾ ੩੩੦)

ਕਰਮ ਕਾਰਕ, ਬਹੁ-ਵਚਨ

ਉਇ ਜੁ ਦੀਸਹਿ ਅੰਬਰਿ ਤਾਰੇ ॥
ਕਿਨਿ ‘ਉਇ’ ਚੀਤੇ ਚੀਤਨਹਾਰੇ ॥੧॥੨੯॥ (ਗਊੜੀ ਕਬੀਰ ਜੀ, ਪੰਨਾ ੩੨੯)

ਸੰਪ੍ਰਦਾਨ ਕਾਰਕ, ਬਹੁ-ਵਚਨ

ਊੜੇ ਊੜਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਾਰਿਆ ॥
‘ਉਨ’ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥੧॥
(ਗੁਜਰੀ ਮ: ੫ ਘਰੂ ੧, ਪੰਨਾ ੮੬੪)

ਸੰਬੰਧ ਕਾਰਕ, ਬਹੁ-ਵਚਨ

ਸਾਧ ਸਭਾ ਮਹਿ ਅਨਦ ਵਿਸਾਮ ॥
‘ਉਨ’ ਸੰਗੁ ਸੈ ਪਾਏ ਜਿਸੁ ਮਸਤਕਿ ਕਰਾਮ ॥੩॥੨॥੨੩॥
(ਧਨਾਸਰੀ ਮ: ੫ ਘਰੂ ੨, ਪੰਨਾ ੬੭੬)

ਅਧਿਕਰਣ ਕਾਰਕ, ਬਹੁ-ਫਲਨ

ਨਾਮੁ ਸੰਗੀ ਸੋ ਮਾਨਿ ਨ ਬਸਾਇਓ ॥
ਛੋਡਿ ਜਾਹਿ 'ਵਾਹੁ' ਚਿਤੁ ਲਾਇਓ ॥੨॥੧॥੧੯੯॥

(ਟੋਭੀ ਮ: ੫ ਘਰੂ ੩, ਪੰਨਾ ੨੧੪)

(ਅ) ਇਸਤ੍ਰੀ ਲਿੰਗ

ਮੁਖਿ ਬੇਰਾਵੈ ਅੰਤਿ ਠਗਾਵੈ ॥
ਇਕਤੁ ਠਉਰ 'ਓਹ' ਕਹੀ ਨ ਸਮਾਵੈ ॥੩॥੧੮॥੨੯॥

(ਗੁਰਕਲੀ ਮ: ੫, ਪੰਨਾ ੧੯੨)

ਝੜਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੈ ਸੰਦੇਹ ॥
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ 'ਏਹ' ॥੧੧॥

(ਗੁਰੂੜੀ ਬਾਵਨ ਅਖਰੀ ਕਥੀਰ ਜੀ, ਪੰਨਾ ੩੪੦)

ਏਹ, ਓਹ।

(3) 'ਸੰਬੰਧਕ' ਦੇ ਨਾਲ ਨਿਸਚੇ-ਵਾਚਕ ਪੜਨਾਂਵ ਦੇ ਰੂਪ :

'ਉਹਾ' ਕਉ ਕਹੀਐ ਸਹਜ ਮਤਵਾਰਾ ॥
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ਰਹਾਉ॥੨੭॥

(ਗੁਰੂੜੀ ਕਥੀਰ ਜੀ, ਪੰਨਾ ੩੨੮)

ਮਨ ਰੇ ਛਾਡਹੁ ਭਰਮੁ ਪ੍ਰਗਟੁ ਹੋਇ ਨਾਚਹੁ 'ਇਆ' ਮਾਇਆ ਕੇ ਡਾਂਡੇ ॥
ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੇ ਡਾਂਡੇ ॥੧॥ਗ॥੯੮॥

(ਗੁਰੂੜੀ ਕਥੀਰ ਜੀ, ਪੰਨਾ ੩੩੮)

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਾਸ੍ਤੀ ਰੇ ॥

'ਉਆ' ਕਾ ਸਰੂਪੁ ਦੇਖਿ ਮੇਹੀ ਗੁਆਰਨ

ਮੇਕਉ ਛੋਡਿ ਨ ਆਉ ਨ ਜਾਹੁ ਰੇ ॥੧॥੨॥੧੫॥੯੯॥

(ਗੁਰੂੜੀ ਕਥੀਰ ਜੀ, ਪੰਨਾ ੩੩੮)

ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥

ਐਸੀ ਬੇਦਨ ਉਪਜਿ ਖਰੀ ਭਈ 'ਵਾ' ਕਾ ਅਉਖਧੁ ਨਹੀ ॥੨॥੧॥

(ਸੋਗਠਿ ਭੀਖਨ ਜੀ, ਪੰਨਾ ੬੫੯)

ਹਸਤਿ ਨ ਤੇਰੈ ਧਰੈ ਧਿਆਨੁ ॥ 'ਵਾ' ਕੇ 'ਰਿਏ' ਬਸੈ ਭਗਵਾਨੁ ॥੨॥੧॥੪॥
(ਗੋੜ ਕਥੀਰ ਜੀ, ਪੰਜਾ ੮੭੯)

ਜਿਉ ਬੇਸੂਅ ਕੇ ਪਤੈ ਅਖਾਰਾ ॥ ਕਾਪਤੁ ਪਹਿਰਿ ਕਰਹਿ ਸੰਗਾਰਾ ॥
ਪ੍ਰਹੇ ਤਾਲ ਨਿਹਾਲੇ ਸਾਸ ॥ 'ਵਾ' ਕੇ ਗਲੇ ਜਮ ਕਾ ਹੈ ਫਾਸ ॥੩॥੨॥੮॥
(ਭੈਰਵੀ ਨਾਮਦੇਵ ਜੀ, ਪੰਜਾ ੧੧੬੪)

ਅਨਿਸਚਿਤ ਪੜਨਾਂਵ (Indefinite Pronoun)

ਕਾਰਕ ਰੂਪ ਸਾਧਨਾ

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਕੋਈ, ਕੋ, ਕੋਊ, ਕਿਨੈ, ਕਿਨਹਿ, ਕਿਨਹੂ, ਕਿਸ ਹੀ, ਕਛੁ, ਕਿਹੁ ਕਿਸਹਿ	ਕੋਈ, ਕੇ, ਕਿਤੀ, ਕਿਨਹੀ
ਕਰਮ ਕਾਰਕ		
ਕਰਣ ਕਾਰਕ	ਕਾਹੂ, ਕਿਨੈ	
ਸੰਪ੍ਰਦਾਨ ਕਾਰਕ	ਕਿਸੈ, ਕਹੀ	

ਕਾਰਕ ਰੂਪ ਸਾਧਨਾ

'ਅਵਰ', 'ਹੋਰ'

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਅਵਰ, ਅਉਰ, ਹੋਰ	ਹੋਰਿ
ਕਰਮ ਕਾਰਕ	ਅਵਰਹਿ	ਅਵਰਾ
ਅਪਾਦਾਨ ਕਾਰਕ	ਹੋਰਨਿ	
ਸੰਬੰਧ ਕਾਰਕ	ਅਵਰ	

ਕਾਰਕ ਰੂਪ ਸਾਧਨਾ

'ਇਕ', 'ਏਕ', 'ਹਿਕ'

ਇਕ-ਛਚਨ	ਛਹੁ-ਛਚਨ	
ਕਰਤਾ ਕਾਰਕ ਕਰਮ ਕਾਰਕ ਸੰਬੰਧ ਕਾਰਕ ਅਧਿਕਰਣ ਕਾਰਕ	ਏਕੁ, ਇਕੁ, ਹਿਕੁ ਹਿਕੁ, ਹਿਕੋ, ਇਕੁ, ਏਕਸੈ	ਇਕਿ, ਹਿਕਿ, ਹਿਕਨੀ ਇਕਨ੍ਹਾ ਇਕਨਾ ਇਕਨੀ

ਕਾਰਕ ਰੂਪ ਸਾਧਨਾ

'ਸਭ'

ਇਕ-ਛਚਨ	ਛਹੁ-ਛਚਨ	
ਕਰਤਾ ਕਾਰਕ ਸੰਪ੍ਰਦਾਨ ਕਾਰਕ ਅਪਾਦਾਨ ਕਾਰਕ ਸੰਬੰਧ ਕਾਰਕ	ਸਭੁ ਸਭਸੁ, ਸਭਸੈ ਸਭਸੈ	ਸਭਿ, ਸਭਨੀ ਹਭਾਹੁ ਸਭਨਾ

(ੴ) ਪੁਲਿੰਤਾ

ਕਰਤਾ ਕਾਰਕ, ਇਕ-ਛਚਨ

ਈਹਾ ਉਹਾ ਤੁਮ ਰਖੈ ॥ ਗੁਰ ਕਿਰਪਾ ਤੇ 'ਕੈ' ਲਖੈ ॥੩॥੫॥੧੮੫॥

(ਗਊੜੀ ਮਹਲਾ ੫, ਪੰਨਾ ੨੧੧)

ਕਵਾ ਕਾਰਨ ਕਰਤਾ ਸੈਉ ॥ ਲਿਖਿਆ ਲੇਖੁ ਨ ਮੇਟਤ 'ਕੈਉ' ॥੧੭॥

(ਗਊੜੀ ਬਾਬਨ ਅਖਗੀ ਮਹਲਾ ੫, ਪੰਨਾ ੨੫੩)

'ਕੈਈ' ਗਾਥੇ 'ਕੈ' ਸੁਣੈ ਹਰਿ ਨਾਮਾ ਚਿਤ੍ਰ ਲਾਇ ॥

ਕਹੁ ਕਬੀਰ ਸੀਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫॥

(ਗਊੜੀ ਕਬੀਰ ਜੀ, ਪੰਨਾ ੩੩੫)

ਸਿਮ੍ਰਿਤਿ ਸਾਸੜ੍ਹ ਸੋਧਿ ਸਭਿ 'ਕਿਨੈ' ਕੀਮ ਨ ਜਾਣੈ ॥੪॥

(ਗਊੜੀ ਕੀ ਵਾਰ ਮ: ੫, ਪੰਨਾ ੩੯੯)

ਜਿਉ ਉਦਿਆਨ ਭੁਸਮ ਪਰਹੁਲਿਤ 'ਕਿਨਹਿ' ਨ ਘ੍ਰਾਉ ਲਇਓ ॥੨੧॥੮॥ਪੰਦੀ॥

(ਗਊੜੀ ਕਬੀਰ ਜੀ, ਪੰਨਾ ੩੩੬)

ਜਨ ਨਾਨਕ ਇਹੁ ਖੇਲੁ ਕਠਨੁ ਹੈ 'ਕਿਨਹੁ' ਗੁਰਮੁਖਿ ਜਾਨਾ ॥੨੧॥

(ਗਊੜੀ ਮ: ੯, ਪੰਨਾ ੨੧੯)

'ਏਕੁ' ਤੂ ਹੋਰਿ ਵੇਸ ਬਹੁਤੇਰੇ ॥ ਨਾਨਕੁ ਜਾਣੈ ਚੇਜ ਨ ਤੇਰੇ ॥੪॥੨੫॥

(ਆਸਾ ਮ: ੧, ਪੰਨਾ ੩੫੬)

ਨਹੀ ਹੋਤ 'ਕਛੁ' ਦੌਉ ਬਾਰਾ ॥੧੭॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੩)

ਉਸ ਨੇ 'ਕਿਹੁ' ਪੋਹਿ ਨ ਸਥੀ ਜਿਸ ਨਉ ਆਪਣੀ ਲਿਵ ਲਾਵਾਏ ॥੨੮॥

(ਰਾਮਕਲੀ ਮ: ੩ ਅਨੰਦੂ, ਪੰਨਾ ੯੨੦)

ਗੁਰ ਬਿਨੁ ਦਾਤਾ 'ਅਵਰੁ' ਨ ਕੋਇ ॥੩॥੯॥੪੮॥

(ਆਸਾ ਮ: ੩, ਪੰਨਾ ੩੬੩)

ਸੂਜਾ ਨਾਹੀ 'ਅਚਿਨੁ' ਕੈ ਤਾ ਕਾ ਭੁਉ ਕਰੀਐ ॥੨॥੧੪॥੧੧੯॥

(ਆਸਾ ਮ: ੫, ਪੰਨਾ ੩੬੯)

'ਕਿਸ ਹੀ' ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੇ ਸੁਆਈ ॥

ਹਮਾਰਾ ਧੜਾ ਹਰਿ ਰੰਗਿਆ ਸਮਾਈ ॥੧॥੨॥੫੮॥

(ਆਸਾ ਮ: ੮ ਘੜ ੫, ਪੰਨਾ ੩੬੯)

ਕਰਤਾ ਕਾਰਕ, ਬਹੁ-ਵਚਨ

'ਕਿਤੀ' ਇਹੁ ਦਰੀਆਇ ਬੰਬਨ੍ਹ ਵਹਦਿਆ ॥੧॥੮॥੧੧੦॥

(ਆਸਾ ਮ: ੫, ਪੰਨਾ ੩੬੮)

'ਕੇਈ' ਲਾਹਾ ਲੈ ਚਲੇ ਇਥਿ ਚਲੇ ਮੁਲੁ ਗਦਾਇ ॥੧॥੩॥

(ਸਾਰੰਗ ਕੀ ਵਾਰ, ਪੰਨਾ ੧੨੩੮)

ਕਰਮੀ ਆਪੇ ਆਪਣੀ 'ਕੇ' ਨੇੜੇ 'ਕੇ' ਸੂਰਿ ॥੧॥

(ਸਲੋਭੁ, ਜਾਪੁਜੀ)

‘ਕਿਨਹੀ’ ਬਨਜਿਆ ਕਾਸੀ ਤੱਥਾ ‘ਕਿਨਹੀ’ ਲਉਗ ਸੁਪਾਰੀ ॥੧॥੨॥
(ਕੇਦਾਰਾ ਕਬੀਰ ਜੀ, ਪੰਜਾਬ ੧੧੨੩)

ਇਕਨ੍ਹੀ ਸ਼੍ਰਵੁ ਸਮਾਈਐ ‘ਹਿਕਿ’ ਚੂਲੈ ਰਹਨਿ ਚੜੇ ॥੧॥੨੮॥
(ਆਸਾ ਦੀ ਵਾਰ)

‘ਹਿਕਨੌ’ ਲਦਿਆ ‘ਹਿਕਿ’ ਲਦਿ ਗਏ ‘ਹਿਕਿ’ ਭਾਖੇ ਭਰਨਾਲਿ ॥੧॥੨॥੧੦॥
(ਅਤੁ ਮ: ੧ ਅਸਟਪਦੀਆ, ਪੰਜਾਬ ੧੦੧੫)

ਡੇਤੁ ਜੂ ‘ਹੋਰਿ’ ਵੇਸ ਭੁਤੇਰੇ ॥੪॥੨੫॥ (ਆਸਾ ਮ: ੧, ਪੰਜਾਬ ੩੫੬)
ਸਤ ਤੇਰੀ ਝੂੰ ‘ਮਡਨੀ’ ਧਿਆਇਆ ॥੧॥੨॥
(ਆਸਾ ਮ: ੪, ਸੋ ਪੁਰਖ, ਪੰਜਾਬ ੧੧)

ਕਰਮ ਕਾਰਕ, ਇਕ-ਵਚਨ

ਕੋਇ ਮਧੇ ‘ਕਿਸਹਿ’ ਮੁਝਾਈ ॥੪॥੩॥੧੨॥ (ਮਲਾਰ ਮ: ੩, ਪੰਜਾਬ ੧੦੫੫)

‘ਹਿਕੇ’ ਚਿਤਿ ਵਸਾਇ ਕਢੇ ਨ ਜਾਇ ਮਹਿ ॥੩॥੫॥੧੦॥
(ਆਸਾ ਮ: ੫, ਪੰਜਾਬ ੩੮੭)

‘ਇਕੁ’ ਬਿੰਨ ਦੁਗਣ ਜੁ ਤਢ੍ਹੇ ਰਹੈ ਜਾ ਸੁਮੰਝ੍ਹੀ ਮਾਨਵਹਿ ਲਹਿ ॥੫॥੧੪॥
(ਸਵਵਈਏ ਮਹਲੇ ਭੀਜੇ ਕੇ, ਜਾਲਪ, ਪੰਜਾਬ ੧੩੬੫)

ਨਾਨਕੁ ਵੇਚਾਰਾ ਕਿਆ ਕਹੈ ॥ ਸਭੁ ਲੋਭੁ ਸਲਾਹੇ ‘ਏਕਸੈ’ ॥੪॥੨॥
(ਬਸੰਤੁ ਮ: ੧, ਪੰਜਾਬ ੧੧੬੯)

ਜਬ ਦੇਖਉ ਪ੍ਰਭੁ ਅਪੁਨਾ ਸੁਆਮੀ
ਤਢ੍ਹੇ ‘ਅਵਰਹਿ’ ਚੀਤਿ ਨ ਪਾਵਉ ਰੇ ॥੨॥੩॥੧੩॥
(ਆਸਾ ਮ: ੫ ਘਰੁ ੧੧, ਪੰਜਾਬ ੪੦੮)

ਕਰਮ ਕਾਰਕ, ਬਹੁ-ਵਚਨ

ਆਪਿ ਮਰੈ ‘ਅਵਰਾ’ ਨਹ ਮਾਰੀ ॥੪॥੨੫॥ (ਆਸਾ ਮ: ੫, ਪੰਜਾਬ ੩੫੬)

‘ਅਵਰ’ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥੫॥੫॥
(ਸੁਖਮਨੀ, ਪੰਜਾਬ ੨੬੮)

‘ਇਕਨਾ’ ਹੁਕਮਿ ਸਮਾਇ ਲਏ ਇਕਨਾ ਹੁਕਮੈ ਕਰੇ ਵਿਣਾਸੁ ॥

‘ਇਕਨਾ’ ਭਾਣੇ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ ॥੩॥੨॥

(ਆਸਾ ਦੀ ਵਾਰ)

ਸੰਪ੍ਰਦਾਨ ਕਾਰਕ, ਇਕ-ਵਚਨ

‘ਕਾਹੂੰ’ ਪੰਥੁ ਦਿਖਾਉ ਆਘੈ ॥੧੭॥ (ਬਾਵਨ ਅਖੀਰੀ ਮ: ੫, ਪੰਨਾ ੨੫੩)

ਗੁਰ ਬਿਨੁ ਸੋਝੀ ‘ਕਿਨੈ’ ਨ ਹੋਈ ॥੧੨॥੨॥੧੪॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੩੫)

ਜਿਨਿ ਕਰਿ ਕਾਰਣੁ ਧਾਰਿਆ ‘ਸਭਸੈ’ ਦੇਇ ਆਧਾਰੁ ਜੀਉਇ ॥੮॥੧॥੨॥

(ਸੂਹੀ ਮ: ੧ ਘਰੂ ੯, ਪੰਨਾ ੨੪੧)

ਆਪਣ ਵਾਗੀ ‘ਸਭਸੈ’ ਆਵੈ ਪਕੀ ਖੇਤੀ ਲੁਟੀਐ ॥੫॥੨॥

(ਤੁਖਾਰੀ ਮ: ੧, ਪੰਨਾ ੧੧੧੦)

ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ‘ਸਭਸੁ’ ਵੇਸਾਹੁ ॥੧॥੭॥੧੭॥

(ਸਿਰੀਰਾਗ ਮ: ੫, ਪੰਨਾ ੮੮)

ਅਪਾਦਾਨ ਕਾਰਕ, ਬਹੁ-ਵਚਨ

ਆਪਣਾ ਕਾਰਜ ਆਪਿ ਸਵਾਰੇ ‘ਹੋਰਨਿ’ ਕਾਰਜੁ ਨ ਹੋਈ ॥੩॥੧੦॥

(ਆਸਾ ਮ: ੧, ਪੰਨਾ ੩੪੧)

ਸਚਾ ਹੁਕਮੁ ਸਚਾ ਪਸਾਰਾ ‘ਹੋਰਨਿ’ ਹੁਕਮੁ ਨ ਹੋਈ ਹੇ ॥੪॥੨॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੮੪)

ਬੇਦ ਕਤੇਬ ਸੰਸਾਰ ‘ਹਤਾਹੂੰ’ ਬਾਹਰਾ ॥੪॥੩॥੧੦੫॥

(ਆਸਾ ਮ: ੫, ਪੰਨਾ ੩੮੭)

ਸੰਬੰਧ ਕਾਰਕ, ਇਕ-ਵਚਨ

ਨਾਨਕ ਸਚੇ ਨਾਮ ਬਿਨੁ ‘ਕਿਸੈ’ ਨ ਲਥੇ ਦੁਖੁ ॥੧॥੫॥

(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਹਿਆਉ ਨ 'ਕੈਹੀ' ਠਾਹਿ ਮਾਣਕ ਸਤ੍ਤ ਅਮੇਲਦੇ ॥੧੨੯॥

(ਸਲੋਕ ਡੌਟੀ ਜੀ, ਪੰਨਾ ੧੩੯)

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ 'ਅਵਰ' ਨ ਕੁੰਜੀ ਹਥਿ ॥੧॥੧॥

(ਸਾਰੰਗ ਕੌ ਵਾਰ, ਪੰਨਾ ੧੨੩੭)

ਪ੍ਰਤੁ ਤਜਿ 'ਅਵਰ' ਸੇਵਕੁ ਜੇ ਹੋਈ ਹੈ

ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ਰਣਾਉ॥੧॥

(ਗੁਜਰੀ ਮ: ੫, ਪੰਨਾ ੪੬੨)

ਦੁਠੈ ਅੰਨੁ ਕਮਾਉ ਕਪਾਹਾ 'ਸਭਸੈ' ਪੜਦਾ ਹੋਵੈ ॥੧॥੨੮॥

(ਮਾਝ ਕੌ ਵਾਰ, ਪੰਨਾ ੧੫੦)

ਸੰਬੰਧ ਕਾਰਕ, ਬਹੁ-ਵਚਨ

ਇਕਨਾ ਹੁਕਮਿ ਸਮਾਣਿ ਲਏ 'ਇਕਨਾ' ਹੁਕਮੇ ਕਰੇ ਵਿਣਾਸੁ ॥

ਇਕਨਾ ਭਾਵੈ ਕਿਛਿ ਲਏ 'ਇਕਨਾ' ਮਾਇਆ ਵਿਚਿ ਨਿਵਾਸੁ ॥੩॥੨॥

(ਆਸਾ ਦੀ ਵਾਰ)

ਸਚੁ 'ਸਭਨਾ' ਹੋਇ ਦਾਰੂ ਪਾਪ ਕਢੇ ਧੋਇ ॥੨॥੧੦॥

(ਆਸਾ ਦੀ ਵਾਰ)

ਅਧਿਕਰਣ ਕਾਰਕ, ਬਹੁ-ਵਚਨ

'ਇਕਨ੍ਹੇ' ਸ਼੍ਰੂਪੁ ਸਮਾਣੀਐ ਇਕਿ ਚੁਲੈ ਰਹਿਤੁ ਚੜੇ ॥੧॥੨੪॥

(ਆਸਾ ਦੀ ਵਾਰ)

(ਅ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

ਇਕਸੁ ਦੁਹੁ ਦਹੁ ਕਿਆ ਕਾਣੀ 'ਸਤ੍ਤ' ਇਕਤੁ ਸਾਦਿ ਮੁਠੀ ॥

ਇਕੁ ਅਪੁ ਨਾਈ ਰਸੀਅਸਾ ਕਾ ਕਿਰਲੀ ਸਾਈ ਢੁਠੀ ॥੩॥੧॥੧੯੮੮॥

(ਗਊਨ੍ਹੀ ਮਾਝ ਮ: ੫, ਪੰਨਾ ੨੧੮)

ਨਿਜ-ਵਾਚਕ ਪੜਨਾਂਵ (Reflexive Pronoun)

‘ਆਪਿ’

ਕਾਰਕ ਰੂਪ ਸਾਧਨਾ

ਇਕ-ਵਚਨ	
ਕਰਤਾ ਕਾਰਕ	ਆਪਿ, ਆਪੇ, ਆਪੀਨੈ, ਆਪਹਿ
ਕਰਮ ਕਾਰਕ	ਆਪੁ, ਆਪਾ
ਕਰਣ ਕਾਰਕ	ਆਪੈ (ਨਾਲ)
ਸੰਪ੍ਰਦਾਨ ਕਾਰਕ	ਆਪੈ, ਆਪਸ (ਕਉ)
ਅਪਾਦਾਨ ਕਾਰਕ	ਆਪਹੁ, ਆਪਸ (ਤੇ), ਆਪੌ
ਸੰਬੰਧ ਕਾਰਕ	ਅਪੁਨਾ, ਅਪਨੈ, ਆਪਨ, ਅਪਨੀ, ਅਪ
ਅਧਿਕਰਣ ਕਾਰਕ	ਆਪਹਿ

ਕਰਤਾ ਕਾਰਕ, ਇਕ-ਵਚਨ

ਮੰਗਣਾ ਤ ਸ਼ੁ ਇਭੁ, ਜਿਸੁ ਝੁਸਿ ਦੇਵੈ ‘ਆਪਿ’ ॥੨॥੧੫॥

ਨਾਨਕ ਕਾ ਪ੍ਰਭੁ ਵਡਾ ਹੈ ‘ਆਪਿ’ ਸਾਜਿ ਸਵਾਰੇ ॥੨॥੨੦॥

(ਮ: ੫, ਗਉੜੀ ਕੀ ਵਾਰ ਮ: ੫, ਪੰਨਾ ੩੨੩)

ਕਰਮ ਕਾਰਕ, ਇਕ-ਵਚਨ

ਜਾ ਪਹਿ ਜਾਓ ‘ਆਪੁ’ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ॥੫੧॥

(ਗਊੜੀ ਕਬੀਰ ਜੀ, ਪੰਨਾ ੩੨੪)

ਤਾਹਿ ਛਾਡਿ ਕਤ ‘ਆਪੁ’ ਬਧਾਵਾ ॥੧੩॥

(ਬਾਵਨ ਅਖਗੀ ਕਬੀਰ ਜੀ, ਪੰਨਾ ੩੪੦)

ਜਥ ਲਗੁ ਜੋਤਿ ਕਾਇਆ ਮਹਿ ਬਰਤੈ ‘ਆਪਾ’ ਪਸੁ ਨ ਬੁਝੈ ॥੨॥੨॥

(ਧਨਸਰੀ ਕਬੀਰ ਜੀ, ਪੰਨਾ ੬੯੨)

ਨੋਟ : ‘ਨਿਜ-ਵਾਚਕ’ ਪੜਨਾਂਵ ਤੋਂ ‘ਭਾਵ-ਵਾਚਕ ਨਾਂਵ’ ਬਣ ਕੇ ਸ਼ਬਦ ‘ਆਪੁ’ ਕਰਤਾ ਕਾਰਕ ਭੀ ਹੋ ਸਕਦਾ ਹੈ, ਜਿਵੇਂ :

ਆਪਣੇ ਮਨਿ ਚਿਤਿ ਕਰੈ ਕਹਾਏ ਕਿਨ੍ਹ ਗੁਰ 'ਆਪੁ' ਨ ਜਾਣੀ ॥੮॥੧॥੧੯॥
(ਸਿਰੀਰਾਗ ਮ: ੩ ਅਸਟਪਦੀਆ, ਪੰਨਾ ੬੫)

ਸੰਪ੍ਰਦਾਨ ਕਾਰਕ, ਇਕ-ਵਚਨ

'ਆਪੈ' ਦੋਸੁ ਨ ਦੇਣੀ ਕਰਤਾ ਜਮ੍ਹ ਕਰਿ ਮੁਗਲੁ ਚੜਾਇਆ ॥੧॥੫॥੩੯॥
(ਆਸਾ ਮ: ੧ ਘਰੂ ੬, ਪੰਨਾ ੩੬੦)

ਨੋਟ : ਧਾਰੂ 'ਦੇਣਾ' ਦੇ ਦੇ 'ਕਰਮ' ਹਨ—'ਕਥਿਤ' ਅਤੇ 'ਅਕਥਿਤ'। 'ਦੋਸੁ' ਕਥਿਤ (Direct) ਕਰਮ ਹੈ, ਅਤੇ 'ਕਰਮ ਕਾਰਕ' ਵਿਚ ਵਰਤਿਆ ਗਿਆ ਹੈ, 'ਆਪੈ' ਅਕਥਿਤ (Indirect) ਕਰਮ ਹੈ, ਅਤੇ ਸੰਪ੍ਰਦਾਨ ਕਾਰਕ ਵਿਚ ਵਰਤਿਆ ਗਿਆ ਹੈ (ਵੇਖੋ, 'ਵਾਕ-ਰਚਨਾ ਵਿਚਾਰ'—ਕਰਮ ਕਾਰਕ ਅਤੇ ਸੰਪ੍ਰਦਾਨ ਕਾਰਕ)।

ਅਪਾਦਾਨ ਕਾਰਕ, ਇਕ-ਵਚਨ

ਇਕਨਾ ਨੇ ਢੂੰ ਮੇਲਿ ਲੈਹਿ ਇਕਿ 'ਆਪਕੁ' ਤੁਧੁ ਖੁਆਇਆ ॥੧੧॥
(ਆਸਾ ਦੀ ਵਾਰ)

'ਆਪਕੁ' ਕਛੂ ਨ ਹੋਵਤ ਝਾਣੀ ॥
ਜਿਸੁ ਪ੍ਰਤੁ ਦੇਵੈ ਸੋ ਨਾਮੁ ਪਾਣੀ ॥੨॥੧੦॥੧੫॥

(ਬਿਲਾਵਲੁ ਮ: ੫ ਘਰੂ ੪, ਪੰਨਾ ੧੦੫)

ਨਾਨਕ ਜੇ ਕੋ 'ਆਪੈ' ਜਾਣੈ ਅਗੈ ਗਾਇਆ ਨ ਸੋਹੈ ॥੨੧॥ (ਜਪੁਜੀ)

ਸੰਬੰਧ ਕਾਰਕ, ਇਕ-ਵਚਨ

ਅਥ ਮੇਹਿ ਰਾਮੁ 'ਅਪਨਾ' ਕਰਿ ਜਾਨਿਆ ॥੧੯੯॥

(ਗਊੜੀ ਕਬੀਰ ਜੀ, ਪੰਨਾ ੩੨੭)

'ਅਪਨੈ' ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥੨॥੧॥੨॥

(ਬਿਹਾਗਜ਼ਾ ਮ: ੯, ਪੰਨਾ ੫੩੨)

'ਅਪਨੈ' ਬੀਜਾਰਿ ਅਸਵਾਰੀ ਕੀਜੈ ॥੩੧॥ (ਗਊੜੀ ਕਬੀਰ ਜੀ, ਪੰਨਾ ੩੨੯)

ਨੋਟ : ਪੜਨਾਂਵ 'ਆਪ' ਸੰਬੰਧ ਕਾਰਕ ਦਾ ਰੂਪ ਉਸ ਦੇ 'ਸੰਬੰਧ-ਮਾਨ' ਦੇ ਅਨੁਸਾਰ ਬਦਲ ਜਾਂਦਾ ਹੈ।

ਆਪੁਨਾ ਰਾਮ—‘ਰਾਮ’ ਪੁਲਿੰਗ, ਇਕ-ਵਚਨ। ਅਪਨੀ ਮਾਇਆ—‘ਮਾਇਆ’ ਇਸਤ੍ਰੀ ਲਿੰਗ। ਅਪਨੈ ਬੀਚਾਰਿ—‘ਬੀਚਾਰਿ’ ਅਧਿਕਰਣ ਕਾਰਕ, ਇਕ-ਵਚਨ।

ਇਸੇ ਤਰ੍ਹਾਂ :

ਸੁਣੋ ਸੁਣੋ ਜੀਵਾ ਸੋਇ ਭਿਨਾ ਕੀ ਜਿਨ੍ਹਾਂ ‘ਅਪੁਨਾ’ ਪ੍ਰਭੂ ਜਾਤਾ ॥੨॥੧॥੪॥
(ਬਿਲਾਵਲੁ ਮ: ੫ ਘਰੂ ੨, ਪੰਨਾ ੯੦੨)

ਜਿਨ੍ਹਾਂ ਅਪੁਨਾ ਪ੍ਰਭੂ—‘ਪ੍ਰਭੂ’ ਪੁਲਿੰਗ, ਇਕ-ਵਚਨ।

ਆਪੇ ਭਗਤਾ ਆਪਿ ਸੁਆਮੀ ‘ਆਪਨ’ ਸੰਗਿ ਰਤਾ ॥੨॥੧॥੧੧॥
(ਗੁਜਰੀ ਮ: ੫ ਘਰੂ ੨, ਪੰਨਾ ੮੯੯)

ਕਾਣਟ ਸਿਲਕ ਦੁਖ ਮਾਇਆ, ਕਰਿ ਲੀਨੇ ‘ਅਪ’ ਦੇਸੇ ॥੧੯੯॥

(ਜੈਤਸਰੀ ਕੀ ਵਾਰ, ਪੰਨਾ ੨੧੦)

ਨਵੈ ਕਾ ਸਿਹਜਾਸਣੀ, ਮੂਲਿ ਨ ਜਾਣੈ ‘ਅਪ’ ਬਲੁ ॥੩॥੧॥

(ਮਾਝ ਕੀ ਵਾਰ, ਪੰਨਾ ੧੩੯)

ਸੁਭ ਬਨਿਤਾ ਆਪਨ ਨਹੀਂ ਭਾਈ ॥

ਇਸਟ ਮੌਤ ‘ਆਪ’ ਬਾਪੁ ਨ ਮਾਈ ॥੨॥੩॥੨॥੧੦੬॥

(ਗਊੜੀ ਮ: ੫, ਪੰਨਾ ੧੮੭)

ਅਧਿਕਰਣ ਕਾਰਕ, ਇਕ-ਵਚਨ

ਗੁਰਮੁਖਿ ਹੋਵੈ ਸੁ ਕਾਇਆ ਸੋਧੈ ‘ਆਪਹਿ’ ਆਪੁ ਮਿਲਾਇਦਾ ॥੧੦॥੮॥੨੨॥

(ਮਾਨੂ ਮ: ੩ ਸੋਲਹੇ, ਪੰਨਾ ੧੦੯੯)

(੨) ਸ਼ਬਦ ‘ਆਪ’ ਸੰਸਕ੍ਰਿਤ ਸ਼ਬਦ ‘ਆਤਮਨ’ ਦਾ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ ਹੈ। ਇਸ ‘ਨਿਜਵਾਚਕ’ ਪੜਨਾਂਵ ਤੋਂ ਛੁਟ, ਸੰਸਕ੍ਰਿਤ ਵਿਚ ਇਸੇ ਹੀ ਅਰਥ ਵਾਲਾ ਇਕ ਹੋਰ ਪੜਨਾਂਵ ਭੀ ਹੈ—ਸੁ।

ਸੰਸਕ੍ਰਿਤ ਦੇ ਦੋ ਜੁੜੇ ਹੋਏ ਅੱਖਰਾਂ ਵਿਚ ਜੇ ਅੰਤਲਾ ਅੱਖਰ ‘ਵ’ ਹੋਵੇ, ਤਾਂ ਇਹ ਪੰਜਾਬੀ ਵਿਚ ਆਮ ਤੌਰ ‘ਤੇ (_) ਵਿਚ ਬਦਲ ਜਾਂਦਾ ਹੈ, ਜਿਵੇਂ :

ਸੁਦੇਸ਼ ਤੋਂ ਸੁਦੇਸ਼। ਸਰਵਸੁ ਤੋਂ ਸਰਬਸੁ।

ਜਦੋਂ ‘ਨਿਜਵਾਚਕ ਪੜਨਾਂਵ’ ਦੇ ਨਾਲ ਕੋਈ ‘ਸੰਬੰਧਕ’ ਵਰਤਿਆ ਜਾਂਦਾ ਹੈ, ਤਾਂ ਆਮ ਤੌਰ ‘ਤੇ ਇਸ ਦੇ ਨਾਲ ਇਸੇ ਹੀ ਅਰਥ ਵਾਲਾ ਦੂਜਾ ਸ਼ਬਦ

‘ਸ੍ਰੁ’ ਆਪਣੇ ਪੰਜਾਬੀ ਰੂਪ (ਸ੍ਰੁ) ਵਿਚ ਜੋੜਿਆ ਜਾਂਦਾ ਹੈ, ਜਿਵੇਂ :

ਏਹ ਕਿਨੇਹੀ ਦਾਤਿ ‘ਆਪਸ ਤੇ’ ਜੋ ਪਾਈਐ ॥੧॥੨੩॥ (ਆਸਾ ਦੀ ਵਾਰ)

‘ਆਪਸ ਕਉ’ ਮੁਨਿਵਰ ਕਰਿ ਬਾਪਹੁ ਕਾ ਕਉ ਕਹਹੁ ਕਸਾਈ ॥੨॥੧॥

(ਮਾਤ੍ਰ ਕਥੀਰ ਜੀ, ਪੰਨਾ ੧੧੦੩)

‘ਆਪਸ ਕਉ’ ਆਪੁ ਮਿਲਾਇਆ ॥ ਭੂਮ ਭੰਜਨ ਹਰਿ ਰਾਇਆ ॥੪॥੧॥

(ਮਲਾਰ ਛੰਤ ਮ: ੫, ਪੰਨਾ ੧੨੧੯)

‘ਆਪਸ ਕਉ’ ਜੇ ਭਲਾ ਕਹਾਵੈ ॥੩॥੧੨॥ (ਮੁਖਮਨੀ ਮ: ੫, ਪੰਨਾ ੨੭੯)

‘ਆਪਸ’ ਤੇ ਉਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥੨॥

(ਗੁਰਕਲੀ ਮ: ੫ ਘਰੂ ੧, ਪੰਨਾ ੮੮੩)

ਨੋਟ : ਉਪਰ ਵੇਖ ਚੁਕੇ ਹਾਂ ਕਿ ਸ਼ਬਦ ‘ਆਪਸੁ’ ਸੰਸਕ੍ਰਿਤ ਦੇ ਦੋ ਸ਼ਬਦਾਂ ‘ਆਤਮਨ’ ਅਤੇ ‘ਸ੍ਰੁ’ ਤੋਂ ਬਣਿਆ ਹੈ; ਸੋ, ਇਸ ਮਿਲਵੇਂ ਸ਼ਬਦ ਦਾ ਅਰਥ ਹੈ—‘ਆਪਣਾ ਆਪ’।

‘ਆਪਸ ਤੇ’—ਆਪਣੇ ਆਪ ਤੋਂ। ‘ਆਪਸ ਕਉ’—ਆਪਣੇ ਆਪ ਨੂੰ।

(ਉ) ਪਰ ਕਿਤੇ ਕਿਤੇ ‘ਸੰਬੰਧਕ’ ਦੇ ਨਾਲ ਇਕੱਲਾ ਸ਼ਬਦ ‘ਆਪ’ ਹੀ ਵਰਤਿਆ ਜਾਂਦਾ ਹੈ, ਜਿਵੇਂ :

‘ਆਪੇ’ ਨਾਲ ਗੋਸਟਿ ਆਪਿ ਉਪਦੇਸੈ ਆਪੇ ਸੁਘੜ੍ਹ ਸੁਖੁ ਸਿਆਣੀ ॥੧੨॥

(ਬਿਹਾਰੀ ਕੀ ਵਾਰ, ਪੰਨਾ ੫੫੩)

‘ਅੱਵਿਐ’ (Indeclinable) ‘ਹੀ’ ਕਿਸੇ ਸ਼ਬਦ ‘ਤੇ ਜੋਰ ਦੇਣ ਵਾਸਤੇ ਉਸ ਦੇ ਨਾਲ ਵਰਤਿਆ ਜਾਂਦਾ ਹੈ। ‘ਵਾਕ-ਰਚਨਾ ਵਿਚਾਰ’ (Syntax) ਵਿਚ ਇਸ ਦਾ ਹਾਲ ਵਿਸਥਾਰ ਨਾਲ ਦਿੱਤਾ ਗਿਆ ਹੈ।

ਇਸ ‘ਹੀ’ ਦੇ ਕਾਰਨ ਕਾਰਕ ਚਿਹਨ (‘f’), (‘_’) ਆਦਿਕ ਗਿਰ ਜਾਂਦੇ ਹਨ। (ਵੇਖੋ ‘ਵਾਕ-ਰਚਨਾ ਵਿਚਾਰ’—‘ਹੀ’।) ਇਸ ‘ਹੀ’ ਦੀ ਆਪਣੀ (‘ਿ’) ਭੀ ਬਹੁਤ ਵਾਗੀ (‘f’ ਬਣ ਜਾਂਦੀ ਹੈ।

ਨਿਜਵਾਚਕ ਪੜਨਾਂਵ ‘ਆਪ’ ਨਾਲ ਭੀ ਇਹ ‘ਹੀ’ ਬਹੁਤ ਵਰਤਿਆ ਮਿਲਦਾ ਹੈ :

ਅਪਨੀ ਮਾਇਆ ਆਪਿ ਪਸਾਰੀ ‘ਆਪਹਿ’ ਦੇਖਨਹਾਰਾ ॥੨॥੧॥੨॥

(ਬਿਹਾਰੀ ਕੀ ਵਾਰ ਮ: ੯, ਪੰਨਾ ੫੩੨)

ਆਪਹਿ = ਆਪਿ + ਹਿ, ਆਪਿ ਹੀ—ਕਰਤਾ ਕਾਰਕ, ਇਕ-ਵਚਨ।

‘ਆਪਹਿ’ ਕਉਤਕ ਕਰੈ ਅਨਦ ਚੇਜ ॥
‘ਆਪਹਿ’ ਰਸ ਭੋਗਨ ਨਿਰਜੋਗ ॥੮॥੨੧॥

(ਗਊੜੀ ਸੁਖਮਨੀ ਮ: ੫, ਪੰਨਾ ੨੯੨)

ਆਪਹਿ = ਆਪਿ ਹੀ, ਕਰਤਾ ਕਾਰਕ, ਇਕ-ਵਚਨ।

‘ਆਪ ਹੀ’ ਕਰਤਾ ਬੀਠੁਲ ਦੇਉ ॥੩॥

(ਪਰਭਾਤੀ ਨਾਮਦੇਵ ਜੀ, ਪੰਨਾ ੧੩੫੧)

ਆਪ ਹੀ = ਆਪਿ ਹੀ, ਕਰਤਾ ਕਾਰਕ, ਇਕ-ਵਚਨ।

(ਅ) ਕਈ ਵਾਰੀ ਇਸ ‘ਹੀ’ ਦਾ ‘ਹ’ ਉੱਡ ਜਾਂਦਾ ਹੈ, ਪਿਛੇ ਕੇਵਲ ‘ੀ’ ਰਹਿ ਜਾਂਦੀ ਹੈ, ਜੋ ਪਹਿਲੇ ਸ਼ਬਦ ਦੇ ‘ਅੰਤਲੇ’ (ਅ) ਨਾਲ ਮਿਲ ਕੇ ਗੁਣ-ਸੰਪੀ ਦੀ ਰਾਹੀਂ (ੴ) ਬਣ ਜਾਂਦੀ ਹੈ (ਵੇਖੋ, ਵਾਕ-ਰਚਨਾ ਵਿਚਾਰ)।

ਸ਼ਬਦ ‘ਆਪਿ’ ਕਰਤਾ ਕਾਰਕ ਇਕ-ਵਚਨ ਨਾਲ ‘ਹੀ’ ਦੇ ਵਰਤੁਣ ਕਰਕੇ ‘ਆਪਿ’ ਦੀ (ੳ) ਉੱਡ ਕੇ ‘ਆਪ’ ਰਹਿ ਗਿਆ, ‘ਹੀ’ ਦਾ ‘ਹ’ ਉੱਡ ਕੇ ‘ੀ’ ਰਹਿ ਗਿਆ। ਹੁਣ ਇਹ ਦੋਵੇਂ ਮਿਲਿਆਂ ‘ਆਪ’ + ‘ੀ’—‘ਆਪੇ’ ਬਣ ਗਿਆ, ਜਿਵੇਂ :

‘ਆਪੇ’ ਰਸੀਆ ਆਪਿ ‘ਰਸੁ’ ‘ਆਪੇ’ ਰਾਵਣਹਾਜੁ ॥

‘ਆਪੇ’ ਹੋਵੈ ਚੇਲੜਾ ‘ਆਪੇ’ ਸੇਜ ਭਤਾਜੁ ॥੧॥੨੫॥

(ਸਿਗੀਰਾਗੁ ਮ: ੧, ਪੰਨਾ ੨੩)

(ੳ) ‘ਹੀ’ ਦਾ ‘ਹ’ ਉੱਡ ਕੇ ‘ੀ’ ਰਿਹਾ, ਕਈ ਵਾਰੀ ਪਹਿਲੇ ਸ਼ਬਦ ਦੀ (ੳ) ਨਹੀਂ ਗਿਰਦੀ, ਅਤੇ ਇਹ ਦੋਵੇਂ (ੳ) ਮਿਲ ਕੇ (ੳ) ਬਣ ਜਾਂਦੀ ਹੈ, ਜਿਵੇਂ :

‘ਆਪੀਨੈ’ ਆਪੁ ਸਾਜਿਓ ‘ਆਪੀਨੈ’ ਰਚਿਓ ਨਾਉ ॥੧॥ (ਆਸਾ ਦੀ ਵਾਰ)

ਇਕ ‘ਆਪੀਨੈ’ ਪਤਲੀ ਸਹ ਕੇ ਕੇ ਬੋਲਾ ॥੨॥੨॥

(ਸੁਹੀ ਫਗੀਦ ਜੀ, ਪੰਨਾ ੨੬੪)

ਨੋਟ : ਉੱਪਰ ਲਿਖੇ ਨਿਯਮ ਅਨੁਸਾਰ ਇਸ ਸੰਯੁਕਤ ਸ਼ਬਦ ‘ਆਪੀਨੈ’ ਨੂੰ ਨਿਖੇਡੀਏ। ‘ਨ’ ਦੇ ਹੇਠ ਵਰਤੇ ਹੋਏ ‘ੰ’ ਦਾ ਪਿਆਲ ਭੀ ਰੱਖਣਾ ਜ਼ਰੂਰੀ ਹੈ :

ਆਪੀਨੈ = ਆਪਿ + ਈ + ਨੈ

(ਨੋਟ : ਇਹ ਅੰਤਲਾ ਅੱਧਾ 'ਹ' ਅਸਲ ਵਿਚ 'ਹੀ' ਵਿਚੋਂ ਨਿਕਲ ਕੇ ਇਥੇ ਆ ਗਿਆ ਹੈ)।

= ਆਪਿ + ਹੀ + ਨੈ

ਦੂਜੇ ਪ੍ਰਮਾਣ ਵਿਚ ਦੇ 'ਆਪੀਨੈ' ਨੂੰ ਨਿਖੇਤਿਆ :

"ਇਕ ਆਪਿ ਹੀ ਨੈ ਪਤਲੀ ਸਹ ਕੇ ਰੇ ਬੋਲਾ" ਬਣਦਾ ਹੈ, ਜਿਸ ਦਾ ਵਾਰਤਕ-ਰੂਪ (Prose-Order) ਇਉਂ ਹੈ :

ਇਕ ਪਤਲੀ ਨੈ ਆਪਿ ਹੀ ਸਹ ਕੇ ਰੇ ਬੋਲਾ (ਪਾਇਆ)।

ਨੋਟ : ਇਸ ਤੁਕ ਦਾ ਟਾਕਰਾ ਗਹੁ ਨਾਲ ਹੇਠਲੀ ਤੁਕ ਨਾਲ ਕਰੋ :

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥

(ਸੂਹੀ ਮਹਲਾ ੧, ਪੰਨਾ ੨੨੯)

SIKHBOOKCLUB.COM

ਕ੍ਰਿਆ (Verb)

ਜਿਵੇਂ ਸੰਸਕ੍ਰਿਤ ਵਿਚ ਨਾਂਵ, ਪੜਨਾਂਵ ਦੇ ਤਿੰਨ ਵਰਚਨ ਹਨ, ਤਿਵੇਂ ਕ੍ਰਿਆ ਵਿਚ ਭੀ ਤਿੰਨੇ ਹੀ ਵਰਚਨ ਹਨ। ਪ੍ਰਕ੍ਰਿਤ ਵਿਚ 'ਦੇ' 'ਵਰਚਨ' ਦਾ ਲੋਪ ਹੋ ਗਿਆ। ਅਪਕ੍ਰਿਯਾ ਵਿਚ, ਅਤੇ ਪੰਜਾਬੀ ਵਿਚ ਅਤੇ ਭਾਰਤ ਦੀਆਂ ਅੱਜ ਕਲੁਦੀਆਂ ਸਾਰੀਆਂ ਬੋਲੀਆਂ ਵਿਚ ਇਹ 'ਵਰਚਨ' ਜਾਂਦਾ ਰਿਹਾ।

ਸੰਸਕ੍ਰਿਤ ਦੇ ਧਾਰੂ ਦੇ ਪਦਾਂ ਵਿਚ ਵੰਡੇ ਹੋਏ ਹਨ : 'ਆਤਮਨੇ-ਪਦ' ਅਤੇ 'ਪਰੱਸਮੈ ਪਦ'। ਇਸ ਤੋਂ ਛੁਟ ਸਸ 'ਗਣ' ਹਨ, ਜਿਨ੍ਹਾਂ ਦਾ ਆਪੋ ਆਪਣਾ ਵੱਖਰਾ 'ਚਿਹਨ' ਹੈ, ਜੋ ਧਾਰੂ ਨਾਲ ਕ੍ਰਿਆ ਦੇ ਕਿਸੇ ਰੂਪ ਦੇ ਚਿੰਨ੍ਹ ਲਾਉਣ ਤੋਂ ਪਹਿਲਾਂ ਵਰਤਿਆ ਜਾਂਦਾ ਹੈ।

ਸੋ, 'ਸੰਸਕ੍ਰਿਤ' ਵਿਚ 'ਕ੍ਰਿਆ' ਦਾ ਇਹ ਸਾਰਾ ਸਿਲਸਿਲਾ ਬੜਾ ਗੁੰਝਲਦਾਰ ਤੇ ਕਠਿਨ ਜਿਹਾ ਹੈ। 'ਪ੍ਰਕ੍ਰਿਤ' ਵਿਚ ਇਹ ਗੁੰਝਲਾਂ ਇਤਨੀਆਂ ਨਹੀਂ ਸਨ; ਜਿਹੜੀਆਂ ਹੈਸਨ ਭੀ, ਉਹ ਭੀ ਸਹਿਜੇ ਸਹਿਜੇ ਘਟਦੀਆਂ ਗਈਆਂ ਤੇ ਆਖਰ ਸਿੱਟਾ ਇਹ ਨਿਕਲਿਆ ਕਿ 'ਆਤਮਨੇ ਪਦ' ਉੱਡ ਗਿਆ ਅਤੇ ਦਸ 'ਗਣਾਂ' ਦੇ ਥਾਂ ਕੇਵਲ ਦੋ ਕਿਸਮਾਂ ਰਹਿ ਗਈਆਂ। 'ਕ੍ਰਿਆ' ਦੇ ਕਈ ਤਰ੍ਹਾਂ ਦੇ ਰੂਪ ਮਿਟ ਕੇ ਅੰਤ ਹੇਠ ਲਿਖੇ ਰੂਪ ਰਹਿ ਗਏ—ਵਰਤਮਾਨ ਕਾਲ, ਹੁਕਮੀ ਭਵਿੱਖਤ, ਭਵਿੱਖਤ ਅਤੇ ਭੂਤ-ਕਾਲ, ਕਰਤਗੀ ਵਾਚ ਅਤੇ ਕਰਮ ਵਾਚ, ਕਾਰਦੰਤਕ।

ਵਰਤਮਾਨ ਕਾਲ (Present Tense)

ਪੁਰਾਤਨ ਪੰਜਾਬੀ ਦੇ 'ਵਰਤਮਾਨ ਕਾਲ' ਦਾ ਪ੍ਰਕ੍ਰਿਤੀ, ਅਪਕ੍ਰਿਯਾ ਅਤੇ ਸੰਸਕ੍ਰਿਤ ਦੇ 'ਵਰਤਮਾਨ ਕਾਲ' ਨਾਲ ਸੰਬੰਧ ਵੇਖਣ ਵਾਸਤੇ ਇਹਨਾਂ ਚਹੁੰਆਂ ਹੀ ਬੋਲੀਆਂ ਵਿਚ ਵਰਤੇ ਹੋਏ 'ਵਰਤਮਾਨ-ਕਾਲ' ਦੀ 'ਰੂਪ ਸਾਧਨਾ'

ਹੇਠ ਦਿੱਤੀ ਜਾਂਦੀ ਹੈ :

**ਪੁਰਾਤਨ ਪੰਜਾਬੀ
ਵਰਤਮਾਨ ਕਾਲ
ਕੁਪ-ਸਾਧਨਾ**

ਇਕ-ਵਚਨ		ਕਹੁ-ਵਚਨ
ਅੱਨ ਪੁਰਖ Third Person	ਬਸਾਇ, ਲਏਇ, ਜੀਵਈ, ਬੂਝਏ, ਲਾਗੈ, ਭਣਤਿ, ਬਿਨਵੰਤਿ, ਸਉਪੈ, ਮੇ ਰਵਾਦਿ (ਫਾਰਸੀ)	ਚੁਗਹਿ, ਪੇਖਹ, ਧਿਆਵਹੇ, ਲਗਾਹੀ, ਰਖਨਿ, ਪਾਇਨੀ, ਲੜੋਨਿ, ਹੈ
ਮੱਧਮ ਪੁਰਖ Second Person	ਪੜ੍ਹਾਵਸਿ, ਹੈਂ, ਥੀਵਹਿ, ਪਾਵਹੇ, ਸੇਵਹੀ	ਕਰਹੁ
ਊੱਤਮ ਪੁਰਖ First Person	ਕਰਉਂ, ਜੀਵਉਂ, ਜੀਵਾ, ਪੁਕਾਰੀ	ਸਰੇਵਹ, ਵਿਗਾੜਹਿ, ਜਾਣਹਾ

ਪ੍ਰਕ੍ਰਿਤ

ਕੁਪ-ਸਾਧਨਾ ਨੰ: ੧
ਪਾਤੂ 'ਪੁੱਛ'

ਇਕ-ਵਚਨ		ਕਹੁ-ਵਚਨ
ਅੱਨ ਪੁਰਖ	ਪੁੱਛਦਿ, ਪੁੱਛਏ	ਪੁੱਛੰਤਿ
ਮੱਧਮ ਪੁਰਖ	ਪੁੱਛਾਸਿ	ਪੁਛਹ
ਊੱਤਮ ਪੁਰਖ	ਪੁੱਛਾਮਿ	ਪੁਛਾਮੇ

ਕੂਪ-ਸਾਧਨਾ ਨੰ: ੨
ਧਾਤੂ 'ਕਰ'

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਕਰੋਇ	ਕਰੋਤਿ
ਮੱਧਮ ਪੁਰਖ	ਕਰੋਸਿ	ਕਰੋਹ
ਉੱਤਮ ਪੁਰਖ	ਕਰੋਮਿ	ਕਰੋਮੈ

ਅਪਕ੍ਰਿਯ
ਧਾਤੂ 'ਪੁੱਛ'

ਅੱਨ ਪੁਰਖ	ਪੁੱਛਏ	ਪੁੱਛਹਿ
ਮੱਧਮ ਪੁਰਖ	ਪੁੱਛਸਿ, ਪੁੱਛਹਿ	ਪੁੱਛਹ
ਉੱਤਮ ਪੁਰਖ	ਪੁੱਛਉ	ਪੁੱਛਹੂ

ਸੰਸਕ੍ਰਿਤ
ਧਾਤੂ ਰਾਮ (ਗੱਛ)
ਪਰਸਾਮੈ-ਪਦ

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਗੱਛਤਿ	ਗੱਛਤਿ
ਮੱਧਮ ਪੁਰਖ	ਗੱਛਸਿ	ਗੱਛਥ
ਉੱਤਮ ਪੁਰਖ	ਗੱਛਾਮਿ	ਗੱਛਾਮਹ

ਧਾਤੂ 'ਰੁਚ' (ਰੋਚ)
ਆਤਮਨੇ ਪਦ

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਰੋਚਤੇ	ਰੋਚੰਤੇ
ਮੱਧਮ ਪੁਰਖ	ਰੋਚਸੇ	ਰੋਚਯੇ
ਉੱਤਮ ਪੁਰਖ	ਰੋਚੇ	ਰੋਚਾਮਹੈ

(੩) ਪੁਰਾਣੀ ਪੰਜਾਬੀ ਵਿਚ ਮੱਧ ਪੁਰਖ ਇਕ-ਵਚਨ ਦਾ 'ਹਿ' ਸੰਸਕ੍ਰਿਤ 'ਸਿ' ਤੋਂ ਆਇਆ ਹੈ ਅਤੇ ਬਹੁ-ਵਚਨ ਦਾ 'ਹ' ਪ੍ਰਾਕ੍ਰਿਤ ਤੋਂ, ਜਿਸ ਦਾ ਮੁਲ ਸੰਸਕ੍ਰਿਤ 'ਥ' ਹੈ।

ਅੱਨ-ਪੁਰਖ ਇਕ-ਵਚਨ ਪੁਰਾਣੀ ਪੰਜਾਬੀ ਦਾ ਚਿਹਨ (ੴ) ਹੈ, ਅਪਭ੍ਰੰਸ਼ ਦਾ 'ਅਇ', ਪ੍ਰਾਕ੍ਰਿਤ ਦਾ 'ਅਇ' ਅਤੇ ਸੰਸਕ੍ਰਿਤ ਦਾ 'ਤਿ' ਹੈ।

ਅੱਨ-ਪੁਰਖ ਬਹੁ-ਵਚਨ ਪੁਰਾਣੀ ਪੰਜਾਬੀ ਵਿਚ 'ਹਿ' ਜਾਂ 'ਨਿ' ਹੈ, ਅਪਭ੍ਰੰਸ਼ ਵਿਚ 'ਅੰਤਿ' ਅਤੇ 'ਅੰਹਿ' ਹਨ; ਪ੍ਰਾਕ੍ਰਿਤ ਵਿਚ 'ਅੰਤਿ' ਤੇ 'ਏਂਤਿ' ਹਨ; ਅਤੇ ਸੰਸਕ੍ਰਿਤ ਵਿਚ 'ਅੰਤਿ' ਹੈ।

ਊੱਤਮ-ਪੁਰਖ ਬਹੁ-ਵਚਨ ਦਾ ਚਿੰਨ੍ਹ 'ਊ' ਹੈ। ਅਪਭ੍ਰੰਸ਼ ਵਿਚ 'ਅਊ' ਅਤੇ 'ਅਮਿ', 'ਆਮਿ' ਤੇ 'ਏਮਿ' ਹਨ; ਸੰਸਕ੍ਰਿਤ ਵਿਚ '+ ਮਿ' ਹੈ। ਪੰਜਾਬੀ ਵਿਚ (ੴ) ਅਤੇ (ੴ) ਹਨ।

ਊੱਤਮ-ਪੁਰਖ ਬਹੁ-ਵਚਨ ਦਾ ਚਿੰਨ੍ਹ ('ਹ') ਜਾਂ (ਹਿ) ਹੈ। (ੴ + ਐ) ਜਾਂ ('ੴ ਜੈ') ਭੀ ਹੈ। ਅਪਭ੍ਰੰਸ਼ ਵਿਚ 'ਇੱਜਾਇ', ਪ੍ਰਾਕ੍ਰਿਤ ਵਿਚ 'ਇੱਜਾਇ' ਅਤੇ 'ਈਆਇ' ਹਨ; ਸੰਸਕ੍ਰਿਤ ਵਿਚ 'ਇਯਤੇ' ਹੈ।

ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪੁਰਾਡਨ ਪੰਜਾਬੀ ਦੇ ਵਰਤਮਾਨ ਕਾਲ ਦੇ ਪਰਸਪਰ ਸੰਬੰਧ ਨੂੰ ਵਧੀਕ ਸਮਝਣ ਵਾਸਤੇ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ :

ਸੰ:	ਪ੍ਰ:	ਫ਼:
ਦਿਸ਼ਾਗਤੇ	ਦੀਸਦਿ, ਦਿੱਸਦਿ, ਦਿਸਦਿ, ਦੀਸਦਿ	ਦੀਸੇ, ਦਿੱਸੈ, ਦਿਸਦਾ (ਹੈ)
ਜਾਨਾਤਿ	ਜਾਣਾਦਿ, ਜਾਣਾਇ	ਜਾਣੈ, ਜਾਣਦਾ (ਹੈ)
ਤੁਰਤੇ	ਤੁਵਰਦਿ, ਤੁਵਰਾਇ	ਤੁਰੈ, ਤੁਰਦਾ (ਹੈ)
ਊੱਤਿਸ਼ਠਤਿ	ਊੱਠੇਦਿ, ਊੱਠਾਇ	ਊੱਠੈ, ਊੱਠਦਾ (ਹੈ)
ਭਵਾਮਿ	ਹੋਮਿ	ਹੋਵਉ, ਹੋਵਾਂ
ਦਾਦਾਮਿ	ਦੇਮਿ	ਦੇਵਉ, ਦੇਵਾ, ਦੇਈ
ਤਰਕਯਾਮਿ	ਤੱਕੋਮਿ	ਤੱਕਉ, ਤੱਕਾਂ
ਨਿਭਜਤਿ	ਣੱਚਦਿ, ਣੱਚਾਇ	ਨੱਚੈ
ਭ੍ਰਮਾਮਿ	ਭਵਾਮਿ	ਭਵਾਂ

ਪੁਰਾਤਨ ਪੰਜਾਬੀ ਦੇ 'ਵਰਤਮਾਨ ਕਾਲ' ਦੇ ਸੰਪੂਰਨ ਰੂਪ ਨੂੰ ਚੰਗੀ ਤਰ੍ਹਾਂ
ਮਨ ਵਿਚ ਦਿੜ੍ਹ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪ੍ਰਮਾਣ ਦਿੱਤੇ
ਜਾਂਦੇ ਹਨ :

ਅੱਨ ਪੁਰਖ, ਇਕ-ਵਚਨ

(੧) ਧਾਰੂ ਦੇ ਅੰਤ ਵਿਚ 'ਇ' :

'ਬਸਾਇ' ਕਰੋਧ ਸਰੀਰ ਚੰਡਾਰਾ ॥੩॥ (ਸੂਹੀ ਮ: ੫ ਅਸਟਪਦੀ, ਪੰਨਾ ੨੫੯)

ਸ੍ਰਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ 'ਜਾਣਾਇ' ॥

ਸਤਿਗੁਰ ਕੈ ਪਰਸਾਇ ਸਹਜ ਸੇਤੀ ਰੰਗੁ 'ਮਾਣਾਇ' ॥੫॥

ਪ੍ਰੇਮ ਭਗਤਿ ਪਰਵਾਹ ਪ੍ਰੌਤਿ ਪੁਥਲੀ ਨ 'ਗੁਟਾਇ' ॥

ਸਤਿਗੁਰ ਸਥਦੁ ਅਥਾਹੁ ਅਮਿਆ ਧਾਰਾ ਰਸੁ 'ਗੁਟਾਹਿ' ॥੬॥

(ਸਵਦੀਏ ਮਹਲੇ ਚਉਥੇ ਕੇ, ਪੰਨਾ ੧੩੯)

ਗੁਨ ਗਾਇ ਸੁਨਿ ਲਿਖਿ 'ਦੇਇ' ॥ ਸੇ ਸਰਬ ਫਲ ਹਰਿ 'ਲੇਇ' ॥੧੦॥੧॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੮੩)

ਗੁਰਮੁਖਿ ਕੋਈ ਵਿਡਲਾ ਝੁਕੈ ਜਿਸ ਨੇ ਨਦਰਿ 'ਕਰੋਇ' ॥

ਗੁਰ ਬਿਨੁ ਦਾਤਾ ਕੋਈ ਨਾਚੀ ਬਖਸੇ ਨਦਰਿ ਕਰੋਇ ॥

ਗੁਰਿ ਮਿਲਿਐ ਸਾਂਤਿ ਉਪਜੈ ਅਨਦਿਨੁ ਨਾਮੁ 'ਲੇਇ' ॥੧॥੩॥

(ਮਲਾਰ ਮ: ੩, ਪੰਨਾ ੧੨੫੯)

ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ 'ਸਮੋਇ' ॥੮॥੫॥

(ਮਲਾਰ ਮ: ੩, ਪੰਨਾ ੧੨੫੯)

(੨) ਧਾਰੂ ਦੇ ਅੰਤ ਵਿਚ 'ਈ' :

ਹਰਿ ਆਪੇ ਲਏ ਮਿਲਾਇ ਕਿਉ ਵਿਛੋਕਾ 'ਬੀਵਈ' ਬਲਿਰਾਮ ਜੀਉ ॥੨॥

(ਸੂਹੀ ਮ: ੫ ਛੰਤ, ਪੰਨਾ ੨੨੯)

ਐਸਾ ਸੀਰਾਕੁ ਬਣਾਇ ਤੂ ਮੈਲਾ ਕਦੇ ਨ 'ਹੋਵਈ' ਅਹਿਨਿਜਿ ਲਾਗੈ ਭਾਉ ॥੧॥੨॥

(ਵਾਰ ਸੂਹੀ, ਪੰਨਾ ੨੯੫)

ਨਾਨਕ ਨਾਨਿ ਨ 'ਚਲਈ' ਹਿਰਿ ਪਛਤਾਵਾ ਹੋਇ ॥੨॥੭॥

(ਵਾਰ ਸੂਹੀ, ਪੰਨਾ ੨੯੫)

ਦੁਧਾਬਣੀ ਨ 'ਆਵਈ' ਫਿਰਿ ਹੋਇ ਨ ਮੇਲਾ ॥੨॥੨॥

(ਸੁਹੋਂ ਫ਼ਰੀਦ ਜੀ, ਪੰਨਾ ੨੬੪)

ਦੂਜਾ ਭਾਉ ਨ 'ਦੇਈ' ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥

(ਬਿਲਾਵਲੁ ਮ: ੩, ਪੰਨਾ ੨੬੬)

ਕਰਨੈਹਾਰੁ ਨ 'ਬੁਝਈ' ਆਪੁ ਗਨੈ ਬਿਗਾਨਾ ॥੧॥੨੦॥੫੦॥

(ਬਿਲਾਵਲੁ ਮ: ੫, ਪੰਨਾ ੮੧੩)

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥

ਤੰਡੁ ਮੰਡੁ ਨ 'ਜੋਹਈ' ਤਿੜੁ ਚਾਖੁ ਨ ਲਾਗੈ ॥੧॥੪॥੬॥

(ਬਿਲਾਵਲੁ ਮ: ੫, ਪੰਨਾ ੮੧੨)

(੩) ਧਾਤੂ ਦੇ ਅੰਤ ਵਿਚ 'ਏ':

ਅਕਰ ਕਥਾਣੀ ਪਦ੍ਧ ਨਿਰਬਾਣੀ ਕੋ ਫਿਰਲਾ ਗੁਰਮੁਖਿ 'ਬੁਝਏ' ॥

ਓਹ ਸਬਦਿ ਸਮਾਏ ਆਪਿ ਰਾਵਾਏ ਤ੍ਰਿਭਵਣ ਸੋਝੀ 'ਸੁਝਏ' ॥੩॥੮॥੪੪॥

(ਬਿਲਾਵਲੁ ਮ: ੧ ਛੰਤ ਦਖਟੀ, ਪੰਨਾ ੮੪੪)

ਮਨੁ ਮਾਰਿ ਗੈਝੈ ਸਬਦਿ ਸੀਝੈ ਤ੍ਰੈਲੋਕ ਨਾਥੁ 'ਪਛਾਣਏ' ॥

ਮਨੁ ਭੀਗਿ ਛੈਲਿ ਨ ਜਾਇ ਕਤਹੀ ਆਪਣਾ ਪਿਖੁ 'ਜਾਣਏ' ॥੪॥੨॥

(ਬਿਲਾਵਲੁ ਮ: ੧ ਛੰਤ ਦਖਟੀ, ਪੰਨਾ ੮੪੪)

ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ 'ਭਾਵਏ' ॥

ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ 'ਪਾਵਏ' ॥੮॥

ਜੀਅ ਜੰਤ ਸਤਿ ਖੇਲੁ ਤੇਰਾ ਕਿਆ ਕੋ ਆਖਿ 'ਵਖਾਣਏ' ॥੧੨॥

ਘਰਿ ਤ ਤੇਰੈ ਸਤੁ ਕਿਛੁ ਹੈ ਜਿਸੁ ਦੇਇ ਸੁ 'ਪਾਵਏ' ॥

ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨੁ 'ਵਸਾਵਏ' ॥੩॥

ਮਨਹੁ ਕਿਉ ਵਿਸਾਰੀਐ ਏਵਹੁ ਦਾਤਾ ਜਿ ਅਗਾਨਿ ਮਹਿ ਆਹਾਰੁ 'ਪਹੁਚਾਵਏ' ॥

ਓਸ ਨੇ ਕਿਹੁ ਧੋਹਿ ਨ ਸਕੀ ਜਿਸ ਨਉ ਆਪਣੀ ਲਿਵ 'ਲਾਵਏ' ॥੨੮॥

(ਰਾਮਕਲੀ ਮ: ੩ ਅਨੰਦੁ)

(੪) ਧਾਤੂ ਦੇ ਅੰਤ (ੴ):

ਤੋਟਿ ਨ 'ਆਵੈ' ਕਦੇ ਮੁਲਿ ਪੂਰਨ ਭੰਡਾਰ ॥੨॥੩॥੮੩॥

(ਬਿਲਾਵਲੁ ਮ: ੫, ਪੰਨਾ ੮੧੨)

ਸਦਾ ਸਦਾ ਹਰਿ ਪਿਆਈਐ ਕਿਛੁ ਬਿਘਨੁ ਨ 'ਲਾਗੈ' ॥੨॥੩॥੯੭॥

(ਬਿਲਾਵਲੁ ਮ: ੫, ਪੰਨਾ ੮੧੭)

ਉਚਰਤ ਗੁਨ ਗੋਪਾਲ ਜਸੁ ਸੂਰ ਤੇ ਜਸੁ 'ਭਾਗੈ' ॥੧॥੪॥੯੮॥

(ਬਿਲਾਵਲੁ ਮ: ੫, ਪੰਨਾ ੮੧੭)

ਹਰਿ ਕੈ ਰੰਗਿ ਰਤਾ ਮਨੁ 'ਗਾਵੈ' ਰਸਿ ਰਸਾਲ ਰਸਿ ਸਬਦੁ ਰਵਈਆ॥

ਨਿਜ ਘਰਿ ਧਾਰ 'ਚੁਐ' ਅਤਿ ਨਿਰਮਲ

ਜਿਨਿ ਪੀਆ ਤਿਨ ਹੀ ਸੁਖ ਲਗੀਆ ॥੯੮॥ (ਬਿਲਾਵਲੁ ਮ: ੮, ਪੰਨਾ ੮੩੪)

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰੇ ਸੇ 'ਪੀਐ' ਜਿਸੁ ਰਾਮੁ ਪਿਆਸੀ॥

ਹਰਿ ਆਪਿ ਦਇਆਲੁ ਦਇਆ ਕਰਿ 'ਮੇਲੈ' ਜਿਸੁ ਸਤਿਗੁਰੁ

ਸੇ ਜਨੁ ਹਰਿ ਹਰਿ ਅੰਮ੍ਰਿਤੁ ਨਾਮੁ ਚਖਾਸੀ॥੧॥੫॥੧੨॥

(ਸਾਰੰਗ ਮਹਲਾ ੪ ਪੜਤਾਲ, ਪੰਨਾ ੧੨੦੨)

ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ

ਜੋ ਤ੍ਰਯੁ 'ਉਪਕਰੈ' ਦੁਖਿ ਸੁਖਾਸਾ ॥੩॥੨॥ (ਜੌਡ ਮਹਲਾ ੪, ਪੰਨਾ ੮੬੦)

'ਪ੍ਰਣਾਵੈ' ਨਾਮਦੇਉ ਤਾ ਚੀ ਆਣਿ ॥੫॥੧॥

(ਮਲਾਰ ਨਾਮਦੇਉ ਜੀ, ਪੰਨਾ ੧੧੯੨)

(੫) ਧਾਤੂ ਦੇ ਅੰਤ ਵਿਚ 'ਤਿ':

'ਪ੍ਰਣਾਵਤਿ' ਨਾਨਕੁ ਭਵਜਲੁ ਤਰੈ ॥੮॥੧॥ (ਆਸਾ ਮ: ੧, ਪੰਨਾ ੩੪੪)

'ਭਲਤਿ' ਨਾਨਕੁ ਅਕਥ ਕੀ ਕਥਾ ਸੁਣਾਏ ॥੫॥੮॥

(ਮਾਤ੍ਰ ਮ: ੧, ਪੰਨਾ ੯੯੧)

'ਬਦਤਿ' ਕਿਲੋਚਨੁ ਸ਼ੁਨੁ ਰੇ ਪ੍ਰਾਣੀ ਕਣ ਬਿਨੁ ਗਾਨੁ ਕਿ ਪਾਹੀ ॥੮॥੧॥

(ਗੁਜਰੀ ਕਿਲੋਚਨ ਜੀ, ਪੰਨਾ ੫੨੯)

(੬) ਧਾਤੂ ਦੇ ਅੰਤ ਵਿਚ 'ਤਿ':

'ਬਿਨਵੰਤਿ' ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਤੇਜਨੁ ਖਾਇਆ ॥੮॥੨॥੩॥੨॥

(ਸੈਤਸਰੀ ਛੰਤ ਮ: ੫, ਪੰਨਾ ੨੦੫)

(੭) ਧਾਤੂ ਦੇ ਅੰਤ ਵਿਚ 'ੴ':

ਹਰਿ ਹਰਿ ਨਾਮ ਪਿਆਈਐ ਜਿਸ ਨਦੀ ਕਿਰਪਾ 'ਕਰੇ' ਰਜਾਇ ॥੩॥੫॥

(ਸਿਗੀਰਾਗ ਮ: ੩, ਪੰਨਾ ੨੮)

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਰਿ ॥

ਮਨੁ ਤਨੁ 'ਸਉਪੇ' ਆਗੈ 'ਧਰੇ' ਹਉਮੈ ਵਿਚਦੁ ਮਾਰਿ ॥੩॥੯॥੩੮॥

(ਸਿਰੀਰਾਗ ਮ: ੩, ਪੰਨਾ ੨੮)

ਜਾ ਕਉ ਗੁਬੁ ਹਰਿ ਮੰਦੂ 'ਦੇ' ॥

ਸੋ ਉਬਹਿਆ ਮਾਇਆ ਅਗਨਿ ਤੇ ॥੩॥੭॥੧੪੫॥

(ਗਊੜੀ ਮ: ੫, ਪੰਨਾ ੨੧੧)

ਛਾਰਸੀ ਬੋਲੀ

ਹਮ ਜੇਰ ਜਿਸੀ ਝੁਨੀਆ ਪੀਰਾਂ ਮਸਾਇਕਾ ਰਾਇਆ ॥

'ਮੇ ਰਵਦਿ' ਬਾਇਸਾਹਾ ਅਫਜੂ ਖੁਸਾਇਆ ॥੧॥੧੩॥

(ਮਾਝ ਕੀ ਵਾਰ ਮ: ੧, ਪੰਨਾ ੧੪੩)

'ਅਸਤਿ' ਏਕ ਦਿਗਾਰਿ ਕੁਈ ॥ ਏਕ ਤੁਹੀ ਏਕ ਤੁਹੀ ॥੩॥੧੩॥

(ਮਾਝ ਕੀ ਵਾਰ, ਪੰਨਾ ੧੪੪)

(੧) ਬਸਾਇ—ਵੱਸਦਾ ਹੈ। ਜਾਣਹਿ—ਜਾਣਦਾ ਹੈ। ਮਾਣਇ—ਮਾਣਦਾ ਹੈ।
ਹੁਟਾਇ—ਹੁੱਟਦਾ ਹੈ। ਗੁਟਹਿ—ਚੱਖਦਾ ਹੈ। ਕਰੇਇ—ਕਰਦਾ ਹੈ।
ਲੇਇ—ਲੈਂਦਾ ਹੈ।

(੨) ਜੀਵਈ—ਜੀਉਂਦਾ ਹੈ। ਥੀਵਈ—ਹੁੰਦਾ ਹੈ। ਹੋਵਈ—ਹੁੰਦਾ ਹੈ।
ਚਲਈ—ਚੱਲਦਾ ਹੈ। ਆਵਈ—ਆਉਂਦਾ ਹੈ। ਜੋਹਈ—ਜੋਹਦਾ ਹੈ।

(੩) ਬੂਝਏ—ਬੂਝਦਾ ਹੈ। ਡਾਵਏ—ਡਾਉਂਦਾ ਹੈ। ਵਸਾਵਏ—ਵਸਾਉਂਦਾ ਹੈ।
ਲਾਵਏ—ਲਾਉਂਦਾ ਹੈ।

(੪) ਆਵੈ—ਆਉਂਦਾ ਹੈ। ਡਾਗੈ—ਭੱਜਦਾ ਹੈ। ਮਾਨੈ—ਮੰਨਦਾ ਹੈ।
ਚੁਐ—ਚੋਂਦਾ ਹੈ। ਪੀਐ—ਪੀਂਦਾ ਹੈ।

(੫) ਭਣਤਿ—ਕਹਿੰਦਾ ਹੈ। ਪਣਵਤਿ—ਬੇਨਤੀ ਕਰਦਾ ਹੈ। ਬਦਤਿ—
ਕਹਿੰਦਾ ਹੈ।

(੬) ਬਿਨਵੰਤਿ—ਬੇਨਤੀ ਕਰਦਾ ਹੈ।

(੭) ਕਰੇ—ਕਰਦਾ ਹੈ। ਸਉਪੇ—ਸਉਪਦਾ ਹੈ। ਧਰੇ—ਧਰਦਾ ਹੈ।
ਦੇ—ਦੇਂਦਾ ਹੈ।

ਅੱਨ ਪੁਰਖ, ਬਹੁ-ਵਚਨ

(੧) ਧਾਤੂ ਦੇ ਅੰਤ ਵਿਚ 'ਹਿ' :

ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥

ਕਿਲਵਿਖ 'ਊਡਰਿ' ਸੁਧੁ ਹੋਇ ਸਾਧੁ ਸਰਣਾਈ ॥੩॥੨੩॥੫੩॥

(ਬਿਲਾਵਲੁ ਮਹਲਾ ੫, ਪੰਨਾ ੯੧੪)

ਜੈ ਜੈ 'ਜਾਇਅਪਹਿ' ਸਗਲ ਜਾ ਕਉ ਕਰੁਨਾਪਤਿ ਗਾਤਿ ਕਿਨਿ ਲਖਹੁ ॥੩॥੩੩॥

(ਬਿਲਾਵਲੁ ਮਹਲਾ ੫ ਛੰਤ, ਪੰਨਾ ੯੪੭)

ਤੜ੍ਹ 'ਸੁਗਹਿ' ਮਿਲਿ ਏਕਸੇ ਤਿਨ ਕਉ ਛਾਸ ਨ ਰੰਚ ॥

'ਊਡਹਿ' ਤ ਬੇਗੁਲ ਬੇਗੁਲੇ, 'ਤਾਕਹਿ' ਚੇਗ ਘਣੀ ॥੩੩॥

(ਰਾਮਕਲੀ ਮਹਲਾ ੧ ਦਖਣੀ, ਚਿੰਕਾਰ, ਪੰਨਾ ੯੩੪)

ਅੰਦਰਿ ਮਹਲ ਅਨੇਕ 'ਹਹਿ' ਜੀਉ ਕਰੇ ਛਸੇਰਾ ॥੩॥੯॥੨੯॥

(ਆਜਾ ਮ: ੩ ਅਸਟਪਦੀਆ, ਪੰਨਾ ੮੨੫)

ਨੋਟ : ਬ੍ਰਜਭਾਖਾ ਵਿਚ ਵਰਤਮਾਨ ਕਾਲ, ਅੱਨ-ਪੁਰਖ, ਬਹੁ-ਵਚਨ :

ਬਾਜੇ ਨਭ ਗਹ ਗਹੇ ਨਿਸਾਨਾ । ਦੇਵਵਧੁ 'ਨਾਚਹਿ' ਕਰਿ ਗਾਨਾ ।

ਬ੍ਰਹਮਾਦਿਕ ਸੁਰ ਸਿੱਧ ਮੁਨੀਸ਼ਾ । ਪ੍ਰਭੁਰਿ 'ਪ੍ਰਬੰਸਹਿ' 'ਦੇਹ' ਆਸੀਸਾ ।

'ਵਰਥਹਿ' ਸੁਮਨ ਰੰਗ ਬਹੁ ਮਾਲਾ । 'ਗਾਵਹਿ' ਕਿਨਰ ਗੀਤ ਰਸਾਲਾ ।

(ਰਾਮਾਇਣ, ਬਾਲ ਕਾਂਡ)

(੨) ਧਾਤੂ ਦੇ ਅੰਤ ਵਿਚ 'ਹ' :

ਤਿਨ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਭ ਗੁਣਭਾਸੁ ॥

ਤੇ ਜਮੁ ਨ 'ਪੇਖਹ' ਨੈਨ ॥ ਸੁਨਿ ਮੇਹਿ ਅਨਹਤ ਬੈਨ ॥੫॥੧॥

(ਬਿਲਾਵਲੁ ਮ: ੫ ਅਸਟਪਦੀਆ ਘਰੁ ੧੨, ਪੰਨਾ ੯੩੭)

ਇਕਿ ਪੜਹਿ ਸੁਣਹਿ 'ਗਾਵਹ' ਪਰਭਾਤਹਿ ਕਰਹਿ ਇਸਨਾਨੁ ॥੪॥

(ਸਵਈਏ ਮਹਲੇ ਚਉਥੇ ਕੇ, ਗਯੰਦ, ਪੰਨਾ ੧੪੦੨)

(੩) ਧਾਤੂ ਦੇ ਅੰਤ ਵਿਚ 'ਹੋ' :

ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ 'ਧਿਆਵਹੋ' ॥

ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰ ਸੁਆਰੇ ਸੁਖੁ 'ਪਾਵਹੋ' ॥੧੫॥

(ਰਾਮਕਲੀ ਮ: ੩ ਅਨੰਦੁ, ਪੰਨਾ ੯੧੯)

ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ 'ਗਾਵਹੇ' ॥੩॥੧॥੧੦॥
(ਆਸਾ ਮ: ੫ ਛੰਤ ਘਰੂ ੨, ਪੰਨਾ ੮੫੯)

ਸੁਰ ਨਰ ਸੁਘਰ ਸੁਜਾਣ ਗਾਵਹਿ ਜੋ ਤੇਰੈ ਮਨਿ 'ਡਾਵਹੇ' ॥੨॥੨॥
(ਵਡਹੋਸੁ ਮ: ੧ ਛੰਤ, ਪੰਨਾ ੫੬੬)

(8) ਧਾਤੂ ਦੇ ਅੰਤ ਵਿਚ 'ਹੀ':

ਕਾਹੂ ਸੰਗਿ ਨ 'ਚਾਲਹੀ' ਮਾਇਆ ਜੰਜਾਲ ॥੨॥੧੧॥੨੯॥
(ਬਿਲਾਵਲੁ ਮ: ੫, ਪੰਨਾ ੮੦੨)

ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੇਵੀ ਨਾਹੀ ॥
ਜੀਅ ਦਾਨੁ ਦੇਇ ਬ੍ਰਿਪਤਾਸੇ ਸਚੈ ਨਾਮਿ 'ਸਮਾਹੀ' ॥
ਅਨਦਿਨੁ ਹਰਿ ਰਵਿਆ ਰਿਦ੍ਹੁ ਅੰਤਰਿ ਸਹਜਿ ਸਮਾਧਿ 'ਲਗਾਹੀ' ॥੨॥੪॥
(ਅਲਾਰ ਮ: ੩, ਪੰਨਾ ੧੨੫੯)

ਘਰੈ ਅੰਦਰਿ ਸਭੁ ਵਥੁ ਹੈ ਕਾਹਤਿ ਕਿਛੁ ਨਾਹੀ ॥
ਗੁਰ ਪਰਸਾਦੀ ਪਾਈਐ ਅੰਤਰਿ ਕਪਟ 'ਖੁਲਾਹੀ' ॥੧॥੯॥੨੮॥
(ਆਸਾ ਮ: ੩ ਅਸਟਪਦੀਆ, ਪੰਨਾ ੮੨੫)

ਦੋਹਾਗਾਣੀ ਪਿਰ ਕੀ ਸਾਰ ਨ 'ਜਾਣਹੀ'
ਕਿਆ ਕਰਿ ਕਰਿ ਸੌਗਾਤੁ ॥੫॥੨੨॥੧੫॥੩੭॥

(ਆਸਾ ਮ: ੩ ਅਸਟਪਦੀਆ, ਪੰਨਾ ੮੩੦)

(4) ਧਾਤੂ ਦੇ ਅੰਤ ਵਿਚ 'ਨਿ':

ਮਨਮੁਖਾ ਕੇਵੀ ਦੋਸਤੀ ਮਾਇਆ ਕਾ ਸਨਥੰਧੁ ॥
ਦੇਖਦਿਆ ਹੀ ਡਜਿ 'ਜਾਨਿ' ਕਦੇ ਨ 'ਪਾਇਨਿ' ਬੰਧੁ ॥
ਜਿਚਰੁ ਪੈਨਨਿ ਖਾਵਨੇ ਭਿਚਰੁ 'ਰਖਨਿ' ਗੰਧੁ ॥
ਜਿਤੁ ਦਿਨਿ ਕਿਛੁ ਨ ਹੋਵਈ ਭਿਤੁ ਦਿਨਿ 'ਬੋਲਨਿ' ਗੰਧੁ ॥੨॥੫॥
(ਰਾਮਕਲੀ ਕੀ ਵਾਰ ਮ: ੫, ਮ: ੫, ਪੰਨਾ ੯੫੯)

ਸੇਰਾਗਾਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
ਸਤਿਗੁਰੁ 'ਸੇਵਨਿ' ਆਪਣਾ ਸਚੈ ਭਾਇ ਪਿਆਰਿ ॥੫॥੯॥੩੦॥
(ਆਸਾ ਮ: ੩ ਅਸਟਪਦੀਆ, ਪੰਨਾ ੮੨੯)

ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੈ ਲਗੈ ਪਿਆਰੁ ॥
ਨਾਨਕ ਜਨਮੁ 'ਸਵਾਰਨਿ' ਆਪਣਾ ਕੁਲ ਕਾ 'ਕਰਨਿ' ਉਧਰ ॥੧॥੧੧॥
(ਬਿਹਾਗੜੇ ਕੀ ਵਾਰ, ਪੰਨਾ ੫੫੨)

ਨੋਟ : ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਉੱਪਰਲਾ ਚਿਹਨ 'ਨਿ' ਹੈ, 'ਣਿ' ਨਹੀਂ। ਇਸ ਚਿਹਨ ਦਾ 'ਨ' ਬਦਲ ਕੇ 'ਣ' ਨਹੀਂ ਹੋ ਸਕਦਾ, ਸਦਾ 'ਨ' ਹੀ ਰਹੇਗਾ। ਵੇਖੋ :

ਓੜਕ ਓੜਕ ਭਾਲਿ ਥਕੇ ਦੇਦ 'ਕਹਣਿ' ਇਕ ਵਾਰੁ ॥੨੨॥ (ਜਪ੍ਯ ਜੀ)

ਇਥੇ ਲਫਜ਼ 'ਕਹਣਿ' ਵਰਤਮਾਨ ਕਾਲ, ਅੱਨ-ਪੁਰਖ, ਬਹੁ-ਵਚਨ ਹੈ।
ਪਰ :

ਅੰਡੁ ਨ ਸਿਵਤੀ 'ਕਹਣਿ' ਨ ਅੰਡੁ ॥੨੪॥ (ਜਪ੍ਯ ਜੀ)

ਇਥੇ ਲਫਜ਼ 'ਕਹਣਿ' ਅਧਿਕਰਣ ਕਾਰਕ, ਇਕ-ਵਚਨ ਹੈ 'ਕਹਣ' ਤੋਂ।
'ਕਹਣਿ' ਦਾ ਅਰਥ ਹੈ 'ਕਹਣ ਵਿਚ'

(੬) ਧਾਰੂ ਦੇ ਅੰਤ ਵਿਚ 'ਨੀ' :

ਜੀਆ ਕੀ ਸਾਰ ਨ 'ਜਾਣਨੀ' ਮਨਮੁਖ ਅਤਿਆਨੀ ਅੰਧ ॥੨੫॥

(ਰਾਮਕਲੀ ਕੀ ਵਾਰ ਮ: ੫, ਮ: ੫, ਪੰਨਾ ੯੫੯)

ਥੇਟੇ ਠਵਰ ਨ 'ਪਾਇਨੀ' ਰਲੇ ਚੁਠਾਨੈ ॥੧॥੨੦॥

ਥੇਟੇ ਨਦਰਿ ਨ 'ਆਵਨੀ' ਲੇ ਅਗਨਿ ਜਲਾਈਐ ॥੫॥੨੦॥

(ਆਸਾ ਮ: ੧ ਘਰ ੮ ਅਸਟਪਦੀਆ, ਪੰਨਾ ੮੨੧)

ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥

ਨਾਨਕ ਬਿਨੁ ਸਤਿਗੁਰ ਵਸਿ ਨ 'ਆਵਨੀ' ਨਾਮਿ ਰਉਮੈ ਮਾਵੀ ॥੮॥੫॥੨੧॥

(ਆਸਾ ਮ: ੩ ਅਸਟਪਦੀਆ, ਪੰਨਾ ੮੨੪)

ਨੋਟ : ਇਸ 'ਚਿਹਨ' ਦਾ ਭੀ 'ਨ' ਇਸੇ ਸ਼ਕਲ ਵਿਚ ਰਹੇਗਾ, 'ਣ' ਨਹੀਂ ਹੋ ਸਕਦਾ।

(੭) ਧਾਰੂ ਦੇ ਅੰਤ ਵਿਚ 'ਨਿ' :

ਅਠੇ ਪਹਰ ਇਕਤੇ ਲਿਖੈ 'ਮੰਨੇਨਿ' ਹੁਕਮੁ ਅਪਾਰੁ ॥੨॥੬॥

(ਰਾਮਕਲੀ ਕੀ ਵਾਰ ਮ: ੫, ਮ: ੫, ਪੰਨਾ ੯੫੯)

ਅੰਮ੍ਰਿਤ ਕੇਲ ਕਰੋ ਨਿਤ ਕਾਮਣਿ ਅਵਰਿ 'ਲੁਟੇਨਿ' ਸੁ ਪੰਚ ਜਨਾ ॥੨॥੧੪॥

(ਮਉੜੀ ਚੇਤੀ ਮ: ੧, ਪੰਨਾ ੧੫੫)

ਕਾਮਣਿ ਲੋੜੈ ਸੁਇਨਾ ਤੁਪਾ ਮਿੜ 'ਲੋੜੇਨਿ' ਸੁ ਖਾਧਾਤਾ ॥੪॥੨॥੧੪॥

(ਮਉੜੀ ਚੇਤੀ ਮ: ੧, ਪੰਨਾ ੧੫੫)

ਨੌਟ: ਇਥੇ ਭੀ ਚਿਹਨ ਦਾ 'ਨ' ਬਦਲ ਨਹੀਂ ਸਕਦਾ, 'ਣ' ਨਹੀਂ ਹੋ ਸਕਦਾ।

(੮) ਧਾਰੂ ਦੇ ਅੰਤ ਵਿਚ 'ਨਿ':

ਨਾਮਿ ਰਤੇ ਜਨ ਸਦਾ ਸੁਭੁ 'ਪਾਇਨਿ' ਜਨ ਨਾਨਕ ਤਿਨ ਬਲਿ ਜਾਏ ॥੧॥੫॥

(ਬਿਲਾਵਲ ਕੀ ਵਾਰ, ਪੰਨਾ ੯੫੧)

(੯) ਕਿਤੇ ਟਾਵੇਂ ਟਾਵੇਂ ਥਾਂ ਅੱਨ-ਪੁਰਖ, ਬਹੁ-ਵਚਨ ਦਾ ਚਿਹਨ 'ਾ' (ਾਂ) ਭੀ ਮਿਲਦਾ ਹੈ :

ਆਏ ਸੇ ਪਰਵਾਣੁ 'ਹੈ' ਸਭ ਕੁਲ ਕਾ ਕਰਹਿ ਉਧਾਰੁ ॥੧॥੩॥੨੦॥

(ਸਿਰੀਰਾਗ ਮ: ੩ ਅਸਟਪਦੀਆ, ਪੰਨਾ ੬੬)

ਸਥਦਿ ਰਤੇ ਵਡਹੰਸ 'ਹੈ' ਸੁਚੁ ਨਾਮੁ ਉਚਿ ਧਾਰਿ ॥੧॥

(ਵਡਹੰਸ ਕੀ ਵਾਰ ਮ: ੮, ਪੰਨਾ ੫੮੫)

ਗੁਰਮੁਖਿ ਭਗਤ ਸੋਹਹਿ ਦਰਸਾਰੇ ॥

ਸਚੀ ਬਾਣੀ ਸਥਦਿ ਸਵਾਰੇ ॥

ਅਨਦਿਨੁ ਗੁਣ 'ਗਾਵੈ' ਇਨੁ ਰਤੀ

ਸਹਜ ਸੋਤੀ ਘਰਿ ਜਾਹਾ ਹੈ ॥੧੪॥੨॥੧੧॥

(ਮਾਝ ਮ: ੩ ਸੋਲਰੇ, ਪੰਨਾ ੧੦੫੫)

(੧) ਉਤਰਹਿ—ਉਤਰਦੇ ਹਨ। ਚੁਗਹਿ—ਚੁਗਦੇ ਹਨ। ਤਾਕਹਿ—ਤੱਕਦੇ ਹਨ। ਹਹਿ—ਹਨ।

(੨) ਪੇਖਹ—ਵੇਖਦੇ ਹਨ। ਗਾਵਹ—ਗਾਉਂਦੇ ਹਨ।

(੩) ਧਿਆਵਹੇ—ਧਿਆਉਂਦੇ ਹਨ। ਪਾਵਹੇ—ਪਾਊਂਦੇ ਹਨ। ਗਾਵਹੇ—ਗਾਊਂਦੇ ਹਨ। ਗਵਾਵਹੇ—ਗਵਾਊਂਦੇ ਹਨ।

(੪) ਚਾਲਹੀ—ਚੱਲਦੇ ਹਨ। ਸਮਾਹੀ—ਸਮਾਊਂਦੇ ਹਨ। ਜਾਣਹੀ—ਜਾਣਦੇ ਹਨ।

- (੫) ਜਾਣਿ—ਜਾਂਦੇ ਹਨ। ਪਾਇਨਿ—ਪਾਂਦੇ ਹਨ। ਬੋਲਨਿ—ਬੋਲਦੇ ਹਨ।
ਸੇਵਨਿ—ਸੇਵਦੇ ਹਨ। ਕਰਨਿ—ਕਰਦੇ ਹਨ। ਸਵਾਰਨਿ—ਸਵਾਰਦੇ ਹਨ।
- (੬) ਜਾਣਨੀ—ਜਾਣਦੇ ਹਨ। ਪਾਇਨੀ—ਪਾਂਦੇ ਹਨ। ਆਵਨੀ—ਆਉਂਦੇ ਹਨ।
- (੭) ਮੰਨੋਨਿ—ਮੰਨਦੇ ਹਨ। ਲੁਟੋਨਿ—ਲੁੱਟਦੇ ਹਨ। ਲੋੜੋਨਿ—ਲੋੜਦੇ ਹਨ।
- (੮) ਪਾਇਨਿ—ਪਾਂਦੇ ਹਨ।
- (੯) ਗਾਵੈ—ਗਾਵੈਂ, ਗਾਉਂਦੇ ਹਨ। ਹੈ—ਹੈਂ, ਹਨ।

ਮੱਧਮ ਪੁਰਖ, ਇਕ-ਵਰਨ

- (੧) ਧਾਰੂ ਦੇ ਅੰਤ ਵਿਚ ‘ਸਿ’:

ਮੈਂ ਕਥ੍ਰੀ ਕਹਾ ‘ਪੜ੍ਹਾਵਸਿ’ ਆਲ ਜਾਲ ॥
ਮੇਰੀ ਪਟੀਆ ਲਿਖਿ ਦਿਹੁ ਸ੍ਰੀ ਗੋਪਾਲ ॥੧॥੪॥

(ਬਸੰਤੁ ਕਬੀਰ ਜੀਉ, ਪੰਨਾ ੧੧੯੪)

ਹਿੈਂ ਕਪਣੁ ਮੁਖ ਗਿਆਨੀ ॥
ਝੂਠੇ ਕਹਾਂ ‘ਬਿਲਾਵਸਿ’ ਪਾਨੀ ॥੧॥
ਕਾਇਆ ‘ਮਾਂਜਸਿ’ ਕਉਨ ਗੁਨਾ ॥
ਜਉ ਘਟ ਭੌਤਰਿ ਹੈ ਮਲਨਾ ॥੧॥ਰਹਾਉ॥੮॥

(ਸੋਗਠਿ ਕਬੀਰ ਜੀ, ਪੰਨਾ ੬੪੬)

- (੨) ਧਾਰੂ ਦੇ ਅੰਤ ਵਿਚ ‘ਹਿ’:

ਜਿਉ ਤੂ ‘ਰਾਖਹਿ’ ਤਿਉ ਰਹਾ ਪ੍ਰਤੀ ਅਰਾਮ ਅਪਾਰੇ ॥੩॥੨੭॥੫੭॥

(ਬਿਲਾਵਲੁ ਮ: ੫, ਪੰਨਾ ੮੧੫)

ਜਿਉ ਤੂ ‘ਚਲਾਇਹਿ’ ਤਿਵ ਚਲਰ ਸੁਆਮੀ, ਹੋਰੁ ਕਿਆ ਜਾਣਾ ਗੁਣ ਤੇਰੇ ॥
ਕਰਿ ਕਿਰਪਾ ਜਿਨ ਨਾਮਿ ‘ਲਾਇਹਿ’ ਸਿ ਹਰਿ ਹਰਿ ਸਦਾ ਧਿਆਵਹੇ ॥
ਜਿਸ ਨੋ ਕਥਾ ‘ਮੁਣਾਇਹਿ’ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥੧੫॥

(ਰਾਮਕਲੀ ਮ: ੩ ਅਨੰਦੁ, ਪੰਨਾ ੮੧੬)

(੩) ਧਾਤੂ ਦੇ ਅੰਤ ਵਿਚ 'ਹੇ':

ਅੰਤੋਂ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ 'ਜਾਣਹੇ' ॥੧੨॥

(ਰਾਮਕਲੀ ਮ: ੩ ਅਨੰਦੁ, ਪੰਨਾ ੯੧੯)

ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿਆ 'ਪਾਵਹੇ' ॥

ਕਹੈ ਨਾਨਕੁ ਸਚੇ ਸਾਹਿਭੁ ਜਿਉ ਭਾਵੈ ਤਿਵੈ 'ਚਲਾਵਹੇ' ॥੧੫॥

(ਰਾਮਕਲੀ ਮ: ੩ ਅਨੰਦੁ, ਪੰਨਾ ੯੧੯)

ਸਾਚਾ ਮੁਰਾਰੀ ਤਾਮਿ ਜਾਪਹਿ ਜਾਮਿ ਮੰਨਿ 'ਵਸਾਵਹੇ' ॥

ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ 'ਚੁਕਾਵਹੇ' ॥੧੬॥੨॥

(ਵਡਹੁਸੁ ਮ: ੧ ਛੰਡੁ, ਪੰਨਾ ੫੬੭)

(੪) ਧਾਤੂ ਦੇ ਅੰਤ ਵਿਚ 'ਹੀ':

ਪ੍ਰਭੁ ਭਗਤਿ ਵਡਲੁ ਨਹ 'ਸੇਵਹੀ' ਕਾਇਆ ਕਾਕ ਗ੍ਰਸਨਾ ਰਾਮ ॥

ਭ੍ਰਮਿ ਮੌਹੀ ਸੂਖ ਨ 'ਜਾਣਹੀ' ਕੋਟਿ ਜੋਨੀ ਬਸਨਾ ਰਾਮ ॥੩॥੧॥੪॥

(ਬਿਲਾਵਲੁ ਮ: ੫ ਛੰਡੁ ਮੰਗਲ, ਪੰਨਾ ੮੪੮)

ਦਰਿ ਸੇਵਕੁ ਦਰਵਾਜ਼ੁ ਦਰਦੁ ਤੂ 'ਜਾਣਹੀ' ॥

ਭਗਤਿ ਤੇਰੀ ਹੈਰਾਨੁ ਦਰਦੁ 'ਗਵਾਵਹੀ' ॥੩॥੨੧॥

(ਆਸਾ ਮ: ੧ ਘਰੁ ੯ ਅਸਟਪਦੀਆ, ਪੰਨਾ ੮੨੨)

(੫) ਧਾਤੂ 'ਹੇਣਾ' ਤੋਂ ਮੱਧਮ-ਪੁਰਖ ਇਕ-ਵਚਨ 'ਹੈ' ਹੈ:

ਹਮ ਬਾਰਿਕ ਤੂ ਗੁਰੂ ਪਿਤਾ 'ਹੈ' ਦੇ ਮਤਿ ਸਮਝਾਏ ॥੪॥੩॥੧੦॥

(ਆਸਾ ਮ: ੮ ਛੰਡ ਘਰੁ ੮, ਪੰਨਾ ੮੫੦)

(੧) ਪੜ੍ਹਾਵਸਿ—ਤੂ ਪੜ੍ਹਾਉਂਦਾ ਹੈ। ਬਿਲੋਵਸਿ—ਤੂ ਬਿਲੋਂਦਾ ਹੈ।
ਮਾਂਜਸਿ—ਤੂ ਮਾਂਜਦਾ ਹੈ।

(੨) ਤੂ ਰਾਖਿਹਿ—ਤੂ ਰੱਖਦਾ ਹੈ। ਤੂ ਚਲਾਇਹਿ—ਤੂ ਚਲਾਉਂਦਾ ਹੈ।
ਲਾਇਹਿ—ਤੂ ਲਾਉਂਦਾ ਹੈ। ਸੁਣਾਇਹਿ—ਤੂ ਸੁਣਾਉਂਦਾ ਹੈ।

(੩) ਤੂ ਜਾਣਹੇ—ਤੂ ਜਾਣਦਾ ਹੈ। ਤੂ ਪਾਵਹੇ—ਤੂ ਪਾਉਂਦਾ ਹੈ।
ਚਲਾਵਹੇ—ਤੂ ਚਲਾਉਂਦਾ ਹੈ। ਵਸਾਵਹੇ—ਤੂ ਵਸਾਉਂਦਾ ਹੈ।
ਚੁਕਾਵਹੇ—ਤੂ ਚੁਕਾਉਂਦਾ ਹੈ।

(੪) (ਤੂ) ਸੇਵਹੀ—ਤੂ ਸੇਵਦਾ ਹੈ। (ਤੂ) ਜਾਣਹੀ—ਤੂ ਜਾਣਦਾ ਹੈ।
ਗਵਾਵਹੀ—ਤੂ ਗਵਾਉਂਦਾ ਹੈ।

(੫) ਹੈ—ਤੂ ਹੈ।

ਮੱਧਮ ਪੁਰਖ, ਬਹੁ-ਵਚਨ

(੧) ਧਾਤੂ ਦੇ ਅੰਤ ਵਿਚ 'ਹੁ' :

ਛਕੈ ਛੰਡੁ 'ਕਰਹੁ' ਕਿਆ ਪ੍ਰਾਣੀ ਜੇ ਕਿਛੁ ਹੋਆ ਸਭੁ ਚਲਣਾ ॥੧੬॥

(ਆਸਾ ਮ: ੧ ਪਟੀ ਲਿਖੀ, ਪੰਨਾ ੮੩੩)

ਅੰਤਠਿ ਮੈਲੁ ਲੇਤ ਬਹੁ ਝੂਠੇ ਬਾਹਰਿ 'ਨਾਵਹੁ' ਕਾਹੀ ਜੀਉ ॥੩॥੯॥

(ਸੌਰਠਿ ਮ: ੧, ਪੰਨਾ ੫੮੮)

ਤੁਮ ਸੁਖਦਾਈ ਪੁਰਖ ਬਿਧਾਤੇ ਤੁਮ 'ਰਾਖਹੁ' ਅਪੁਨੇ ਬਾਲਾ ॥੩॥੧੭॥

(ਸੌਰਠਿ ਮ: ੫ ਘਰੁ ੨, ਪੰਨਾ ੬੧੩)

ਹਰਿ 'ਦੇਵਹੁ' ਦਾਨੁ ਦਇਆਲਿ ਹੋਇ ਫਿਚਿ ਪਾਥਰ ਕ੍ਰਿਮ ਜੰਤਾ ॥੨੦॥

(ਸੌਰਠਿ ਕੀ ਵਾਰ, ਪੰਨਾ ੬੫੦)

ਨਿਮਖ ਨਿਮਖ ਤੁਮਹੀ 'ਪ੍ਰਤਿਪਾਲਹੁ' ਹਮ ਬਾਰਿਕ ਤੁਮਰੇ ਧਾਰੇ ॥੧॥੧੨॥

(ਧਨਾਸਰੀ ਮ: ੫, ਪੰਨਾ ੬੨੮)

ਕਰਹੁ—ਤੁਸੀ ਕਰਦੇ ਹੋ। ਨਾਵਹੁ—ਤੁਸੀ ਨਾਉਂਦੇ ਹੋ। ਰਾਖਹੁ—ਤੁਸੀ ਰੱਖਦੇ ਹੋ। ਦੇਵਹੁ—ਤੁਸੀ ਦੌੰਦੇ ਹੋ। ਪ੍ਰਤਿਪਾਲਹੁ—ਤੁਸੀ ਪਾਲਦੇ ਹੋ।

ਊੱਤਮ ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ 'ਉ' :

ਵਣੁ ਤਿਣੁ ਚੂਢਤ ਫਿਰਿ ਰਹੀ ਮਨ ਮਹਿ 'ਕਰਉ' ਬੀਜਾਰੁ ॥੪੬॥

(ਰਾਮਕਲੀ ਮਹਲਾ ੧ ਦਖਣੀ, ਓਅੰਕਾਰੁ, ਪੰਨਾ ੮੩੬)

ਸਭਸੈ ਉਪਰਿ ਗੁਰ ਸਥਦੁ ਬੀਜਾਰੁ ॥

ਹੋਰ ਕਥਨੀ 'ਵਦਉ' ਨ ਸਗਲੀ ਛਾਰੁ ॥੨॥੧੪॥

(ਰਾਮਕਲੀ ਮ: ੧, ਪੰਨਾ ੮੦੪)

ਹਉ 'ਮਾਵਾਉ' ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥੪॥੧੬॥

(ਆਸਾ ਮ: ੮ ਛੰਤ ਘਰੁ ੮, ਪੰਨਾ ੮੮੯)

'ਮਿਲਉ' ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥

ਥਿਨਉ 'ਕਰਉ' ਕਰ ਜੋਕਿ, ਹਰਿ ਹਰਿ ਨਾਮੁ ਦੇਹੁ ॥

ਹਰਿ ਨਾਮੁ 'ਮਾਗਉ' ਚਰਣ 'ਲਾਗਉ' ਮਾਨੁ 'ਤਿਆਗਉ' ਤੁਮ ਦਇਆ ॥
ਕਤਹੂੰ ਨ 'ਪਾਵਉ' ਸਰਣਿ 'ਪਾਵਉ' ਕਰੁਣਾਮੈ ਪ੍ਰਭੁ ਕਰਿ ਮਇਆ ॥੧॥੫॥੮॥
(ਆਸਾ ਮ: ੫ ਛੰਤ ਘਰੁ ੬, ਪੰਜਾ ੮੪੯)

ਜਹ 'ਦੇਖਉ' ਤਹ ਸ੍ਰੋਗਿ ਏਕੇ ਰਹਿ ਰਹਿਆ ॥੩॥੯॥੯॥

(ਆਸਾ ਮ: ੫ ਛੰਤ ਘਰੁ ੬, ਪੰਜਾ ੮੫੮)

(੨) ਧਾਤੂ ਦੇ ਅੰਤ ਵਿਚ 'ਊ':

ਖਿਨੁ ਪਲੁ ਘੜੀ ਨ 'ਜੀਵਉ' ਬਿਨੁ ਦੇਖੇ ਮੇਰੀ ਮਾਇ ॥੨੯॥

(ਸਾਰਗ ਕੀ ਵਾਰ ਮਹਲਾ ੪, ਪੰਜਾ ੧੨੪੯)

ਆਪਿ ਕੁਚਜੀ ਦੇਸੁ ਨ 'ਦੇਊ' ਜਾਣਾ ਨਾਹੀ ਰਖੇ ॥੧॥੨॥੧੦॥

(ਬਾਂਤੁ ਹਿੱਡੋਲ ਮਹਲਾ ੧ ਘਰੁ ੨, ਪੰਜਾ ੧੧੨੧)

ਸੇਵਾ ਕਹੂ ਨਾ 'ਜਾਨਊ' ਨੌਜੂ ਮੁਰਖਾਰੇ ॥੧॥੪॥੩॥

(ਬਿਲਾਵਲੁ ਮ: ੫, ਪੰਜਾ ੮੦੯)

(੩) ਧਾਤੂ ਦੇ ਅੰਤ ਵਿਚ 'ਾ':

ਜਿਉ ਤੂੰ ਰਖਹਿ ਤਿਉ 'ਰਹਾ' ਮੁਖਿ ਨਾਮੁ ਹਮਾਰੇ ॥੧੯॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਜਾ ੮੨੧)

ਹਉ 'ਜੀਵਾ' ਤ੍ਰਹੁ ਸਾਲਾਹਿ ਮੈ ਟੇਕ ਅਪਾਰੁ ਤੂੰ ॥੨॥੨੧॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਜਾ ੮੨੨)

ਤ੍ਰਹੁ ਬਾਝੁ ਇਖੁ ਤਿਲੁ ਰਹਿ ਨ 'ਸਾਕਾ' ਕਹਣਿ ਸੁਨਣਿ ਨ ਧੀਜਏ ॥੨॥੧॥

(ਆਸਾ ਮ: ੧ ਛੰਤ, ਪੰਜਾ ੮੩੨)

ਆਦਿ ਪੁਰਖਿ ਇਖੁ ਚਲੜੁ ਇਖਾਇਆ ਜਹ 'ਦੇਖਾ' ਤਹ ਸੋਈ ॥੨॥੩॥

(ਆਸਾ ਮ: ੧ ਛੰਤ, ਪੰਜਾ ੮੩੬)

ਪੰਥੁ 'ਦਸਾਵਾ' ਨਿਤ ਖੜੀ ਮੁੰਧ ਜੇਬਨਿ ਬਾਲੀ ਰਾਮ ਰਾਜੇ ॥੨॥੨॥੯॥

(ਆਸਾ ਮ: ੪ ਛੰਤ ਘਰੁ ੪, ਪੰਜਾ ੮੮੬)

ਦੇਖਿ ਦੇਖਿ 'ਜੀਵਾ' ਸਾਧ ਗੁਰ ਦਰਸਨੁ

ਜਿਸੁ ਹਿਰਦੈ ਨਾਮੁ ਮੁਰਾਰੀ ॥੧॥ਰਹਾਉ॥੫॥

(ਦੇਖਗੰਧਾਰੀ ਮ: ੪ ਘਰੁ ੧, ਪੰਜਾ ੫੨੮)

(8) ਪਾਤੂ ਦੇ ਅੰਤ ਵਿਚ 'ਤੀ' :

ਇਕ ਸੰਗ ਹਰਿ ਕੈ ਕਹਹਿ ਰਲੀਆ ਹਉ 'ਪੁਕਾਰੀ' ਦੱਤ ਖਲੀ ॥੩॥੧॥
(ਆਸਾ ਮ: ੧ ਛੰਤ, ਪੰਨਾ ੮੩੬)

ਤੂੰ ਸਭਨੀ ਬਾਈ ਜਿਥੈ ਹਉ 'ਜਾਈ' ਸਾਚਾ ਸਿਰਜਣਹਾਰੁ ਜੀਉ ॥੧॥੧॥੮॥
(ਆਸਾ ਮ: ੧ ਘਰੁ ੨ ਛੰਤ, ਪੰਨਾ ੮੩੮)

ਤਿਸੁ 'ਜੋਹਾਰੀ' ਸੁਆਸਤਿ ਤਿਸੁ ਤਿਸੁ ਦੀਬਾਣੁ ਅਡਗੁ ॥੧॥੯॥

(ਆਸਾ ਦੀ ਵਾਰ)

(੧) ਕਰਉ—ਮੈਂ ਕਰਦਾ ਹਾਂ। ਬਦਉ—ਮੈਂ ਬਦਦਾ ਹਾਂ। ਹਉ ਮਾਗਉ—ਮੈਂ
ਮੰਗਦਾ ਹਾਂ। ਮਿਲਉ—ਮੈਂ ਮਿਲਦਾ ਹਾਂ। ਲਾਗਉ—ਮੈਂ ਲੱਗਦਾ ਹਾਂ।
ਤਿਆਗਉ—ਮੈਂ ਤਿਆਗਦਾ ਹਾਂ।

(੨) ਜੀਵਉ—ਮੈਂ ਜੀਉਂਦਾ ਹਾਂ। ਦੇਉ—ਦੇਂਦਾ ਹਾਂ। ਜਾਨਉ—ਜਾਣਦਾ ਹਾਂ।

(੩) ਰਹਾ—ਮੈਂ ਰਹਿੰਦਾ ਹਾਂ। ਜੀਵਾ—ਮੈਂ ਜੀਉਂਦਾ ਹਾਂ। ਰਹਿ ਸਾਕਾ—ਮੈਂ
ਰਹਿ ਸਕਦਾ ਹਾਂ। ਦੇਖਾ—ਮੈਂ ਦੇਖਦਾ ਹਾਂ। ਦਸਾਵਾ—ਮੈਂ ਪੁੱਛਦਾ ਹਾਂ।

(੪) ਪੁਕਾਰੀ—ਮੈਂ ਪੁਕਾਰਦੀ ਹਾਂ। ਜਾਈ—ਮੈਂ ਜਾਂਦਾ ਹਾਂ। ਜੋਹਾਰੀ—ਮੈਂ
ਜੋਹਾਰਦਾ ਹਾਂ, ਮੈਂ ਨਮਸਕਾਰ ਕਰਦਾ ਹਾਂ।

ਉੱਤਮ ਪੁਰਖ, ਬਹੁ-ਵਚਨ

(੧) ਪਾਤੂ ਦੇ ਅੰਤ ਵਿਚ 'ਹੁ' :

ਤਿਨੁ ਹਮ ਚਰਣ 'ਸਰੇਵਹ' ਖਿਨੁ ਖਿਨੁ ਪਗ 'ਧੇਵਹ'

ਜਿਨੁ ਹਰਿ ਮੀਠ ਲਗਾਨੁ ਜੀਉ ॥੨॥੩॥੫॥

(ਆਸਾ ਮ: ੮ ਛੰਤ ਘਰੁ ੨, ਪੰਨਾ ੮੮੬)

ਹਰਿ ਨਾਮੁ 'ਸਲਾਹਹ' ਦਿਨੁ ਰਾਤਿ ਏਹਾ ਆਸ ਆਧਾਰੋ ॥੩॥੩॥੧੦॥

(ਆਸਾ ਮ: ੮ ਛੰਤ ਘਰੁ ੮, ਪੰਨਾ ੮੫੦)

ਸੋ ਹਮ 'ਕਰਹ' ਜੁ ਆਪਿ ਕਰਾਏ ॥੪॥੭॥੧੬॥

(ਗੁਜਰੀ ਮ: ੮ ਘਰੁ ੩, ਪੰਨਾ ੮੮੮)

ਜਿਉ ਚਲਾਏ ਤਿਉ 'ਚਾਲਹ' ਤਾਈ ਹੋਰ ਕਿਆ ਕੇ ਕਰੇ ਚਰੁਚਾਈ ॥੯॥੧॥

(ਸੌਰਠੀ ਮ: ੧ ਅਸਟਪਦੀਆ, ਪੰਨਾ ੬੩੫)

ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ‘ਗਾਵਹ’ ਹਰਿ ਚੁਣ ਛੰਤਾ॥
 ਹਰਿ ਕੀਰਤਨੁ ‘ਕਰਹ’ ਹਰਿ ਜਸੁ ‘ਸੁਣਹ’ ਤਿਸੁ ਕਵਲਾਕੰਤਾ॥੨੦॥
 (ਸੋਗਠਿ ਕੀ ਵਾਰ, ਪੰਜਾ ੮੫੦)

(੨) ਧਾਤੂ ਦੇ ਅੰਤ ਵਿਚ ‘ਹਿ’:

ਹਮ ਝੂਲਿ ‘ਵਿਗਾੜਹਿ’ ਇਨਸੁ ਰਾਤਿ ਹਰਿ ਲਾਜ ਰਖਾਏ॥੯॥੩॥੧੦॥
 (ਆਸਾ ਮ: ੪ ਛੰਤ ਘਰੁ ੪, ਪੰਜਾ ੮੫੦)

ਜਿਉ ਬੇਲਾਵਹਿ ਤਿਉ ‘ਬੇਲਹਿ’ ਸੁਆਮੀ ਬੁਦਰਤਿ ਕਵਨ ਹਮਾਰੀ॥੮॥੧॥੮॥
 (ਗੁਜਰੀ ਮ: ੫ ਘਰੁ ੨ ਅਸਟਪਦੀਆ, ਪੰਜਾ ੫੦੭)

(੧) ਸਰੋਵਹ—ਆਸੀ ਸੋਵਦੇ ਹਾਂ। ਧੋਵਹ—ਆਸੀ ਧੋਦੇ ਹਾਂ। ਸਲਾਹਹ—ਆਸੀ
 ਸਲਾਹੁਦੇ ਹਾਂ। ਕਰਹ—ਆਸੀ ਕਰਦੇ ਹਾਂ। ਚਾਲਹ—ਆਸੀ ਚੱਲਦੇ ਹਾਂ।
 ਗਾਵਹ—ਆਸੀ ਗਾਉਦੇ ਹਾਂ। ਸੁਣਹ—ਆਸੀ ਸੁਣਦੇ ਹਾਂ।

(੨) ਵਿਗਾੜਹਿ—ਆਸੀ ਵਿਗਾੜਦੇ ਹਾਂ। ਬੇਲਹਿ—ਆਸੀ ਬੇਲਦੇ ਹਾਂ।

(੩) ਧਾਤੂ ਦੇ ਅੰਤ ਵਿਚ ‘ਹਾ’:

ਹਮ ਮੁਰਖ ਕਿਛੁਆ ਨ ‘ਜਾਣਹਾ’ ਕਿਵ ਪਾਵਹ ਪਾਰੇ॥੩॥੧੦॥੧੧॥
 ਜਾਣਹਾ—ਆਸੀ ਜਾਣਦੇ ਹਾਂ। (ਆਸਾ ਮ: ੪ ਛੰਤ ਘਰੁ ੪, ਪੰਜਾ ੮੫੦)

(੪) ਵਰਤਮਾਨ ਕਾਰਦੰਤਕ (Present Participle) ਦੇ ਨਾਲ ‘ਹੋਣਾ’
 ਧਾਤੂ ਦੇ ਵਰਤਮਾਨ ਰੂਪ ਲਗਾਇਆਂ ਭੀ ਵਰਤਮਾਨ ਕਾਲ ਬਣਾਇਆ ਜਾਂਦਾ
 ਹੈ, ਜਿਵੇਂ :

ਅੱਨ ਪੁਰਖ, ਇਕ-ਵਚਨ

ਮਾਈ ਕੇ ਪੁਡਰਾ ਕੈਸੇ ‘ਨਚੜ੍ਹ’ ਹੈ॥
 ਏਥੇ ਏਥੇ ਸੁਨੈ ਥੈਲੇ ਦਉਰਿਓ ‘ਫਿਰੜ੍ਹ’ ਹੈ॥੧॥ਰਹਾਉ॥
 ਜਥ ਕਹੁ ਪਾਵੈ ਤਥ ਗਰਥੁ ‘ਕਰੜ੍ਹ’ ਹੈ॥
 ਮਾਇਆ ਗਾਈ ਤਥ ਰੈਖਨੁ ‘ਲਗੜ੍ਹ’ ਹੈ॥੧॥੯॥
 (ਆਸਾ ਨਵਿਦਾਸ ਜੀ, ਪੰਜਾ ੮੮੭)

ਨਾਮੁ ਭੇਗ ਸਭ ਕੋਈ ‘ਲੇੜ੍ਹ’ ਹੈ ਜੇਤੀ ਆਵਣ ਜਾਣੀ॥੫॥੧॥੨੩॥
 (ਆਸਾ ਮ: ੩ ਅਸਟਪਦੀਆ, ਪੰਜਾ ੮੨੩)

ਸਿੰਚਨਹਾਰੇ ਏਕੈ ਮਾਲੀ ॥ ਖਬਰਿ 'ਕਰਤ੍ਤ' ਹੈ ਪਾਤ ਪਤ ਢਾਲੀ ॥੧॥੫॥੫੮॥
(ਆਸਾ ਮ: ੫ ਘਰੂ ੨, ਪੰਜਾ ੩੯੫)

ਜਨਨੀ ਜਾਨਤ ਸ਼ੁਭ ਬਡਾ 'ਹੋਤ੍ਤ' ਹੈ ॥
ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ 'ਘਟਤ੍ਤ' ਹੈ ॥੧॥੧॥
(ਸਿੰਗੀਰਾਗੁ ਕਬੀਰ ਜੀ, ਪੰਜਾ ੯੧)

ਜਿਉ ਬੇਸੁਆ ਕੇ ਘਰਿ ਪੂੜ੍ਹ 'ਜਮਤ੍ਤ' ਹੈ
ਭਿਸੁ ਨਾਮੁ ਪਰਿਓ ਹੈ ਪ੍ਰਕਟੀ ॥੧॥ਰਹਾਉ॥੯॥
(ਦੇਵਰੰਧਾਰੀ ਮ: ੪, ਪੰਜਾ ੫੨)

ਨਚਤ੍ਤ ਹੈ—ਨੱਚਦਾ ਹੈ। ਫਿਰਤ੍ਤ ਹੈ—ਫਿਰਦਾ ਹੈ। ਕਰਤ੍ਤ ਹੈ—ਕਰਦਾ ਹੈ।
ਲਗਤ੍ਤ ਹੈ—ਲੱਗਦਾ ਹੈ। ਲੇਤ੍ਤ ਹੈ—ਲੈਂਦਾ ਹੈ। ਹੋਤ੍ਤ ਹੈ—ਹੁੰਦਾ ਹੈ। ਜਮਤ੍ਤ
ਹੈ—ਜੰਮਦਾ ਹੈ।

ਨੌਟ: ਕਦੇ ਕਦੇ ਨਿਰਾ ਵਰਤਮਾਨ ਕਾਰਦੰਤਕ ਹੀ ਵਰਤਮਾਨ ਕਾਲ
ਦਾ ਕੰਮ ਦੇਂਦਾ ਹੈ, ਉਥੇ 'ਹੋਣਾ' ਧਾਤੂ ਦੇ ਰੂਪ ਦਾ ਲੋਪ ਸਮਝਿਆ ਜਾਂਦਾ ਹੈ,
ਜਿਵੇਂ :

'ਪਾਵਤ੍ਤ' ਰਲੀਆ ਜੋਬਨਿ ਬਲੀਆ ॥
ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥੮॥੫੫॥
(ਆਸਾ ਮ: ੫ ਘਰੂ ੨, ਪੰਜਾ ੩੯੫)

ਸੇਹ ਚੀਕਵਿ ਫਾਥੇ ਨਿਘਰਤ ਹਮ 'ਜਾਤੇ'
ਹਰਿ ਬਾਂਹ ਪ੍ਰਤ੍ਤ ਪਕਰਾਇ ਜੀਉ ॥੮॥੩॥੫॥
(ਆਸਾ ਮ: ੮ ਛੰਤ ਘਰੂ ੨, ਪੰਜਾ ੪੪੬)

ਸੇਜੈ 'ਰਮਤ੍ਤ' ਨੈਨ ਨਹੁ ਪੇਖਉ ਇਹੁ ਦੁਖ ਕਾ ਸਉ ਕਹਉ ਰੇ ॥੨੫॥
(ਆਸਾ ਕਬੀਰ ਜੀ, ਪੰਜਾ ੪੯੨)

ਤੂਤ ਕਾਲ (Past Tense)

(੧) ਜੋ ਆਗੀਆ ਲੋਕ ਦੱਖਣ ਵਾਲੇ ਹਿੰਦੂਕੁਸ਼ ਪਰਥਤ ਦੇ ਰਸਤੇ ਭਾਰਤ ਦੇਸ਼
ਵਿਚ ਆਏ ਸਨ, ਇਨ੍ਹਾਂ ਤੋਂ ਛੁਟ ਬੋਲੇ ਜਿਹੇ ਆਗੀਆ ਅਜਿਹੇ ਭੀ ਸਨ, ਜੋ
ਪਹਾੜ ਪਾਸੇ ਚਿਤਰਾਲ ਤੇ ਗਿਲਗਿਤ ਵੱਲ ਚਲੇ ਗਏ ਸਨ, ਅਤੇ ਉਧਰੋਂ ਦੱਖਣ
ਵੱਲ ਉਤਰ ਆਏ ਸਨ।

ਬਾਰਤ ਦੀਆਂ ਵਰਤਮਾਨ ਬੋਲੀਆਂ ਦੀ ਖੋਜ ਕੀਤਿਆਂ ਇਹ ਪ੍ਰਤੱਖ ਮਲ੍ਹਮ ਹੋ ਜਾਂਦਾ ਹੈ ਕਿ ਕੁਝ ਬੋਲੀਆਂ ਪਹਿਲਾਂ ਆਏ ਆਗੀਆਂ ਦੀਆਂ ਬੋਲੀਆਂ ਨਾਲ ਸੰਬੰਧ ਰੱਖਦੀਆਂ ਹਨ, ਜੋ ਐਸ ਵੇਲੇ ਭੀ ਮੱਧ-ਦੇਸ ਦੇ ਚਹੁੰਵੀਂ ਪਾਸੀਂ ਖਿੱਲਗੀਆਂ ਹੋਈਆਂ ਹਨ, ਅਤੇ ਕੁਝ ਬੋਲੀਆਂ ਦਾ ਸੰਬੰਧ ਪਿਛੋਂ ਆਏ ਆਗੀਆਂ ਨਾਲ ਹੈ।

ਇਸ ਅਧਾਰ 'ਤੇ ਬੋਲੀਆਂ ਦੇ ਦੋ ਮੁਖ ਹਿੱਸੇ ਬਣਦੇ ਹਨ :

੧. ਅੰਤਰੰਗ, ਮਧ ਦੇਸ ਦੇ ਅੰਦਰਲੇ ਪ੍ਰਾਤਾਂ ਵਿਚ ਬੋਲੀਆਂ ਜਾਣ ਵਾਲੀਆਂ;

੨. ਬਹਿਰੰਗ, ਉਹ ਬੋਲੀਆਂ ਜੋ ਇਹਨਾਂ ਪ੍ਰਾਤਾਂ ਦੇ ਦੂਆਲੇ ਦੇ ਦੇਸਾਂ ਵਿਚ ਵਰਤੀਦੀਆਂ ਹਨ, ਜਿਵੇਂ ਕਸ਼ਮੀਰ, ਪੱਛਮੀ ਪੰਜਾਬ, ਸਿੰਧ, ਮਹਾਰਾਸ਼ਟਰ, ਮੱਧ ਭਾਰਤ, ਉੜੀਸ਼ਾ, ਬਿਹਾਰ, ਬੰਗਾਲ ਤੇ ਆਸਾਮ। ਕੇਵਲ ਗੁਜਰਾਤ ਹੀ ਇਕ ਅਜਿਹਾ ਇਲਾਕਾ ਹੈ ਜਿਸ ਦੀ ਬੋਲੀ ਦਾ ਸੰਬੰਧ ਅੰਤਰੰਗ ਬੋਲੀਆਂ ਨਾਲ ਹੈ।

'ਬਹਿਰੰਗ' ਬੋਲੀਆਂ ਦੀ ਭੂਤ ਕਾਲ ਕ੍ਰਿਆ ਦੇ ਸਾਧਾਰਨ ਰੂਪ ਤੋਂ ਹੀ ਉਹਨਾਂ ਦਾ ਪੁਰਖ (Person) ਜਾਂ ਵਚਨ (Number) ਮਲ੍ਹਮ ਹੋ ਜਾਂਦਾ ਹੈ; ਪਰ 'ਅੰਤਰੰਗ' ਬੋਲੀਆਂ ਦੇ ਸਾਰੇ 'ਪੁਰਖਾਂ' ਵਿਚ ਕ੍ਰਿਆ ਦਾ ਰੂਪ ਇਕੋ ਹੀ ਰਹਿੰਦਾ ਹੈ, ਜਿਵੇਂ 'ਮਗਠੀ' ਬੋਲੀ ਵਿਚ 'ਗੋਲੋ' ਤੋਂ ਹੀ 'ਮੈਂ ਗਿਆ' ਦਾ ਬੋਧ ਹੁੰਦਾ ਹੈ ਅਤੇ 'ਗੀਲਾ' ਤੋਂ 'ਉਹ ਗਿਆ' ਦਾ :

ਨਾਦ 'ਸਮਾਇਲੋ' ਦੇ ਸਤਿਗੁਰੂ 'ਭੇਟਿਲੇ' ਦੇਵਾ ॥੧॥

(ਸੈਨਿਠ ਨਾਮਦੇਉ ਜੀ, ਪੰਨਾ ੯੫੬)

ਸਮਾਇਲੋ—ਮੈਂ ਸਮਾਇਆ ਹਾਂ। ਸਤਿਗੁਰੂ ਭੇਟਿਲੇ—ਗੁਰੂ ਮਿਲਿਆ ਹੈ।

ਪਰਤੂ 'ਮੈਂ ਗਿਆ', 'ਤੂੰ ਗਿਆ', 'ਉਹ ਗਿਆ'—ਇਹਨਾਂ ਸਭਨਾਂ ਵਿਚ 'ਗਿਆ' ਸਮਾਨ ਹੈ।

'ਅੰਤਰੰਗ' ਬੋਲੀਆਂ ਦੇ ਦੋ ਮੁਖ ਹਿੱਸੇ ਹਨ—ਪੱਛਮੀ ਤੇ ਉੱਤਰੀ।

ਪੱਛਮੀ ਹਿੱਸੇ ਵਿਚ ਚਾਰ ਬੋਲੀਆਂ ਹਨ—ਪੱਛਮੀ ਹਿੰਦੀ, ਰਾਜਸਥਾਨੀ, ਗੁਜਰਾਤੀ ਤੇ ਪੰਜਾਬੀ।

ਉੱਤਰੀ ਹਿੱਸੇ ਵਿਚ ਤਿੰਨ ਬੋਲੀਆਂ ਹਨ—ਪੱਛਮੀ ਪਹਾੜੀ, ਮੱਧ ਪਹਾੜੀ ਤੇ ਪੂਰਬੀ ਪਹਾੜੀ।

'ਬਹਿਰੰਗ' ਬੋਲੀਆਂ ਦੇ ਤਿੰਨ ਮੁਖ ਹਿੱਸੇ ਹਨ—'ਉੱਤਰ-ਪੱਛਮੀ', ਦੱਖਣੀ ਤੇ ਪੂਰਬੀ।

‘ਊੱਤਰ-ਪੱਛਮੀ’ ਵਿਚ ਚਾਰ ਬੋਲੀਆਂ ਹਨ—ਕਸ਼ਮੀਰੀ, ਕੋਹਿਸਤਾਨੀ, ਪੱਛਮੀ ਪੰਜਾਬੀ ਤੇ ਸਿੰਧੀ।

ਦੱਖਣੀ ਵਿਚ—ਮਰਾਠੀ।

ਪੂਰਬੀ ਵਿਚ—ਊੜੀਆ, ਬਿਹਾਰੀ, ਬੰਗਲਾ ਤੇ ਆਸਾਮੀ ਹਨ।

ਇਹਨਾਂ ‘ਅੰਤਰੰਗ’ ਅਤੇ ‘ਬਹਿਰੰਗ’ ਹਿੱਸਿਆਂ ਦੇ ਵਿਚਕਾਰ ਇਕ ਹੋਰ ਹਿੱਸਾ ਹੈ—ਪੂਰਬੀ ਹਿੰਦੀ।

ਪੱਛਮੀ ਪੰਜਾਬੀ :

ਮੁਲਤਾਨ, ਝੰਗਾ, ਮਿੰਟਗੁਮਰੀ, ਬਹਾਵਲਪੁਰ ਆਦਿਕ ਵਿਚ ਬੋਲੀ ਜਾਣ ਵਾਲੀ ‘ਬੋਲੀ’ ਪੱਛਮੀ ਪੰਜਾਬੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਬਹਿਰੰਗ’ ਬੋਲੀ (ਪੱਛਮੀ ਪੰਜਾਬੀ) ਦੇ ਭੂਤ ਕਾਲ ਦੇ ਬਹੁਤ ਪ੍ਰਮਾਣ ਮਿਲਦੇ ਹਨ, ਜਿਵੇਂ :

ਊੱਤਮ ਪੁਰਖ, ਇਕ-ਵਚਨ

ਬਨਿ ਭੀਹਾਵਲੈ ਹਿਕੁ ਸਾਥੀ ‘ਲਧਮੁ’ ਦੁਖ ਹਰਤਾ ਹਰਿ ਨਾਮਾ ॥੨॥੧॥

‘ਲਧਮੁ’—ਮੈਂ ਲੱਧਾ। (ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੯੯)

ਤੈਡੈ ਸਿਮਰਣਿ ਹਡੁ ਕਿਛੁ ਲਧਮੁ ਬਿਖਮੁ ਨ ‘ਛਿਠਮੁ’ ਕੇਈ ॥੨॥੧॥

‘ਛਿਠਮੁ’—ਮੈਂ ਡਿੱਠਾ। (ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੦)

ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ‘ਛਿਠੋਮਿ’ ॥੨॥੨੨॥

‘ਛਿਠੋਮਿ’—ਮੈਂ ਡਿੱਠਾ। (ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੮੬੬)

‘ਢੁਢੋਲਮੁ’ ‘ਢੂਢਿਮੁ’ ਛਿਠੁ ਮੈਂ ਨਾਨਕ ਜਗੁ ਪੁਏ ਕਾ ਪਵਲਹਰੁ ॥੩॥੧॥

‘ਢੂਢਿਮੁ’—ਮੈਂ ਢੂਢਿਆ। (ਮਾਝ ਕੀ ਵਾਰ, ਪੰਨਾ ੧੩੮)

ਬੀਧਣੁ ਕੀਤੋ ਮੁ ਘਣਾ ਡੋਗੀ ‘ਦਿਤੀਮੁ’ ਭਾਇ ॥੨॥੫॥

‘ਦਿਤੀਮੁ’—ਮੈਂ ਡਿੱਤੀ। (ਜੈਤਸਰੀ ਕੀ ਵਾਰ, ਪੰਨਾ ੨੦੬)

ਪੇਖਦੜੇ ਕੀ ਭੁਲ ਤੁੰਮਾ ‘ਦਿਸਮੁ’ ਸੇਹਣਾ ॥੨॥੧੦॥

‘ਦਿਸਮੁ’—ਮੈਨੂੰ ਦਿੱਸਿਆ। (ਜੈਤਸਰੀ ਕੀ ਵਾਰ, ਪੰਨਾ ੨੦੬)

ਤਉਜਲੁ ਬਿਖਮੁ ਅਸਰਾਹੁ ਗੁਰਿ ਬੋਹਿਥੇ 'ਤਾਰਿਆਮੁ' ॥੨॥੧੯॥
 'ਤਾਰਿਆਮੁ'-ਮੈਨੂੰ ਤਾਰਿਆ। (ਸੈਤਸਗੀ ਕੀ ਵਾਰ, ਪੰਨਾ ੨੧੦)

ਮੱਧਮ ਪੁਰਖ, ਇਕ-ਵਚਨ

ਕਕੈ ਕਾਮਿ ਕ੍ਰੋਧਿ 'ਭਰਮਿਓਹੁ' ਮੁੜੇ
 ਸਮਤਾ ਲਾਗੇ ਢੁਧੁ ਹਰਿ ਵਿਸਰਿਆ ॥੮॥੧॥੨॥

(ਆਸਾ ਮ: ੩ ਪਟੀ, ਪੰਨਾ ੪੩੫)

ਤਤੇ ਤਾਮਿਸ 'ਜਲਿਓਹੁ' ਮੁੜੇ ਬਕੈ ਬਾਨੁ ਭਰਿਸਟੁ ਹੋਆ ॥੯॥
 ਸਚੈ ਆਪਿ 'ਖੁਆਇਓਹੁ' ਮੁੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥
 ਭਰੈ ਭਵਜਾਲਿ 'ਡੁਬੋਹੁ' ਮੁੜੇ ਮਾਇਆ ਵਿਚਿ ਗਲਤਾਨੁ ਭਇਆ ॥੧੧॥੧॥੧॥
 (ਆਸਾ ਮ: ੩ ਪਟੀ, ਪੰਨਾ ੪੩੫)

ਹੰਸੁ ਚਲਿਆ ਤੂੰ ਪਿਛੈ 'ਰਹੀਏਹਿ' ਹੁਟਕਿ 'ਹੋਈਅਹਿ' ਨਾਚੀ ॥੨॥
 ਤੂੰ ਕਾਇਆ 'ਰਹੀਅਹਿ' ਸੁਪਨੇਤਰਿ ਢੁਧੁ ਕਿਆ ਕਰਮੁ ਕਮਾਇਆ ॥੩॥੧੩॥

(ਗਊੜੀ ਚੇਤੀ ਮ: ੧, ਪੰਨਾ ੧੫੫)

ਨੋਟ : (ਰਹੀਅਹਿ, ਰਹੀਏਹਿ, ਹੋਈਅਹਿ—ਇਹ ਤਿੰਨੇ ਇਸਤ੍ਰੀ ਲਿੰਗ ਹਨ)।

ਰੇ ਜਨ ਉਥਾਰੇ 'ਦਬਿਓਹੁ' ਸੁਭਿਆ ਗਾਈ ਵਿਹਾਇ ॥੧॥੨੩॥
 (ਸੇਰਠਿ ਕੀ ਵਾਰ, ਪੰਨਾ ੬੫੧)

ਛਿਠੇ ਸਤੇ ਬਾਵਦ ਨਹੀਂ ਢੁਧੁ ਜੇਹਿਆ ॥
 'ਬਧੋਹੁ' ਪੁਰਖਿ ਬਿਧਾਤੇ ਤਾਂ ਤੂੰ ਸੋਹਿਆ ॥੧੦॥ (ਛਨਹੇ ਮ: ੫, ਪੰਨਾ ੧੩੬੨)
 ਫਰੀਦਾ ਕਿਥੈ ਤੈਛੈ ਮਾਪਿਆ ਜਿਤਹੈ ਤੂੰ 'ਜਲਿਓਹਿ' ॥
 ਤੈ ਪਾਸਹੁ ਚਿਣਿ ਲਦਿ ਗਏ ਤੂੰ ਅਜੈ ਨ 'ਪਤੀਲੋਹਿ' ॥੨੩॥

(ਸਲੋਕ ਫਰੀਦ ਜੀ, ਪੰਨਾ ੧੩੬੧)

ਫਰੀਦਾ ਪਿਛਲ ਰਾਤਿ ਨ 'ਜਾਗਿਓਹਿ' ਜੋਵਦੜਾ 'ਮੁਇਓਹਿ' ॥
 ਜੇ ਤੈ ਰਭੁ ਵਿਸਰਿਆ ਤ ਰਥਿ ਨ 'ਵਿਸਰਿਓਹਿ' ॥੧੦੨॥

(ਸਲੋਕ ਫਰੀਦ ਜੀ, ਪੰਨਾ ੧੩੬੩)

'ਭਰਮਿਓਹੁ'-ਤੂੰ ਭਰਮਿਆ। 'ਜਲਿਓਹੁ'-ਤੂੰ ਜਲਿਆ। 'ਖੁਆਇਓਹੁ'-ਤੂੰ
 ਖੁੰਝਾਇਆ ਗਿਆ। 'ਡੁਬੋਹੁ'-ਤੂੰ ਡੁਬੋਹ। 'ਰਹੀਏਹਿ'-ਤੂੰ ਰਹੀ। 'ਹੋਈਅਹਿ'-ਤੂੰ

ਹੋਈ। ‘ਦਬਿਓਹੁ’—ਤੂੰ ਦੱਬਿਆ ਗਿਆ। ‘ਬਧੋਹੁ’—ਤੂੰ ਬੱਧਾ ਗਿਆ। ‘ਜਣਿਓਹੁ’—ਤੈਨੂੰ ਜਣਿਆ। ‘ਪਤੀਲੋਹੁ’—ਤੂੰ ਪਤੀਜਿਆ। ‘ਜਾਗਿਓਹੁ’—ਤੂੰ ਜਾਗਿਆ। ‘ਮੁਇਓਹੁ’—ਤੂੰ ਮੁਇਆ। ‘ਵਿਸਰਿਓਹੁ’—ਤੂੰ ਵਿਸਰਿਆ।

ਅੱਨ ਪੁਰਖ, ਇਕ-ਵਚਨ

ਅੱਨ ਪੁਰਖ ਇਕ-ਵਚਨ ਦਾ ਪੜਨਾਂਵ ‘ਉਹ’ ਜਾਂ ‘ਉਸ ਨੇ’ ਹੈ। ਪੁਰਾਣੀ ਪੰਜਾਬੀ ਵਿਚ ‘ਉਸ ਨੇ’ ਦੇ ਥਾਂ ‘ਉਨਿ’ ਮਿਲਦਾ ਹੈ, ਜਿਵੇਂ :

‘ਉਨਿ’ ਸੇਹੇ ਬਹੁਤੇ ਬ੍ਰਾਹਮੰਡ ॥ ਰਾਮਜਨੀ ਕੀਤੀ ਖੰਡ ਖੰਡ ॥੩॥੧੮॥੨੯॥
‘ਉਨਿ’—ਉਸ ਨੇ। (ਰਾਮਕਲੀ ਮ: ੫, ਪੰਨਾ ੯੯੨)

ਇਸੇ ਤਰ੍ਹਾਂ ‘ਉਸ ਨੂੰ’, ‘ਉਸ ਦਾ’ ਜਾਂ ‘ਉਸ ਦੇ ਵਾਸਤੇ’ ਆਦਿਕ ਦੇ ਥਾਂ ਪੁਰਾਣੀ ਪੰਜਾਬੀ ਵਿਚ ‘ਉਸੁ’ ਮਿਲਦਾ ਹੈ, ਜਿਵੇਂ :

ਖਸਮੁ ਮਰੈ ਤਉ ਨਾਗਿ ਨ ਰੋਵੈ ॥
‘ਉਸੁ’ ਰਖਵਾਰਾ ਅਉਰੋ ਹੋਵੈ ॥੧॥੪॥੨॥
‘ਉਸੁ’—ਉਸ ਦਾ। (ਗੋੜ ਕਬੀਰ ਸੀ, ਪੰਨਾ ੯੨੧)

ਨਾ ‘ਉਸੁ’ ਸੌਚੁ ਨ ਹਮ ਕਉ ਸੋਚਾ ॥
ਨਾ ‘ਉਸੁ’ ਲੇਪੁ ਨ ਹਮ ਕਉ ਪੋਚਾ ॥
ਨਾ ‘ਉਸੁ’ ਭੂਖ ਨ ਹਮ ਕਉ ਤਿਸਨਾ ॥
ਜਾ ਉਹੁ ਨਿਰਮਲੁ ਤਾ ਹਮ ਜਚਨਾ ॥੩॥੩੨॥੮੩॥
‘ਉਸੁ’—ਉਸ ਨੂੰ। (ਆਸਾ ਮ: ੫, ਪੰਨਾ ੩੯੧)

ਸੋ, ਇਹਨਾਂ ਦੇਹਾਂ ਪੜਨਾਵਾਂ ‘ਉਸੁ’ ਅਤੇ ‘ਉਨਿ’ ਦੇ ਅਨੁਸਾਰ ਭੂਤ ਕਾਲ, ਅੱਨ-ਪੁਰਖ, ਇਕ-ਵਚਨ ਦੇ ਰੂਪ ਭੀ ਵੱਖਰੇ ਵੱਖਰੇ ਮਿਲਦੇ ਹਨ, ਜਿਵੇਂ :

ਜਾ ‘ਸੁਧੋਸੁ’ ਤਾਂ ਲਹਣਾ ‘ਟਿਕਿਓਨੁ’ ॥੪॥
(ਸੱਤੇ ਬਲਵੰਡ ਕੀ ਵਾਰ, ਪੰਨਾ ੯੬੨)
‘ਸੁਧੋਸੁ’—ਉਸ ਨੂੰ ਸੋਧਿਆ। ‘ਟਿਕਿਓਨੁ’—ਉਸ ਨੇ ਟਿੱਕਿਆ।

(੨) ਸਕਰਮਕ ਧਾਤੂਆਂ ਦੇ ਭੂਤ ਕਾਲ ਦਾ ਲਿੰਗ ਅਤੇ ਵਚਨ ਉਹਨਾਂ ਨਾਲ ਸੰਬੰਧ ਰੱਖਣ ਵਾਲੇ ‘ਨਾਂਵ’ ਕਰਮ ਕਾਰਕ ਦੇ ਲਿੰਗ ਅਤੇ ਵਚਨ ਅਨੁਸਾਰ ਹੁੰਦਾ ਹੈ, ਜਿਵੇਂ—‘ਮੈਂ ਰੋਟੀ ਖਾਧੀ’, ‘ਮੈਂ ਪਾਣੀ ਪੀਤਾ।’ ਇਥੇ ‘ਖਾਧੀ’ ਇਸਤ੍ਰੀ ਲਿੰਗ

ਹੈ ਕਿਉਂਕਿ 'ਰੋਟੀ' ਇਸਤ੍ਰੀ ਲਿੰਗ ਹੈ; 'ਪੀਤਾ' ਪੁਲਿੰਗ ਹੈ ਕਿਉਂਕਿ 'ਪਾਣੀ' ਪੁਲਿੰਗ ਹੈ।

ਪੁਗਾਣੀ ਪੰਜਾਬੀ ਵਿਚ ਇਹ ਨਿਯਮ ਉਪਰਲੇ ਨਿਯਮ ਨਾਲ ਰਲਵਾਂ ਛਰਤਿਆ ਹੋਇਆ ਮਿਲਦਾ ਹੈ; ਭਾਵ, ਇਕ ਤਾਂ 'ਬਹਿਰੰਗ' ਬੋਲੀਆਂ ਵਾਂਗ ਭੂਤ ਕਾਲ ਦੇ ਰੂਪ ਦੇ ਵਿਚੇ ਹੀ ਕਰਤਾ ਕਾਰਕ, ਪੁਰਖ ਦਾ ਰੂਪ ਮਿਲਦਾ ਹੈ; ਦੂਜੇ ਕਰਮ ਕਾਰਕ, 'ਨਾਵ' ਦਾ ਲਿੰਗ ਭੀ ਵਿਚੇ ਹੀ ਮਿਲਿਆ ਹੋਇਆ ਹੈ।

(ੴ) ਹੇਠ-ਲਿਖੇ ਪ੍ਰਮਾਣਾਂ ਵਿਚ ਕ੍ਰਿਆ ਇਸਤ੍ਰੀ ਲਿੰਗ ਵਿਚ ਹੈ, ਕਿਉਂਕਿ ਕਰਮ ਕਾਰਕ ਇਸਤ੍ਰੀ ਲਿੰਗ ਹੈ :

ਹੁਕਮੇ ਧਰਤੀ 'ਸਾਜੀਅਨੁ' ਸਚੀ ਪਰਮਸਾਲਾ ॥੧॥

'ਸਾਜੀਅਨੁ'—ਉਸ ਨੇ ਸਾਜੀ। (ਸੁਹੀ ਕੀ ਵਾਰ, ਪੰਨਾ ੨੮੫)

ਆਪੇ ਸਿਸਟਿ 'ਉਪਾਈਅਨੁ' ਆਪੇ ਝੁਨ ਗੋਈ ॥੩॥

(ਸੁਹੀ ਕੀ ਵਾਰ, ਪੰਨਾ ੨੮੭)

'ਉਪਾਈਅਨੁ'—ਉਸ ਨੇ ਉਪਾਈ।

ਜਿਸ ਨੇ ਹਰਿ ਭਗਤਿ ਸਥੁ 'ਬਖਸੀਅਨੁ' ਸੋ ਸਚਾ ਸਾਹੁ ॥੭॥

(ਬਿਲਾਵਲੁ ਕੀ ਵਾਰ, ਪੰਨਾ ੯੪੨)

'ਬਖਸੀਅਨੁ'—ਉਸ ਨੇ ਬਖਸੀ।

ਮਲੁ ਭੂਬੀ ਨਾਮਿ 'ਉਤਾਰੀਅਨੁ' ਜਪਿ ਨਾਮੁ ਹੋਆ ਸਚਿਆਰੁ ॥੨॥੯॥

(ਰਾਮਕਲੀ ਕੀ ਵਾਰ, ਪੰਨਾ ੯੪੦)

'ਉਤਾਰੀਅਨੁ'—ਉਸ ਨੇ ਉਤਾਰੀ।

ਆਪੇ ਤਾਈ 'ਲਾਈਅਨੁ' ਸਭ ਮਹਿ ਪਰਵੇਸਾ ॥੧੯॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੪)

'ਲਾਈਅਨੁ'—ਉਸ ਨੇ ਲਾਈ।

ਡੌੜਹੁ ਮੇਕਲਾਈ 'ਕੀਤੀਅਨੁ' ਸਭ ਰਖੇ ਭੁਟੈਵੈ ਨਗਲਿ ॥

ਕਾਰਜ ਆਪਿ ਸਵਾਰਿਆਨੁ ਸੇ ਪ੍ਰਭੁ ਸਦਾ ਸਤਾਲਿ ॥੧॥੩॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੪੭)

'ਕੀਤੀਅਨੁ'—ਉਸ ਨੇ ਕੀਤੀ।

ਸਿਫਤਿ ਸਲਾਹਣੁ ਭਗਤਿ ਵਿਰਲੇ 'ਦਿਤੀਅਨੁ' ॥

ਸਉਪੇ ਜਿਸੁ ਭੰਡਾਰ ਫਿਰ ਪ੍ਰਭ ਨ 'ਲੀਤੀਅਨੁ' ॥੮॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)

'ਦਿਤੀਅਨੁ'—ਉਸ ਨੇ ਦਿੱਤੀ। 'ਲੀਤੀਅਨੁ'—ਉਸ ਨੇ ਲੀਤੀ।

ਕੁਦਰਤਿ ਅਹਿ 'ਵੇਖਾਲੀਅਨੁ' ਜਿਣਿ ਐਵਹੁ ਪਿਛੁ ਠਿਣਕਿਓਹੁ ॥੮॥

'ਵੇਖਾਲੀਅਨੁ'—ਉਸ ਨੇ ਵੇਖਾਲੀ। (ਸੱਤੇ ਬਲਵੰਡ ਕੀ ਵਾਰ, ਪੰਨਾ ੯੬੭)

ਊਗਵਣਹੁ ਤੈ ਆਖਵਣਹੁ ਚਹੁ ਚਕੀ 'ਕੀਅਨੁ' ਲੋਆ ॥੮॥੧॥

(ਸੱਤੇ ਬਲਵੰਡ ਕੀ ਵਾਰ, ਪੰਨਾ ੯੬੭)

'ਕੀਅਨੁ'—ਉਸ ਨੇ (ਲੋਆ) ਕੀਤੀ।

ਹੇਠ-ਲਿਖੇ ਪ੍ਰਮਾਣਾਂ ਵਿਚ ਭੂਤ ਕਾਲ ਦਾ ਰੂਪ ਪੁਲਿੰਗ ਬਹੁ-ਵਚਨ ਹੈ,
ਕਿਉਂਕਿ ਇਸ ਦਾ 'ਕਥਿਤ ਕਰਮ' (Direct Object) ਪੁਲਿੰਗ ਬਹੁ-ਵਚਨ ਹੈ।

ਆਪੇ ਆਪਿ 'ਉਪਾਇਅਨੁ' ਆਪਿ ਕੀਮਤਿ ਪਾਈ ॥੩॥

(ਸੁਹੀ ਕੀ ਵਾਰ, ਪੰਨਾ ੨੯੬)

'ਉਪਾਇਅਨੁ'—ਉਸ ਨੇ ਉਪਾਏ ਹਨ।

ਇਕਿ ਆਪੇ ਹੀ ਆਪਿ 'ਲਾਇਅਨੁ' ਗੁਰ ਤੇ ਸੁਖੁ ਪਾਇਆ ॥੧੨॥

(ਸੁਹੀ ਕੀ ਵਾਰ, ਪੰਨਾ ੨੯੬)

'ਲਾਇਅਨੁ'—ਉਸ ਨੇ ਲਾਏ ਹਨ।

ਇਕਿ ਦੂਜੈ ਭਾਈ 'ਖੁਆਇਅਨੁ' ਹਉਮੈ ਵਿਚਿ ਵਿਆਪੇ ॥੧੩॥

(ਸੁਹੀ ਕੀ ਵਾਰ, ਪੰਨਾ ੨੯੬)

'ਖੁਆਇਅਨੁ'—ਉਸ ਨੇ ਖੁੰਝਾਏ ਹਨ।

ਅਪਣੇ ਬਾਲਕ ਆਪਿ 'ਰਖਿਅਨੁ' ਪਾਰਬ੍ਰਹਮ ਗੁਰਦੇਵ ॥.....

ਰੋਗ ਮਿਟਾਇ 'ਜੀਵਾਲਿਅਨੁ' ਜਾ ਕਾ ਵਡ ਪਰਤਾਪੁ ॥੧॥

ਦੋਖ ਹਮਾਰੇ 'ਬਖਸਿਅਨੁ' ਆਪਣੀ ਕਲ ਧਾਰੀ ॥

ਮਨ ਬਾਂਛਤ ਫਲ 'ਦਿਤੀਅਨੁ' ਨਾਨਕ ਬਲਿਹਾਰੀ ॥੨॥੧੬॥੧੦॥

(ਬਿਲਾਵਲੁ ਮ: ੫, ਪੰਨਾ ੯੨੦)

'ਰਖਿਅਨੁ'—ਉਸ ਨੇ ਰੱਖੇ। 'ਜੀਵਾਲਿਅਨੁ'—ਉਸ ਨੇ ਜਿਵਾਲੇ।

'ਬਖਸਿਅਨੁ'—ਉਸ ਨੇ ਬਖਸੇ। 'ਦਿਤੀਅਨੁ'—ਉਸ ਨੇ ਦਿੱਤੇ।

ਹਉਮੇ ਮਾਰਿ 'ਮਿਲਾਇਅਨੁ' ਗੁਰ ਕੈ ਸਬਦਿ ਸੁਚੇਇ ॥੨॥੪॥

(ਬਿਲਾਵਲੁ ਕੀ ਵਾਰ, ਪੰਨਾ ੯੫੦)

'ਮਿਲਾਇਅਨੁ'—ਉਸ ਨੇ ਮਿਲਾਏ ਹਨ।

ਨਾਨਕ ਤਿਨ੍ਹ ਕਾ ਆਖਿਆ ਆਪਿ ਸੁਣੈ ਜਿ 'ਲਾਇਅਨੁ' ਪੰਨੈ ਪਾਇ ॥੧॥੬॥

'ਲਾਇਅਨੁ'—ਉਸ ਨੇ ਲਏ ਹਨ। (ਬਿਲਾਵਲੁ ਕੀ ਵਾਰ, ਪੰਨਾ ੯੫੩)

ਸੰਤ ਉਪਾਇ ਵਿਚਿ 'ਪਾਇਅਨੁ' ਕਰਤਾ ਅਲਜੁ ਅਪਾਰ ॥੮੬॥

'ਪਾਇਅਨੁ'—ਉਸ ਨੇ ਪਾਏ ਹਨ। (ਓਂਕਾਰ ਮ: ੧, ਪੰਨਾ ੯੩੭)

ਗਤਿ ਦਿਨਸੁ 'ਉਪਾਇਅਨੁ' ਸੰਸਾਰ ਕੀ ਵਰਤਣਿ ॥੫॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੮)

'ਉਪਾਇਅਨੁ'—ਉਸ ਨੇ ਉਪਾਏ ਹਨ।

ਅੰਗੁ ਪਰਤਿ 'ਵਿਛੋਤਿਅਨੁ' ਵਿਚਿ ਸਚਾ ਆਸਰਾਦ੍ਰਿ ॥੬॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੯)

'ਵਿਛੋਤਿਅਨੁ'—ਉਸ ਨੇ ਵਿਛੋੜੇ ਹਨ।

ਸਿਮੁਤਿ ਸਾਸਤ 'ਸਾਜਿਅਨੁ' ਪਾਪ ਪੁੰਨ ਗਾਉ ਗਾਲੀਨੀ ॥੭॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੯)

'ਸਾਜਿਅਨੁ'—ਉਸ ਨੇ ਸਾਜੇ ਹਨ।

ਹੇਠ ਲਿਖੇ ਪ੍ਰਮਾਣਾਂ ਵਿਚ 'ਕਰਮ' ਪੁਲਿੰਗ ਇਕ-ਵਚਨ ਹੈ, ਇਸ ਵਾਸਤੇ ਭੂਤ ਕਾਲ ਦਾ ਲਿੰਗ ਤੇ ਵਚਨ ਭੀ 'ਕਰਮ' ਦੇ ਅਨੁਸਾਰ ਪੁਲਿੰਗ ਇਕ-ਵਚਨ ਹੈ :

ਏਹੁ ਜਗੁ ਆਪਿ 'ਉਪਾਇਓਨੁ' ਕਰਿ ਦੇਜ ਵਿਡਾਨੁ ॥

'ਉਪਾਇਓਨੁ'—ਉਸ ਨੇ ਉਪਾਇਆ ਹੈ।

ਇਕਨ੍ਹਾਂ ਆਪਿ 'ਬੁਝਾਇਓਨੁ' ਗੁਰਮੁਖਿ ਹਰਿ ਗਿਆਨੁ ॥

ਭਗਤਿ ਖਜਾਨਾ 'ਬਖਸ਼ਿਓਨੁ' ਹਰਿ ਨਾਮੁ ਨਿਧਾਨੁ ॥੮॥

(ਸੂਹੀ ਕੀ ਵਾਰ, ਪੰਨਾ ੯੮੬)

'ਬੁਝਾਇਓਨੁ'—ਉਸ ਨੇ ਬੁਝਾਇਆ ਹੈ (ਗਿਆਨ)।

'ਬਖਸ਼ਿਓਨੁ'—ਉਸ ਨੇ ਬਖਸ਼ਿਆ ਹੈ।

ਜੇਹਾ ਪੁਰਿ ਲਿਖਿ 'ਪਾਇਓਣੁ' ਸੇ ਕਰਮ ਕਮਿਤਾ ॥੫॥

(ਸੂਹੀ ਕੀ ਵਾਰ, ਪੰਨਾ ੨੯੬)

'ਪਾਇਓਣੁ'—ਉਸ ਨੇ ਪਾਇਆ ਹੈ।

ਸਚਾ ਅਮਰੁ 'ਚਲਾਇਓਣੁ' ਕਰਿ ਸਚੁ ਫੁਰਮਾਣੁ ॥੧੧॥

(ਸੂਹੀ ਕੀ ਵਾਰ, ਪੰਨਾ ੨੯੮)

'ਚਲਾਇਓਣੁ'—ਉਸ ਨੇ ਚਲਾਇਆ ਹੈ।

ਸਭੁ ਜਗੁ ਬੇਲੁ 'ਰਚਾਇਓਣੁ' ਸਭੁ ਵਰਤੈ ਆਪੈ ॥੧੩॥

(ਸੂਹੀ ਕੀ ਵਾਰ, ਪੰਨਾ ੨੯੦)

'ਰਚਾਇਓਣੁ'—ਉਸ ਨੇ ਰਚਾਇਆ ਹੈ।

ਹਉਮੈ ਝਗੜਾ 'ਪਾਇਓਣੁ' ਝਗੜੈ ਜਗੁ ਮੁਇਆ ॥

ਗੁਰਮੁਖਿ ਝਗੜੁ 'ਚੁਕਾਇਓਣੁ' ਇਕੈ ਰਵਿ ਰਹਿਆ ॥੧੪॥

(ਸੂਹੀ ਕੀ ਵਾਰ, ਪੰਨਾ ੨੯੦)

'ਚੁਕਾਇਓਣੁ'—ਉਸ ਨੇ ਚੁਕਾਇਆ।

ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ

'ਲਾਹਿਓਣੁ' ਸਭਨਾ ਕਾ ਅਭਿਮਾਨੁ ॥

ਪਉਸੀ ਭਿਤ ਦੇਖਿ ਕੈ ਸਭ ਆਇ ਪਏ ਸਤਿਗੁਰ ਕੀ ਪੈਰੀ

'ਲਾਹਿਓਣੁ' ਸਭਨਾ ਕਿਅਹੁ ਮਨਹੁ ਗੁਮਾਨੁ ॥

(ਬਿਲਾਵਲੁ ਕੀ ਵਾਰ, ਪੰਨਾ ੮੫੩)

'ਲਾਹਿਓਣੁ'—ਉਸ ਨੇ ਲਾਹਿਆ।

ਇਕਨਾ ਨੈ ਨਾਉ 'ਬਖਸ਼ਿਓਣੁ' ਅਸਥਿਰੁ ਹਰਿ ਸਤੀ ॥੩॥

(ਰਾਮਕਲੀ ਕੀ ਵਾਰ ਮ: ੩, ਪੰਨਾ ੮੪੮)

'ਬਖਸ਼ਿਓਣੁ'—ਉਸ ਨੇ ਬਖਸ਼ਿਆ।

ਘਟ ਅੰਤਰਿ ਅੰਮ੍ਰਿਤੁ 'ਰਖਿਓਣੁ' ਗੁਰਮੁਖਿ ਕਿਸੈ ਪਿਆਈ ॥੯॥

(ਰਾਮਕਲੀ ਕੀ ਵਾਰ ਮ: ੩, ਪੰਨਾ ੮੪੯)

'ਰਖਿਓਣੁ'—ਉਸ ਨੇ ਰੱਖਿਆ।

ਆਪਿ ਉਪਾਏ ਉਪਾਵਣਹਾਰੁ ॥ ਆਪੇ 'ਕੀਤੋਨੁ' ਗੁਰ ਵੀਚਾਰੁ ॥੮॥

(ਬਿਲਾਵਲੁ ਮ: ੩ ਵਾਰ ਸਤ, ਪੰਨਾ ੮੪੨)

'ਕੀਤੋਨੁ'—ਉਸ ਨੇ ਕੀਤਾ।

ਹੋਰਿਓ ਗੰਗ ਛਹਾਈਏ ਦੁਨਿਆਈ ਆਥੇ ਕਿ 'ਕਿਚਿਨੁ' ॥੪॥
 ਚਉਦਹ ਰਤਨ ਨਿਕਾਲਿਅਨੁ 'ਕੀਤੇਨੁ' ਚਾਨਾਣੁ ॥੫॥
 • 'ਕਿਚਿਨੁ', 'ਕੀਤੇਨੁ'—ਉਸ ਨੇ ਕੀਤਾ। (ਸੱਤੇ ਬਲਵੰਡ ਕੀ ਵਾਰ, ਪੰਨਾ ੯੬੮)
 ਖਾਣਾ ਪੀਂਠਾ ਪਵਿਤ੍ਰ ਹੈ 'ਦਿਤੇਨੁ' ਰਿਜਭੁ ਸੇਬਹਿ ॥
 ਨਾਨਕ ਜਿਨੀ ਗੁਰਮੁਖਿ ਬੁਖਿਆ ਤਿਨਾ ਸੁਤਭੁ ਨਾਹਿ ॥੩॥੧੮॥
 (ਆਸਾ ਦੀ ਵਾਰ)

ਜੇਹਾ 'ਕੀਤੇਨੁ' ਤੇਹਾ ਹੋਆ ਜੇਹੇ ਕਰਮ ਕਮਾਇ ॥੨॥੧੭॥੫੦॥
 (ਸਿਰੀਨਾਗੁ ਮ: ੩, ਪੰਨਾ ੩੩)

ਨੋਟ : ਜੇ ਉਪਰ-ਦਿਤੇ ਭੂਤ ਕਾਲ ਦੇ ਰੂਪ ਵਿਚੋਂ ਕਰਤਾ ਕਾਰਕ ਪੜਨਾਂਵ ਨਿਖੇਤਿਆ ਜਾਏ ਤਾਂ ਹੇਠ-ਲਿਖੀ ਸ਼ਕਲ ਬਣ ਜਾਏਗੀ :

(ਉ) ਧਰਤੀ ਸਾਜੀਅਨੁ—ਉਨਿ ਧਰਤੀ ਸਾਜੀ।

ਭੌਜ਼ਹੁ ਮੋਕਲਾਈ ਕੀਤੀਅਨੁ—ਉਨਿ ਭੌਜ਼ਹੁ ਮੋਕਲਾਈ ਕੀਤੀ।
 ਮਲੁ ਕੂੜੀ ਉਤਾਰੀਅਨੁ—ਉਨਿ ਮਲੁ ਕੂੜੀ ਉਤਾਰੀ।

ਇਥੇ 'ਧਰਤੀ', 'ਮੋਕਲਾਈ', 'ਮਲੁ' ਆਦਿਕ 'ਕਰਮ' ਦੇ ਇਸਤ੍ਰੀ ਲਿੰਗ ਹੋਣ ਦੇ ਕਾਰਨ 'ਸਾਜੀ', 'ਕੀਤੀ', 'ਉਤਾਰੀ' ਆਦਿਕ ਭੂਤ ਕਾਲ ਦਾ ਲਿੰਗ ਭੀ 'ਇਸਤ੍ਰੀ' ਹੀ ਹੈ, ਤੇ ਵਚਨ ਭੀ 'ਇਕ' ਹੀ ਹੈ।

(ਅ) ਬਾਲਕ ਰਖਿਅਨੁ—ਉਨਿ ਬਾਲਕ ਰੱਖੇ।

ਫਲ ਦਿਤਿਅਨੁ—ਉਨਿ ਫਲ ਦਿੱਤੇ।

ਰਾਤਿ ਦਿਨਸੁ ਉਪਾਇਅਨੁ—ਉਨਿ ਰਾਤਿ ਦਿਨਸੁ ਉਪਾਏ।

ਸਿਮ੍ਰਿਤਿ ਸਾਸਤ ਸਾਜਿਅਨੁ—ਉਨਿ ਸਿਮ੍ਰਿਤਿ ਸਾਸਤ ਸਾਜੇ।

ਇਥੇ 'ਬਾਲਕ', 'ਫਲ' ਆਦਿਕ 'ਕਰਮ' ਦੇ ਪੁਲਿੰਗ, ਬਹੁ-ਵਚਨ ਹੋਣ ਦੇ ਕਾਰਨ ਭੂਤ ਕਾਲ ਭੀ ਪੁਲਿੰਗ, ਬਹੁ-ਵਚਨ ਹੈ।

(ਇ) ਜਗੁ ਉਪਾਇਓਨੁ—ਉਨਿ ਜਗੁ ਉਪਾਇਆ।

ਗਿਆਨੁ ਬੁਝਾਇਓਨੁ—ਉਨਿ ਗਿਆਨੁ ਬੁਝਾਇਆ।

ਖਜਾਨਾ ਬਖਸਿਓਨੁ—ਉਨਿ ਖਜਾਨਾ ਬਖਸਿਆ।

ਅੰਮ੍ਰਿਤੁ ਰਖਿਓਨੁ—ਉਨਿ ਅੰਮ੍ਰਿਤੁ ਰਖਿਆ।

ਗੁਰ ਵੀਚਾਰੁ ਕੀਤੇਨੁ—ਉਨਿ ਗੁਰ ਵੀਚਾਰੁ ਕੀਤਾ।

ਨੋਟ : ਸੰਧੀ ਦੇ ਨਿਯਮਾਂ ਅਨੁਸਾਰ 'ਓ' ਦਾ 'ਸੰਧੀ-ਛੋਦ' ਆ + ਉ ਹੈ।

ਸੋ, ਇਸ ਨਿਯਮ ਅਨੁਸਾਰ ਕ੍ਰਿਆ ਵਿਚੋਂ ਸਹਿਜੇ ਹੀ ਅਥੀਰਲਾ ਪੜਨਾਂਵ ਵੱਖਰਾ

ਕੀਤਾ ਜਾ ਸਕਦਾ ਹੈ, ‘ਉਪਾਇਆ ਉਨ’, ‘ਬੁਝਾਇਆ ਉਨ’, ‘ਬਖਸ਼ਿਆ ਉਨ’ ਆਦਿਕ।

ਇਥੇ ‘ਜਗੁ’, ‘ਗਿਆਨੁ’ ਆਦਿਕ ‘ਕਰਮ’ ਪੁਲਿੰਗ, ਇਕ-ਵਚਨ ਹੈ, ਇਸ ਵਾਸਤੇ ਭੂਤ ਕਾਲ ਕ੍ਰਿਆ ਵੀ ਪੁਲਿੰਗ, ਇਕੋ-ਵਚਨ ਹੈ।

(੩) ਹੇਠ-ਲਿਖੇ ਪ੍ਰਮਾਣਾਂ ਵਿਚ ‘ਭੂਤ ਕਾਲ ਕ੍ਰਿਆ’ ਦੇ ਨਾਲ ਪੜਨਾਂਵ ‘ਉਸੁ’ ਜੋੜਿਆ ਹੋਇਆ ਹੈ, ਪਰ ਇਸ ਦੀ ਵਰਤੋਂ ਉਪਰ-ਦਿੱਤੇ ਤਰੀਕੇ ਨਾਲੋਂ ਵੱਖਰੀ ਹੈ। ਉੱਪਰ ਤਾਂ ਪੜਨਾਂਵ ‘ਉਨਿ’ ਕਰਤਾ ਕਾਰਕ ਹੈ, ਪਰ ਹੇਠਲੇ ਪ੍ਰਮਾਣਾਂ ਵਿਚ ਪੜਨਾਂਵ ‘ਉਸੁ’ ਸੰਪ੍ਰਦਾਨ ਕਾਰਕ ਅਤੇ ‘ਸੰਬੰਧ ਕਾਰਕ’ ਹੈ। ਜਿਥੇ ਪਾਤੂ ‘ਅਕਰਮਕ’ ਹਨ, ਉਥੇ ਉਹਨਾਂ ਦਾ ਲਿੰਗ ਤੇ ਵਚਨ ‘ਕਰਤਾ’ ਦੇ ਅਨੁਸਾਰ ਹੈ ਅਤੇ ਜਿਥੇ ਪਾਤੂ ‘ਸਕਰਮਕ’ ਹੈ, ਉਥੇ ਕ੍ਰਿਆ ਦਾ ਲਿੰਗ ਤੇ ਵਚਨ ‘ਕਰਮ’ ਦੇ ਅਨੁਸਾਰ ਹੈ। ਵੇਖੋ :

ਜਾਂ ‘ਸੁਧੋਸੁ’ ਤਾਂ ਲਹਣਾ ਟਿਕਿਓਨੁ ॥੪॥ (ਸੱਤੇ ਬਲਵੰਡ ਦੀ ਵਾਰ, ਪੰਨਾ ੯੬੭)

ਸਹਿ ਟਿਕਾ ‘ਦਿਤੋਸੁ’ ਜੀਵਦੈ ॥੧॥ (ਸੱਤੇ ਬਲਵੰਡ ਦੀ ਵਾਰ, ਪੰਨਾ ੯੬੬)

ਪੜ੍ਹ ਮੀਤ ਧਨੁ ਕਿਛੂ ਨ ‘ਰਹਿਓਸੁ’

ਛੱਡਿ ਰਾਇਆ ਸਭ ਭਾਈ ਸਾਕ ॥੨॥੧੮॥੧੦੮॥

(ਬਿਲਾਵਲੁ ਮ: ੫, ਪੰਨਾ ੯੨੫)

ਦੂਜੇ ਭਾਇ ਵਿਗੁਰੀਐ ਗਾਲਿ ‘ਪਈਸੁ’ ਜਮ ਕੀ ਢਾਸ ॥੫॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੪)

ਸਭੇ ਧਿਰਾਂ ‘ਨਿਖੁਟੀਅਸੁ’ ਰਿਹਿ ‘ਲਈਅਸੁ’ ਪਰੁ ਤੇ ॥੩੨॥

(ਗਊੜੀ ਕੀ ਵਾਰ ਮ: ੪, ਪੰਨਾ ੩੧੭)

ਇਕ ਭਾਉ ਲਥੀ ਨਾਭਿਆ ਦੁਇਆ ‘ਚੜੀਅਸੁ’ ਹੋਰ ॥੨॥੧੨॥

(ਮੁਗੀ ਕੀ ਵਾਰ, ਪੰਨਾ ੨੮੯)

ਨੋਟ : ਜੇ ਉੱਪਰ-ਦਿੱਤੇ ‘ਭੂਤ ਕਾਲ’ ਕ੍ਰਿਆ ਦੇ ਰੂਪਾਂ ਵਿਚੋਂ ਪੜਨਾਂਵ ‘ਉਸੁ’ ਨਿਖੇਡਿਆ ਜਾਵੇ, ਤਾਂ ਹੇਠ-ਲਿਖੀ ਸ਼ਕਲ ਬਣ ਜਾਏਗੀ :

ਸਹਿ ਟਿਕਾ ਦਿਤੋਸੁ—ਸਹਿ ਟਿਕਾ ਦਿਤਾ ਉਸੁ। (‘ਉਸੁ’ ਸੰਪ੍ਰਦਾਨ ਕਾਰਕ, ਇਕ-ਵਚਨ ਹੈ)। ਉਸੁ—ਉਸ ਨੂੰ।

ਕਿਛੂ ਨ ਰਹਿਓਸੁ—ਕਿਛੂ ਨ ਰਹਿਆ ਉਸੁ। ‘ਉਸੁ’ ਸੰਬੰਧ ਕਾਰਕ, ਇਕ-ਵਚਨ ਹੈ। ਉਸੁ—ਉਸ ਦਾ।

ਗਲਿ ਪਈਸੁ ਜਮ ਕੀ ਫਾਸ—ਜਮ ਕੀ ਫਾਸ ਪਈ ਉਸੁ ਗਲਿ । ('ਉਸੁ' 'ਸੰਬੰਧ ਕਾਰਕ' ਇਕ-ਵਚਨ ਹੈ ਅਤੇ 'ਪਈ' ਇਸਤ੍ਰੀ ਲਿੰਗ ਇਕ-ਵਚਨ ਹੈ ਆਪਣੇ ਕਰਤਾ 'ਫਾਸ' ਦੇ ਅਨੁਸਾਰ)।

ਸਭੇ ਧਿਰਾਂ ਨਿਖੁਟੀਅਸੁ—ਸਭੇ ਧਿਰਾਂ ਨਿਖੁਟੀਆ ਉਸੁ । ('ਉਸੁ' 'ਸੰਬੰਧ ਕਾਰਕ' ਇਕ-ਵਚਨ ਹੈ ਅਤੇ 'ਨਿਖੁਟੀਆ' ਇਸਤ੍ਰੀ ਲਿੰਗ, ਬਹੁ-ਵਚਨ ਆਪਣੇ ਕਰਤਾ 'ਧਿਰਾਂ' ਦੇ ਅਨੁਸਾਰ)।

ਇਸੇ ਤਰ੍ਹਾਂ :

ਆਪਿ 'ਵਿਛੋੜੇਨੁ' ਸੇ ਵਿਛੋੜੇ ਦੂਜੈ ਭਾਣਿ ਖੁਆਇ ॥੨੩॥

(ਸੋਗਠਿ ਕੀ ਵਾਰ, ਪੰਨਾ ੯੪੪)

'ਵਿਛੋੜੇਨੁ'—(ਜੋ ਜੋ) ਵਿਛੋੜੇ ਉਨਿ।

ਸਭੇ ਗਲਾ ਆਪਿ ਥਾਣਿ 'ਬਹਾਲੀਓਨੁ' ॥੨੮॥

(ਸੋਗਠਿ ਕੀ ਵਾਰ, ਪੰਨਾ ੯੪੩)

'ਬਹਾਲੀਓਨੁ'—ਬਹਾਲੀਆ ਉਨਿ।

ਮਰਾਠੀ

(8) ਮਰਾਠੀ ਵਿਸ਼ੇਸ਼ ਕਰ ਕੇ ਬੰਬਈ ਪ੍ਰਾਂਤ ਦੀ ਬੋਲੀ ਹੈ, ਪਰ ਦੱਖਣ ਵਿਚ ਗੋਆ ਤਕ, ਉੱਤਰ ਵਿਚ ਬਰਾਰ ਤਕ ਅਤੇ ਮੱਧ ਦੇਸ਼ ਦੇ ਅਨੇਕ ਥਾਵਾਂ ਵਿਚ ਇਹੀ ਬੋਲੀ ਕਈ ਰੂਪਾਂ ਵਿਚ ਬੰਲੀ ਜਾਂਦੀ ਹੈ।

ਮਰਾਠੀ ਵਿਚ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਕ੍ਰਿਆ ਦੇ ਭੂਤ ਕਾਲ ਰੂਪ ਦੇ ਅੰਤ ਵਿਚ 'ਲਾ' ਜਾਂ 'ਲ' ਵਰਤੀਦਾ ਹੈ, ਜਿਵੇਂ 'ਉਠਿਲਾ' (= ਉਹ ਉਠਿਆ)।

ਇਹ 'ਲਾ' ਜਾਂ 'ਲ' ਪਿਛੇਤਰ ਆਮ ਤੌਰ 'ਤੇ ਸਾਰੀਆਂ 'ਬਹਿਰੰਗ' ਬੋਲੀਆਂ ਵਿਚ ਮਿਲਦਾ ਹੈ, ਜਿਵੇਂ : 'ਉੜੀਆ' ਵਿਚ 'ਉਠਿਲਾ'; 'ਬੰਗਲਾ' ਵਿਚ 'ਉਠਿਲ' ਜਾਂ 'ਉਠਿਲੋ'; 'ਬਿਹਾਰੀ' ਵਿਚ 'ਉਠਲ' ਅਤੇ 'ਆਸਾਮੀ' ਵਿਚ 'ਉਠਿਲ'।

ਪੁਰਾਣੀ ਪੰਜਾਬੀ ਵਿਚ ਭੀ ਇਸ ਦੀ ਵਰਤੋਂ ਬਹੁਤ ਮਿਲਦੀ ਹੈ, ਜਿਵੇਂ :

ਸੁਨਿਥੇ ਸਖੀ ਕੰਤਿ ਹਮਾਰੇ 'ਕੀਅਲੋ' ਖਸਮਾਨਾ ॥੭॥

(ਆਸਾ ਮ: ੫, ਪੰਨਾ ੩੨੨)

ਸਾਦੇ ਸਹਜ ਸੁਖ ਰਸ ਕਸ 'ਤਜੀਅਲੇ' ਕਾਪਲ ਛੱਡੇ ਚਮਕ ਲੀਏ ॥੩॥੧॥੩੩॥
(ਆਸਾ ਮ: ੫ ਘਰੂ ੪, ਪੰਨਾ ੩੫੮)

ਨਾਨਕ 'ਤਜੀਅਲੇ' ਅਵਾਰਿ ਜੰਜਾਲ ॥੪॥੫॥

(ਗਊਂਝੀ ਮ: ੫, ਪੰਨਾ ੧੬੦)

'ਮਰਾਠੀ' ਦੇ ਤਿੰਨ ਮੁਖ ਭਾਗ ਹਨ—ਦੇਸੀ, ਕੌਕਣੀ ਤੇ ਬਗਾਰੀ। ਅੱਜ-ਕਲ੍ਹ ਪੂਨੇ ਦੇ ਆਸ-ਪਾਸ ਦੀ ਬੋਲੀ ਹੀ ਸੁੱਧ ਮਰਾਠੀ ਮੰਨੀ ਜਾਂਦੀ ਹੈ। ਇਹ ਮਰਾਠੀ ਬੋਲੀ ਭਾਰਤ ਦੇ ਦੱਖਣ-ਪੱਛਮੀ ਭਾਗ ਦੀ ਅਖੀਰਲੀ ਆਰੀਆ ਬੋਲੀ ਹੈ।

ਮਰਾਠੀ ਬੋਲੀ ਵਿਚ ਭੂਤ ਕਾਲ ਬਨਾਣ ਲਈ ਪਾਤੂ ਦੇ ਪਿੱਛੇ 'ਲਾ' ਲਗਾਈਦਾ ਹੈ। ਦੱਖਣ ਵਿਚ ਇਹ 'ਲਾ' ਲਗਾਣ ਤੋਂ ਪਹਿਲਾਂ ਆਮ ਤੌਰ 'ਤੇ ਹਰੇਕ ਪਾਤੂ ਦੇ ਨਾਲ (f) ਭੀ ਲਾਈ ਜਾਂਦੀ ਹੈ। 'ਸਕਰਮਕ' ਪਾਤੂਆਂ ਦੇ ਨਾਲ 'ਲਾ' ਦਾ ਵਰਤਣਾ 'ਕਰਤਰੀ ਪ੍ਰਯੋਗ' (Active Voice) ਅਖਵਾਂਦਾ ਹੈ ਅਤੇ 'ਸਕਰਮਕ' ਪਾਤੂਆਂ ਨਾਲ 'ਲੇ' ਦਾ ਪ੍ਰਯੋਗ 'ਕਰਮ ਪ੍ਰਯੋਗ' (Passive) ਅਖਵਾਂਦਾ ਹੈ। ਵੇਖੋ :

ਛੋਪੇ ਕੇ ਘਰਿ ਜਨਮੁ 'ਦੈਲਾ' ਗੁਰ ਉਪਦੇਸੁ 'ਤੈਲਾ' ॥

ਸੰਤਰ ਕੈ ਪਰਸਾਇ ਨਾਮਾ ਹਰਿ 'ਤੇਟੁਲਾ' ॥੨॥੫॥

(ਆਸਾ ਨਾਮਦੇਵ ਜੀ, ਪੰਨਾ ੪੯੬)

ਸਾਧਿਕ ਸਿਧ ਸਰਗਲ ਮੁਨਿ ਚਾਹਹਿ ਬਿਰਲੇ ਕਾਹੁ 'ਡੀਠੁਲਾ' ॥੩॥

(ਧਨਸਰੀ ਨਾਮਦੇਵੀ ਜੀ, ਪੰਨਾ ੬੯੩)

ਜੈਸੇ ਗਾਇ ਕਾ ਬਾਢਾ 'ਛੂਟੁਲਾ' ॥

ਬਨ ਚੇਖਤਾ ਮਾਖਨੁ 'ਘੂਟੁਲਾ' ॥੨॥੬॥

(ਗੋੜ ਨਾਮਦੇਵੀ ਜੀ, ਪੰਨਾ ੮੨੪)

ਨਾਮਾ ਸੁਲਤਾਨੇ 'ਬਾਧਿਲਾ' ॥ ਪਾਖਤਣ ਬਜ 'ਝਜਾਇਲਾ' ॥

ਗਰੁੜ ਚੜੇ ਗੋਬਿੰਦੁ 'ਅਇਲਾ' ॥੧੫॥੧੦॥

(ਭੈਰਵੀ ਨਾਮਦੇਵੀ ਜੀ, ਪੰਨਾ ੧੧੬੫)

ਆਲਾਵੰਤੀ ਇਹੁ ਕੁਮੁ ਜੇ ਹੈ ਮੁਝ ਉਪਰਿ ਸਭ 'ਕੋਪਿਲਾ' ॥੧॥

ਏ ਪੰਡੀਆ ਮੋ ਕਉ ਦੇਚ ਕਰਤ ਤੇਰੀ ਪੈਜ ਪਿੱਛੁਉਡੀ 'ਹੋਇਲਾ' ॥੩॥੧॥

(ਮਲਾਰ ਨਾਮਦੇਵ ਜੀ, ਪੰਨਾ ੧੨੮੨)

ਹਰਿ ਹਰਿ ਜਾਪੁ 'ਜਪਲਾ' ॥

ਗੁਰ ਕਿਰਪਾ ਤੇ ਹਿਰਦੈ ਵਾਸੈ ਤਉਜਲੁ ਪਾਰਿ 'ਪਰਲਾ' ॥੨੭॥

(ਗਮਕਲੀ ਮ: ੫, ਪੰਨਾ ੯੯੧)

ਜੀਅ ਅੰਦਰਿ ਜੀਉ ਸਭੁ ਕਿਛੁ 'ਜਾਣਲਾ' ॥੧੮॥

(ਗਮਕਲੀ ਕੌ ਵਾਰ ਮ: ੫, ਪੰਨਾ ੯੯੫)

ਸੁੰਦਰ ਪੁਰਖ ਬਿਰਾਜਤਿ ਪੋਖਿ ਮਨੁ 'ਬੰਚਲਾ' ॥੧੯॥

(ਫ਼ਨਰੇ ਮ: ੫, ਪੰਨਾ ੯੯੯੨)

'ਦੈਲਾ'-ਦਿੱਤਾ। 'ਭੈਲਾ'-ਭਇਆ। 'ਭੇਟੁਲਾ'-ਭੇਟਿਆ। 'ਭੀਠੁਲਾ'-

ਭਿਠਾ। 'ਛੂਟੁਲਾ'-ਛੂੱਟਿਆ। 'ਘੂਟੁਲਾ'-ਚੁੰਘਿਆ। 'ਬਾਧਿਲਾ'-ਬੰਨਿਆ।

'ਬਜਾਇਲਾ'-ਵਜਾਇਆ। 'ਆਇਲਾ'-ਆਇਆ।

ਨੋਟ: ਮਗਾਠੀ ਦੇ ਲਡੜ 'ਆਇਲਾ' ਤੇ 'ਆਲਾ' ਵਿਚ ਫਰਕ ਚੇਤੇ ਰੱਖਣ ਦੀ ਲੋੜ ਹੈ।

'ਆਇਲਾ'-ਕ੍ਰਿਆ 'ਆ' ਤੋਂ 'ਭੂਤ ਕਾਲ' ਅੱਨ-ਪੁਰਖ ਦਾ ਇਕ-ਵਰਚਨ ਹੈ।

'ਆਲਾ'-ਸੰਸਕ੍ਰਿਤ ਦੇ 'ਆਲਯ' ਤੋਂ ਹੈ, ਜਿਸ ਦਾ ਅਰਥ ਹੈ 'ਘਰ'।

'ਕੇਪਿਲਾ'-ਗੁੱਸੇ ਹੋਇਆ। 'ਹੋਇਲਾ'-ਹੋਈ। 'ਲਾਗਿਲਾ'-ਲੱਗਿਆ।

'ਭੈਇਲਾ'-ਭਇਆ। 'ਸਮਾਇਲਾ'-ਸਮਾਇਆ। 'ਜਪਲਾ'-ਜਪਿਆ।

'ਪਰਲਾ'-ਪਿਆ। 'ਜਾਣਲਾ'-ਜਾਣਿਆ। 'ਬੰਚਲਾ'-ਠੱਗਿਆ ਗਿਆ।

ਜਿਨ੍ਹਾਂ ਵਿਭਵਣ 'ਭਜੀਐਲੇ' ਗੁਰ ਪ੍ਰਸਾਦਿ ਫ਼ਿਠੀ ॥੧੯॥

(ਆਸਾ ਕਬੀਰ ਜੀ, ਪੰਨਾ ੮੮੦)

ਦੇਵਾ ਪਾਹਨ 'ਤਾਰੀਐਲੇ' ॥

ਤਾਰੀਲੇ ਗਨਿਕਾ ਬਿਨੁ ਰੂਪ ਕੁਝਿਜਾ ਬਿਆਪਿ ਅਜਾਮਲੁ 'ਤਾਰੀਐਲੇ' ॥

(ਗਊੜੀ ਚੇਤੀ ਨਾਮਦੇਉ ਜੀ, ਪੰਨਾ ੩੪੫)

ਮਾਇਆ ਮੇਹੁ ਤਥ ਬਿਸਰਿ ਗਾਇਆ ਜਾਂ 'ਭਜੀਐਲੇ' ਸੰਸਾਰੇ ॥੩॥੨॥

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ 'ਪੇਖੀਐਲੇ' ਧਰਮਰਾਓ ॥੪॥੨॥

(ਸਿਰੀਗੁਰੂ ਵਿਲੋਚਨ ਜੀ, ਪੰਨਾ ੯੨)

ਰਾਮਾ ਭਗਤਹ 'ਦੇਤੀਐਲੇ' ਅਚਿੰਤ ਮਨੁ ਰਾਖਸੀ ॥੧॥੫॥

(ਆਸਾ ਨਾਮਦੇਉ, ਪੰਨਾ ੮੮੬)

ਤਾ ਤੇ 'ਸੇਵੀਅਲੇ' ਰਾਮਨਾ ॥੫॥ (ਆਸਾ ਕਬੀਰ ਜੀ, ਪੰਜਾ ੮੨੬)

ਮੁੰਦਿ ਲੈਏ ਦਰਵਾਜ਼ੇ ॥

'ਬਾਜੀਅਲੇ' ਅਨਹਦ ਥਾਜੇ ॥੧॥੧੦॥ (ਸੋਗਠਿ ਕਬੀਰ ਜੀ, ਪੰਜਾ ੯੫੬)

ਪੂਰਬਲੇ ਕ੍ਰਿਤ ਕਰਮੁ ਨ ਮਿਟੇ ਰੀ ਘਰ ਗੇਹਾਣਿ

ਤਾ ਦੇ ਮੋਹਿ 'ਜਪੀਅਲੇ' ਰਾਮ ਦੇ ਨਾਭੇ ॥੯॥੧॥

(ਧਨਾਸਰੀ ਤ੍ਰਿਲੋਚਨ ਜੀ, ਪੰਜਾ ੬੬੫)

ਆਦਿ ਕਉ ਬਢਨੁ ਥੀਚਾਤੁ 'ਕਬੀਅਲੇ' ਮੁੰਨ ਕਹਾ ਘਰ ਵਾਸੇ ॥

ਕਾਲ ਕਾ ਠੀਗਾ ਕਿਉ 'ਜਲਾਈਅਲੇ' ਕਿਉ ਨਿਰਭਉ ਘਰਿ ਜਾਈਐ ॥੨੧॥

(ਰਾਮਕਲੀ ਮ: ੧ ਸਿਧ ਗੋਸਟਿ, ਪੰਜਾ ੬੪੦)

ਇਹੁ ਮਨੁ ਨਿਹਚਲੁ ਹਿਰਦੈ 'ਛਸੀਅਲੇ' ਗੁਰਮੁਖਿ ਮੂਲੁ ਪਛਾਣਿ ਰਹੈ ॥੬੫॥

(ਰਾਮਕਲੀ ਮ: ੧ ਸਿਧ ਗੋਸਟਿ, ਪੰਜਾ ੬੪੫)

'ਆਨੀਲੇ' ਬੁੰਡ 'ਭਰਾਈਲੇ' ਉਦਕ ਠਾਕੁਰ ਕਉ ਇਸਨਾਲੁ ਕਰਉ ॥੧॥

'ਆਨੀਲੇ' ਛੂਲੁ 'ਪਰੋਈਲੇ' ਮਾਲਾ ਠਾਕੁਰ ਕੀ ਹਉ ਪੂਜ ਕਰਉ ॥੨॥

'ਆਨੀਲੇ' ਸੂਝ 'ਰੀਧਾਈਲੇ' ਖੀਰੈ ਠਾਕੁਰ ਕਉ ਨੈਵੇਦੁ ਕਰਉ ॥੩॥੨॥

(ਆਸਾ ਨਾਮਦੇਵੀ ਜੀ, ਪੰਜਾ ੮੮੫)

'ਤਜੀਲੇ' ਬਨਾਰਸਿ ਮਤਿ ਭਈ ਥੇਰੀ ॥੧੫॥

(ਗਊਡੀ ਕਬੀਰ ਜੀ, ਪੰਜਾ ੩੨੬)

ਪੰਖੁ ਨਿਹਾਰੈ ਕਾਮਨੀ ਲੋਚਨ 'ਭਰੀਲੇ' ਉਸਾਸਾ ॥੧॥੬੫॥

(ਗਊਡੀ ਕਬੀਰ ਜੀ, ਪੰਜਾ ੩੩੭)

ਮੇਰੈ ਮਾਥੈ 'ਲਾਗੀਲੇ' ਪੂਰਿ ਗੋਬਿੰਦ ਚਰਨਨ ਕੀ ॥੧॥ਰਹਾਉ॥੫॥

(ਧਨਾਸਰੀ ਨਾਮਦੇਵ ਜੀ, ਪੰਜਾ ੬੮੪)

'ਦਾਪੀਲੇ' ਲੰਕਾਗੜ੍ਹ 'ਕੁਪਾਝੀਲੇ' ਰਾਫਲਬਣੁ

ਸਲਿਥਿਸਲਿ ਆਣਿ 'ਤੇਖੀਲੇ' ਹਰੀ ॥੫॥੧॥

(ਧਨਾਸਰੀ ਤ੍ਰਿਲੋਚਨ, ਪੰਜਾ ੬੬੫)

ਡਸੀਅਲੇ, ਤਾਰੀਅਲੇ, ਤਜੀਅਲੇ, ਪੇਖੀਅਲੇ, ਚੇਤੀਅਲੇ, ਸੇਵੀਅਲੇ,
ਬਾਜੀਅਲੇ, ਜਾਪੀਅਲੇ, ਕਬੀਅਲੇ, ਜਲਾਈਅਲੇ, ਆਨੀਲੇ, ਭਰਾਈਲੇ,

ਪਰੋਈਲੇ, ਰੀਧਾਈਲੇ, ਤਜੀਲੇ, ਭਰੀਲੇ, ਲਾਰੀਲੇ, ਦਾਧੀਲੇ, ਉਪਾੜੀਲੇ, ਤੋਖੀਲੇ।

ਬ੍ਰਜਭਾਖਾ

ਇਸ ਥੋਲੀ ਦੀ ਮੁਖ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਆਕਾਰਾਂਤ ਪੁਲਿੰਗ 'ਨਾਂਵ', 'ਵਿਸ਼ੇਸ਼ਣ' ਤੇ 'ਡੂਤ ਕਾਰਦੰਤਕ' ਤੇ ਕਿਤੇ ਕਿਤੇ 'ਵਰਤਮਾਨ ਕਾਰਦੰਤਕ' ਭੀ ਓਕਾਰਾਂਤ ('-ਅੰਤ) ਹੋ ਜਾਂਦੇ ਹਨ, ਜਿਵੇਂ : ਘੋੜੇ, ਜਲਿਓ (ਚਲਯੋ), ਕਿਯੋ।

ਸੰ:	ਪ੍ਰ:	ਕੁਲ
ਘੋਟਕ:	ਘੋੜਚ	ਘੋੜੇ
ਚਲਿਤ	ਚਲਿਅਉ	ਚਲਯੋ (ਚਲਿਓ)

ਡੂਤ ਕਾਲ, ਸਕਰਮਕ ਧਾਰੂ (ਕਰਨੋ, ਕਰਿਬੋ, ਕੀਬੋ)

ਸਭ ਪੁਰਖਾਂ ਵਾਸਤੇ—ਕਿਯੋ, ਕੀਨੋ, ਕਰਿਓ (ਕਰਯੋ)।

ਅਕਰਮਕ ਧਾਰੂ

ਜਾਨਾ

	ਪੁਲਿੰਗ	ਇਸਤ੍ਰੀ ਲਿੰਗ
ਸਾਰੇ ਪੁਰਖਾਂ ਵਾਸਤੇ ਇਕ-ਵਚਨ	ਗਯੋ	ਗਈ
ਬਹੁ-ਵਚਨ	ਗਏ	ਗਈਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਕ੍ਰਿਆ ਕਈ ਥਾਈਂ ਮਿਲਦੀ ਹੈ, ਵੇਖੋ :

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ 'ਕੀਨੇ' ਮੇਂ ਫੇਰਾ ॥੩॥੮॥

(ਗੁਰਕਲੀ ਕਥੀਰ ਜੀ, ਪੰਨਾ ੯੨੧)

'ਕੀਓ' ਸਿੰਗਾਰੂ ਮਿਲਨ ਕੇ ਤਾਈ ॥੧॥੮॥੩॥

(ਆਸਾ ਕਥੀਰ ਜੀ, ਪੰਨਾ ੮੮੩)

ਜੋ ਜੋ 'ਕੀਨੇ' ਆਪਣੇ ਤਿਸ੍ਤੇ ਅੱਡੇਦਾਨੁ ਦੀਤਾ ॥੨॥

ਸਿੰਘ ਬਿਲਾਈ ਹੋਏ 'ਗਇਓ' ਤ੍ਰਿਣੁ ਮੇਰੁ ਦਿਖੀਤਾ ॥੩॥੧੨॥੩॥

(ਬਿਲਾਵਲੁ ਮ: ੫, ਪੰਨਾ ੯੧੦)

ਚਰਣ ਕਮਲ ਕਾ ਆਸਰਾ 'ਦੀਨੇ' ਪ੍ਰਭਿ ਆਪਿ ॥੧॥੩॥੧੨॥

(ਬਿਲਾਵਲੁ ਮ: ੫ ਘਰੁ ੫, ਪੰਨਾ ੯੧੨)

ਮਨ ਰੇ 'ਸਰਿਓ' ਨ ਏਕੈ ਕਾਜਾ ॥ 'ਭਜਿਓ' ਨ ਰਘੁਪਤਿ ਰਾਜਾ ॥੧॥੨॥੧॥

(ਸੰਗਠਿ ਬਥੀਂ ਜੀ, ਪੰਨਾ ੬੪੮)

ਕੀਨੇ, ਕੀਓ, ਦੀਨੇ, ਗਇਓ, ਸਰਿਓ, ਭਜਿਓ।

ਅਵਧੀ

ਪੰਜਾਬੀ ਵਿਚ ਕਈ ਧਾਰੂ ਐਸੇ ਹਨ, ਜਿਨ੍ਹਾਂ ਦੇ 'ਭਾਵਾਰਥਕ ਕਾਰਦੰਤਕ' ਵਾਲੇ 'ਣ' ਤੋਂ ਪਹਿਲਾਂ 'ਉ' ਆਉਂਦਾ ਹੈ, ਜਿਵੇਂ : ਆਉਣਾ, ਸਉਣਾ, ਨਾਉਣਾ। ਧਾਰੂਆਂ (Root) ਦੇ ਪ੍ਰੇਰਣਾਰਥਕ (Causative) ਰੂਪਾਂ ਵਿਚ ਤਾਂ ਸਦਾ ਅੰਤਲੇ 'ਣ' ਤੋਂ ਪਹਿਲਾਂ 'ਉ' ਆਉਂਦਾ ਹੈ; ਜਿਵੇਂ : ਪਾਉਣਾ, ਸਮਝਾਉਣਾ, ਕਰਾਉਣਾ ਆਦਿਕ। ਪੰਜਾਬੀ ਦੇ 'ਪ੍ਰੇਰਣਾਰਥਕ ਕ੍ਰਿਆ' ਦਾ ਇਹ 'ਉ' ਪ੍ਰਾਕ੍ਰਿਤ ਦੇ 'ਵ' ਤੋਂ ਬਦਲਿਆ ਹੋਇਆ ਹੈ। ਅਪਵੰਸ਼ ਵਿਚ ਭੀ 'ਵ' ਹੀ ਹੈ। [ਵੇਖੋ, 'ਪ੍ਰੇਰਣਾਰਥਕ ਕ੍ਰਿਆ' ਦਾ ਅੰਕ]।

ਪੰਜਾਬੀ ਵਿਚ ਤਾਂ ਪ੍ਰਾਕ੍ਰਿਤ ਅਤੇ ਅਪਵੰਸ਼ ਦੇ ਪ੍ਰੇਰਣਾਰਥਕ ਕ੍ਰਿਆ ਦਾ 'ਉ' ਬਣ ਗਿਆ, ਪਰ ਹਿੰਦੀ ਦੀਆਂ ਉਪ-ਭਾਖਾਵਾਂ ਵਿਚ ਉਹ 'ਵ' ਤਬਦੀਲ ਨਹੀਂ ਹੋਇਆ। 'ਆਉਣਾ' ਆਦਿਕ ਧਾਰੂ ਦਾ ਉਚਾਰਨ ਭੀ 'ਉ' ਦੇ ਥਾਂ 'ਵ' ਨਾਲ ਹੀ ਹੈ; ਜਿਵੇਂ : ਆਵਨ, ਸਵਨ, ਨਾਵਨ।

ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਭੂਤ ਕਾਲ' ਦਾ ਇਹ ਰੂਪ ਭੀ ਮਿਲਦਾ ਹੈ, ਜੋ ਪੰਜਾਬੀ ਵਿਚ ਪ੍ਰਚੱਲਤ ਨਹੀਂ ਹੈ।

ਇਹ ਰੂਪ ਬਹੁਤਾ ਅਵਧੀ ਬੋਲੀ ਵਿਚ ਪ੍ਰਚੱਲਤ ਹੈ। ਵੇਖੋ :

ਜਹਾਂ ਬੋਲ ਤਹ ਅਛੂਰ 'ਆਵਾ' ॥

ਜਹ ਅਬੋਲ ਤਹ ਮਨੁ ਨ 'ਰਹਾਵਾ' ॥੨॥

ਕਕਾ ਕਿਰਣਿ ਕਮਲ ਮਹਿ 'ਪਾਵਾ' ॥

ਸ੍ਰਾਸਿ ਬਿਗਾਸ ਸੰਪਟ ਨਹੀਂ 'ਆਵਾ' ॥

ਅਤੁ ਜੇ ਤਹਾ ਕੁਸਮ ਰਸ ਪਾਵਾ ॥
 ਅਕਹ ਕਹਾ ਕਹਿ ਕਾ ਸਮਝਾਵਾ ॥੭॥
 ਖਥਾ ਇਹੈ ਖੇਡ ਮਨ 'ਆਵਾ' ॥
 ਬੇੜੇ ਛਾਡਿ ਨ ਦਹਦਿਸ 'ਪਾਵਾ' ॥੮॥
 ਤਾ ਘਟ ਮਾਹਿ ਘਾਟ ਜਉ 'ਪਾਵਾ' ॥
 ਸੋ ਘਟੁ ਛਾਡਿ ਅਵਘਟ ਕਤ 'ਪਾਵਾ' ॥੯॥
 ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
 ਤਹਿ ਛਾਡਿ ਕਤ ਆਪੁ 'ਬਧਾਵਾ' ॥੧੦॥
 ਕਤ ਝਖਿ ਝਖਿ ਅਉਰਨ 'ਸਮਝਾਵਾ' ॥
 ਝਗਾਰੁ ਕੀਏ ਝਗਾਰਉ ਹੀ 'ਪਾਵਾ' ॥੧੫॥
 ਦੇਖਿ ਅਟਲ ਟਲਿ ਕਤਹਿ ਨ 'ਜਾਵਾ' ॥
 ਚਰੇ ਲਪਟਿ ਘਾਟਿ ਪਰਚਉ 'ਪਾਵਾ' ॥੧੭॥
 ਜਿਨਿ ਠਗਿਆ ਸਗਲ ਜਗੁ 'ਖਾਵਾ' ॥
 ਸੋ ਠਗੁ ਠਗਿਆ ਠਉਰ ਮਨੁ 'ਆਵਾ' ॥੧੮॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਇਨ ਮੁੰਡੀਅਨ ਮੇਰਾ ਘਰੁ 'ਧੁੰਪਰਾਵਾ' ॥
 ਬਿਟਵਹਿ ਰਾਮ ਰਮਉਆ 'ਲਾਵਾ' ॥੧॥ ਰਹਾਉ॥੩॥

(ਅਸਾ ਕਬੀਰ ਜੀ, ਪੰਨਾ ੮੮੪)

ਚਰਤ ਨੇਮ ਕਰਾਂ ਖਟ ਕੀਨੇ ਬਾਹਰਿ ਭੇਖ 'ਦਿਖਾਵਾ' ॥
 ਗੀਤ ਨਾਦ ਮੁਖ ਰਾਗ ਅਲਾਪੇ ਮਨਿ ਨਹੀ ਹਰਿ ਹਰਿ 'ਗਾਵਾ' ॥੩॥੪੧॥
 (ਮਾਤ੍ਰ ਮ: ੫ ਘਰੁ ੩, ਪੰਨਾ ੧੦੦੩)

ਨੌਟ : ਪੰਜਾਬੀ ਵਿਚ ਉੱਪਰ-ਦਿੱਤੇ 'ਆਵਾ', 'ਪਾਵਾ' ਆਦਿਕ ਸ਼ਬਦਾਂ
 ਦਾ ਰੂਪ 'ਆਇਆ', 'ਪਾਇਆ' ਆਦਿਕ ਹੋ ਜਾਵੇਗਾ।

ਰਮਾਇਣ ਵਿਚੋਂ ਪ੍ਰਮਾਣ

ਸੁਨਿ ਗੁਰ ਬਚਨ ਚਰਣ ਸਿਰ 'ਨਾਵਾ' ।
 ਹਰਥ ਵਿਖਾਏ ਨ ਕਹੁ ਉਰ 'ਆਵਾ' ।੧੯੧।

(ਰਮਾਇਣ, ਬਾਲ ਕਾਂਡ)

ਕਹੁ ਕਾਹਿ ਯਹ ਲਾਡ ਨੇ 'ਤ੍ਰਾਵਾ'।

ਕਾਹੁ ਨ ਸੰਕਰ-ਸਾਪ 'ਸੁਵਾਹਾ'।੨੮੯।

(रामगिट्ठ, बाल वांछ)

वहह स्त्री जा वह स्त्री बादा।

ਕਮ ਤੋਂ ਆਜ਼ ਜਲਮ ਛਲ 'ਪਾਣੀ'। ੩੮੩।

(रामायण, बाल काव्य)

ਕਰਤ ਨਾਥ ! ਸੰਦਰ ਦੇਓ ਭਾਲੁਕ ।

ਮਹਿਬੁਲ-ਤਿਲਬ ਕਿ ਲਿਪਿਬੁਲ-ਪਾਲਬ ।

ਕੁਮਾਰ ਸੈਂਟ ਨਿਗਮ ਨੈਵਿ ਬਾਬਿ 'ਗਾਹ'।

ਉਤੇ ਦੇਸ ਧਰਿ ਬੋਹਿ ਜਿ 'ਆਵਾ'। ੩੫੫।

(ਅਮਰਿਤ, ਪ੍ਰਾਚੀਨ ਕਵਿਤਾ)

ਪੰਜਾਬ

‘ਭੂਤ ਕਾਲ’ ਵਿਚ ਬ੍ਰਾਹਮਿਕ ਦੇ ਕੁਝ ਰੂਪ ਦੱਸਣ ਲੱਗਿਆਂ ਸੰਸਕ੍ਰਿਤ, ਪ੍ਰਾਕ੍ਰਿਤ ਤੇ ਬ੍ਰਾਹਮਿਕ ਦਾ ਟਾਕਰਾ ਕਰ ਕੇ ਪ੍ਰਾਕ੍ਰਿਤ ਭੂਤ ਕਾਲ ਦਾ ਰੂਪ ਦਿਖਾਇਆ ਜਾ ਚੁਕਿਆ ਹੈ। ਪਾਠਕਾਂ ਨੂੰ ਇਹ ਰੂਪ ਦਿੜ ਕਰਾਣ ਲਈ ਹੋਰ ਉਦਾਹਰਣ ਹੇਠ ਦਿੱਤੇ ਜਾਂਦੇ ਹਨ। ਵੇਖੋ :

ਪੇਮ ਠਗਾਉਰੀ ਜਿਨ ਕਉ ਪਾਈ ਤਿਨ ਰਸ 'ਪੀਅਉ' ਝਾਂਚੀ ॥੧॥੬॥੧੧॥

(ਜੈਤੁਸਾਰੀ ਮ: ੫, ਪੰਜਾਬ ੨੦੩)

ਸਾਧ ਸੰਗਤਿ ਕੈ ਪਾਛੇ 'ਪਰਿਆਉ' ਜਨ ਨਾਨਕ ਹਰਿ ਰਸ ਪਣਿਆ॥੪॥੩॥੪॥

(टैक्सी नं. ५, पंजाब २१३)

ਧੰਨਿ ਧੰਨਿ ਭੇ ਧੰਨਿ ਜਨ ਜਿਗ ਲਿਪਾਲੁ ਹਰਿ ਹਰਿ 'ਭਜਉ' ॥

ਹਰਿ ਗੁਰੂ ਨਾਨਕ ਜਿਨ 'ਪਰਸਿਜ਼ਉ' ਸਿ ਜਨਮ ਮਰਣ ਦ੍ਰਵਤੇ ਰਹਿਓ ॥੫॥

(ਸਵੇਖੇ ਸ੍ਰੀ ਮਖ ਬਾਬ ਮ: ੫, ਪੰਜਾਬ ੧੩੮੬)

ਤੈ 'ਪਚਿਆਉ' ਇਕ ਮਨਿ 'ਪਚਿਆਉ' ਇਕ ਵਰਿ ਇਕ ਪਛਾਣਿਓ ॥੩॥੧੩॥

(ਮਹਾਂਸੀਵੇ ਮਿਥਲੇ ਤੀਜੇ ਕੇ. ਜਾਲਪ. ਪੰਨਾ ੧੩੯੮)

ਮੁਖ ਨਾਖ ਛੁਡਾਰ ਸੁ ਇੜ੍ਹ ਰਾਤਕਿ 'ਸੋਗਿਆਣੀ' ॥

ਤਾ ਤੇ ਅੰਗਦ ਲਹਣਾ ਪਣਾਇ ਤਾਸ ਚਕਟਾ ਲਿਵ 'ਰਹਿਅਉ' ॥੧॥੧੫॥

(ਸਵੱਦੀਵੇ ਮਹਲੇ ਤੀਜੇ ਕੇ. ਪੰਨਾ ੧੩੮੫)

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ 'ਪਰਵਰਿਯਉ' ॥

ਨਿਰੰਕਾਰਿ ਆਕਾਰੁ ਸੋਤਿ ਜਗ ਮੰਡਲਿ 'ਕਰਿਯਉ' ॥੨॥੧੯॥

(ਸਵਦੀਏ ਮਹਲੇ ਤੌਜੇ ਕੇ, ਪੰਨਾ ੧੩੬੫)

ਕਲਿ ਮਾਹਿ ਰੂਪੁ ਕਰਤਾ ਪੁਰਖੁ ਸੈ ਜਾਣੈ ਜਿਨਿ ਕਿਛੁ 'ਕੀਅਉ' ॥

ਗੁਰੁ 'ਮਿਲ੍ਹਉ' ਸੋਇ ਭਿਖਾ ਕਰੈ ਸੁਹਜ ਰੰਗਿ ਦਰਸਨੁ 'ਦੀਅਉ' ॥੧॥੧੯॥

(ਸਵਦੀਏ ਮਹਲੇ ਤੌਜੇ ਕੇ, ਪੰਨਾ ੧੩੬੫)

'ਪੀਅਉ'—ਪੀਤਾ। 'ਪਰਿਆਉ'—ਪਇਆ। 'ਭਯਉ'—ਭਇਆ।

'ਪਰਸਿਯਉ'—ਪਰਸਿਆ। 'ਪਛਿਆਉ'—ਪਛਿਆ। 'ਧਰਿਆਉ'—ਧਰਿਆ।

'ਸੰਗ੍ਰਹਿਆਉ'—ਸੰਗ੍ਰਹਿ ਕੀਤਾ। 'ਰਹਿਆਉ'—ਰਹਿਆ। 'ਪਰਵਰਿਯਉ'—

ਪਰਵਰਿਤ ਹੋਇਆ। 'ਕਰਿਯਉ'—ਕੀਤਾ। 'ਕੀਅਉ'—ਕੀਤਾ। 'ਮਿਲ੍ਹਉ'—

ਮਿਲਿਆ। 'ਦੀਅਉ'—ਦਿੱਤਾ।

ਕਾਠਕੁ ਸ੍ਰੀਖੰਡ ਸਤਿਗੁਰਿ ਕੀਅਉ ਸ੍ਰਖ ਦੁਰਿਥੁ ਭਿਨ ਕੇ 'ਗਇਆ' ॥

ਸਤਿਗੁਰੁ ਚਰਨ ਜਿਨ ਪਰਸਿਆ ਸੇ ਪਸੁ ਪਰੇਤ ਸੁਰਿ ਨਰ 'ਭਇਆ' ॥੨॥੧੯॥

(ਸਵਦੀਏ ਮਹਲੇ ਚਉਥੇ ਕੇ, ਨਲ, ਪੰਨਾ ੧੩੬੬)

ਗਇਆ, ਭਇਆ—ਬਹੁ-ਵਚਨ = ਗਏ, ਭਏ।

ਭਵਿੱਖਤ ਕਾਲ (Future Tense)

ਭਵਿੱਖਤ ਕਾਲ, ਰੂਪ-ਸਾਧਨਾ

	ਇਕ-ਵਚਨ	ਕਹੁ-ਵਚਨ
ਅੱਨ ਪੁਰਖ Third Person	ਜਾਸੀ, ਛੂਟਸਿ, ਢਹਗਿ, ਲਹਗੁ, ਜਾਇਗਾ, ਜਾਇਗੇ, ਕਰਿ ਹੈ, ਸਿਧਾਈ	ਪਉਸਨਿ, ਚਾਲਸਹਿ
ਮੱਧਮ ਪੁਰਖ Second Person	ਹੋਵਹਿ, ਜਾਸਹਿ, ਉਧਰਸਿ, ਪਛਤਾਵਹੇ	ਪਾਵਹੁ
ਉੱਤਮ ਪੁਰਖ First Person	ਸੇਵਸਾ, ਲੈਹਉ, ਕਰਿਹਉ, ਸਤਾਵਹਉਗੇ	ਕਰਸਹ

ਅੱਨ-ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ 'ਸੀ':

ਹਥੁ ਨ ਲਾਇ ਕਸੁਭੜੈ ਜਲਿ 'ਜਾਸੀ' ਢੇਲਾ ॥੧॥ ਰਹਾਉ॥
ਕਰੈ ਫਰੀਦੁ ਸਹੇਲੀਹੋ ਸਹੁ 'ਅਲਾਏਸੀ' ॥
ਹੇਤੁ 'ਚਲਸੀ' ਛੁਮਣਾ ਅਹਿ ਤਨੁ ਬੇਰੋ 'ਬੀਸੀ' ॥੩॥੨॥

(ਸੁਹੀ ਫਰੀਦ ਜੀ, ਪੰਨਾ ੨੯੮)

ਜੇ ਘਟੁ ਜਾਇ ਤ ਭਾਉ ਨ 'ਜਾਸੀ' ਹਰਿ ਕੇ ਚਰਨ ਨਿਵਾਸਾ ॥੨॥੪॥

(ਸੁਹੀ ਕਬੀਰ ਜੀ, ਪੰਨਾ ੨੯੯)

ਹਰਿ ਕਾ ਨਾਮੁ ਅੰਮਿਤੁ ਹਰਿ ਹਰਿ ਹਰੇ, ਸੋ ਪੀਐ ਜਿਸੁ ਰਾਮੁ 'ਪਿਆਸੀ' ॥
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ
ਸੋ ਜਨੁ ਹਰਿ ਹਰਿ ਅੰਮਿਤ ਨਾਮੁ 'ਚਖਾਸੀ' ॥੧॥੧੩॥

(ਸਾਰਗ ਮ: ੪ ਪੜ੍ਹਾਲ, ਪੰਨਾ ੧੨੦੨)

ਓਨ੍ਹਾ ਦੀ ਆਪਿ ਪਤਿ 'ਰਖਸੀ' ਮੇਰਾ ਪਿਆਰਾ

ਸਰਨਾਗਤਿ ਪਏ ਗੁਰ ਦ੍ਰਾਵਰੇ ॥੨॥੩॥

(ਮ: ੩, ਸਾਰਗ ਕੀ ਵਾਰ ਮ: ੪, ਪੰਨਾ ੧੨੪੯)

(੨) ਧਾਤੂ ਦੇ ਅੰਤ ਵਿਚ 'ਸਿ':

ਬਿਨੁ ਗੁਰ ਸਥਦ ਨ 'ਛੁਟਸਿ' ਕੋਇ ॥੨॥

(ਬਿਲਾਵਲੁ ਮ: ੧ ਘਰੁ ੧੦, ਪੰਨਾ ੮੩੯)

ਧਰਮਰਾਇ ਜਥੁ 'ਪਕਰਸਿ' ਬਵਰੇ ਭਉ ਕਾਲਮੁਖਾ ਉਠਿ ਜਾਹੀ ॥੩॥੨॥੧੯॥

(ਸਾਰਗ ਮ: ੫, ਪੰਨਾ ੧੨੦੨)

ਬਿਨੁ ਬੂਝੇ ਸਤ ਹੋਇ ਖੁਆਰ ॥ ਨਾਨਕ ਗੁਰਮੁਖਿ 'ਉਤਰਸਿ' ਪਾਰਿ ॥੧॥੧੭॥

(ਸੁਹੀ ਕੀ ਵਾਰ, ਪੰਨਾ ੨੯੧)

(੩) (ੳ) ਪੁਲਿੰਗ, ਕਰਤਾ ਕਾਰਕ ਦੇ ਨਾਲ:

ਧਾਤੂ ਦੇ ਅੰਤ ਵਿਚ 'ਗਾ' 'ਗੀ' 'ਗੁ' :

ਮਾਇਆ ਮੇਹੁ ਬਿਨਸਿ 'ਜਾਇਵਾ' ਉਬਰੇ ਸਥਦਿ ਵੀਚਾਰੀ ॥੨੮॥

(ਰਾਮਕਲੀ ਮ: ੩, ਪੰਨਾ ੯੧੧)

ਗਿਰਿ ਬਸੁਧਾ ਜਲ ਪਵਨ 'ਜਾਇਗੇ' ਇਕਿ ਸਾਧ ਬਚਨ ਅਟਲਾਪਾ ॥੧॥੯॥

(ਸਾਰਗ ਮ: ੫, ਪੰਨਾ ੧੨੦੪)

ਅੰਤਰਿ ਲੋਭੁ ਬੂਧੁ ਅਡਿਮਾਨੁ ॥

ਬਿਨੁ ਨਾਵੈ ਪਾਜੁ 'ਲਹਗੁ' ਨਿਦਾਨਿ ॥੧॥੧॥੩॥

(ਬਿਲਾਵਲੁ ਮ: ੩ ਅਸਟਪਦੀ ਘਰੁ ੧੦, ਪੰਨਾ ੯੩੨)

ਆਦਿ ਸੁਗਾਦਿ ਹੈ ਭੀ 'ਹੇਲਾ' ॥੧੧॥ (ਬਿਲਾਵਲੁ ਮ: ੧ ਬਿਤੀ, ਪੰਨਾ ੯੪੦)

(ਅ) ਇਸਤ੍ਰੀ ਲਿੰਗ, ਕਰਤਾ ਕਾਰਕ ਦੇ ਨਾਲ:
ਧਾਤੂ ਦੇ ਅੰਤ ਵਿਚ 'ਗਿ':

ਕਾਚੀ 'ਛਹਗਿ' ਦਿਵਾਲ ਕਾਹੇ ਗਾਚੁ ਲਾਵਹੁ ॥੧॥ਰਹਾਉ॥

(ਬਸੰਤੁ ਹਿੰਡੇਲੁ ਮ: ੧ ਘਰੁ ੨, ਪੰਨਾ ੧੧੭੧)

ਭਵ ਸਾਗਰ ਨਾਵੁ ਗਰਿ ਸੇਖਾ ਜੇ ਚੜ੍ਹੇ ਤਿਸੁ 'ਤਾਰਗਿ' ਰਾਮ ॥੩॥੩॥੯॥
(ਮੁਹੀ ਮ: ੫, ਪੰਨਾ ੨੯੧)

ਕਰਣੀ ਉਪਰਿ 'ਹੋਵਗਿ' ਸਾਰੁ ॥੪॥੩॥ (ਬਸੰਤੁ ਮ: ੧, ਪੰਨਾ ੧੧੬੬)

ਵਦੀ ਸੁ 'ਵਜਗਿ' ਨਾਨਕਾ ਸਚਾ ਵੇਖੇ ਸੋਇ ॥੩॥੧੧॥ (ਆਸਾ ਦੀ ਵਾਰ)

ਨੋਟ : ਪਿੱਛੇ 'ਭੂਤ ਕਾਲ' ਦੇ ਹਾਲ ਵਿਚ ਆਸੀ ਭਾਰਤ ਦੀਆਂ ਕੁਝ 'ਅੰਤਰੰਗ' ਤੇ 'ਬਹਿਰੰਗ' ਬੋਲੀਆਂ ਦਾ ਥੋੜਾ ਜਿਹਾ ਹਾਲ ਪੜ੍ਹੁ ਆਏ ਹਾਂ, ਤੇ ਵੇਖ ਆਏ ਹਾਂ ਕਿ ਇਹਨਾਂ ਬੋਲੀਆਂ ਦੇ 'ਭੂਤ ਕਾਲ' ਦੇ ਕੁਝ ਰੂਪ ਪੁਰਾਣੀ ਪੰਜਾਬੀ ਵਿਚ ਭੀ ਵਰਤੇ ਗਏ ਹਨ। ਇਸ ਤਰ੍ਹਾਂ ਪੁਰਾਣੀ ਪੰਜਾਬੀ ਦੇ 'ਭਵਿੱਖਤ ਕਾਲ' ਦਾ ਸੰਬੰਧ ਭੀ ਉਹਨਾਂ ਬੋਲੀਆਂ ਦੇ 'ਭਵਿੱਖਤ ਕਾਲ' ਨਾਲ ਪੈਂਦਾ ਹੈ।

'ਰਾਜਸਥਾਨੀ' ਬੋਲੀ ਵਿਚ, ਕਿਆ ਦੇ ਰੂਪ ਆਮ ਤੌਰ 'ਤੇ 'ਪੱਛਮੀ ਹਿੰਦੀ' ਵਰਗੇ ਹੁੰਦੇ ਹਨ। 'ਭਵਿੱਖਤ ਕਾਲ' ਵਿਚ 'ਰਾਜਸਥਾਨੀ' ਦੇ ਰੂਪ ਦੇ ਕਿਸਮ ਦੇ ਹੁੰਦੇ ਹਨ:

੧. ਪਾਕਿਤ ਜਿਹੇ; ਜਿਵੇਂ : ਚਲਿਸ਼ਾਮਿ, ਚਲਸਯੂ, ਚਲਿਹਾਮਿ।

੨. 'ਗਾ' ਜਾਂ 'ਲਾ' ਵਰਤ ਕੇ; ਜਿਵੇਂ—ਚਲੂਲੇ, ਚਲਾਂਲਾ, ਚਲੂੰਲਾ, ਚਲੂੰਗੇ, ਚਲਾਂਗਾ।

'ਰਾਜਸਥਾਨੀ' ਦੇ ਇਹਨਾਂ ਦੋਹਾਂ ਰੂਪਾਂ ਨਾਲ ਪੰਜਾਬੀ ਦੇ—ਚਲਸਾਂ, ਚਲਸੀ, ਚਲਾਂਗਾ—ਰੂਪ ਮਿਲਦੇ ਹਨ।

ਨੋਟ : ਉਪਰਲੇ ਦਿੱਤੇ ਅੰਕ (੩) ਵਿਚ ਦਿੱਤੇ ਪ੍ਰਮਾਣਾਂ ਨੂੰ ਗਹੁ ਨਾਲ ਪੜ੍ਹਿਆਂ ਇਕ ਧਿਆਨ-ਜੋਗ ਨਿਯਮ ਮਿਲਦਾ ਹੈ; ਚਿਹਨ 'ਗੁ' ਪੁਲਿੰਗ ਵਾਸਤੇ

ਹੈ, ਜਿਵੇਂ—‘ਪਾਜੁ ਲਹਗੁ’; ਅਤੇ ‘ਗਿ’ ਇਸਤ੍ਰੀ ਲਿੰਗ ਵਾਸਤੇ; ਜਿਵੇਂ—‘ਕਾਚੀ ਢਹਗਿ ਦਿਵਾਲ’।

(8) ਧਾਤੂ ਦੇ ਅੰਤ ਵਿਚ (‘f’) ਲਗਾ ਕੇ ‘ਹੈ’ ਵਰਤਿਆਂ :

ਇਹ (‘f’) ਕਈ ਧਾਤੂਆਂ ਨਾਲ ਮਿਲ ਕੇ (‘ੰ’) ਬਣ ਜਾਂਦੀ ਹੈ; ਜਿਵੇਂ—‘ਜੈ ਹੈ’। ਵੇਖੋ :

ਤੇ ਮਨ ਕਥਿਨ ਗਤਿ ‘ਹੋਇ ਹੈ’ ਤੇਰੀ ॥ (ਜੈਜਾਵੰਤੀ ਮ: ੯, ਪੰਨਾ ੧੩੫੨)

ਨਾਨਕ ਕਹਤ ਚੇਤਿ ਚਿੰਤਾਮਨਿ ‘ਹੋਇ ਹੈ’ ਅੰਤਿ ਸਹਾਈ ॥੩॥੩॥੧॥ (ਰਾਮਕਲੀ ਮ: ੯, ਪੰਨਾ ੬੦੨)

ਮੇਰਾ ਕੀਆ ਕਛੂ ਨ ਹੋਇ ॥ ‘ਕਰਿ ਹੈ’ ਰਾਮ ‘ਹੋਇ ਹੈ’ ਸੋਇ ॥੪॥੧॥੧੦॥

(ਭੈਰਵੀ ਨਾਮਦੇਵ ਜੀ, ਪੰਨਾ ੧੧੬੫)

ਬੀਤਿ ‘ਜੈ ਹੈ’ ਬੀਤਿ ‘ਜੈ ਹੈ’ ਜਨਮੁ ਅਕਾਸ ਰੇ ॥

(ਜੈਜਾਵੰਤੀ ਮ: ੯, ਪੰਨਾ ੧੩੫੨)

ਆਜੁ ਕਾਲੁ ਸੁਨਿ ਤੋਰਿ ‘ਗਾਸਿ ਹੈ’ ਸਮਝਿ ਰਾਖਹੁ ਚੀਤਿ ॥੨॥੧॥

(ਸੋਗਠਿ ਮ: ੯, ਪੰਨਾ ੬੩੧)

(4) ਧਾਤੂ ਦੇ ਅੰਤ ਵਿਚ ‘ਈ’ :

ਅਗਲੀ ਕਿਛੁ ਖ਼ਬਰਿ ਨ ਪਾਈ ॥ ਰੇਵਨਹਾਤੁ ਭਿ ਉਠਿ ‘ਸਿਧਾਈ’ ॥੨॥੧੦॥

(ਰਾਮਕਲੀ ਮ: ੫, ਪੰਨਾ ੬੮੫)

ਰਾਮ ਨਾਮੁ ਸਿਮਰਿ ਤੂ ਜੀਵਹਿ, ਵਿਰਿ ਨ ‘ਖਾਈ’ ਮਹਾ ਕਾਲੁ ॥੧॥੮॥੧॥

(ਰਾਮਕਲੀ ਮ: ੫, ਪੰਨਾ ੬੮੫)

‘ਪੱਛਮੀ ਅਵਧੀ’ ਦੇ ‘ਭਵਿੱਖਤ ਕਾਲ’ ਵਿਚ ‘ਅੱਨ-ਪੁਰਖ’, ‘ਇਕ-ਵਚਨ’ ਦਾ ਰੂਪ ‘ਬੁਜਭਾਖਾ’ ਵਾਂਗ ‘ਹੈ’ ਹੁੰਦਾ ਹੈ, ਜਿਵੇਂ—‘ਕਰਿ ਹੈ’, ‘ਸੁਨਿ ਹੈ’। ਪਰ ‘ਪੂਰਬੀ ਅਵਧੀ’ ਵਿਚ ‘ਹਿ’ ਰਹਿ ਜਾਂਦਾ ਸੀ; ਜਿਵੇਂ—‘ਹੋਇਹਿ’, ‘ਆਇਹਿ’, ‘ਜਾਇਹਿ’। ਸਹਿਜੇ ਸਹਿਜੇ ਇਸ ‘ਹਿ’ ਦੇ ‘ਹ’ ਦਾ ਲੇਪ ਹੈ ਜਾਣ ‘ਤੇ ਕੇਵਲ ‘f’ ਰਹਿ ਗਿਆ, ਜੋ ਪਹਿਲੀ ‘f’ ਨਾਲ ਮਿਲ ਕੇ ‘ੰ’ ਬਣ ਗਿਆ; ਜਿਵੇਂ—‘ਆਈ’, ‘ਜਾਈ’, ‘ਕਰੀ’, ‘ਖਾਈ’।

ਬ੍ਰਾਹਮਿਕ ਦਾ ਭਵਿੱਖਤ

ਇਕ-ਵਚਨ		ਬਹੁ-ਵਚਨ
ਉੱਤਮ ਪੁਰਖ	ਦੇਖੁੰਗੇ, ਦੇਖਿਹੋ	ਦੇਖੈਂਗੇ, ਦੇਖਿ ਹੈ
ਮੱਧਮ ਪੁਰਖ	ਦੇਖੈਂਗੇ, ਦੇਖਿ ਹੈ	ਦੇਖੋਂਗੇ, ਦੇਖਿ ਹੋ
ਅੱਨ ਪੁਰਖ	ਦੇਖੈਂਗੇ, ਦੇਖਿ ਹੈ	ਦੇਖੈਂਗੇ, ਦੇਖਿ ਹੈ

ਹਿੰਦੀ ਦੀਆਂ ਤਿੰਨ-ਪ੍ਰਾਣ ਉਪਭਾਖਾਂ ਹਨ—ਅਵਧੀ, ਬ੍ਰਾਹਮਿਕ ਤੇ ਖੜੀ।

‘ਖੜੀ’ ਅਤੇ ‘ਬ੍ਰਾਹਮਿਕ’ ਵਿਚ ‘ਇ’ ਅਤੇ ‘ਉ’ ਦੇ ਪਿਛੋਂ ‘ਆ’ ਨਹੀਂ ਆਉਂਦਾ। ਇਸੇ ਤਰ੍ਹਾਂ ‘ਅ’ ਅਤੇ ‘ਆ’ ਦੇ ਪਿਛੋਂ ‘ਇ’ ਭੀ ਨਹੀਂ ਵਰਤਦੇ। ਸੋ, ਅਵਧੀ ਵਿਚ ਭਵਿੱਖਤ—ਆਇ ਹੈ, ਜਾਇ ਹੈ, ਕਰਾਇ ਹੈ।

‘ਬ੍ਰਜ’ ਵਿਚ ਆਯ ਹੈ, ਜਾਯ ਹੈ।

ਜਾਂ

ਅਯ ਹੈ = ਐ ਹੈ; ਜਯ ਹੈ = ਜੈ ਹੈ।

‘ਅਵਧੀ’ ਤੇ ‘ਬ੍ਰਜ’ ਦੋਹਾਂ ਵਿਚ ਭਵਿੱਖਤ ਦੇ ਕਾਰਦੰਤਰ ਰੂਪ (Participles) ਇਕੋ ਜਿਹੇ ਹਨ; ਜਿਵੇਂ—ਕਰਿ ਹੈ, ਚਲਿ ਹੈ, ਹੋਯ ਹੈ।

ਅਪਕ੍ਰਿਸ਼ : ਕਰਿ ਹਾਇ, ਚਲਿ ਹਾਇ, ਹੋਇ ਹਾਇ;

ਪਾਕ੍ਰਿਤ : ਕਰਿਸ਼ਾਇ, ਚਲਿਸ਼ਾਇ, ਹੋਇਸ਼ਾਇ;

ਸੰਸਕ੍ਰਿਤ : ਕਰਿਸ਼ਾਜਤਿ, ਚਲਿਸ਼ਾਜਤਿ, ਭਾਵਿਸ਼ਾਜਤਿ;

‘ਅਵਧੀ’ ਵਿਚ ਉੱਚਾਰਨ ‘ਅਪਕ੍ਰਿਸ਼’ ਵਾਂਗ ਹੈ, ਪਰ ‘ਬ੍ਰਜ’ ਵਿਚ ‘ਇ’ ਦੇ ਥਾਂ ‘ਯ’ ਹੋ ਜਾਂਦਾ ਹੈ: ਕਰਿਹਯ, ਹੋਯ, ਹਯ।

ਸੋ, ਉੱਪਰਲੇ ਅੰਕ (8) ਅਤੇ (4) ਵਿਚ ਦਿੱਤੇ ਗਏ ‘ਭਵਿੱਖਤ ਕਾਲ’ ਦੇ ਰੂਪ ਹਿੰਦੀ ਦੀ ‘ਅਵਧੀ’ ਸ਼ਾਸ਼ਤ ਦੇ ‘ਭਵਿੱਖਤ ਕਾਲ’ ਨਾਲ ਮਿਲਦੇ ਹਨ।

(1) ‘ਜਾਸੀ’—ਜਾਇਗਾ। ‘ਅਲਾਏਸੀ’—ਅਲਾਏਗਾ। ‘ਚਲਸੀ’—ਚੱਲੇਗਾ।

‘ਥੀਸੀ’—ਹੋਇਗਾ। ‘ਪਿਆਸੀ’—ਪਿਲਾਏਗਾ। ‘ਚਖਾਸੀ’—ਚਖਾਏਗਾ।

‘ਚਖਸੀ’—ਚੱਖੇਗਾ। ‘ਰੁਖਸੀ’—ਰੱਖੇਗਾ।

(2) ‘ਛੁਟਸਿ’—ਛੁੱਟੇਗਾ। ‘ਪਕੜਸਿ’—ਪਕੜੇਗਾ। ‘ਉਤਰਸਿ’—ਉਤਰੇਗਾ।

- | | |
|---|-------------------------|
| (੩) (੬) 'ਜਾਇਗਾ', 'ਜਾਇਗੇ',
'ਲਹਗੁ', 'ਹੋਗੁ' | ਪੁਲਿੰਗ ਨਾਂਵ ਦੇ ਨਾਲ |
| (੮) 'ਢਹਗਿ'—ਢਹੋਗੀ।
'ਤਾਰਗਿ'—ਤਾਰੋਗੀ।
'ਹੋਵਗਿ'—ਹੋਵੋਗੀ।
'ਵਜ਼ਗਿ'—ਵੱਜੋਗੀ। | ਇਸਤ੍ਰੀ ਲਿੰਗ ਨਾਂਵ ਦੇ ਨਾਲ |
| (੪) 'ਹੋਇ ਹੈ'—ਹੋਇਗੀ। 'ਹੋਇ ਹੈ'—ਹੋਇਗਾ। 'ਕਰਿ ਹੈ'—ਕਰੇਗਾ। 'ਜੈ ਹੈ'—ਜਾਹਿਗਾ। 'ਗ੍ਰਸਿ ਹੈ'—ਗ੍ਰਸੇਗਾ। | |
| (੫) 'ਸਿਧਾਈ'—ਸਿਧਾਇਗਾ। 'ਖਾਈ'—ਖਾਇਗਾ। | |

ਅੱਨ ਪੁਰਖ, ਬਹੁ-ਵਚਨ

- (੧) ਧਾਰੂ ਦੇ ਅੰਤ ਵਿਚ 'ਸਨਿ':

ਤਲਬਾ 'ਪਉਸਨਿ' ਆਕੀਆ ਬਾਬੀ ਜਿਨਾ ਰਹੀ ॥੨॥੧੩॥

(ਰਾਮਕਲੀ ਕੌ ਵਾਰ ਮ: ੪, ਪੰਨਾ ੯੫੩)

ਮਨਮੁਖ ਸਬਦੁ ਨ ਜਾਣਨੀ 'ਜਾਸਨਿ' ਪਤਿ ਭਾਵਾਇ ॥੩॥੧੯॥੫੨॥

(ਸਿਰੀਰਾਗ ਮ: ੩, ਪੰਨਾ ੩੩)

ਜਿਤੁ ਦਿਨਿ ਦੇਹਿ ਬਿਨਸਸੀ ਤਿੜੁ ਵੇਲੈ 'ਕਹਸਨਿ' ਪ੍ਰੇਤੁ ॥੨॥

(ਬਾਰਾਮਾਹਾ ਮਾਂਝ ਮ: ੫, ਪੰਨਾ ੧੩੫)

ਬਿਨੁ ਸਤਿਗੁਰ ਤਰਮਿ ਤੁਲਾਣੀਆ ਕਿਆ ਮੁਹੁ 'ਦੇਸਨਿ' ਆਗੇ ਜਾਏ ॥੩॥੮॥

(ਵਡਹੰਸ ਮ: ੩ ਅਲਾਹਣੀਆ, ਪੰਨਾ ੫੮੮)

ਸਾਧੁ ਜਨ ਕੀ ਨਿੰਦਾ ਵਿਆਪੇ 'ਜਾਸਨਿ' ਜਨਮੁ ਰਾਵਾਈ ॥੩॥੫॥

(ਸੋਗਠ ਮ: ੩, ਪੰਨਾ ੬੦੧)

- (੨) ਧਾਰੂ ਦੇ ਅੰਤ ਵਿਚ 'ਸਹਿ':

ਇਕਿ ਚਾਲੇ ਇਕਿ 'ਚਾਲਸਹਿ' ਸਹਿ ਅਪਨੀ ਵਾਰ ॥੩॥੧॥੩॥

(ਬਿਲਾਵਲੁ ਮ: ੫ ਘੜੁ ੫, ਪੰਨਾ ੮੦੮)

(੧) 'ਪਉਸਨਿ'—ਪੈਣਗੀਆ। 'ਜਾਸਨਿ'—ਜਾਣਗੇ। 'ਕਹਸਨਿ'—ਕਹਿਣਗੇ। 'ਦੇਸਨਿ'—ਦੇਣਗੇ।

(੨) 'ਚਾਲਸਹਿ'—ਚਲੇ ਜਾਣਗੇ।

ਮੱਧਮ ਪੁਰਖ, ਇਕ-ਵਚਨ

(੧) ਧਾਰੂ ਦੇ ਅੰਤ ਵਿਚ 'ਹਿ':

ਵਿਣ੍ਣ ਵਜਾਈ ਕਿੰਗੁਰੀ ਵਾਜੇ ਜੋਗੀ ਸਾ ਕਿੰਗੁਰੀ ਵਜਾਇ ॥

ਕਹੈ ਨਾਨਕ ਮੁਕਤਿ 'ਹੋਵਹਿ' ਜੋਗੀ ਸਾਚੇ 'ਰਹਹਿ' ਸਮਾਇ ॥੧੨੦੧॥

(ਗੁਰਕਲੀ ਮ: ੩ ਅਸਟਪਦੀਆ, ਪੰਨਾ ੯੦੯)

ਰਾਮ ਨਾਮੁ ਸਿਮਰਿ ਤੂ 'ਜੀਵਹਿ' ਫਿਰਿ ਨ ਖਾਈ ਮਹਾ ਕਾਲੁ ॥੧॥ਰਹਾਉ॥

(ਗੁਰਕਲੀ ਮ: ੫, ਪੰਨਾ ੮੮੫)

ਹਰਿ ਸਰਣਾਈ ਭੰਜਿ ਪਉ 'ਪਾਇਹਿ' ਮੋਖ ਦੁਆਰੁ ॥੩॥੧੩॥੩੫॥

(ਆਸਾ ਮ: ੩ ਅਸਟਪਦੀਆ, ਪੰਨਾ ੮੨੯)

(੨) ਧਾਰੂ ਦੇ ਅੰਤ ਵਿਚ 'ਸਹਿ':

ਏਹਾ ਵੇਲਾ ਨ 'ਲਹਸਹਿ' ਮੁੜੇ ਫਿਰਿ ਤੂ ਜਮ ਕੈ ਵਜਿ ਪਾਇਆ ॥੧੨॥

(ਆਸਾ ਮ: ੩ ਪਟੀ, ਪੰਨਾ ੮੩੫)

ਬਿਨੁ ਸਾਚੇ ਹੋਰੁ ਸਾਲਾਹਣਾ 'ਜਾਸਹਿ' ਜਨਮੁ ਸਭੁ ਥੋਇ ॥੨॥੧॥

(ਵਡਹੌਸੂ ਮ: ੩ ਅਸਟਪਦੀਆ, ਪੰਨਾ ੫੬੫)

(੩) ਧਾਰੂ ਦੇ ਅੰਤ ਵਿਚ 'ਸਿ':

ਅਵਰ ਸਿਆਣਪ ਛਾਡਿ ਦੇਹ ਨਾਨਕ 'ਊਪਰਸਿ' ਨਾਇ ॥੨॥੧੦॥

(ਮ: ੫, ਗੁਰਕਲੀ ਕੀ ਵਾਰ ਮ: ੫, ਪੰਨਾ ੯੬੨)

(੪) ਧਾਰੂ ਦੇ ਅੰਤ ਵਿਚ 'ਹੇ':

ਗਾਰਬਿ ਲਾਗਾ ਜਾਹਿ ਮੁਗਾਧ ਮਨ ਅੰਤਿ ਗਇਆ 'ਪਛੁਤਾਵਹੇ' ॥

ਅਹੰਕਾਰੁ ਤਿਸਨਾ ਰੇਗੁ ਲਗਾ ਅਗੈ ਬਿਰਥਾ ਜਨਮੁ 'ਗਵਾਵਹੇ' ॥

ਮਨਮੁਖ ਮੁਗਾਧ ਚੇਤਹਿ ਨਾਹੀ ਅਗੈ ਗਇਆ 'ਪਛੁਤਾਵਹੇ' ॥

ਇਉ ਕਹੈ ਨਾਨਕੁ ਮਨ ਤੂ ਗਾਰਬਿ ਅਟਿਆ ਗਾਰਬਿ ਲਦਿਆ 'ਜਾਵਹੇ' ॥੬॥੧॥

(ਆਸਾ ਮ: ੩ ਛੰਤ ਘਰੁ ੩, ਪੰਨਾ ੮੮੭)

(੧) 'ਹੋਵਹਿ'—ਤੂ ਹੋਹਿਗਾ। 'ਰਹਹਿ'—ਤੂ ਰਹੇਗਾ। 'ਜੀਵਹਿ'—ਤੂ ਜੀਵੇਗਾ। 'ਪਾਇਹਿ'—ਤੂ ਪਾਵੇਗਾ।

(੨) 'ਲਹਸਹਿ'—ਤੂ ਲਹੇਗਾ। 'ਜਾਸਹਿ'—ਤੂ ਜਾਹਿਗਾ।

(੩) 'ਉਧਰਸਿ'—ਤੂੰ ਉਧਰੋਗਾ।

(੪) 'ਪਛਤਾਵਹੋ'—ਤੂੰ ਪਛਤਾਏਗਾ।

'ਗਵਾਵਹੋ'—ਤੂੰ ਗਵਾਇਂਗਾ। 'ਜਾਵਹੋ'—ਤੂੰ ਜਾਹਿਂਗਾ।

ਮੱਧਮ ਪੁਰਖ, ਬਹੁ-ਵਚਨ

(੧) ਧਾਤੂ ਦੇ ਅੰਤ ਵਿਚ 'ਹੁ' :

ਮਤਿ ਜਾਇਬੇ ਕਉ ਕਿਆ 'ਕਰਹੁ' ਅਭਾਗੇ ॥੧॥

(ਸ੍ਰੀਗੁਰ ਕਬੀਰ ਜੀ, ਪੰਨਾ ੨੯੨)

ਭਿਸੈ 'ਸਰੇਵਹੁ' ਤਾ ਸੁਖੁ 'ਪਾਵਹੁ' ਸਰਬ ਨਿਰੰਤਰਿ ਰਵਿ ਰਹਿਆ ॥੧੯॥

(ਆਸਾ ਮ: ੧ ਪਟੀ ਲਿਖੀ, ਪੰਨਾ ੪੩੩)

'ਕਰਹੁ'—ਤੁਸੀ ਕਰੋਗੇ। 'ਸਰੇਵਹੁ'—ਤੁਸੀ ਸੇਵੋਗੇ। 'ਪਾਵਹੁ'—ਤੁਸੀ ਪਾਉਗੇ।

ਉੱਤਮ ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ 'ਸਾ' :

ਹਉ ਨਾਹੀ ਕਿਛੁ ਮੈ ਕਿਆ 'ਹੋਸਾ' ਸਭ ਤੁਮ ਹੀ ਕਲ ਧਾਰੀ ॥੨॥੨॥੨੫॥

(ਸਾਚਗ ਮ: ੫ ਘੁੜ ੪, ਪੰਨਾ ੧੨੦੯)

ਜਿਨਿ ਨਾਮੁ ਦੀਆ ਤਿਸੁ 'ਸੇਵਸਾ' ਤਿਸੁ ਬਲਿਹਾਰੈ ਜਾਉ ॥੩੧॥

(ਗੁਰਕਲੀ ਮ: ੧, ਉਅੰਕਾਰ, ਪੰਨਾ ੯੩੮)

ਪਿਆਰੇ ਹਰਿ ਬਿਨੁ ਪੇਮੁ ਨ 'ਖੇਲਸਾ' ॥

ਕਿਉ ਪਾਈ ਗੁਰੁ, ਜਿਭੁ ਲਗਿ ਪਿਆਰਾ 'ਦੇਖਸਾ' ॥

ਹਰਿ ਦਾਤਙੇ, ਮੇਲਿ ਗੁਰੁ, ਮੁਖਿ ਗੁਰਮੁਖਿ 'ਮੇਲਸਾ' ॥੯॥੧॥੧੪॥੨੧॥

(ਆਸਾ ਮ: ੪ ਛੰਤ ਘੁੜ ੫, ਪੰਨਾ ੮੪੨)

(੨) ਅੱਨ-ਪੁਰਖ, ਇਕ-ਵਚਨ ਦੇ ਅੰਕ (੪) ਵਾਂਗ, ਧਾਤੂ ਦੇ ਅੰਤ ਵਿਚ

(੬) ਲਗਾ ਕੇ 'ਹਉ' ਵਰਤਿਆ :

ਹਉ ਤਉ ਏਕ ਰਮਈਆ 'ਲੈ ਹਉ' ॥

ਆਨ ਦੇਵ ਬਲਲਾਵਨਿ 'ਦੈ ਹਉ' ॥੨॥੯॥

(ਗੌਡ ਨਾਮਦੇਵ ਜੀ, ਪੰਨਾ ੮੨੮)

ਤਨੁ ਰੈਨੀ ਮਨੁ ਪੁਨਰਪਿ 'ਕਰਿ ਹਉ' ਪਾਚਉ ਤਤ ਬਰਾਤੀ ॥
ਰਾਮ ਰਾਇ ਸਿਉ ਭਾਵਰਿ 'ਲੈ ਹਉ' ਆਤਮ ਤਿਹ ਰੰਗਿ ਰਾਤੀ ॥੧॥੩॥੨੪॥

(ਆਸਾ ਕਬੀਰ ਜੀ, ਪੰਨਾ ੮੨)

ਤੇ ਪਹਿ ਦੁਗਣੀ ਮਜ਼ੂਰੀ 'ਦੈ ਹਉ' ਮੇ ਕਉ ਬੇਚੀ ਦੇਹੁ ਬਜਾਈ ਹੋ ॥੧॥੨॥
(ਸੋਗਠਿ ਨਾਮਦੇਉ ਜੀ, ਪੰਨਾ ੯੫)

- (੩) 'ਵਰਤਮਾਨ ਕਾਲ', ਉੱਤਮ-ਪੁਰਖ, ਇਕ-ਵਚਨ ਦੇ ਅੰਤ ਵਿਚ 'ਗੋ':
ਬੇਦ ਪੁਰਾਨ ਸਾਸਤ੍ਰ ਆਨੰਦਾ ਗੀਤ ਕਥਿਤ ਨ 'ਗਾਵਉਗੋ' ॥
ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ 'ਬਜਾਵਉਗੋ' ॥੧॥੨॥
(ਰਾਮਕਲੀ ਨਾਮਦੇਉ ਜੀ, ਪੰਨਾ ੯੨)

- (੪) ਅੰਕ (੩) ਵਾਲਾ 'ਗੋ' ਹਟਾਇਆਂ ਨਿਰਾ 'ਵਰਤਮਾਨ ਕਾਲ' ਹੀ ਕਦੇ 'ਭਵਿੱਖਤ ਕਾਲ' ਦਾ ਕੰਮ ਦੇ ਜਾਂਦਾ ਹੈ:

ਤੀਰਥ ਦੇਖਿ ਨ ਜਲ ਮਹਿ 'ਪੈਸਉ' ਜੀਅ ਜੰਤ ਨ ਸਤਾਵਉਗੋ ॥੩॥੨॥
(ਰਾਮਕਲੀ ਨਾਮਦੇਵ ਜੀ, ਪੰਨਾ ੯੨)

(੧) 'ਹੋਸਾ'—ਮੈਂ ਹੋਵਾਂਗਾ। 'ਸੇਵਸਾ'—ਮੈਂ ਸੇਵਾਂਗਾ। 'ਖੇਲਸਾ'—ਮੈਂ
ਖੇਲਾਂਗਾ। 'ਦੇਖਸਾ'—ਮੈਂ ਦੇਖਾਂਗਾ। 'ਮੇਲਸਾ'—ਮੈਂ ਮੇਲਾਂਗਾ।

(੨) 'ਲੈ ਹਉ'—ਮੈਂ ਲਵਾਂਗਾ। 'ਦੈ ਹਉ'—ਮੈਂ ਦਿਆਂਗਾ। 'ਕਰਿ ਹਉ'—ਮੈਂ
ਕਰਾਂਗਾ।

(੩) 'ਗਾਵਉਗੋ'—ਮੈਂ ਗਾਵਾਂਗਾ। 'ਬਜਾਵਉਗੋ'—ਮੈਂ ਬਜਾਵਾਂਗਾ।

(੪) 'ਪੈਸਉ'—ਮੈਂ ਪਵਾਂਗਾ।

ਉੱਤਮ ਪੁਰਖ, ਬਹੁ-ਵਚਨ

- (੧) ਧਾਤੂ ਦੇ ਅੰਤ ਵਿਚ 'ਸਹ':

ਦੁਸਟ ਸਭਾ ਮਿਲਿ ਮੰਤਰੁ ਉਪਾਇਆ 'ਕਰਸਹ' ਅਉਧ ਘਨੇਗੀ ॥੩॥੩॥੮॥
'ਕਰਸਹ'—ਆਸੀ ਕਰਾਂਗੇ। (ਭੈਰਉ ਨਾਮਦੇਵ ਜੀ, ਪੰਨਾ ੧੧੬)

- 'ਅਵਧੀ' ਵਿਚ ਸਾਧਾਰਨ ਧਾਤੂ ਦੇ ਅੰਤ ਵਿਚ 'ਨ' ਜਾਂ 'ਣ' ਦੇ ਥਾਂ 'ਬ' ਹੁੰਦਾ ਹੈ, ਜਿਵੇਂ :

ਰਹਉ 'ਚੜ੍ਹਾਉਬ' 'ਤੇਰਬ' ਭਾਈ ।

ਭਿਲ ਭਰਿ ਭੂਮਿ ਨ ਸਕੇ ਛੁੜਾਈ ॥੨੯੮॥ (ਰਾਮਾਇਣ, ਬਾਲ ਕਾਂਡ)

ਭਾਵ, ਹੋ ਭਾਈ ! (ਧਨੁੱਖ ਨੂੰ) ਚੜ੍ਹਾਉਣਾ ਤੇ ਤੋੜਨਾ ਤਾਂ ਕਿਤੇ ਰਿਹਾ ।

ਪ੍ਰਤੁੱਖਿਂ ਦੇਖਿ ਸਭ ਨਿਪ ਧਿਯ ਹਾਰੇ । ਜਨੁ ਰਾਕੇਸ਼-ਉਦੈ ਭਏ ਭਾਰੇ ।

ਆਸ ਪ੍ਰਤੀਤਿ ਸਭ ਕੇ ਮਨ ਮਾਹੀ । ਰਾਮ ਚਾਪ 'ਤੇਰਬ' ਸਕ ਨਾਹੀ ।

ਬਿਨੁ ਭੰਜੇਹੁ ਤਵ-ਪਨੁਖ ਦਿਸ਼ਾਲਾ । ਮੇਲਹਿ ਸੀਜ ਰਾਮ-ਉਰ ਮਾਲਾ ॥੨੯੯॥ (ਰਾਮਾਇਣ, ਬਾਲ ਕਾਂਡ)

ਇਹ 'ਥ' 'ਅਵਧੀ' ਦੇ 'ਭਵਿੱਖਤ ਕਾਲ' ਵਿਚ ਭੀ ਵਰਤਿਆ ਜਾਂਦਾ ਹੈ; ਉੱਤਮ-ਪੁਰਖ ਅਤੇ ਮੱਧਮ-ਪੁਰਖ ਵਿਚ ਤਾਂ ਇਹ ਬੋਲਿਆ ਭੀ ਜਾਂਦਾ ਹੈ; ਪਰ ਸਾਹਿੱਤ ਵਿਚ ਇਹ ਕੇਵਲ ਅੱਨ-ਪੁਰਖ ਵਿਚ ਹੀ ਵਰਤੀਦਾ ਹੈ। ਵੇਖੋ :

ਦੇਵਿ ! ਤਜਾਏ ਸੰਸੈ ਆਸ ਜਾਨੀ । 'ਭੰਜਬ' ਧਨੁਖ ਰਾਮ, ਸ਼ੁਨੁ ਰਾਨੀ ॥੨੯੯॥

'ਭੰਜਬ'—ਤੋੜੇਗਾ । (ਰਾਮਾਇਣ, ਬਾਲ ਕਾਂਡ)

ਪਰਵਸ ਸਥਿਨ ਲਖੀ ਜਥ ਸੀਤਾ ।

ਭਾਇਓ ਲਾਹੜੁ ਸਭ ਕਹਿੰਹਿ ਸਭੀਤਾ ।

ਪੁਨਿ 'ਆਉਬ' ਇਹ ਬਿਰਧਾਂ ਕਾਲੀ ।

ਆਸ ਕਹਿ ਮਨਿ ਵਿਹੁਸੀ ਇਕ ਆਲੀ ॥੩੦੦॥ (ਰਾਮਾਇਣ, ਬਾਲ ਕਾਂਡ)

'ਆਉਬ'—ਆਵੇਗੀ ।

ਗੁਰਬਾਣੀ ਵਿਚੋਂ ਉਦਾਹਰਣ :

ਜਉ ਪੈ ਰਸਨਾ ਰਾਮੁ ਨ 'ਕਹਿਬੋ' ॥

ਉਪਜਤ ਬਿਨਸਤ ਰੈਵਤ 'ਰਹਿਬੋ' ॥੧॥ ਰਹਾਉ॥

(ਗਊੜੀ ਕਬੀਰ ਜੀ, ਪੰਨਾ ੩੨੫)

'ਕਹਿਬੋ'—ਕਹੇਗਾ । 'ਰਹਿਬੋ'—ਰਹੇਗਾ ।

ਮੈ ਨ ਮਰਉ 'ਮਰਿਬੋ' ਸੰਸਾਰਾ ॥

ਅਥ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ॥ ੧੨॥

(ਗਊੜੀ ਕਬੀਰ ਜੀ, ਪੰਨਾ ੩੨੫)

'ਮਰਿਬੋ'—ਮਰੇਗਾ ।

ਪਾਤੁ ਕੈਸੇ 'ਪਾਇਬੋ' ਹੇ ॥

ਮੇ ਸਉ ਕੋਊ ਨ ਕਹੈ ਸਮਝਾਇ ॥

ਜਾ ਤੇ ਆਵਾ ਰਾਵਨੁ ਬਿਲਾਇ ॥੧॥ਰਹਾਉ॥

ਸੁਧਾ ਕਵਨ ਪਰ 'ਹੋਇਬੋ' ਸੁਚ ਕੁੱਚਰ ਬਿਧਿ ਬਿਉਹਾਰ ॥੮॥੧॥

(ਗੁਰੂੜੀ ਬੈਰਾਗਿਣੀ ਰਵਿਦਾਸ ਜੀ, ਪੰਨਾ ੩੪੬)
'ਪਾਇਬੋ'—ਪਾਏਗਾ। 'ਹੋਇਬੋ'—ਹੋਇਗਾ।

ਇੰਦ੍ਰ ਲੋਕ ਸਿਵ ਲੋਕਹਿ 'ਜੈਬੋ' ॥

ਓਥੇ ਤਪ ਕਾਰਿ ਬਾਹਰਿ 'ਐਬੋ' ॥੧॥ਬਾ॥

'ਜੈਬੋ'—ਜਾਇਗਾ। 'ਐਬੋ'—ਆਇਗਾ। (ਧਨਾਸਰੀ ਕਬੀਰ ਜੀ, ਪੰਨਾ ੬੯੨)

ਨਾ ਕਛੁ 'ਆਇਬੋ' ਨਾ ਕਛੁ 'ਜਾਇਬੋ' ਰਾਮ ਕੀ ਦੂਹਾਈ ॥੧॥ਰਹਾਉ॥੧॥

(ਧਨਾਸਰੀ ਪੀਪਾ ਜੀ, ਪੰਨਾ ੬੯੫)
'ਆਇਬੋ'—ਆਇਗਾ। 'ਜਾਇਬੋ'—ਜਾਇਗਾ।

ਆਹਿ ਮੇਰੇ ਠਾਕੁਰ ਝੁਮਰਾ ਜੌਰੁ ॥

ਕਾਜੀ 'ਬਕਿਬੋ' ਹਸਤੀ ਤੱਤੁ ॥੧॥ਰਹਾਉ॥੧॥ਬਾ॥

'ਬਕਿਬੋ'—ਆਖੇਗਾ। (ਗੈੱਡ ਕਬੀਰ ਜੀ, ਪੰਨਾ ੮੭੦)

ਕੁਚ ਬਿਚਾਰੇ ਛੂਏ ਫਾਲ ॥ ਇਆ ਮੁੰਡੀਆ ਸਿਰਿ 'ਚਚਿਬੋ' ਕਾਲ ॥੧॥ਬਾ॥੧॥

'ਚਚਿਬੋ'—ਚੜ੍ਹੇਗਾ। (ਗੈੱਡ ਕਬੀਰ ਜੀ, ਪੰਨਾ ੮੭੧)

ਧਨੁ ਓਇ ਸੰਤ ਜਿਨ ਐਸੀ ਜਾਣੀ ॥

ਤਿਨ ਕਉ 'ਮਿਲਬੋ' ਸਾਰਿਗਾਪਾਲੀ ॥੧॥੯॥੧॥

'ਮਿਲਬੋ'—ਮਿਲੇਗਾ। (ਗੈੱਡ ਕਬੀਰ ਜੀ, ਪੰਨਾ ੮੭੩)

ਜਉ ਗੁਰਦੇਉ, ਪੰਚ ਤੇ ਦੂਰਿ ॥

ਜਉ ਗੁਰਦੇਉ, ਨ 'ਮਰਿਬੋ' ਝੂਰਿ ॥੨॥੨॥੧॥

'ਮਰਿਬੋ'—ਮਰੇਗਾ। (ਭੈਨਉ ਨਾਮਦੇਵ ਜੀ, ਪੰਨਾ ੧੧੬੬)

ਖਲ ਮੂਰਖ ਤੇ ਪੰਡਿਤੁ 'ਕਰਿਬੋ' ਪੰਡਿਤ ਤੇ ਮੁਗਧਾਰੀ ॥੩॥੨॥

'ਕਰਿਬੋ'—ਕਰੇਗਾ। (ਸਾਰੰਗ ਕਬੀਰ ਜੀ, ਪੰਨਾ ੧੨੫੨)

ਜੋ ਕਿਛੁ ਕਰਹਿ ਸੋਈ 'ਪਰੁ ਹੋਇਬੁ' ਅਵਰੁ ਨ ਕਰਣਾ ਜਾਇ ॥੧॥ਰਹਾਉ॥੮॥

'ਪਰੁ ਹੋਇਬੁ'—ਜ਼ਰੂਰ ਹੋਏਗਾ। (ਪ੍ਰਭਾਤੀ ਮ: ੧, ਪੰਨਾ ੧੩੨੯)

ਹੁਕਮੀ ਭਵਿੱਖਤ ਕਾਲ (Imperative Mood)

ਸੰਸਕ੍ਰਿਤ ਦੇ ਕੁੱਲ ਧਾਰਤ ਦਸ 'ਗਣਾਂ' ਵਿਚ ਵੱਡੇ ਹੋਏ ਹਨ। ਹਰੇਕ 'ਗਣ' ਦੀ ਵੱਖੋਂ ਵੱਖਰੀ ਨਿਸ਼ਾਨੀ ਹੈ, ਜੋ 'ਕ੍ਰਿਆ' ਬਨਾਣ ਵੇਲੇ ਧਾਰਤ (Root) ਦੇ ਅੰਤ ਵਿਚ ਲਗਾਈ ਜਾਂਦੀ ਹੈ, ਜਿਵੇਂ :

ਧਾਰਤ	ਗਣ	ਨਿਸ਼ਾਨੀ	ਵਰਤਮਾਨ ਕਾਲ
ਤਨ	ਤ-ਵਾਂ ਗਣ	ਉ	ਤਨੋਤਿ
ਚਿ	ਪ-ਵਾਂ ਗਣ	ਨ	ਚਿਨੋਤਿ
ਚਲ	ਚ-ਲਾ ਗਣ	ਅ	ਚਲਤਿ
ਤੁਰ	ਤ-ਲਾ ਗਣ	ਅ	ਤੁਰਤੇ

ਇਹ ਸਾਰੇ 'ਗਣ' ਦੇ ਹਿੱਸਿਆਂ ਵਿਚ ਵੱਡੇ ਹੋਏ ਹਨ—'ਪਰੱਸਮੈ-ਪਦ' ਅਤੇ 'ਆਤਮਨੇ ਪਦ'।

ਧਾਰਤ ਤੋਂ 'ਵਰਤਮਾਨ', 'ਤੁਤ', 'ਭਵਿੱਖਤ', 'ਹੁਕਮੀ ਭਵਿੱਖਤ' ਆਦਿਕ 'ਕਾਲ' ਬਨਾਣ ਵਾਸਤੇ ਇਹਨਾਂ ਦੋਹਾਂ 'ਪਦਾਂ' ਦੇ ਵੱਖੋਂ ਵੱਖਰੇ ਚਿਹਨ ਹਨ, ਜਿਵੇਂ :

ਹੁਕਮੀ ਭਵਿੱਖਤ ਕਾਲ 'ਪਰੱਸਮੈ ਪਦ'

ਇਕ-ਵਚਨ		ਬਹੁ-ਵਚਨ
ਅੱਨ-ਪੁਰਖ	ਤੁ	ਅੰਤੁ
ਮੱਧਮ-ਪੁਰਖ	X, ਜਾਂ 'ਹਿ'	ਤ
ਉੱਤਮ-ਪੁਰਖ	ਆਨਿ	ਆਮ

ਹੁਕਮੀ ਭਵਿੱਖਤ ਕਾਲ 'ਆਤਮਨੇ ਪਦ'

ਇਕ-ਵਚਨ		ਬਹੁ-ਵਚਨ
ਅੱਨ-ਪੁਰਖ	ਤਾਂ	ਅੰਤਾਂ
ਮੱਧਮ-ਪੁਰਖ	ਸੁ	ਯੂ
ਉੱਤਮ-ਪੁਰਖ	ੴ	ਮਹੈ

ਪਹਿਲੇ, ਚੌਬੇ, ਛੇਵੇਂ ਅਤੇ ਦਸਵੇਂ ‘ਗਣ’ ਦੇ ਕਿਸੇ ਧਾਰੂ ਤੋਂ ਜੋ ਹੁਕਮੀ ਭਵਿੱਖਤ, ਮੱਧਮ-ਪੁਰਖ, ਇਕ-ਵਚਨ ਬਨਾਣਾ ਹੋਵੇ ਤਾਂ ਧਾਰੂ ਦੇ ਨਾਲ ਕੇਵਲ ਉਸੇ ‘ਗਣ’ ਦ੍ਰਾ ਪ੍ਰਾਸ ‘ਚਿਹਨ’ ਲਗਾਇਆ ਜਾਂਦਾ ਹੈ; ‘ਹੁਕਮੀ ਭਵਿੱਖਤ’ ਦਾ ਕੋਈ ਹੋਰ ‘ਚਿਹਨ’ ਨਹੀਂ ਵਰਤਿਆ ਜਾਂਦਾ।

ਬਾਕੀ ਦੇ ‘ਗਣਾਂ’ ਵਾਸਤੇ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਦਾ ਚਿਹਨ ‘ਹਿ’ ਹੈ।

ਜਿਵੇਂ ‘ਕ੍ਰਿਆ-ਵਿਸ਼ੇਸ਼ਣ’ (Adverb) ‘ਹਿ’ ਦੇ ‘ਹ’ ਦਾ ਕਈ ਵਾਰੀ ਲੋਪ ਹੋ ਕੇ ਕੇਵਲ ‘f’ ਰਹਿ ਜਾਂਦਾ ਹੈ, ਇਸੇ ਤਰ੍ਹਾਂ ‘ਹੁਕਮੀ ਭਵਿੱਖਤ’ ਦੇ ਇਸ ‘ਹਿ’ ਦਾ ਪੁਰਾਣੀ ਪੰਜਾਬੀ ਵਿਚ ਅੱਪੜ ਕੇ ਲੋਪ ਹੋ ਜਾਂਦਾ ਹੈ।

ਨੈਟ: ਪਹਿਲੇ, ਚੌਬੇ, ਛੇਵੇਂ ਅਤੇ ਦਸਵੇਂ ‘ਗਣ’ ਦਾ ਪ੍ਰਾਸ ਚਿਹਨ ‘ਅ, ਯ, ਅ, ਅਯ’ ਹੈ।

ਸੋਂ, ਇਸ ਤਰ੍ਹਾਂ ‘ਹੁਕਮੀ ਭਵਿੱਖਤ ਕਾਲ’ (ਮੱਧਮ-ਪੁਰਖ, ਇਕ-ਵਚਨ) ਦੇ ਦੋ ਰੂਪ ਬਣ ਗਏ :

1. ਉਹ, ਜਿਨ੍ਹਾਂ ਦੇ ਅੰਤ ਵਿਚ ‘ਅ’ (ਮੁਕਤਾ) ਆਉਂਦਾ ਹੈ।

2. ਉਹ, ਜਿਨ੍ਹਾਂ ਦੇ ਅੰਤ ਵਿਚ (f) ਆਉਂਦੀ ਹੈ।

ਨੈਟ: ਪੁਰਾਤਨ ਪੰਜਾਬੀ ਵਿਚ ਸੰਸਕ੍ਰਿਤ ਦੀ ਪਹਿਲੀ ਕਿਸਮ ਦੇ ‘ਹੁਕਮੀ ਭਵਿੱਖਤ’ ਦੇ ‘ਅ’ (ਮੁਕਤੇ) ਦੇ ਥਾਂ () ਹੋ ਗਿਆ।

ਜਿਵੇਂ ਦਸਵੇਂ ‘ਗਣ’ ਦਾ ਪ੍ਰਾਸ ਚਿਹਨ ‘ਅਯ’ ਹੈ, ਜਿਵੇਂ ਪ੍ਰੇਰਣਾਰਥਕ ਕ੍ਰਿਆ (Causative Verb) ਭੀ ਸਾਧਾਰਨ ਧਾਰੂ ਦੇ ਨਾਲ ‘ਅਯ’ ਲਗਾਇਆਂ ਹੀ ਬਣਦਾ ਹੈ। ਸੋਂ, ਇਸ ਕ੍ਰਿਆ ਦਾ ਭੀ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਦਸਵੇਂ ‘ਗਣ’ ਦੇ ਧਾਰੂ ਵਾਂਗ ਹੀ ਬਣਾਇਆ ਜਾਂਦਾ ਹੈ, ਭਾਵ, ‘ਹੁਕਮੀ ਭਵਿੱਖਤ’ ਦਾ ਕੋਈ ਪ੍ਰਾਸ ‘ਚਿਹਨ’ ਨਹੀਂ ਵਰਤਿਆ ਜਾਂਦਾ; ਜਿਵੇਂ :

ਪਠ—ਪੜ੍ਹਨਾ—੧-ਲਾ ਗਣ।

ਪਠਾਵਯ—ਪੜ੍ਹਾਉਣਾ—ਪ੍ਰੇਰਣਾਰਥਕ ਕ੍ਰਿਆ।

ਪਠਾਵਯ—ਹੁਕਮੀ ਭਵਿੱਖਤ, ਮੱਧਮ-ਪੁਰਖ, ਇਕ-ਵਚਨ।

ਪੁਰਾਤਨ ਪੰਜਾਬੀ ਵਿਚ ‘ਪ੍ਰੇਰਣਾਰਥਕ ਕ੍ਰਿਆ’ ਦੇ ਅਖੀਰਲੇ ‘ਯ’ ਦਾ ਅੰਤਲਾ ‘ਅ’ ਉੱਡ ਕੇ ਕੇਵਲ ‘ਇ’ ਰਹਿ ਜਾਂਦਾ ਹੈ। ਸੋਂ, ‘ਪ੍ਰੇਰਣਾਰਥਕ ਕ੍ਰਿਆ’ ਦੇ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਦੇ ਅੰਤ ਵਿਚ ਸਦਾ ‘ਇ’ ਆਉਂਦੀ ਹੈ।

ਇਸ ਤਰ੍ਹਾਂ ਸਾਡੇ ਪਾਸ ਪੁਰਾਣੀ ਪੰਜਾਬੀ ਵਿਚ 'ਹੁਕਮੀ ਭਵਿੱਖਤ' (ਮੱਧਮ-ਪੁਰਖ, ਇਕ-ਵਚਨ) ਤਿੰਨ ਕਿਸਮ ਦੇ ਹੋ ਗਏ :

੧. ਉਹ, ਜਿਨ੍ਹਾਂ ਦੇ ਅੰਤ ਵਿਚ (—) ਹੈ;
੨. ਉਹ, ਜਿਨ੍ਹਾਂ ਦੇ ਅੰਤ (f) ਹੈ;
੩. (ਪ੍ਰੇਰਣਾਰਥਕ) ਜਿਨ੍ਹਾਂ ਦੇ ਅੰਤ ਵਿਚ 'ਇ' ਹੈ।

ਕਿਹੜਾ ਧਾਰੂ ਕਿਹੜੇ 'ਗਣ' ਜਾਂ 'ਪਦ' ਵਿਚ ਹੈ ਜਾਂ ਹੋ ਸਕਦਾ ਹੈ—ਇਸ ਦੇ ਪਛਾਨਣ ਵਾਸਤੇ ਕੋਈ ਖਾਸ ਨਿਯਮ ਨਹੀਂ ਹੈ। ਖਾਸ ਖਾਸ ਧਾਰੂ ਖਾਸ ਖਾਸ 'ਗਣ' ਵਿਚ ਹਨ, ਇਹਨਾਂ ਨੂੰ ਯਾਦ ਰੱਖਣ ਵਾਸਤੇ ਕੇਵਲ 'ਅਭਿਆਸ' ਹੀ ਸਹਾਇਤਾ ਕਰਦਾ ਹੈ। ਇਸੇ ਵਾਸਤੇ, ਇਹਨਾਂ ਧਾਰੂਆਂ ਦੇ ਪੰਜਾਬੀ-ਰੂਪ ਦੇ 'ਹੁਕਮੀ ਭਵਿੱਖਤ' (ਮੱਧਮ-ਪੁਰਖ, ਇਕ-ਵਚਨ) ਨੂੰ ਭੀ 'ਅਭਿਆਸ' ਨਾਲ ਹੀ ਚੇਤੇ ਰੱਖ ਸਕੀਦਾ ਹੈ। ਪਾਠਕਾਂ ਦੇ ਸੌਖ ਵਾਸਤੇ ਉਹ ਸਾਰੇ ਰੂਪ ਹੇਠ ਦਿੱਤੇ ਜਾਂਦੇ ਹਨ।

ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

(੧) (—-ਅੰਤ)

ਊਚਰੂ, ਊਤਰੂ, ਊਪਰੂ | ਆਉ, ਆਖੂ | ਸਉ, ਸੋਉ, ਸਹੂ, ਸਮਝੂ, ਸੰਮਲੂ | ਹੋਹੂ, ਹਰੂ | ਕਹੂ, ਕਢੂ | ਖੋਹੂ | ਗਾਰਖੂ | ਘਡੂ, ਘਟੂ | ਚਾਖੂ, ਚਲੂ, ਚਾਲੂ | ਜੀਉ, ਜਾਗੂ, ਜਾਚੂ, ਜਾਣੂ, ਜੋਹੂ, ਜਲੂ, ਜਾਲੂ | ਝੁਰੂ | ਤਾਸੂ, ਤਰੂ, ਤੋਰੂ | ਬੀਉ | ਦੇਖੂ | ਨਿਕਸੂ, ਨਾਚੂ | ਪਉ, ਪੀਉ, ਪੀਓ, ਪਿਖੂ, ਪੇਖੂ, ਪਛਾਣੂ, ਪਛਾਨੂ, ਪਰੂ, ਪੜੂ, ਪਰਹਰੂ, ਪਰਫੜੂ | ਬੈਸੂ, ਬਿਸਰੂ, ਬੂਝੂ, ਬੁਝੂ, ਬੀਚਾਰੂ, ਬਿਚਰੂ, ਬਾਚੂ, ਬੈਨੂ, ਬੰਨੂ | ਭਜੂ, ਭੰਨੂ, ਭੁਲੂ, ਭੁਲੂ | ਮਾਹੂ, ਮਿਟੂ, ਮਰੂ, ਮਿਲੂ | ਰਉ, ਰਹੂ, ਰਖੂ, ਰਾਖੂ | ਲਿਖੂ, ਲੂਝੂ | ਵਸੂ, ਵਿਸਾਹੂ, ਵਿਸਰੂ, ਵੇਖੂ, ਵਿਗਸੂ, ਵੰਝੂ, ਵਧੂ।

(੨) (f-ਅੰਤ)

ਊਠਿ, ਊਧਾਰਿ, ਊਲਾਹਿ | ਆਹਿ, ਆਰਾਧਿ, ਅਰਧਿ | ਸਉਪਿ, ਸੰਚਿ, ਸਾਜਿ, ਸਿਝਿ, ਸਾਧਿ, ਸੋਧਿ, ਸਮਾਲਿ, ਸਮਾਰਿ, ਸਾਰਿ, ਸਲਾਹਿ, ਸਾਲਾਹਿ, ਸੇਵਿ, ਸਵਾਰਿ | ਹਨਿ, ਹੋਮਿ | ਕਾਟਿ, ਕਾਟਿ, ਕਬੂਲਿ, ਕਮਾਇ | ਥੋਜਿ, ਥਾਟਿ | ਗੁਜਾਰਿ, ਗਵਾਇ | ਛੋਡਿ, ਛੇਦਿ | ਜਾਹਿ, ਜਾਰਿ | ਤਜਿ, ਤ੍ਰਾਹਿ, ਤ੍ਰਾਧਿ, ਤਾਰਿ, ਤੋਲਿ | ਦਸਿ | ਧਰਿ, ਧਾਰਿ | ਨਿਹਾਲਿ, ਨਮਸਕਾਰਿ, ਨੀਰਿ, ਨਿਵਾਰਿ |

ਪਾਇ, ਪਛਾੜ੍ਹ, ਪੂਜਿ, ਪੂਰਿ। ਫੌਰਿ। ਬੋਇ, ਬਿਸਾਰਿ, ਬਖਸਿ, ਬਿਦਾਰਿ, ਬਾਲਿ, ਬੋਲਿ। ਭਾਲਿ। ਮਉਲਿ, ਮੇਟਿ, ਮੰਨਿ, ਮੇਲਿ, ਮਾਰਿ। ਰੰਗਿ। ਲੇਇ, ਲਾਇ, ਲਾਹਿ, ਲਖਿ, ਲਾਦਿ, ਲੋੜਿ। ਵੇਛੋੜਿ।

(੩) ਕਈ ਧਾਰੂ ਐਸੇ ਹਨ, ਜਿਨ੍ਹਾਂ ਦਾ ਹੁਕਮੀ ਭਵਿੱਖਤ (ਮੱਧਮ-ਪੁਰਖ, ਇਕ-ਵਚਨ) ਦੋਹਾਂ ਚਿਹਨਾਂ ਨਾਲ ਬਣਦਾ ਹੈ:

ਊਤਾਰੁ, ਊਤਾਰਿ। ਸੁਨੁ, ਸੁਣਿ। ਕਰੁ, ਕਰਿ। ਗਾਉ, ਗਾਇ। ਗਹੁ, ਗਹਿ। ਚੇਤੁ, ਚੇਤਿ। ਚਿਤਾਰੁ, ਚਿਤਾਰਿ। ਜਪੁ, ਜਪਿ। ਜਾਪੁ, ਜਾਪਿ। ਤਿਆਰੁ, ਤਿਆਗਿ। ਦੇਹੁ, ਦੇਹਿ। ਧਿਆਉ, ਧਿਆਇ। ਪਾਹੁ, ਪਾਹਿ। ਬਰਸੁ, ਬਰਸਿ। ਭਾਖੁ, ਭਾਖਿ। ਭੁੱਚੁ, ਭੁੱਚਿ। ਮਾਨੁ, ਮਾਨਿ। ਰਾਚੁ, ਰਾਚਿ। ਲਹੁ, ਲੇਹਿ। ਲਾਗੁ, ਲਾਗਿ। ਲੇਖੁ, ਲੇਖਿ।

ਸਾਧਾਰਨ ਤੌਰ 'ਤੇ 'ਹੁਕਮੀ ਭਵਿੱਖਤ' ਕਾਲ ਮੱਧਮ-ਪੁਰਖ ਵਿਚ ਹੀ ਵਰਤਿਆ ਜਾਂਦਾ ਹੈ; ਪਰ ਸੰਸਕ੍ਰਿਤ ਵਿਚ ਅੱਨ-ਪੁਰਖ ਅਤੇ ਉੱਤਮ-ਪੁਰਖ ਵਿਚ ਭੀ ਵਰਤੀਦਾ ਹੈ। ਪੁਰਾਣੀ ਪੰਜਾਬੀ ਵਿਚ ਭੀ ਇਸ ਦੀ ਵਰਤੋਂ ਤਿੰਨਾਂ ਹੀ 'ਪੁਰਖਾਂ' ਵਿਚ ਮਿਲਦੀ ਹੈ।

ਸੰਸਕ੍ਰਿਤ ਵਿਚ 'ਵਰਤਮਾਨ ਕਾਲ' ਅੱਨ-ਪੁਰਖ, ਇਕ-ਵਚਨ ਦਾ ਚਿਹਨ ਪਰੱਸਮੈ ਪਦ ਵਿਚ 'ਤਿ' ਹੈ; ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਦੇ ਵਿਅੰਜਨ 'ਤ' ਦੇ ਥਾਂ 'ਸੂਰ' ਹੋ ਜਾਂਦਾ ਹੈ, ਜਿਵੇਂ : 'ਪਾਠ' ਧਾਰੂ ਦੇ 'ਪਠਤਿ' ਤੋਂ 'ਪਠਾਇ' ਪ੍ਰਾਕ੍ਰਿਤ ਰੂਪ ਹੈ, ਪੰਜਾਬੀ ਵਿਚ 'ਪਠਾਇ' ਅਤੇ 'ਪਠੈ' ਹਨ।

ਇਸੇ ਤਰ੍ਹਾਂ ਸੰਸਕ੍ਰਿਤ ਦੇ 'ਹੁਕਮੀ ਭਵਿੱਖਤ' ਅੱਨ-ਪੁਰਖ, ਇਕ-ਵਚਨ ਦੇ ਚਿਹਨ 'ਤੁ' ਦਾ ਵਿਅੰਜਨ 'ਤ' ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਉੱਡ ਜਾਂਦਾ ਹੈ ਤੇ ਉਸ ਦੇ ਥਾਂ 'ਸੂਰ' 'ਉ' ਹੋ ਜਾਂਦਾ ਹੈ। 'ਪਠ' ਧਾਰੂ ਤੋਂ ਸੰਸਕ੍ਰਿਤ 'ਹੁਕਮੀ ਭਵਿੱਖਤ' ਅੱਨ-ਪੁਰਖ, ਇਕ-ਵਚਨ 'ਪਠਤੁ' ਹੈ, ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ 'ਪਠਉ' ਬਣ ਜਾਏਗਾ।

ਸੰਸਕ੍ਰਿਤ ਵਿਚ 'ਵਰਤਮਾਨ-ਕਾਲ' ਅੱਨ-ਪੁਰਖ, ਬਹੁ-ਵਚਨ ਦਾ ਚਿਹਨ 'ਅੰਤਿ' ਹੈ; ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਚਿਹਨ ਦਾ ਅੰਤਲਾ ਵਿਅੰਜਨ ('ਤ') ਉੱਡ ਜਾਂਦਾ ਹੈ, ਤੇ ਚਿਹਨ 'ਅੰਤਿ' ਦੇ ਥਾਂ 'ਅਨਿ' ਰਹਿ ਜਾਂਦਾ ਹੈ; ਜਿਵੇਂ : 'ਪਠ' ਧਾਰੂ ਤੋਂ ਸੰਸਕ੍ਰਿਤ 'ਵਰਤਮਾਨ ਕਾਲ' ਅੱਨ-ਪੁਰਖ, ਬਹੁ-ਵਚਨ 'ਪਠੰਤਿ' ਹੈ, ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਦਾ 'ਪਠਨਿ' ਬਣ ਗਿਆ।

ਇਸੇ ਤਰ੍ਹਾਂ ਸੰਸਕ੍ਰਿਤ ਦੇ 'ਹੁਕਮੀ ਭਵਿੱਖਤ' ਅੱਨ-ਪੁਰਖ, ਬਹੁ-ਵਚਨ ਦੇ ਚਿਹਨ 'ਅੰਤੁ' ਦਾ ਅੰਤਲਾ 'ਤ' ਉੱਡ ਕੇ ਉਸ ਦੇ ਥਾਂ ਚਿਹਨ 'ਅਨੁ' ਰਹਿ ਜਾਂਦਾ ਹੈ। 'ਪਠ' ਧਾਰੂ ਤੋਂ ਸੰਸਕ੍ਰਿਤ 'ਹੁਕਮੀ ਭਵਿੱਖਤ' ਅੱਨ-ਪੁਰਖ, ਬਹੁ-ਵਚਨ 'ਪਠੰਤੁ' ਹੈ, ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਦਾ 'ਪਠਨੁ' ਬਣ ਗਿਆ।

ਗੁਰਬਾਣੀ ਵਿਚੋਂ ਉਦਾਹਰਣ

ਅੱਨ ਪੁਰਖ, ਇਕ-ਵਚਨ

ਕਲਮ 'ਜਲਉ' ਸਣ ਮਸਫਾਣੀਐ ਕਾਗਦੁ ਭੀ 'ਜਲਿ ਜਾਉ' ॥
ਲਿਖਣ ਵਾਲਾ 'ਜਲਿ ਬਲਉ' ਜਿਨਿ ਲਿਖਿਆ ਦੂਜਾ ਭਾਉ ॥੧॥੬॥

(ਸਲੋਕ ਮ: ੩, ਸਿਰੀਗੁਰ ਕੌ ਵਾਰ, ਪੰਨਾ ੯੪)

ਭਲੀ ਸਰੀ ਮੁਦੀ ਮੇਰੀ ਪਹਿਲੀ ਬਰੀ ॥

ਜੁਗ ਜੁਗ 'ਜੀਵਉ' ਮੇਰੀ ਅਥ ਕੀ ਬਰੀ ॥੨॥੩॥

(ਆਸਾ ਕਬੀਰ ਜੀ, ਪੰਨਾ ੮੯੩)

ਨਿਮਖ ਨ 'ਬਿਸਰਉ' ਤੁਮ ਕਉ ਹਰਿ ਹਰਿ ਸਦਾ ਤਜਹੁ ਜਗਦੀਸ ॥੮॥

(ਗੁਜਰੀ ਮ: ੫, ਪੰਨਾ ੮੯੬)

ਕੌਈ ਭਲਾ 'ਕਹਉ' ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਦਾਰਿ ॥੧॥੮॥

(ਦੇਵਗੋਪਾਲੀ ਮ: ੮ ਘਰੁ ੧, ਪੰਨਾ ੫੨੮)

ਜਿਨਿ ਜਿਹਵਾ ਹਰਿ ਰਸੁ ਨ ਚਾਖਿਓ ਸਾ ਜਿਹਵਾ ਜਲਿ 'ਜਾਉ' ॥੩॥੨॥

(ਵਡਹੰਸੀ ਮ: ੩ ਘਰੁ ੧, ਪੰਨਾ ੫੫੮)

ਜੇ ਸਉ ਕੁੜੀਆ ਕੁੜ੍ਹ ਕਥਾਵੁ ॥ ਭਾਵੈ ਸਭੁ 'ਆਖਉ' ਸੰਸਾਰੁ ॥

ਭਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੮॥੮॥੬॥

(ਧਨਾਸਰੀ ਮ: ੧ ਘਰੁ ੨, ਪੰਨਾ ੬੯੨)

ਕਿਤੇ ਪ੍ਰਕਾਰਿ ਨ 'ਤੂਟਉ' ਪੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥

ਚਰਨ ਕਮਲ ਸਿਉ 'ਲਾਗਉ' ਨੇਹੁ ॥ ਨਾਨਕ ਕੀ ਬੇਨਤੀ ਏਹ ॥੨॥੮॥੫॥

(ਧਨਾਸਰੀ ਮ: ੫ ਘਰੁ ੧੨, ਪੰਨਾ ੬੯੪)

ਆਗਿਆ ਤੁਮਰੀ ਮੌਠੀ 'ਲਾਗਉ' ਕੌਚਿ ਭੁਹਖੋ 'ਭਾਵਉ' ॥
 ਜੇ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੁ 'ਪਾਵਉ' ॥੨॥੩॥੫॥
 (ਟੋਡੀ ਮ: ੪, ਪੰਨਾ ੨੧੩)

ਪੰਚ ਤੜ੍ਹ ਕਰਿ ਭੁਹੁ ਸਿਸਟਿ ਸਭ ਸਾਜੀ
 ਕੋਈ ਛੇਵਾ 'ਕਰਿਉ' ਜੇ ਕਿਛੁ ਕੀਤਾ ਹੋਵੈ ॥੩॥੮॥੧੫॥੨੪॥
 (ਸੁਹੀ ਮ: ੮ ਘੜ ੨, ਪੰਨਾ ੨੩੬)

ਗਾਮ ਨਾਮੁ ਹੋਆ ਹਥਕਾਰਾ ॥
 ਝਖ 'ਮਾਰਉ' ਸਾਕਤੁ ਦੇਚਾਰਾ ॥੨॥੧੩॥੧੮॥
 (ਬਿਲਾਵਲੁ ਮ: ੫ ਘੜ ੪, ਪੰਨਾ ੧੦੬)

ਮੇ ਬਿਗਰੇ ਆਪਨੀ ਮਤਿ ਬੋਈ ॥
 ਮੇਰੇ ਭਰਮਿ 'ਭੂਲਉ' ਮਤਿ ਕੋਈ ॥੩॥੨॥
 (ਬਿਲਾਵਲੁ ਕਬੀਰ ਜੀ, ਪੰਨਾ ੯੫੫)

ਆਗਿ 'ਲਗਉ' ਤਿਹ ਪਉਲਹਰ ਜਿਹ ਨਾਹੀ ਹਰਿ ਕੇ ਨਾਉ ॥੧੫॥
 (ਸਲੋਕ ਕਬੀਰ ਜੀ, ਪੰਨਾ ੧੩੬੫)
 ਨਾਨਕ ਨਾਮੁ ਨ 'ਵੀਸਰਉ' ਕਰਿ ਅਪੁਨੀ ਹਰਿ ਮਇਆ ॥੮॥੧੮॥੮॥
 (ਸਿਰੀਰਾਗੁ ਮ: ੫, ਪੰਨਾ ੮੨)

ਇਕੁ ਤਿਲੁ ਪਿਆਰਾ ਵਿਸਰੈ ਦੂਖੁ ਲਾਗੈ ਸੁਖੁ ਜਾਇ ॥
 ਜਿਹਵਾ 'ਜਲਉ' ਜਲਾਵਣੀ ਨਾਮੁ ਨ ਜਪੈ ਰਸਾਇ ॥੫॥੧੦॥
 (ਸਿਰੀਰਾਗੁ ਮ: ੧ ਅਸਟਪਦੀਆ, ਪੰਨਾ ੫੯)

ਜਲਉ—ਜਲ ਜਾਏ। ਜਲਿ ਜਾਉ—ਜਲ ਜਾਏ। ਜੀਵਉ—ਜੀਵੇ, ਜੀਉਂਦਾ
 ਰਹੇ। ਨ ਬਿਸਰਉ—ਨ ਵਿਸਰ ਜਾਏ। ਕਹਉ—ਕਹੇ, ਕਹੀ ਜਾਏ।
 ਆਖਉ—ਆਖੇ, ਆਖੀ ਜਾਏ। ਤੂਟਉ—ਤੂੱਟੇ, ਤੂੱਟ ਜਾਏ। ਲਾਗਉ—ਲੱਗੇ,
 ਲੱਗਾ ਰਹੇ। ਭਾਵਉ—ਭਾਵੇ, ਚੰਗਾ ਲੱਗੇ। ਧਾਵਉ—ਧਾਵੇ, ਦੱਜੇ।
 ਕਰਿਉ—ਕਰੈ, ਕਰ ਵਿਖਾਏ। ਮਾਰਉ—ਮਾਰੇ, ਮਾਰੀ ਜਾਏ। ਭੂਲਉ—ਭੂੱਲੇ,
 ਭੂੱਲ ਜਾਏ। ਲਗਉ—ਲੱਗ ਜਾਏ। ਨ ਵੀਸਰਉ—ਨ ਵਿਸਰ ਜਾਏ।

ਨੋਟ: ਇਸ ਰੂਪ ਦੇ ਨਾਲ ਨਾਲ ਨਵੀਨ ਪੰਜਾਬੀ ਵਾਲਾ ਰੂਪ ਭੀ ਵਰਤੋਂ
 ਵਿਚ ਆਇਆ ਮਿਲਦਾ ਹੈ, ਜਿਵੇਂ :

ਨਿਸਿ ਅੰਧਿਆਰੀ ਸੁਡੀਏ ਕਿਉ ਪਿਰ ਬਿਨੁ ਚੈਨਿ ਵਿਰਾਇ ॥

ਅੰਭੁ 'ਜਲਉ' ਤਨੁ ਜਾਲੀਅਉ ਮਨੁ ਧਨੁ ਜਾਲੁ 'ਬਲਿ ਜਾਇ' ॥੭॥੨॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੪)

ਊਸਤਤਿ ਨਿੰਦਾ 'ਕਰੈ' ਨਹੁ ਕੋਈ ॥ ਨਾਮੇ ਸ੍ਰੀ ਰੰਗੁ ਭੇਟਲ ਸੋਈ ॥੮॥੪॥

(ਭੈਰਉ ਨਾਮਦੇਵ ਜੀ, ਪੰਨਾ ੧੧੬੪)

ਇਥੇ 'ਬਲਿ ਜਾਇ' ਅਤੇ 'ਕਰੈ' ਨਵੀਨ ਰੂਪ ਹਨ।

ਅੱਨ-ਪੁਰਖ, ਬਹੁ-ਵਚਨ

ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦ੍ਗੀਏ

ਸਭਿ ਝਖ 'ਮਾਰਨੁ' ਦੁਸਟੁ ਭੁਪਤੇ ਰਾਮ ॥੩॥੫॥

(ਬਿਹਾਰੀਆ ਛੰਤ ਮ: ੪, ਪੰਨਾ ੫੪੧)

ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦ੍ਗੀਏ

ਝਖ 'ਮਾਰਨੁ' ਸਭਿ ਨਿੰਦਕ ਘੰਡਾ ਰਾਮ ॥੩॥੫॥

(ਬਿਹਾਰੀਆ ਛੰਤ ਮ: ੪, ਪੰਨਾ ੫੪੧)

ਜੋ ਸਹ ਕੰਠਿ ਨ ਲਗੀਆ 'ਜਲਨੁ' ਸਿ ਬਾਹਬੀਆਹਾ ॥੫॥੩॥

(ਵਡਹੰਸ ਮ: ੧ ਘੁਰੂ ੨, ਪੰਨਾ ੫੫੮)

ਸਭੇ ਰਾਲਾ 'ਵਿਸਰਨੁ' ਇਕੋ ਵਿਸਰਿ ਨ ਜਾਉ ॥

ਧੰਧਾ ਸਙ੍ਗ ਜਲਾਇ ਕੈ ਗੁਰਿ ਨਾਮੁ ਦੀਆ ਸਭੁ ਸੁਆਉ ॥੧॥੫॥੭॥

(ਸਿਰੀਰਾਗ ਮ: ੫, ਪੰਨਾ ੪੩)

ਨੋਟ : ਪੰਜਾਬੀ ਦੇ 'ਵਰਤਮਾਨ ਕਾਲ' ਅੱਨ-ਪੁਰਖ, ਬਹੁ-ਵਚਨ ਦਾ ਚਿਹਨ 'ਅਨਿ' ਹੈ; ਇਸ ਦੇ 'ਨ' ਦੇ ਥਾਂ 'ਹ' ਭੀ ਵਰਤਿਆ ਜਾਂਦਾ ਹੈ, ਜਿਵੇਂ : ਮਰਨਿ, ਮਰਹਿ।

ਇਸੇ ਤਰ੍ਹਾਂ 'ਹੁਕਮੀ ਭਵਿੱਖਤ' ਵਿਚ ਭੀ 'ਅਨੁ' ਦੇ 'ਨ' ਦੇ ਥਾਂ 'ਹ' ਹੋ ਜਾਂਦਾ ਹੈ, ਜਿਵੇਂ :

ਜਿਨ੍ਹਾ ਨੇਹੁ ਦੂਜਾਣੇ ਲਗਾ ਝੂਰਿ 'ਮਰਹੁ' ਸੇ ਵਾਢੀਆ ॥੧॥੧॥੮॥

(ਸੁਹੀ ਮ: ੫ ਘੁਰੂ ੧੦ ਅਸਟਪਦੀਆ, ਪੰਨਾ ੨੬੧)

ਨੋਟ : 'ਵਰਤਮਾਨ ਕਾਲ' ਅੱਨ-ਪੁਰਖ, ਬਹੁ-ਵਚਨ, ਅਤੇ 'ਹੁਕਮੀ

ਭਵਿੱਖਤ' ਅੱਨ-ਪੁਰਖ, ਬਹੁ-ਵਚਨ ਦਾ ਫਰਕ ਖਾਸ ਤੌਰ 'ਤੇ ਧਿਆਨ ਰੱਖਣ-ਜੋਗ ਹੈ। 'ਵਰਤਮਾਨ' ਵਿਚ ਚਿਹਨ 'ਨਿ' ਹੈ ਅਤੇ 'ਹੁਕਮੀ ਭਵਿੱਖਤ' ਵਿਚ 'ਨੁ' ਹੈ।

ਵਰਤਮਾਨ ਕਾਲ

ਮਾਰਨਿ, ਕਰਨਿ,
ਸੇਵਨਿ, ਸਵਾਰਨਿ

ਹੁਕਮੀ ਭਵਿੱਖਤ

ਮਾਰਨ, ਵਿਸਰਨ, ਜਲਨ

ਫਰੀਦਾ ਜੋ ਤੈ 'ਮਾਰਨਿ' ਮੁਕੀਆ ਤਿਨਾ ਨ ਮਾਰੇ ਘੁੰਮਿ ॥

(ਸਲੋਕ ਫਰੀਦ, ਪੰਨਾ ੧੩੭੯)

'ਮਾਰਨਿ'—ਵਰਤਮਾਨ ਕਾਲ, ਅੱਨ-ਪੁਰਖ, ਬਹੁ-ਵਚਨ।

ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦ੍ਗੀਏ

ਇਥ 'ਮਾਰਨੁ' ਸਤਿ ਨਿੰਦਕ ਘੰਡਾ ਰਾਮ ॥੮॥੫॥

(ਛਿਹਾਗੜਾ ਮ: ੪, ਪੰਨਾ ੪੮੭)

'ਮਾਰਨੁ'—ਹੁਕਮੀ ਭਵਿੱਖਤ, ਅੱਨ-ਪੁਰਖ, ਬਹੁ-ਵਚਨ।

ਊੱਤਮ ਪੁਰਖ, ਬਹੁ-ਵਚਨ

ਆਉ ਸਥੀ ਸੰਤ ਪਾਂਸ ਸੇਵਾ 'ਲਾਗੀਐ' ॥

ਪੀਸਾਉ ਚਰਣ ਪਖਾਰਿ ਆਪੁ 'ਭਿਆਗੀਐ' ॥

ਤਜਿ ਆਪੁ ਮਿਟੇ ਸੰਤਾਪੁ ਆਪੁ ਨਹ 'ਜਾਣਾਈਐ' ॥

ਸਰਣਿ 'ਗਾਹੀਜੈ' ਮਾਨਿ 'ਲੀਜੈ' ਕਰੇ ਸੋ ਸੁਖੁ 'ਪਾਈਐ' ॥

ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੇਕਿ ਦਿਨੁ ਰੈਣਿ 'ਜਾਗੀਐ' ॥

ਨਾਨਕੁ ਵਖਾਣੈ ਗੁਰ ਬਚਨਿ ਜਾਣੈ

ਆਉ ਸਥੀ ਸੰਤ ਪਾਂਸ ਸੇਵਾ 'ਲਾਗੀਐ' ॥੩॥੧॥

(ਆਸਾ ਮਹਲਾ ੫ ਛੰਤ ਘਰੁ ੬, ਪੰਨਾ ੪੫੭)

ਸੇਵਾ ਸੇਵਾ 'ਸ਼ਾਲਾਗੀਐ' ਸਚੇ ਕਉ ਬਲਿ ਜਾਉ ॥੨॥੧੯॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੪੧੬)

ਕਾਮੁ ਕ੍ਰੈਧ ਲੇਡੁ 'ਛੋਡੀਐ' 'ਦੋਜੈ' ਅਗਾਨਿ ਜਲਾਇ ॥

ਜੀਵਦਿਆ ਨਿਤ 'ਜਾਪੀਐ' ਨਾਨਕ ਸਾਂਚਾ ਨਾਉ ॥੧॥੫॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੪੧੬)

ਮੇਰੀ ਸਖੀ ਸਹੇਲੜੀਏ ਪ੍ਰਤੀ ਕੈ ਚਰਣਿ 'ਲਗਹ' ॥

ਮਨਿ ਪਿਆ ਪ੍ਰੇਮੁ ਘਣਾ ਹਰਿ ਬੀ ਭਗਤਿ 'ਮੰਗਹ' ॥੩॥੧॥

(ਬਿਹਾਰੀਜ਼ਾ ਮ: ੫ ਛੰਤ ਘਰੂ ੨, ਪੰਨਾ ੫੪੪)

(੧) ਲਾਰੀਐ—ਆਓ, ਆਸੀ ਲੱਗੀਏ। ਤਿਆਗੀਐ—ਆਓ, ਆਸੀ ਤਿਆਗੀਏ। ਪਾਈਐ, ਜਾਰੀਐ, ਸਾਲਾਹੀਐ।

(੨) ਗਹੀਜੈ। ਲੀਜੈ।

(੩) ਲਗਹ। ਮੰਗਹ।

'ਹੁਕਮੀ ਭਵਿੱਖਤ ਕਾਲ' ਦੀ ਇਕ ਅਜੀਬ ਸੁਆਦਲੀ ਵਰਤੋਂ ਸੰਸਕ੍ਰਿਤ ਵਿਚ ਮਿਲਦੀ ਹੈ। ਇਸ ਸੰਬੰਧ ਵਿਚ ਇਕ ਵੱਡੀਆਕਰਣ ਵੀ ਐਸ. ਐਪਟੇ ਲਿਖਦੇ ਹਨ ਕਿ :

ਜਦੋਂ ਕਿਸੇ ਕੰਮ ਦਾ ਮੁੜ ਮੁੜ ਕੀਤਾ ਜਾਣਾ ਪਰਗਟ ਕਰਨਾ ਹੋਵੇ, ਤਾਂ 'ਹੁਕਮੀ ਭਵਿੱਖਤ ਕਾਲ' ਮੱਧਮ-ਪੁਰਖ, ਇਕ-ਵਚਨ ਨੂੰ ਦੋ ਵਾਰੀ ਲਿਖਿਆ ਜਾਂਦਾ ਹੈ, ਭਾਵੇਂ 'ਪ੍ਰਧਾਨ ਕ੍ਰਿਆ' ਦਾ 'ਕਰਤਾ' ਵੱਖਰਾ ਹੋਵੇ ਅਤੇ ਕ੍ਰਿਆ ਭੀ ਭਾਵੇਂ ਕਿਸੇ ਹੀ 'ਕਾਲ' ਵਿਚ ਹੋਵੇ, ਜਿਵੇਂ :

ਯਾਹਿ ਯਾਹਿ ਇਤਿ ਯਾਤਿ—ਭਾਵ, ਉਹ ਮੁੜ ਮੁੜ ਜਾਂਦਾ ਹੈ।

'ਹੁਕਮੀ ਭਵਿੱਖਤ' ਦੀ ਇਹ ਵਰਤੋਂ ਮਰਾਠੀ ਤੇ ਸੰਸਕ੍ਰਿਤ ਵਿਚੋਂ ਨਿਕਲੀਆਂ ਹੋਰ ਥੋੜੀਆਂ ਵਿਚ ਭੀ ਮਿਲਦੀ ਹੈ। ਜਦੋਂ ਕਿਸੇ ਇਕੋ ਹੀ ਮਨੁੱਖ ਦੇ ਕੀਤੇ ਹੋਏ ਕਈ ਕੰਮ ਦੱਸੇ ਜਾਣ, ਤਦੋਂ ਭੀ 'ਹੁਕਮੀ ਭਵਿੱਖਤ' ਇਸੇ ਤਰ੍ਹਾਂ ਵਰਤਿਆ ਜਾਂਦਾ ਹੈ, ਜਿਵੇਂ :

ਸਕਤੂਨ ਪਿਵ, ਧਾਨਾਹ ਖਾਦਿ, ਇਤਿ ਅੱਭਿਅਵਹਰਤਿ; ਭਾਵ, ਸੱਤੂ ਪੀ, ਧਾਣਾਂ ਚੱਬ, ਉਹ ਮਨੁੱਖ ਇਉਂ ਚਰਦਾ ਹੀ ਗਹਿੰਦਾ ਹੈ।

'ਹੁਕਮੀ ਭਵਿੱਖਤ ਕਾਲ' ਨੂੰ ਦੁਹਰਾਉਣ ਦਾ ਰਿਵਾਜ ਪੁਰਾਣੀ ਪੰਜਾਬੀ ਵਿਚ ਭੀ ਮਿਲਦਾ ਹੈ, ਜਿਵੇਂ :

'ਮਾਰੁ ਮਾਰੁ' ਸ੍ਰੂਪਨੀ ਨਿਰਮਲ ਜਲਿ ਪੈਠੀ ॥

ਜਿਨਿ ਤ੍ਰਿਭਵਣੁ ਛਸੀਅਲੇ ਗੁਰ ਪ੍ਰਸਾਦਿ ਛੀਠੀ ॥੧॥ ਰਹਾਉ ॥੬॥ ੧੬੦॥

(ਆਸਾ ਕਬੀਰ ਜੀ, ਪੰਨਾ ੮੩੦)

ਜਨ 'ਝੁਗਿ ਝੁਗਿ' ਸਰਣਾਗਤੀ ਮੇਰੀ ਜਿੰਦੂਜੀਏ

ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥੨॥

(ਬਿਹਾਰੀਜ਼ਾ ਮ: ੮ ਛੰਤ, ਪੰਨਾ ੫੩੦)

ਗੁਰੂ ਅਮਰਦਾਸ ਜੀ ਦੇ ਸਮੇਂ ਦਾ ਪ੍ਰਸਿੱਧ ਪੰਜਾਬੀ ਕਵੀ 'ਦਮੇਦਰ' ਭੀ 'ਹੁਕਮੀ ਭਵਿੱਖਤ ਕਾਲ' ਦੇ ਇਸ ਰੂਪ ਨੂੰ ਇਉਂ ਵਰਤਦਾ ਹੈ :

ਤੋਂ ਖਾਨੁ ਯਾਕੂਬੁ ਵਕਾਇਸੁ ਵੱਡਾ ਆਹਾ ਰਾਨੁ ਜਲਾਇਆ।
 'ਕਰਿ ਕਰਿ ਮੌਜ਼ਮਿ ਫਿਕਰੁ ਜੁ ਕੀਤਾ' ਬਾਮ੍ਹਣੁ ਝੂਖੁ ਚਲਾਇਆ।
 'ਨਿਵ ਨਿਵ ਨੀਵਾਂ ਹੋਵੈ ਮੌਜ਼ਮੁ' ਗਰਲ ਵਿਚਿ ਪਲਾ ਪਾਇਆ।
 ਚੇਰੀ ਲੋਕਾਂ ਕੋਲੋਂ ਮੌਜ਼ਮਿ ਬਹਿ ਕਰਿ ਖੜ੍ਹ ਲਿਖਾਇਆ। ੧੧੫॥

(‘ਹੀਰ’ ਦਮੇਦਰ)

ਕਰਿ ਕਰਿ ਮੌਜ਼ਮਿ ਫਿਕਰੁ ਜੁ ਕੀਤਾ—ਜਦੋਂ ਮੌਜ਼ਮ ਨੇ ਮੁੜ ਮੁੜ ਫਿਕਰ ਕੀਤਾ।

ਨਿਵ ਨਿਵ ਨੀਵਾਂ ਹੋਵੈ ਮੌਜ਼ਮੁ—ਮੌਜ਼ਮ ਮੁੜ ਮੁੜ ਨੀਵਾਂ ਹੋਵੈ।

ਕਰਮ ਵਾਚ (Passive Voice)

(੧) ਸੰਸਕ੍ਰਿਤ ਵਿਚ ‘ਕਰਤਗੀ ਵਾਚ’ (Active Voice) ਤੋਂ ‘ਕਰਮ ਵਾਚ’ ਬਨਾਣ ਵਾਸਤੇ ‘ਧਾਰੂ’ ਦੇ ਅੰਤ ਵਿਚ ‘ਯ’ ਲਗਾਇਆ ਜਾਂਦਾ ਹੈ, ਇਸ ਤੋਂ ਉਪਰੰਤ ‘ਵਰਤਮਾਨ ਕਾਲ’, ‘ਤੁਤ ਕਾਲ’ ਆਦਿਕ ਦੇ ‘ਚਿਹਨ’ ਲਗਾਏ ਜਾਂਦੇ ਹਨ।

ਇਸ ‘ਯ’ ਦੇ ਲਗਾਣ ਤੋਂ ਪਹਿਲਾਂ ਕਈ ਧਾਰੂਆਂ ਦੇ ਅਸਲੀ ਰੂਪ ਦੇ ਅੰਤ ਵਿਚ ਕੋਈ ਕੋਈ ਤਬਦੀਲੀ ਭੀ ਕੀਤੀ ਜਾਂਦੀ ਹੈ, ਜਿਵੇਂ : ‘ਆ—ਅੰਤ’ ਵਾਲੇ ਧਾਰੂਆਂ ਦੇ ‘ਅ’ ਦਾ (ੴ) ਹੋ ਜਾਂਦਾ ਹੈ :

‘ਦਾ’ (ਦੇਣਾ), ਤੋਂ ‘ਦੀਯ’।

‘ਪਾ’ (ਪੀਣਾ), ਤੋਂ ‘ਪੀਯ’।

ਸੰਸਕ੍ਰਿਤ ਅੱਖਰ ‘ਯ’ ਤੋਂ ਸੂਰਾਂ (Vowels) ‘ਈ’ ਅਤੇ ‘ਅ’ ਦਾ ਮੇਲ ਹੈ। ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਬਹੁਤੀ ਥਾਈਂ ਸੰਸਕ੍ਰਿਤ ਦੇ ‘ਯ’ ਤੋਂ ‘ਈ’ ਅਤੇ ‘ਅ’ ਬਣ ਜਾਂਦਾ ਹੈ, ਅਤੇ ਫਿਰ ਅੰਤਲਾ ‘ਅ’ ਉੱਡ ਜਾਂਦਾ ਹੈ (ਵੇਖੋ, ਅੱਗੇ, ‘ਪੂਰਬ ਪੂਰਣ ਕਾਰਦੰਤਕ’)।

ਪੂਰਾਣੀ ਪੰਜਾਬੀ ਵਿਚ ‘ਕਰਤਗੀ ਵਾਚ’ ਤੋਂ ‘ਕਰਮ ਵਾਚ’ ਬਨਾਣ ਵਾਸਤੇ ਭੀ ਆਮ ਤੌਰ 'ਤੇ ਸੰਸਕ੍ਰਿਤ ਦੇ ਇਸ ‘ਯ’ ਨੂੰ ‘ਈ’ ਅਤੇ ‘ਅ’ ਵਿਚ ਬਦਲਾਇਆ

ਜਾਂਦਾ ਸੀ, ਅਤੇ 'ਈ' ਨੂੰ 'ਤ੍ਰੈ-ਰੂਪ ਵਿਚ ਵਰਤੀਦਾ ਸੀ। ਇਸ 'ਕਰਮ ਵਾਚ-ਰੂਪ' ਨੂੰ ਜਿਸ 'ਕਾਲ' (Tense) ਵਿਚ ਵਰਤਣਾ ਹੋਵੇ, ਉਸ 'ਕਾਲ' ਦੇ ਚਿਹਨ ਇਸ ਦੇ ਅੰਤ ਵਿਚ ਲਗਾਏ ਜਾਂਦੇ ਸਨ। ਵੇਖੋ :

ਵਰਤਮਾਨ ਕਾਲ

ਅੱਨ-ਪੁਰਖ, ਬਹੁ-ਵਚਨ

ਹੁਕਮੀ ਉਤਮੁ ਨੀਤੁ ਹੁਕਮਿ ਲਿਖਿ ਦੁਖ ਸੁਖ 'ਪਾਈਅਹਿ' ॥

ਇਕਨਾ ਹੁਕਮੀ ਬਖਸ਼ੀਸ ਇਕਿ ਹੁਕਮੀ ਸੰਦਾ 'ਭਵਾਈਅਹਿ' ॥੨੧॥ (ਜਪੁਜੀ)

ਨਦੀਆ ਅਤੇ ਵਾਹ ਪਵਹਿ ਸਮੁੰਦਿ ਨ 'ਜਾਣੀਅਹਿ' ॥੨੩॥ (ਜਪੁਜੀ)

ਕੇਤੇ ਬਰਮੇ ਘਾਵਤਿ 'ਘੜੀਅਹਿ' ਰੂਪ ਰੰਗ ਕੇ ਵੇਸ ॥੩੫॥ (ਜਪੁਜੀ)

ਜਗ ਮਹਿ ਉਤਮ 'ਕਾਢੀਅਹਿ' ਵਿਰਲੇ ਕੇਈ ਕੇਇ ॥੧॥੧॥

(ਸਲੋਕੁ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੧੨)

ਨਾਨਕ ਬਿਨੁ ਸਤਿਗੁਰ ਸੇਵੇ ਜਮਪੁਰਿ ਬਧੇ 'ਮਾਰਿਅਹਿ'

ਮੁਹਿ ਕਾਲੈ ਉਠਿ ਜਾਹਿ ॥੧॥੧੧॥ (ਖਿਹਾਗੜੇ ਕੀ ਵਾਰ, ਪੰਨਾ ੫੫੨)

ਇਤੁ ਮਦਿ ਪੀਤੈ ਨਾਨਕਾ ਬਹੁਤੇ 'ਖਟੀਅਹਿ' ਬਿਕਾਰ ॥੨॥੧੨॥

(ਖਿਹਾਗੜੇ ਕੀ ਵਾਰ, ਪੰਨਾ ੫੫੩)

ਨਾਨਕ ਮੁਇ ਨ 'ਆਖੀਅਹਿ' ਜਿ ਗੁਰ ਕੇ ਸਬਦਿ ਸਮਾਹਿ ॥੩॥੨॥

(ਸੇਰਠਿ ਕੀ ਵਾਰ, ਪੰਨਾ ੬੪੩)

ਮਨਮੁਖ ਜਮ ਮਗਿ 'ਪਾਈਅਨਿ' ਜਿਨ੍ ਦੂਜਾ ਭਾਉ ਪਿਆਰਾ ॥

ਜਮਪੁਰਿ ਬਧੇ 'ਮਾਰੀਅਨਿ' ਕੋ ਸੁਣੈ ਨ ਪ੍ਰਕਾਰਾ ॥੧੨॥

(ਗੁਜਰੀ ਕੀ ਵਾਰ ਮ: ੩, ਪੰਨਾ ੫੧੩)

ਦਿਤੇ ਕਿਤੇ ਨ 'ਸੰਤੋਖੀਅਨਿ' ਅੰਤਰਿ ਤ੍ਰਿਸਨਾ ਬਹੁਤੁ ਅਗ੍ਰਾਨੁ ਅੰਧਾਰੁ ॥੧॥੧੨॥

(ਖਿਹਾਗੜੇ ਕੀ ਵਾਰ, ਪੰਨਾ ੫੪੯)

ਥੋਟੇ ਥਰੇ ਸਭਿ 'ਪਰਖੀਅਨਿ' ਤਿਤੁ ਸਦੇ ਕੈ ਦਰਬਾਰਾ ਰਾਮ ॥

ਥੋਟੇ ਦਰਗਹ 'ਸੁਟੀਅਨਿ' ਉਡੇ ਕਰਨਿ ਪ੍ਰਕਾਰਾ ਰਾਮ ॥੩॥੪॥

(ਵਡਹੰਸ ਮ: ੩ ਛੰਤ, ਪੰਨਾ ੫੨੦)

ਕੇਤੇ ਰਾਗ ਪਰੀ ਸਿਉ 'ਕਹੀਅਨਿ' ਕੇਤੇ ਗਾਵਣਹਾਰੇ ॥੨੭॥ (ਜਪੁਜੀ)

(੧) ਪਾਈਅਹਿ—ਪਾਈਦੇ ਹਨ। ਭਵਾਈਅਹਿ—ਭਵਾਈਦੇ ਹਨ।

ਜਾਣੀਅਹਿ—ਜਾਣੀਦੇ ਹਨ। ਘੜੀਅਹਿ—ਘੜੇ ਜਾਂਦੇ ਹਨ।

ਕਾਢੀਅਹਿ—ਕਢੇ ਜਾਂਦੇ ਹਨ। ਮਾਰੀਅਹਿ—ਮਾਰੇ ਦੇ ਹਨ। ਖਟੀਅਹਿ—
ਖਟੀਦੇ ਹਨ। ਆਖੀਅਹਿ—ਆਖੀਦੇ ਹਨ।

(੨) ਪਾਈਅਨਿ—ਪਾਈਦੇ ਹਨ। ਮਾਰੀਅਨਿ—ਮਾਰੇ ਦੇ ਹਨ। ਸੰਤੋਖੀਅਨਿ—
ਸੰਤੋਖੀਦੇ ਹਨ। ਪਰਖੀਅਨਿ—ਪਰਖੀਦੇ ਹਨ। ਸੁਟੀਅਨਿ—ਸੁਟੀਦੇ

ਹਨ। ਕਹੀਅਨਿ—ਕਹੀਦੇ ਹਨ।

ਨੋਟ : ਉੱਪਰ-ਦਿੱਤੇ ਸਾਰੇ ਲੜਜ਼ਾਂ ਵਿਚ ਸੰਸਕ੍ਰਿਤ ਦਾ ਕਰਮ-ਵਾਚ ਦਾ
'ਯ', 'ਨੀ' ਅਤੇ 'ਅ' ਬਣ ਕੇ (੧) ਪਹਿਲੇ ਅੱਖਰ ਨਾਲ ਮਿਲ ਗਈ ਹੈ ਅਤੇ
'ਅ' ਵੱਖਰਾ ਰਹਿ ਰਿਆ ਹੈ।

ਅੱਨ ਪੁਰਖ, ਬਹੁ-ਵਚਨ

ਨਾਨਕ ਏਥੈ 'ਜਾਣੀਐ' ਸਭ ਆਪੇ ਸਚਿਆਕੁ ॥੪॥ (ਜਪੁਜੀ)

ਸਤਿਗੁਰ ਤੇ ਸਥੁ 'ਪਛਾਣੀਐ' ਸਚਿ ਸਹਜਿ ਪਛਾਣੀ ॥੧੭॥

(ਗੁਜਰੀ ਕੀ ਵਾਰ ਮ: ੩, ਪੰਨਾ ੫੧੫)

ਨਾਨਕ ਵਾਹੁ ਵਾਹੁ ਗੁਰਮੁਖਿ 'ਪਾਈਐ' ਅਨਦਿਨੁ ਨਾਮੁ ਲਏਇ ॥੧॥੧੮॥

(ਸਲੋਕੁ ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੬)

ਏਤੁ ਰਾਹਿ ਪਤਿ ਪਵਣੀਆ 'ਚੜੀਐ' ਹੋਇ ਇਕੀਸ ॥

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਨਾਨਕ ਨਦਰੀ 'ਪਾਈਐ' ਕੁੜੀ ਕੁੜੇ ਠੀਸ ॥੩੨॥ (ਜਪੁਜੀ)

ਤਿਥੇ ਘਾਵਤਿ 'ਘੜੀਐ' ਬਹੁਤੁ ਅਨੂਪੁ ॥੩੬॥ (ਜਪੁਜੀ)

ਜਾਣੀਐ—ਜਾਣਿਆ ਜਾਂਦਾ ਹੈ। ਪਛਾਣੀਐ—ਪਛਾਣਿਆ ਜਾਂਦਾ ਹੈ।

ਪਾਈਐ—ਪਾਇਆ ਜਾਂਦਾ ਹੈ। ਚੜੀਐ—ਚੜੀਦਾ ਹੈ। ਘੜੀਐ—ਘੜੀਦਾ ਹੈ।

ਨੋਟ : ਉੱਪਰ-ਲਿਖੇ ਪ੍ਰਮਾਣਾਂ ਵਿਚ (੧) 'ਵਰਤਮਾਨ ਕਾਲ, ਅੱਨ-ਪੁਰਖ,
ਇਕ-ਵਚਨ' ਦਾ ਚਿਹਨ ਹੈ, ਇਸ ਤੋਂ ਪਹਿਲਾਂ (੧) ਅਤੇ (ਅ) ਹਨ, ਜੋ ਸੰਸਕ੍ਰਿਤ
'ਕਰਮ ਵਾਚ' (Passive Voice) ਦੇ 'ਚਿਹਨ' 'ਯ' ਤੋਂ ਬਦਲ ਕੇ ਪੁਰਾਤਨ
ਪੰਜਾਬੀ ਵਿਚ ਆਏ ਹਨ।

ਭਵਿੱਖਤ ਕਾਲ

ਅੱਨ-ਪੁਰਖ, ਇਕ-ਵਚਨ

ਹੋਂਦਾ 'ਫੜੀਅਗੁ' ਨਾਨਕ ਜਾਣ ॥੨॥੨੪॥ (ਮਲਾਰ ਕੀ ਵਾਰ, ਪੰਨਾ ੧੨੯੯)
 'ਫੜੀਅਗੁ'-ਫੜਿਆ ਜਾਏਗਾ।

ਲਫਜ਼ 'ਫੜੀਅਗੁ' ਦਾ ਅਖੀਰਲਾ 'ਗੁ' ਭਵਿੱਖਤ ਕਾਲ ਦਾ ਚਿਹਨ ਹੈ, ਇਸ ਤੋਂ ਪਹਿਲਾਂ (ੴ) ਅਤੇ (ਅ) ਹਨ, ਜੋ 'ਕਰਮ ਵਾਚ' ਦੇ ਸੰਸਕ੍ਰਿਤ ਚਿਹਨ 'ਯ' ਤੋਂ ਵਟੀਜ ਕੇ ਇਸ ਰੂਪ ਵਿਚ ਆਏ ਹਨ।

ਹੁਕਮੀ ਭਵਿੱਖਤ ਕਾਲ

ਅੱਨ-ਪੁਰਖ, ਇਕ-ਵਚਨ

ਅੰਕੁ ਜਲਉ ਤਨੁ 'ਜਾਲੀਅਉ' ਮਨੁ ਧਨੁ ਜਲਿ ਬਲਿ ਜਾਇ ॥੩॥੨॥

'ਜਾਲੀਅਉ'-ਜਾਲਿਆ ਜਾਏ। (ਸਿਰੀਗੁਰੂ ਮ: ੧ ਅਸਟਪਦੀਆ, ਪੰਨਾ ੫੪)

ਲਫਜ਼ 'ਜਾਲੀਅਉ' ਦਾ ਅੰਤਲਾ (ਊ) 'ਹੁਕਮੀ ਭਵਿੱਖਤ ਕਾਲ' (Imperative mood) ਅੱਨ ਪੁਰਖ, ਇਕ-ਵਚਨ ਦਾ ਚਿਹਨ ਹੈ। ਇਸ ਤੋਂ ਪਹਿਲਾਂ (ੴ) ਅਤੇ (ਅ) 'ਕਰਮ-ਵਾਚ' ਦੇ ਸੰਸਕ੍ਰਿਤ-ਚਿਹਨ 'ਯ' ਤੋਂ ਬਦਲੇ ਹੋਏ ਹਨ, ਅਤੇ ਧਾਰੂ (Root) 'ਜਾਲ' ਦੇ ਨਾਲ ਵਰਤੇ ਹੋਏ ਹਨ।

ਪਿੱਛੇ 'ਭਵਿੱਖਤ ਕਾਲ' ਦੇ ਪ੍ਰਕਰਣ ਵਿਚ ਪੜ੍ਹ ਆਏ ਹਾਂ ਕਿ 'ਅਵਧੀ' ਬੋਲੀ ਵਿਚ ਇਸ ਦਾ ਰੂਪ 'ਕਰਿ ਹੈ' ਆਦਿਕ ਹੈ, ਜੋ 'ਕਿਆ' ਦੇ ਅੰਤ ਵਿਚ (ੳ) ਲਗਾ ਕੇ ਅੰਤ ਵਿਚ 'ਹੈ', 'ਹੈ', 'ਹਉ' ਆਦਿਕ ਲਗਾਇਆ ਬਣਾਇਆ ਜਾਂਦਾ ਹੈ।

'ਭਵਿੱਖਤ ਕਾਲ' ਦੇ ਇਸ ਰੂਪ ਤੋਂ ('ੳ') ਦੇ ਥਾਂ ('ੴ') ਕਰ ਕੇ, ਅਤੇ ਅੰਤਲਾ 'ਅ' ਉਡਾ ਕੇ 'ਕਰਮ ਵਾਚ' ਬਣਾਇਆ ਹੋਇਆ ਹੈ। ਵੇਖੋ:

ਅੱਨ ਪੁਰਖ, ਬਹੁ-ਵਚਨ

ਚਾਰਿ ਪਾਵ ਦ੍ਰਾਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ 'ਗਾਈ ਹੈ' ॥

ਊਠਤ ਬੈਠਤ ਠੋਗਾ ਪਰਿ ਹੈ ਤਬ ਕਤ ਮੁੰਡ 'ਲੁਕਈ ਹੈ' ॥੧॥੧॥੧॥

(ਗੁਜਰੀ ਕਥੀਰ ਜੀ, ਪੰਨਾ ੫੨੪)

'ਗਾਈ ਹੈ'-ਗਾਏ ਜਾਣਗੇ। 'ਲੁਕਈ ਹੈ'-ਲੁਕਾਇਆ ਜਾਇਗਾ।

(੨) ਸੰਸਕ੍ਰਿਤ ਸ਼ਬਦਾਂ ਦੇ ਮੁੱਢ ਦਾ ਅੱਖਰ 'ਯ' ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਆਮ ਤੌਰ 'ਤੇ 'ਜ' ਬਣ ਜਾਂਦਾ ਹੈ, ਜਿਵੇਂ :

'ਯਮੁਨਾ' ਤੋਂ 'ਜਮੁਨਾ'। 'ਯਵ' ਤੋਂ 'ਜਉ'। 'ਯਦਾ' ਤੋਂ 'ਜਦੇ'। 'ਯਸ਼ਹ' ਤੋਂ 'ਜਸ'। 'ਯਮ' ਤੋਂ 'ਜਮ'।

ਕਈ ਵਾਰੀ ਸ਼ਬਦ ਦਾ ਅੰਤਲਾ 'ਯ' ਭੀ 'ਜ' ਬਣ ਜਾਂਦਾ ਹੈ, ਜਿਵੇਂ :
'ਕਾਰਯ' ਤੋਂ 'ਕਾਜ'। 'ਅਦਯ' ਤੋਂ 'ਅੱਜ'।

ਇਸੇ ਤਰ੍ਹਾਂ 'ਕਰਮ ਵਾਚ' ਦਾ ਚਿਹਨ 'ਯ' ਭੀ 'ਜ' ਬਣ ਕੇ 'ਕਰਮ ਵਾਚ' ਦਾ ਇਕ ਹੋਰ ਰੂਪ ਆਮ ਵਰਤੋਂ ਵਿਚ ਆਇਆ ਮਿਲਦਾ ਹੈ, ਜਿਵੇਂ :

ਵਰਤਮਾਨ ਕਾਲ

ਅੱਨ ਪੁਰਖ, ਇਕ-ਵਚਨ

ਹਰਿ ਕੈ ਭਾਣੈ ਗੁਰੂ ਮਿਲੈ ਸੇਵਾ ਭਗਤਿ 'ਬਨੀਜੈ'॥

ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ 'ਪੀਜੈ'॥੧੯॥

(ਗੁਜਰੀ ਕੀ ਵਾਰ ਮ: ੩, ਪੰਨਾ ੫੧੫)

ਕਿਸੇ ਨੂੰ ਕੋਈ ਕੰਮ ਕਰਨ ਲਈ ਆਖਣ ਵਾਸਤੇ ਜੇ ਆਦਰ ਤੇ ਸਤਿਕਾਰ ਭੀ ਜਾਹਰ ਕਰਨਾ ਹੋਵੇ ਤਾਂ ਸੰਸਕ੍ਰਿਤ ਵਿਚ 'ਹੁਕਮੀ ਭਵਿੱਖਤ' ਦਾ ਮੱਧਮ ਪੁਰਖ ਵਰਤਣ ਦੇ ਥਾਂ, 'ਅੱਨ ਪੁਰਖ, ਇਕ-ਵਚਨ, ਕਰਮ ਵਾਚ' ਆਮ ਤੌਰ 'ਤੇ ਵਰਤੀਦਾ ਹੈ; ਉਵੇਂ ਇਹ 'ਮੱਧਮ-ਪੁਰਖ' ਦਾ ਹੀ ਕੰਮ ਦੇਂਦਾ ਹੈ; ਜਿਵੇਂ : 'ਦਾ' (ਦੇਣਾ) ਤੋਂ 'ਕਰਮ ਵਾਚ' ਹੈ 'ਦੀਜ', ਅਤੇ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ ਹੈ 'ਦੀਜਤਾਂ', ਇਸ ਦਾ ਅਰਥ ਹੈ 'ਕਿਰਪਾ ਕਰ ਕੇ ਦਿਹੁ'।

ਊੱਖਰ ਹੁਣੇ ਹੀ ਅਸੀਂ ਵੇਖ ਚੁਕੇ ਹਾਂ ਕਿ 'ਕਰਮ ਵਾਚ' ਦਾ ਚਿਹਨ 'ਯ' ਪੰਜਾਬੀ ਵਿਚ 'ਜ' ਬਣ ਜਾਂਦਾ ਹੈ। ਸੋ ਇਸ ਨਿਯਮ ਅਨੁਸਾਰ ਆਦਰ ਤੇ ਸਤਿਕਾਰ ਵਾਸਤੇ ਵਰਤੇ ਹੋਏ 'ਹੁਕਮੀ ਭਵਿੱਖਤ ਕਰਮ ਵਾਚ' ਦੇ ਕਈ ਉਦਾਹਰਣ ਪੁਰਾਣੀ ਪੰਜਾਬੀ ਵਿਚ ਭੀ ਮਿਲਦੇ ਹਨ :

ਹੁਕਮੀ ਭਵਿੱਖਤ

ਮੱਧਮ ਪੁਰਖ, ਇਕ-ਵਚਨ

(ਅਸਲ ਵਿਚ ਅੱਨ-ਪੁਰਖ, ਇਕ-ਵਚਨ)

ਸੰਤ ਦੀ ਸੰਗਤਿ ਸੰਤ ਕਥਾ ਰਸੂ ਸੰਤ ਪ੍ਰੇਮ ਮਾਝੈ 'ਦੌਜੈ' ਦੇਵਾਦੇਵ ॥੨॥
(ਆਸਾ ਰਵਿਦਾਸ ਜੀ, ਪੰਨਾ ੪੯੬)

ਤੇਰੀ ਪਨਹ ਖੁਣਾਇ ਤੂ ਬਖਸ਼ੇਦਗੀ ॥

ਸੇਖ ਛਗੀਦੈ ਖੇਤੁ 'ਦੌਜੈ' ਬੰਦਰੀ ॥੪॥੧॥ (ਆਸਾ ਫਰੀਦ ਜੀ, ਪੰਨਾ ੪੮੮)

ਮੋਹਿ ਨਿਰਗੁਣ 'ਦਿਚੈ' ਥਾਉ ਸੰਤ ਧਰਮਸਾਲੀਐ ॥੩॥

(ਗੁਜਰੀ ਕੀ ਵਾਰ ਮ: ੫, ਪੰਨਾ ੫੧੯)

ਪ੍ਰਭ ਮਿਲਹੁ ਪਿਆਰੇ ਮਇਆ ਧਾਰੇ

ਕਰਿ ਦਾਇਆ ਲਾਕਿ ਲਾਇ 'ਲੋਜੀਐ' ॥੧॥੩॥੬॥

(ਬਿਹਾਰਿਆ ਮ: ੫ ਘਰੁ ੨, ਪੰਨਾ ੫੮੪)

ਤੇਰੇ ਗੁਣ ਬਹੁਤੇ ਮੈ ਏਕ ਨ ਜਾਣਿਆ ਮੈ ਮੂਰਖ ਕਿਛੁ 'ਦੌਜੈ' ॥

ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਭੁਬਦਾ ਪਥਰੁ ਲੀਜੈ ॥੪॥੪॥

(ਸੈਰਨਿ ਮ: ੧, ਪੰਨਾ ੫੯੬)

ਦੀਜੈ, ਦਿਚੈ, ਲੀਜੈ, ਲੀਜੀਐ।

(੩) ਕਈ ਧਾਤੂਆਂ ਦੇ ਨਾਲ 'ਕਰਮ ਵਾਚ' ਬਨਾਣ ਲਈ 'ਯ' ਦੇ ਥਾਂ 'ਪ'
ਚਿਹਨ ਵਰਤੀਦਾ ਹੈ, ਜਿਵੇਂ :

'ਰੰਗਣਾ' ਤੋਂ 'ਰਪਣਾ'। 'ਪੋਣਾ' ਤੋਂ 'ਪੁਪਣਾ'। 'ਜਿੱਤਣਾ' ਤੋਂ 'ਜਿਪਣਾ'
'ਜਾਨਣਾ' ਤੋਂ 'ਜਾਪਣਾ'।

ਚਰਨ ਕਮਲ ਜਾ ਕਾ ਮਨੁ 'ਰਪੈ' ॥

ਸੋਗ ਅਗਨਿ ਤਿਸੁ ਜਨ ਨ ਵਿਆਪੈ ॥੨॥੧॥੫੫॥

(ਧਨਾਸਰੀ ਮ: ੫ ਘਰੁ ੧੨, ਪੰਨਾ ੬੯੮)

ਮਾਟੀ ਕਾ ਕਿਆ 'ਪੈਪੈ' ਸੁਆਮੀ ਮਾਣਸ ਕੀ ਗਤਿ ਏਹੀ ॥੧॥੧॥

(ਰਾਮਕਲੀ ਮ: ੫ ਘਰੁ ੧, ਪੰਨਾ ੬੯੨)

ਤੂਕੀ ਬਾਣੀ ਜੇ 'ਰਪੈ' ਨਾ ਇਹੁ ਰੰਗ ਲਹੈ ਨ ਜਾਇ ॥੧॥ਰਗਢੀ॥੯॥੩੧॥

(ਆਸਾ ਮ: ੩ ਅਸਟਪਦੀਆ, ਪੰਨਾ ੮੨੭)

ਜਿਸ ਨੇ ਆਪੇ ਰੰਗੇ ਸ੍ਰੁ 'ਰਪਸੀ' ਸਤਸੰਗਤਿ ਮਿਲਾਇ ॥੫॥੯॥੩੧॥

(ਆਸਾ ਮ: ੩ ਅਸਟਪਦੀਆ, ਪੰਜਾ ੪੨੨)

ਰਪਸੀ—ਭਵਿੱਖਤ, ਕਰਮ ਵਾਚ, ਅੱਨ-ਪੁਰਖ, ਇਕ-ਵਚਨ।

ਤੇਰਾ ਹੁਕਮੁ ਨ 'ਜਾਪੀ' ਕੇਤੜਾ ਸਚੇ ਅਲੁਖ ਆਪਾਰ ॥੨॥

(ਸੂਹੀ ਕੀ ਵਾਰ, ਪੰਜਾ ੨੮੬)

ਤਿਸ ਦਾ ਅੰਡੁ ਨ 'ਜਾਪਈ' ਸੁਰ ਸਬਦਿ ਬੁਝਾਈ ॥੩॥

(ਸੂਹੀ ਕੀ ਵਾਰ, ਪੰਜਾ ੨੮੬)

ਮਨ ਹਠਿ ਤਰਫ ਨ 'ਜਿਪਈ' ਜੇ ਬਹੁਤਾ ਘਾਲੇ ॥੪॥੫॥

(ਸੂਹੀ ਕੀ ਵਾਰ, ਪੰਜਾ ੨੮੭)

'ਰਾਪੈ'—ਰੰਗਿਆ ਜਾਂਦਾ ਹੈ। 'ਯੋਪੈ'—ਯੋਇਆ ਜਾ ਸਕਦਾ ਹੈ। 'ਰਪੈ'—ਰੰਗਿਆ

ਜਾਏ। 'ਰਪਸੀ'—ਰੰਗਿਆ ਜਾਇਗਾ। 'ਜਾਪੀ'—ਜਾਣਿਆ ਜਾਂਦਾ।

'ਜਾਪਈ'—ਜਾਣਿਆ ਜਾਂਦਾ ਹੈ। 'ਜਿਪਈ'—ਜਿੱਤੀ ਜਾ ਸਕਦੀ।

(8) ਜਿਵੇਂ ਕਿਸੇ ਧਾਰੂ ਦਾ 'ਵਰਤਮਾਨ ਕਾਰਦੰਤਕ', 'ਹੋਣਾ' ਧਾਰੂ ਦੀ ਸਹਾਇਤਾ ਨਾਲ 'ਵਰਤਮਾਨ ਕਾਲ' ਦਾ ਕੰਮ ਦੇਂਦਾ ਹੈ, ਤਿਵੇਂ ਹੀ ਕਿਸੇ ਧਾਰੂ ਦੇ 'ਕਰਮ ਵਾਚ ਵਰਤਮਾਨ' ਦੇ ਨਾਲ 'ਹੋਣਾ' ਧਾਰੂ ਲਾ ਕੇ 'ਕਰਮ ਵਾਚ ਵਰਤਮਾਨ ਕਾਲ' ਬਣਾਇਆ ਜਾਂਦਾ ਹੈ, ਜਿਵੇਂ :

ਤੁਮ 'ਕਹੀਅਤ ਹੈ' ਜਗਤ ਗੁਰ ਸੁਆਮੀ ॥

ਹਮ 'ਕਹੀਅਤ' ਕਲਿਜੁਗ ਕੇ ਕਾਮੀ ॥੧॥

(ਜੈਸਰੀ ਰਵਿਦਾਸ ਜੀ, ਪੰਜਾ ੨੧੦)

ਸੰਤਨ ਕੇ 'ਸੁਨੀਅਤ' ਪ੍ਰਤੀ ਕੀ ਬਾਤ ॥੪॥੮॥ (ਬਿਲਾਵਲੁ ਮ: ੫, ਪੰਜਾ ੮੨੦)

ਜਨ ਨਾਨਕ ਦਾਸਨਿਦਾਸੁ 'ਕਹੀਅਤ ਹੈ'

ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥

(ਬਿਲਾਵਲੁ ਮ: ੫, ਪੰਜਾ ੮੨੧)

ਭਗਤਿ ਵਛਲੁ ਉਆ ਕੇ ਨਾਮੁ 'ਕਹੀਅਤੁ ਹੈ'

ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥੫॥

(ਬਿਲਾਵਲੁ ਮ: ੮ ਅਸਟਪਦੀਆ, ਪੰਜਾ ੮੩੬)

ਕਹੀਅਤ ਹੈ। ਕਹੀਅਤ। ਕਹੀਅਤ ਹੈ।

(੫) ਕਿਸੇ ਪਾਤੂ ਤੋਂ ‘ਭੂਤ ਕਾਲ’ ਬਣਾ ਕੇ ‘ਜਾਣਾ’ ਪਾਤੂ ਦੇ ਨਾਲ ਵਰਤ ਕੇ ਭੀ ‘ਕਰਮ ਵਾਚ’ ਬਣਾਇਆ ਜਾਂਦਾ ਹੈ।

(੬) ਪੁਲਿੰਗ, ਇਕ-ਵਚਨ :

ਅਗਮ ਅਗੋਚਰੁ ‘ਲਖਿਆ ਨ ਜਾਇ’ ॥੨॥੧॥

(ਬਿਲਾਵਲੁ ਮ: ੩ ਵਾਰ ਸਤ, ਪੰਨਾ ੯੪੧)

‘ਥਾਪਿਆ ਨ ਜਾਇ’ ਕੀਤਾ ਨ ਹੋਇ ॥੫॥

(ਜਪੁਜੀ)

ਲਖਿਆ ਨ ਜਾਇ। ਥਾਪਿਆ ਨ ਜਾਇ।

(੭) ਇਸੜੀ ਲਿੰਗ, ਇਕ-ਵਚਨ :

ਬਿਖੇ ਬਿਖੇ ਕੀ ਥਾਸਨਾ ‘ਭਜੀਅ ਨਹ ਜਾਈ’ ॥੨॥੩॥

(ਬਿਲਾਵਲੁ ਕਬੀਰ ਜੀ, ਪੰਨਾ ੯੪੫)

ਤਿਸ ਕੀ ਕੌਮਤਿ ‘ਕਹੀ ਨ ਜਾਇ’ ॥੨॥੧॥

(ਬਿਲਾਵਲੁ ਮ: ੩ ਵਾਰ ਸਤ, ਪੰਨਾ ੯੪੧)

ਭਜੀਅ ਨਹ ਜਾਈ। ਕਹੀ ਨ ਜਾਇ।

ਭਾਵਾਰਥਕ ਕਾਰਦੰਤਕ (Infinitive Mood)

(੧) ‘ਭਾਵਾਰਥਕ ਕਾਰਦੰਤਕ’ ਦਾ ਜ਼ਿਕਰ ਕਰਨ ਤੋਂ ਪਹਿਲਾਂ ਕੁਝ ਕੁ ਗੁਆਂਢੀ ਬੋਲੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

ਹਿੰਦੀ ਦੀਆਂ ਤਿੰਨ ਪ੍ਰਾਣ ‘ਉਪ-ਭਾਖਾ’ ਹਨ—ਅਵਧੀ, ਬ੍ਰਜਭਾਖਾ ਅਤੇ ਖੜੀ। ਇਹਨਾਂ ਵਿਚੋਂ ‘ਬ੍ਰਜਭਾਖਾ’ ਪੱਛਮੀ ਹਿੰਦੀ ਦੀ ਸ਼ਾਬਦ ਹੈ ਅਤੇ ਇਸ ਦਾ ਕੇਂਦਰ-ਅਸਥਾਨ ਮਹੁਰਾ ਹੈ। ‘ਅਵਧੀ’ ਪੂਰਬੀ ਹਿੰਦੀ ਦੀ ਸ਼ਾਬਦ ਹੈ, ਇਹ ਅਵਧ ਪ੍ਰਾਤ ਵਿਚ ਅਲਾਹਾਬਾਦ ਤੇ ਬਨਾਰਸ ਤਕ ਬੋਲੀ ਜਾਂਦੀ ਹੈ। ‘ਖੜੀ’ ਬੋਲੀ ਮੇਰਠ ਦੇ ਚਹੁੰਵੀਂ ਪਾਸੀਂ ਬੋਲੀ ਜਾਂਦੀ ਸੀ।

ਪੰਜਾਬੀ ਵਿਚ ਭਾਵਾਰਥਕ ਕਾਰਦੰਤਕ ‘ਣ’ ਜਾਂ ‘ਣਾ’ ਲਾਉਣ ਨਾਲ ਬਣਦਾ ਹੈ।

‘ਖੜੀ’ ਬੋਲੀ ਵਿਚ ਸਾਧਾਰਨ ‘ਕ੍ਰਿਆ’ ਦਾ ਹੀ ਅੰਤ ‘ਨਾ’ ਨਾਲ ਹੈ, ਜਿਵੇਂ : ਆਨਾ, ਜਾਨਾ, ਕਰਨਾ।

ਬ੍ਰਜਭਾਖਾ ਵਿਚ ਤਿੰਨ ਰੂਪ ਹੁੰਦੇ ਹਨ :

(ਉ) 'ਨੇ' ਨਾਲ; ਜਿਵੇਂ : ਆਵਨੇ, ਕਰਨੇ, ਲੇਨੇ, ਦੇਨੇ।

(ਅ) 'ਨ' ਨਾਲ; ਜਿਵੇਂ : ਆਵਨ, ਕਰਨ, ਲੇਨ, ਦੇਨ।

(ਇ) 'ਬੋ' ਨਾਲ; ਜਿਵੇਂ : ਆਯਥੋ, ਕਰਿਬੋ, ਦੈਬੋ, ਲੈਬੋ, ਕੀਬੋ, ਦੀਬੋ, ਲੀਬੋ

ਭੀ ਹਨ।

'ਪੁਰਬੀ' ਜਾਂ 'ਸੁੱਪ ਅਵਧੀ' ਵਿਚ ਸਾਧਾਰਨ ਕ੍ਰਿਆ ਦੇ ਅੰਤ ਵਿਚ 'ਬ' ਹੁੰਦਾ ਹੈ, ਜਿਵੇਂ ਆਉਬ, ਜਾਬ, ਕਰਬ। ਇਸ 'ਬ' ਦੀ ਅਸਲੀ ਥਾਂ ਪੁਰਬੀ ਬੋਲੀਆਂ ਹੀ ਹਨ, ਜੋ ਇਸ ਦੀ ਵਰਤੋਂ 'ਭਵਿੱਖਤ ਕਾਲ' ਵਿਚ ਭੀ ਕਰਦੀਆਂ ਹਨ। ਉੱਤਮ-ਪੁਰਖ ਤੇ ਮੱਧਮ-ਪੁਰਖ ਵਿਚ ਤਾਂ ਇਹ ਬੋਲਿਆ ਭੀ ਜਾਂਦਾ ਹੈ (ਹਮ ਕਰਬ, ਤੂੰ ਕਰਬੋ, ਤੈ ਕਰਬੇ), ਪਰ ਸਾਹਿਤ ਵਿਚ ਅੱਨ-ਪੁਰਖ ਵਿਚ ਹੀ ਵਰਤੀਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਕਬੀਰ, ਰਵਿਦਾਸ ਜੀ ਦੀ ਬਾਣੀ ਹੋਣ ਕਰਕੇ 'ਭਾਵਾਰਥਕ ਕਾਰਦੰਤਕ' ਦੇ ਇਹ ਉੱਪਰ ਲਿਖੇ ਸਾਰੇ ਰੂਪ ਮਿਲਦੇ ਹਨ।

(੨) ਸਕਰਮਕ ਧਾਰੂ (Transitive verb) ਤੋਂ ਬਣਿਆ ਹੋਇਆ 'ਭਾਵਾਰਥਕ ਕਾਰਦੰਤਕ', 'ਕ੍ਰਿਆ' ਹੋਣ ਦੀ ਹੈਸੀਅਤ ਵਿਚ ਕਿਸੇ 'ਕਰਮ' (Object) ਨਾਲ ਭੀ ਸੰਬੰਧ ਰੱਖਦਾ ਹੈ। ਆਪਣੇ ਆਪ ਵਿਚ ਇਹ 'ਕਾਰਦੰਤਕ' ਕਦੇ 'ਨਾਂਵ' ਅਤੇ 'ਕ੍ਰਿਆ ਵਿਸ਼ੇਸ਼ਣ' ਵਾਂਗ ਵਰਤਿਆ ਜਾਂਦਾ ਹੈ। ਵੇਖੋ :

(ਉ) ਧਾਰੂ ਦੇ ਅੰਤ ਵਿਚ ('f') :

ਪਾਣੀ ਝੂੰ ਆਇਆ ਲਾਹਾ 'ਲੈਣਿ' ॥੩॥੨੩॥

(ਸਿਗੀਰਾਗ ਮ: ੫ ਘਰੂ ੧, ਪੰਨਾ ੮੩)

ਹਉ ਗੁਰ ਮਿਲਿ ਇਕੁ ਪਛਾਣਦਾ ॥

ਦੁਆ ਕਾਗਲੁ 'ਚਿਤਿ' ਨ ਜਾਣਦਾ ॥੩॥੨੪॥

(ਸਿਗੀਰਾਗ ਮ: ੫ ਘਰੂ ੩ ਅਸਟਪਦੀਆ, ਪੰਨਾ ੨੩)

ਨਾਨਕ ਜੀਅ ਉਪਾਇ ਕੈ 'ਲਿਖਿ' ਨਾਵੈ ਧਰਮੁ ਬਹਾਲਿਆ ॥੨॥

(ਆਸਾ ਦੀ ਵਾਰ, ਪੰਨਾ ੮੬੩)

ਨਾਮਾ ਕਹੈ ਹਉ 'ਤਰਿ' ਭੀ ਨ ਜਾਨਉ

ਮੇ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੧॥੨॥

(ਬਸੰਤ ਨਾਮਦੇਉ ਜੀ, ਪੰਨਾ ੧੧੬)

ਕਿਆ ਹਮ ਕਥਹ ਕਿਛੁ 'ਕਥਿ' ਨਹੀਂ ਜਾਣਹ

ਪ੍ਰਭੁ ਭਾਵੈ ਤਿਵੈ ਬੁਲਾਨ ॥੫॥੨॥ (ਸਾਰਗ ਮ: ੫ ਘਰੁ ੧, ਪੰਜਾ ੧੨੦੩)

ਗੁਰ ਸਰਣਾਈ 'ਜੋਹਿ' ਨ ਸਾਕੈ ਦੂੜ੍ਹ ਨ ਸਕੈ ਸਤਾਈ ॥੪॥੩॥

(ਗੁਜਰੀ ਮ: ੧ ਅਸਟਪਦੀਆ, ਪੰਜਾ ੫੦੮)

ਹਰਿ ਬਿਨੁ ਜੀਅਰਾ 'ਰਹਿ ਨ ਸਕੈ' ਜਿਉ ਬਾਲਕੁ ਖੀਰ ਅਧਾਰੀ ॥੧॥੨॥

(ਗੁਜਰੀ ਮ: ੪ ਘਰੁ ੨ ਅਸਟਪਦੀ, ਪੰਜਾ ੫੦੬)

ਚਮਰਟਾ 'ਗਾਂਠ' ਨ ਜਨਈ ॥੭॥ (ਸੋਗਠਿ ਰਵਿਦਾਸ ਜੀ, ਪੰਜਾ ੬੫੯)

'ਲੈਣਿ ਆਇਆ' ਵਿਚ 'ਲੈਣਿ' ਭਾਵਾਰਥਕ ਕਾਰਦੰਤਕ

'ਚਿਤਿ ਜਾਣਦਾ' „ 'ਚਿਤਿ' „

'ਲਿਖਿ ਬਹਾਲਿਆ' „ 'ਲਿਖਿ' „

'ਤਰਿ ਜਾਨਉ' „ 'ਤਰਿ' „

'ਕਥਿ ਜਾਣਹ' „ 'ਕਥਿ' „

'ਜੋਹਿ ਸਾਕੈ' „ 'ਜੋਹਿ' „

'ਰਹਿ ਸਕੈ' „ 'ਰਹਿ' „

'ਗਾਂਠ ਜਨਈ' „ 'ਗਾਂਠ' „

ਦੁਧਾ ਕਾਗਲੁ 'ਚਿਤਿ' ਨ ਜਾਣਦਾ—ਦੂਜਾ ਕਾਗਜ਼ 'ਚਿਤ੍ਰਨਾ' ਨਹੀਂ
ਜਾਣਦਾ।

(ਅ) 'ਸਾਧਾਰਨ ਕ੍ਰਿਆ' ਦੇ ਅੰਤਲੋਂ 'ਨਾ' ਜਾਂ 'ਣਾ' ਦਾ 'ਾ' ਹਟਾ ਕੇ,
ਜਿਵੇਂ :

ਬੇਸ ਕੇ ਪ੍ਰੇਤੁ 'ਬੀਅਹਨ' ਚਲਿਆ ਸੁਇਨੇ ਮੰਡਪ ਛਾਏ ॥੩॥੬॥

(ਆਸਾ ਕਬੀਰ ਜੀ, ਪੰਜਾ ੪੭੭)

ਘੋਰੈ ਚਰਿ ਤੈਸ 'ਚਰਾਵਨ' ਜਾਈ ॥੨੨॥ (ਆਸਾ ਕਬੀਰ ਜੀ, ਪੰਜਾ ੪੮੧)

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ

ਤਿਨ੍ਹ ਕਉ ਪਰਜਾ 'ਪੂਜਣ' ਆਈ ॥੨॥੧੪॥

(ਮ: ੩, ਗੁਜਰੀ ਕੀ ਵਾਰ ਮ: ੩, ਪੰਜਾ ੪੯੮)

ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੈ ਬਾਇ ॥

ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ 'ਰਾਫਣ' ਜਾਇ ॥੧॥੨॥

(ਵਡੋਸੂ ਮ: ੧, ਪੰਨਾ ੫੫੭)

ਪਾਲਾ ਕਕਰੁ ਵਰਛ ਵਰਸੈ ਗੁਰਸਿਖੁ ਗੁਰ 'ਦੇਖਣ' ਜਾਈ ॥੨੭॥

(ਸੁਹੀ ਮ: ੪ ਘਰੁ ੨ ਅਸਟਪਦੀਆ, ਪੰਨਾ ੨੫੮)

ਊੱਪਰ-ਦਿੱਤੇ ਉਦਾਹਰਣਾਂ ਵਿਚ 'ਭਾਵਾਰਬਕ ਕਾਰਦੰਤਕ':

ਬੀਆਹਨ, ਚਰਾਵਨ, ਪ੍ਰਸਣ, ਰਾਵਣ, ਦੇਖਣ।

ਇਹ ਸਾਰੇ 'ਕਾਰਦੰਤਕ' ਊੱਪਰਲੇ ਉਦਾਹਰਣਾਂ ਵਿਚ 'ਕ੍ਰਿਆ ਵਿਸ਼ੇਸ਼ਣ' ਦੇ ਤੌਰ 'ਤੇ ਵਰਤੇ ਗਏ ਹਨ।

(ੴ) ਧਨ ਪਿਰ ਏਕੈ ਸੰਗਿ ਬਸੇਰਾ ॥

ਸੇਜ ਏਕ ਧੈ 'ਮਿਲਨੁ' ਦੁਹੇਰਾ ॥੨॥੮॥੩੦॥

(ਆਸਾ ਕਬੀਰ ਜੀ, ਪੰਨਾ ੪੮੩)

ਸਾਚਾ 'ਨਾਵਣੁ' ਗੁਰ ਕੀ ਸੇਵਾ ॥ਰਹਾਉ॥੩੧॥

(ਆਸਾ ਕਬੀਰ ਜੀ, ਪੰਨਾ ੪੮੪)

ਭਰਿ ਸਰਵਤੁ ਜਬ ਉਛਲੈ ਤਬ 'ਤਰਣੁ' ਦੁਹੇਲਾ ॥੨॥

(ਸੁਹੀ ਵਗੀਦ ਜੀ, ਪੰਨਾ ੨੬੪)

ਸੁਨਿ ਸਖੀਏ ਪ੍ਰਤਿ 'ਮਿਲਣੁ' ਨੀਸਾਨੀ ॥

ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ਰਹਾਉ॥੩॥

(ਸੁਹੀ ਮ: ੫ ਘਰੁ ੧, ਪੰਨਾ ੨੩੭)

'ਮਿਲਣੁ' ਨੀਸਾਨੀ—ਮਿਲਣ ਦੀ ਨੀਸਾਨੀ।

ਨੋਟ: ਇਹਨਾਂ ਊੱਪਰ-ਲਿਖੇ ਪ੍ਰਮਾਣਾਂ ਵਿਚ 'ਮਿਲਨੁ', 'ਨਾਵਣੁ', 'ਤਰਣੁ' ਅਤੇ 'ਮਿਲਣੁ', 'ਨਾਵੁ' (Noun) ਦੇ ਤੌਰ 'ਤੇ ਵਰਤੇ ਗਏ ਹਨ।

(ਸ) ਅਵਧੀ ਬੋਲੀ ਦਾ ਚਿਹਨ 'ਬੇ' ਅੰਤ ਵਿਚ ਵਰਤਿਆ ਜਾਂਦਾ ਹੈ।

ਵੇਖੋ :

ਪ੍ਰੇਮ ਕੀ ਜੇਵਰੀ ਬਾਧਿਓ ਤੇਰੇ ਜਨੁ ॥

ਕਹਿ ਰਵਿਦਾਸ 'ਛੁਟਬੇ' ਬਦਨ ਗੁਨ ॥੩॥੪॥

(ਆਸਾ ਰਵਿਦਾਸ ਜੀ, ਪੰਨਾ ੪੮੭)

ਕਬੀਰ ਮੈ ਜਾਨਿਓ 'ਪੜਿੱਬੇ' ਭਲੋ 'ਪੜਿੱਬੇ' ਸਿਉ ਭਲ ਜੇਗੁ ॥੮੫॥

(ਸਲੋਕ ਕਬੀਰ ਜੀ, ਪੰਜਾ ੧੩੬੬)

ਮੇਰੇ ਮਨਿ 'ਬਾਸਿਬੇ' ਗੁਰ ਗੋਬਿੰਦ ॥੧॥੧॥

(ਸਾਰਗ ਮ: ੫, ਪੰਜਾ ੧੨੦੪)

ਲਰਿਕੀ ਲਰਿਕਨ 'ਖੇਬੇ' ਨਾਹਿ ॥ ਮੁੰਡੀਆ ਅਨਦਿਨ ਧਾਪੇ ਜਾਹਿ ॥੨॥੩॥੯॥

(ਗੋੜ ਕਬੀਰ ਜੀ, ਪੰਜਾ ੮੭੧)

ਨੋਟ : ਕੁਝ 'ਕਾਰਦੰਤਕਾਂ' ਦੇ ਅੰਤ ਵਿਚ 'ਬੇ' ਅਤੇ ਕੁਝ ਦੇ ਅੰਤ ਵਿਚ 'ਬੇ' ਹੈ। ਅਗਲੇ ਉਦਾਹਰਣ ਗਹੁ ਨਾਲ ਪੜਿਆਂ ਸਾਫ ਪਤਾ ਲੱਗ ਜਾਂਦਾ ਹੈ ਕਿ ਇਸ 'ਕਾਰਦੰਤਕ' ਦੇ ਨਾਲ ਕਿਸੇ 'ਸੰਬੰਧਕ' ਦੇ ਵਰਤੇ ਜਾਣ ਦੇ ਕਾਰਨ 'ਬੇ' ਤੋਂ 'ਬੇ' ਬਣ ਜਾਂਦਾ ਹੈ, ਜਿਵੇਂ : 'ਪੜਿੱਬੇ ਸਿਉ', 'ਜਾਇਬੇ ਕਉ', 'ਬਿਨੁ ਮਿਲਬੇ', 'ਮਿਲਬੇ ਕੀ', 'ਮਰਬੇ ਕੈ', 'ਕਹਿਬੇ ਮਾਹਿ', 'ਕਰਬੇ ਕਉ'।

ਕਬੀਰ ਮੈ ਜਾਨਿਓ ਪੜਿੱਬੇ ਭਲੋ 'ਪੜਿੱਬੇ' ਸਿਉ ਭਲ ਜੇਗੁ ॥੮੫॥

(ਸਲੋਕ ਕਬੀਰ ਜੀ, ਪੰਜਾ ੧੩੬੬)

ਰਾਮੁ ਨ ਜਪਹੁ ਕਵਨ ਮਤਿ ਲਾਗੇ ॥

ਮਰਿ 'ਜਾਇਬੇ' ਕਉ ਕਿਆ ਕਰਹੁ ਅਭਾਗੇ ॥੧॥ਰਹਾਉ॥੧॥

(ਸ੍ਰੀ ਕਬੀਰ ਜੀ, ਪੰਜਾ ੨੬੨)

ਬਿਨੁ 'ਮਿਲਬੇ' ਇਹੁ ਦਿਨੁ ਨ ਬਿਹਾਵੈ ॥

ਮਿਲੈ ਪ੍ਰਤੂ ਤਾ ਸਤ ਸੁਖ ਪਾਵੈ ॥੩॥੧੧॥ (ਆਸਾ ਮ: ੫ ਘਰੁ ੨, ਪੰਜਾ ੩੨੩)

ਪ੍ਰਤੂ 'ਮਿਲਬੇ' ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ਰਹਾਉ॥੯॥

(ਆਸਾ ਮ: ੫ ਘਰੁ ੨, ਪੰਜਾ ੨੮੮)

ਤੈ 'ਮਰਬੇ' ਕੋ ਬਿਸਰਤ ਨਾਹਨਿ ਤਿਹ ਚਿੰਤਾ ਤਨੁ ਜਾਰਾ ॥੧॥੨॥੯॥

(ਜੈਤਸਰੀ ਮ: ੯, ਪੰਜਾ ੨੦੨)

ਜਿਸੁ ਸਿਮਰਤ ਮਨਿ ਹੇਤ ਅਨੰਦਾ ਉਤਰੈ ਮਨਹੁ ਜੰਗੀਲਾ ॥

'ਮਿਲਬੇ' ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਤੈ ਪਰੀਲਾ ॥੨॥੧੦॥੧੩॥

(ਗੁਜਰੀ ਮ: ੫ ਘਰੁ ੨, ਪੰਜਾ ੮੮੮)

ਚਿਨੁ 'ਮਿਲਦੇ' ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕ ਜੀਨੈ ॥੨॥੧॥

(ਕਲਿਆਨੁ ਮ: ੫ ਘੜ੍ਹ ੧, ਪੰਨਾ ੭੩੨੯)

ਕਬੀਰ ਰਾਮੈ ਰਾਮ ਕਹੁ 'ਕਹਿਦੇ' ਮਾਹਿ ਬਿਥੇਕੁ ॥੧੯੧॥

(ਸਲੋਕ ਕਬੀਰ ਜੀ, ਪੰਨਾ ੧੩੭੮)

ਕਲਜ਼ਗ ਦੁਰਤ ਸੂਰ 'ਕਰਦੇ' ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥

(ਸਵਦਾਈ ਮ: ਚਉਥੇ ਕੇ, ਮਥੁਰਾ, ਪੰਨਾ ੧੯੦੮)

ਨੌਟ : ਪਰ 'ਸੰਬੰਧਕ' ਤੋਂ ਬਿਨਾ ਭੀ ਕਿਤੇ ਟਾਵੇਂ ਥਾਂ 'ਬੇ' ਦੇ ਥਾਂ 'ਬੇ' ਮਿਲਦਾ ਹੈ, ਜਿਵੇਂ :

ਮੈ ਕਉ ਤਾਰਿਲੇ ਰਾਮਾ ਤਾਰਿ ਲੇ ॥

ਮੈ ਅਜਾਨੁ ਜਨੁ 'ਤਰਿਦੇ' ਨ ਜਾਨਉ ਬਾਪ ਬੀਠੁਲਾ ਬਾਹ ਦੇ ॥

(ਗੋਬੰਦ ਨਾਅਲੇਵ ਜੀ, ਪੰਨਾ ੮੨੩)

ਪੂਰਬ ਪੂਰਣ ਕਾਰਦੰਤਕ

(Indeclinable Past Participle)

(੧) ਸੰਸਕ੍ਰਿਤ ਵਿਚ 'ਪੂਰਬ ਪੂਰਣ ਕਾਰਦੰਤਕ' ਦੇ ਬਨਾਣ ਦੇ ਦੋ ਤਰੀਕੇ ਹਨ :

੧. 'ਪਾਤੂ' ਦੇ ਨਾਲ 'ਤੂ' ਲਾ ਕੇ; ੨. ਜੇ ਪਾਤੂ ਦੇ ਪਹਿਲਾਂ ਕੋਈ ਅਗੇਤਰ ਲੱਗਾ ਹੋਵੇ ਤਾਂ 'ਯ' ਲਗਾ ਕੇ, ਜਿਵੇਂ :

(ੳ) ਦਾ (ਦੇਣਾ) ਤੋਂ ਦੜ੍ਹਾ—ਦੇ ਕੇ। ਜਿ (ਜਿੱਤਣਾ) ਤੋਂ ਜਿੜ੍ਹਾ—ਜਿੱਤ ਕੇ। ਕਿ (ਕਰਨਾ) ਤੋਂ ਕਿੜ੍ਹਾ—ਕਰ ਕੇ। ਭੂ (ਹੋਣਾ) ਤੋਂ ਭੂੜ੍ਹਾ—ਹੋ ਕੇ।

(ਅ) ਆ + ਦਾ (ਲੈਣਾ) ਤੋਂ ਆਦਾਯ—ਲੈ ਕੇ। ਸੰ + ਕਿ (ਸਵਾਰਨਾ) ਤੋਂ ਸੰਸਕ੍ਰਿਤਯ—ਸਜਾ ਕੇ।

(੨) 'ਪਾਕ੍ਰਿਤ' ਵਿਚ 'ਤੂ' ਦੇ ਥਾਂ 'ਯ' ਦਾ ਹੀ ਵਰਤਾਰਾ ਸੀ, ਉਹ ਭੀ 'ਯ' ਦੇ ਪ੍ਰਲੇ ਰੂਪ ਵਿਚ, ਭਾਵ 'ਇ' ਤੇ 'ਅ' ਵੱਖੇ ਵੱਖਰੇ। ਪੁਰਾਣੀ ਪੰਜਾਬੀ ਵਿਚ ਇਹ ਕਾਰਦੰਤਕ ਬਨਾਣ ਵੇਲੇ ਪਾਕ੍ਰਿਤ ਦਾ ਆਖੀਰਲਾ 'ਅ' ਭੀ ਛੱਡ ਦਿੱਤਾ ਗਿਆ।

ਵੰਨਗੀ ਦੇ ਪ੍ਰਮਾਣ

ਸੰ:	ਪ੍ਰ:	ਧ: ਧ:
ਸ਼ਰੂੜਾ	ਸੁਣਿਆ	ਸੁਣਿ (= ਸੁਣ ਕੇ)
ਦ੍ਰਿਸ਼ਟਵਾ	ਦੇਖਿਆ	ਦੇਖਿ (= ਦੇਖ ਕੇ)
ਵਿਸ਼ਮ੍ਭਿਤਜ	ਵਿਸੁਮਰਿਆ	ਵਿਸਾਰਿ (= ਵਿਸਾਰ ਕੇ)
ਪ੍ਰਸਾਰਜ	ਪਸਾਰਿਆ	ਪਸਾਰਿ
ਪ੍ਰਸਸਥਾਪਜ	ਪੱਠਾਵਿਆ	ਪਠਾਇ
ਗਯਾਤ੍ਰਾ	ਜਾਣਿਆ	ਜਾਣਿ (= ਜਾਣ ਕੇ)
ਦਤ੍ਰਾ	ਦਇਆ	ਦੇਇ (= ਦੇ ਕੇ)
ਸਿਕੜਾ	ਸਿੰਚਿਆ	ਸਿੰਚਿ (= ਸਿੰਚ ਕੇ)

(੩) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਸ ਕਾਰਦੰਤਕ ਦੇ ਕੁਝ ਪ੍ਰਮਾਣ :

ਸਰਾ ਖਸਮੁ 'ਕਲਾਣਿ' ਕਮਲੁ ਵਿਗਸਿਆ ॥੨੩॥

'ਕਲਾਣਿ'—ਕਲਾਣ ਕੇ, ਸਾਲਾਹ ਕੇ। (ਮਾਤਰ ਕੀ ਵਾਰ, ਪੰਨਾ ੧੪੮)

ਸਾਕਤ ਕੂੜੇ ਉਡ ਸੁਕ ਹੂਏ

ਮਨਿ ਅਭਿਮਾਨੁ 'ਵਿਛੜਿ' ਦੂਰਿ ਰਾਈਆ ॥੨੧੨॥

(ਬਿਲਾਵਲੁ ਮ: ੪ ਅਸਟਪਦੀਆ, ਪੰਨਾ ੯੩੪)

'ਵਿਛੜਿ'—ਵਿੱਛੜ ਕੇ।

[ਨੋਟ: ਸ਼ਬਦ 'ਵਿਛੜਿ' ਦਾ ਰੂਪ ਖਾਸ ਧਿਆਨ-ਜੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਛ' ਦੇ ਨਾਲ ਸਦਾ (ੴ) ਵਰਤੀਦਾ ਹੈ। ਇਹ ਸ਼ਬਦ ਸੰਸਕ੍ਰਿਤ ਧਾਰੂ 'ਵਿਛੂਰ' ਨਾਲ ਸੰਬੰਧ ਰੱਖਦਾ ਹੈ, ਜਿਸ ਦਾ ਅਰਥ ਹੈ : ਢੱਕ ਦੇਣਾ, ਲਿੰਬ ਦੇਣਾ, ਕੱਜ ਦੇਣਾ। ਸੰਸਕ੍ਰਿਤ ਧਾਰੂ ਦਾ ਪੂਰਣ ਕਾਰਦੰਤਕ (Past Participle) ਵਿਛੂਰਿਤ ਹੈ, ਅਤੇ ਪੰਜਾਬੀ ਵਿਚ 'ਵਿਛੜਤ' ਜਾਂ 'ਬਿਛੜਤ' ਹੈ।]

ਥੇਦ ਪੁਰਾਨ ਸਥ ਦੇਖੇ 'ਜੋਇ' ॥੨॥ (ਬਸੰਤੁ ਰਮਾਨੰਦ ਜੀ, ਪੰਨਾ ੧੧੬੫)

'ਜੋਇ'—ਜੋਹ ਕੇ, ਖੋਜ ਕੇ।

'ਊਨਵਿ' ਘਰਹੜੁ ਗਾਰਸੇ ਬਰਸੈ ਕੋਕਿਲ ਮੇਰ ਬੈਰਾਗੇ ॥੨੧੨॥

'ਊਨਵਿ'—ਨਿਵ ਕੇ।

(ਸਾਰਗ ਮ: ੧, ਪੰਨਾ ੧੧੬੭)

‘ਬੇਲਿ’ ਭੀਤਿ ਮਿਲੇ ਪਰਮਾਨੰਦਾ ॥੩॥੧੪॥ (ਸਾਰਗ ਮ: ੫, ਪੰਨਾ ੧੨੦੬)
 ‘ਬੇਲਿ’—ਬੇਲ੍ ਕੇ।

(8) ਸੂਰ-ਅੰਤ ਧਾਤੂਆਂ (Verbs ending in Vowel) ਦਾ ਪੂਰਬ ਪੂਰਣ ਕਾਰਦੰਤਕ ਬਨਾਣ ਵੇਲੇ ਕਈ ਵਾਰੀ ਅੰਤਮ ਚਿਹਨ (‘ਇ’) ਦਾ ਲੋਪ ਹੋ ਜਾਂਦਾ ਹੈ ਜਾਂ ਪਿਛਲੇ ‘ਸੂਰ’ (Vowel) ਨਾਲ ਮਿਲ ਕੇ ਹੋਰ ਰੂਪ ਬਣ ਜਾਂਦਾ ਹੈ :

ਪੀ (= ਪੀਣਾ) :

‘ਪੀ’ ਅੰਮ੍ਰਿਤ ਆਧਾਨਿਆ ਗੁਰਿ ਅਮਰੁ ਕਰਾਇਆ ॥੨॥੩॥੩੩॥
(ਬਿਲਾਵਲੁ ਮ: ੫ ਘਰੁ ੫, ਪੰਨਾ ੯੦)

‘ਪੀ’ ਅੰਮ੍ਰਿਤੁ ਰ੍ਰਿਪਤਾਸਿਆ ਤਾ ਕਾ ਅਚਰਜੁ ਸੁਆਦ ॥੩॥੨੫॥੪੫॥
‘ਪੀ’—ਪੀ ਕੇ। (ਬਿਲਾਵਲੁ ਮ: ੫, ਪੰਨਾ ੯੧੮)

ਦੇ (= ਦੇਣਾ) :

ਮਾਤ ਗਰਭ ਮਹਿ ਰਾਖ ‘ਦੇ’ ਰਾਖਿਆ ॥੧॥੧੧॥੧੯॥
(ਬਿਲਾਵਲੁ ਮ: ੫, ਪੰਨਾ ੯੦੫)

ਗਹਿ ਓਟ ਚਿਤਵੀ ਨਾਥ ॥ ਨਾਨਕਾ ‘ਦੇ’ ਰਖੁ ਰਾਖ ॥੪॥੨॥
‘ਦੇ’—ਦੇ ਕੇ। (ਬਿਲਾਵਲੁ ਮ: ੫ ਅਸਟਪਦੀ ਘਰੁ ੧੨, ਪੰਨਾ ੯੩)

ਨਾਨਕਿ ਰਾਜੁ ਚਲਾਇਆ ਸਚੁ ਕੇਟੁ ਸਭਾਣੀ ਨੀਵ ‘ਦੈ’ ॥੧॥
‘ਦੈ’—ਦੇ ਕੇ। (ਰਾਮਕਲੀ ਵਾਰ ਸਰੋ ਬਲਵੰਡ ਦੀ, ਪੰਨਾ ੯੬੬)

ਸਰਾਲ ਬਿਆਧਿ ਮਨ ਤੇ ‘ਖੈ’ ਨਸੇ ॥੨॥੧੩॥ (ਮੁਖਮਨੀ, ਪੰਨਾ ੨੮)
‘ਖੈ’—ਨਾਸ ਹੋ ਕੇ।

ਪੈ (= ਪੈਣਾ) :

ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ‘ਪੈ’ ॥੧॥੮॥
‘ਪੈ’—ਪੈ ਕੇ। (ਸਲੋਭੁ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੧)

ਕਦੇ ਕਦੇ (ਇ) ਚਿਹਨ ਲਾਉਣ ਵੇਲੇ ਇਸ ਧਾਤੂ ਦੀਆਂ ਅੰਤਮ (ੈ) ਦਾ ਲੋਪ ਹੋ ਜਾਂਦਾ ਹੈ, ਜਿਵੇਂ :

ਬਿਸਟਾ ਅਈਰਿ ਕੀਟ ਸੇ ‘ਪਾਇ’ ਪਚਹਿ ਵਾਰੇ ਵਾਰ ॥੨॥੮॥
‘ਪਾਇ’—ਪੈ ਕੇ। (ਸਲੋਕ ਮ: ੩, ਸਿਰੀਰਾਗ ਕੀ ਵਾਰ, ਪੰਨਾ ੯੫)

(੫) ਛੰਦ ਦੀ ਚਾਲ ਜਾਂ ਮਾੜਾ ਦੇ ਅਨੁਸਾਰ ('f') ਦਾ ('ੴ') ਜਾਂ ('~') ਭੀ ਹੋ ਜਾਂਦਾ ਹੈ, ਜਿਵੇਂ :

ਮੰਗਲੁ ਨਾਰੀ ਗਾਵਹਿ 'ਆਏ' ॥੧॥੫॥ (ਬਿਲਾਵਲੁ ਮ: ੩, ਪੰਨਾ ੨੬੮)

ਇਥੇ 'ਆਏ' ਦੇ ਥਾਂ 'ਆਏ' ਵਰਤਿਆ ਗਿਆ।

ਅਚਿੰਡੁ ਨਾਮੁ ਵਸਿਆ ਮਨਿ 'ਆਏ' ॥੧॥੧੦॥

(ਬਿਲਾਵਲੁ ਮ: ੩, ਪੰਨਾ ੨੬੮)

ਇਥੇ 'ਆਏ' ਦੇ ਥਾਂ 'ਆਏ' ਵਰਤਿਆ ਗਿਆ ਹੈ।

ਇਛੁ ਪੁਨੀ ਪ੍ਰੁੰ ਗੁਰ 'ਮਿਲੇ' ॥੪॥੧੨॥ (ਗਊਜ਼ੀ ਮ: ੫, ਪੰਨਾ ੧੯੧)

ਇਥੇ 'ਮਿਲੇ' ਦੇ ਥਾਂ 'ਮਿਲੇ' ਵਰਤਿਆ ਗਿਆ ਹੈ।

ਮੈ ਪੇਮੁ ਨ ਚਾਖਿਆ ਮੇਰੇ ਪਿਆਰੇ ਭਾਉ 'ਕਰੇ' ॥੨॥੧॥੧੪॥੨੧॥

(ਆਸਾ ਮ: ੪ ਘਰੁ ੫ ਛੰਤ, ਪੰਨਾ ੮੫੧)

ਇਥੇ 'ਕਰਿ' ਦੇ ਥਾਂ 'ਕਰੇ' ਵਰਤਿਆ ਗਿਆ ਹੈ।

(੬) ਉਰਦੂ ਵਿਚ ਇਸ 'ਕਾਰਦੰਤਕ' ਨੂੰ ਵਰਤਣ ਵਾਸਤੇ ਚਿਹਨ 'ਕਰ' ਪਾਤੂ ਦੇ ਨਾਲ ਵਰਤਿਆ ਜਾਂਦਾ ਹੈ, ਜਿਵੇਂ : 'ਖਾ ਕਰ', 'ਲੇਟ ਕਰ' ਆਦਿਕ। ਇਸੇ ਤਰ੍ਹਾਂ ਪੁਰਾਣੀ ਪੰਜਾਬੀ ਵਿਚ ਕਾਰਦੰਤਕ ਦਾ ('f') ਚਿਹਨ ਵਰਤ ਕੇ ਭੀ ਕਦੇ ਕਦੇ 'ਕਰ' ਪਾਤੂ ਦਾ ਕਾਰਦੰਤਕ ('ਕਰਿ') ਅਸਲੀ ਧਾਰੂ ਦੇ ਨਾਲ ਜੋੜਿਆ ਜਾਂਦਾ ਸੀ, ਜਿਵੇਂ :

ਪਚਿਤ ਪਾਵਨ ਪ੍ਰਭੁ 'ਤਿਆਗਿ ਕਰੇ' ਕਹੁ ਕਤ ਠਹਰਾਈਐ ਰਾਮ ॥੨॥੧॥੪॥

(ਬਿਲਾਵਲੁ ਮ: ੫ ਛੰਤ ਮੰਗਲ, ਪੰਨਾ ੧੪੮)

'ਤਿਆਗਿ ਕਰੇ'-ਤਿਆਗਿ ਕਰਿ।

ਗੁਰੂ ਸੁਦਾਨੂ ਮੋਹਨੁ 'ਪਾਇ ਕਰੇ' ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥੪॥੧॥੫॥

'ਪਾਇ ਕਰੇ'-ਪਾਇ ਕਰਿ। (ਸੁਹੀ ਛੰਤ ਮ: ੪ ਘਰੁ ੫, ਪੰਨਾ ੨੨੬)

(੭) ਇਹ ਸਹਾਇਕ-ਕਾਰਦੰਤਕ ('ਕਰਿ') 'ਕੈ' ਦੇ ਰੂਪ ਵਿਚ ਭੀ ਵਰਤਿਆ ਜਾਂਦਾ ਰਿਹਾ ਹੈ, ਜਿਵੇਂ :

ਗੈਣ ਗਾਵਾਈ 'ਸੋਇ ਕੈ' ਦਿਵਸੁ ਗਾਵਾਇਆ ਪਾਇ ॥੧॥੧॥੧੮॥

(ਗਊਜ਼ੀ ਬੈਰਾਗਣੀ ਮ: ੧, ਪੰਨਾ ੧੫੬)

ਕਾਜੀ 'ਹੋਇ ਕੈ' ਬਹੁ ਨਿਆਇ ॥ ਫੇਰੇ ਤਸਥੀ ਕਰੇ ਖੁਦਾਇ ॥
 ਵਚੀ 'ਲੈ ਕੇ' ਹਕੁ ਗਾਵਾਏ ॥ ਜੇ ਕੇ ਪੁਛੈ ਤਾ ਪਤਿ ਸੁਣਾਏ ॥੧॥੧੧॥
 (ਸਲੋਕ ਅ: ੧, ਰਾਮਕਲੀ ਕੀ ਵਾਰ ਅ: ੩, ਪੰਨਾ ੯੫੧)

ਨੋਟ : ਇਸ ਸਹਾਇਕ-ਕਾਰਦੰਤਕ ਸ਼ਬਦ 'ਕਰਿ' ਦਾ ਅੰਤਲਾ 'ਰ' ਉੱਡ
 ਕੇ ਉਸ ਦੇ ਥਾਂ 'ਈ' ਹੋ ਕੇ 'ਕਇ' ਬਣਦਾ ਹੈ, ਇਸ ਤੋਂ 'ਕੈ' ਹੋ ਜਾਂਦਾ ਹੈ।

ਇਸ ਸ਼ਬਦ 'ਕਰਿ' ਤੋਂ 'ਕੈ' ਰੂਪ ਵਰਤੇ ਜਾਣ ਦਾ ਪ੍ਰਤੱਖ ਸਬੂਤ ਹੇਠ-
 ਲਿਖੇ ਸਵੇਈਏ ਵਿਚ ਮਿਲਦਾ ਹੈ :

ਕਾਗਦ ਦੀਪ ਸਭੈ ਕਰਿ ਕੈ ਅੜੁ ਸਾਡ ਸਾਮੁੜ੍ਹਨ ਕੀ ਮਸੁ 'ਕੈ' ਹਉ ॥੧੦੧॥

(ਬਚਿੜ੍ਹ ਨਾਟਕ, ਧਿਆਇ ੧, ਪਾਤਸ਼ਾਹੀ ੧੦)

ਮਸੁ 'ਕੈ' ਹਉ = ਮਸੁ 'ਕਰਿ' ਹਉ।

(੮) ਨਵੀਨ ਪੰਜਾਬੀ ਵਿਚ 'ਹੋ ਕੇ', 'ਸਉਂ ਕੇ', 'ਤਿਆਗ ਕੇ' ਆਦਿਕ
 ਕਾਰਦੰਤਕ ਵਰਤੇ ਜਾਂਦੇ ਹਨ।

ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਨਵੀਨ ਪੰਜਾਬੀ ਦੇ ਪੂਰਬ
 ਪੂਰਣ ਕਾਰਦੰਤਕ ਵਿਚ ਧਾਤੂ ਦੇ ਨਾਲ ਕਾਰਦੰਤਕ ਦਾ ਪੁਰਾਤਨ ਅੰਤਮ ਚਿਹਨ
 ('ਫ') ਨਹੀਂ ਹੈ, ਅਤੇ ਸਹਾਇਕ ('ਕੈ') ਦੇ ਥਾਂ ('ਕੇ') ਹੈ।

ਪੁਰਾਤਨ ਕਾਰਦੰਤਕ

ਖਾਇ ਕੈ

ਸੋਇ ਕੈ

ਤਿਆਗਿ ਕੈ

ਹੋਇ ਕੈ

ਨਵੀਨ ਕਾਰਦੰਤਕ

ਖਾ ਕੇ

ਸਉਂ ਕੇ

ਤਿਆਗ ਕੇ

ਹੋ ਕੇ

(੯) ਸੰਸਕ੍ਰਿਤ ਤੇ ਪ੍ਰਾਕ੍ਰਿਤ :

ਇਹ ਉੱਪਰ ਦੱਸਿਆ ਜਾ ਚੁਕਾ ਹੈ ਕਿ ਪੂਰਬ ਪੂਰਣ ਕਾਰਦੰਤਕ ਦਾ
 'ਚਿਹਨ' ਸੰਸਕ੍ਰਿਤ ਵਿਚ 'ਤ੍ਵਾ' ਹੈ। ਪ੍ਰਾਕ੍ਰਿਤ ਵਿਚ ਇਸ ਦਾ ਰੂਪ 'ਤ੍ਰਾਅ' ਹੋ
 ਗਿਆ ਹੈ।

ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਬਰਮ 'ਕ੍ਰਿਤ੍ਰਾਅ' ॥

ਮਿਟੰਤਿ ਭਕ੍ਤ੍ਰਾਗਤੰ ਭਰਮ ਮੇਹੰ ॥੮॥

'ਕ੍ਰਿਤ੍ਰਾਅ'—ਕਰ ਕੇ।

(ਸਲੋਕ ਸਹਸਕ੍ਰਿਤੀ ਅ: ੫, ਪੰਨਾ ੧੩੪੮)

ਪ੍ਰੇਰਣਾਰਥਕ ਕ੍ਰਿਆ (Causative Verb)

ਸੰਸਕ੍ਰਿਤ ਵਿਚ ਦੋ ਕਿਸਮ ਦੇ ਪ੍ਰੇਰਣਾਰਥਕ ਕ੍ਰਿਆ ਹਨ :

- (੧) ਉਹ ਜੋ ਧਾਰੂ ਦੇ ਨਾਲ 'ਅਯ' ਲਗਾਇਆ ਬਣਦੇ ਹਨ, ਜਿਵੇਂ : ਕ੍ਰਿ ਤੋਂ 'ਕਾਰਯ'। ਗਮ ਤੋਂ 'ਗਮਯ'। ਘਟ ਤੋਂ 'ਘਟਯ'।
- (੨) ਉਹ ਜਿਨ੍ਹਾਂ ਵਿਚ 'ਅਯ' ਤੋਂ ਪਹਿਲਾਂ 'ਪ' ਦਾ ਆਗਾਮ ਹੋ ਜਾਂਦਾ ਹੈ, ਜਿਵੇਂ : ਗੈ ਤੋਂ 'ਗਾਪਯ'। ਖਜੈ ਤੋਂ 'ਖਜਾਪਯ'। ਸਨਾ ਤੋਂ 'ਸਨਾਪਯ'।

ਸੰਸਕ੍ਰਿਤ ਵਾਂਗ 'ਪ੍ਰਾਕ੍ਰਿਤ' ਵਿਚ ਭੀ ਦੋ ਪ੍ਰਕਾਰ ਦੇ ਹੋ ਪ੍ਰੇਰਣਾਰਥਕ ਕ੍ਰਿਆ ਹਨ, ਜਿਵੇਂ : (੧) ਕਾਰੇਇ, ਭਾਵੇਇ, ਮੋਹੇਇ; (੨) ਕਹਾਵੇਹਿ, ਪੁੱਛਾਵੇਮਿ।

ਫਰਕ ਕੇਵਲ ਇਹ ਹੈ ਕਿ ਸੰਸਕ੍ਰਿਤ ਵਿਚ 'ਪ' ਵਰਤੀਦਾ ਹੈ ਅਤੇ ਪ੍ਰਾਕ੍ਰਿਤ ਵਿਚ 'ਪ' ਦੇ ਥਾਂ 'ਵ'। ਪ੍ਰਾਕ੍ਰਿਤ ਵਿਚ ਇਹਨਾਂ ਵਿਚੋਂ 'ਵ' (ਆਵ) ਵਾਲੀ 'ਕ੍ਰਿਆ' ਦਾ ਵਧੀਕ ਪ੍ਰਚਾਰ ਸੀ।

ਅਪੰਨੇਸ਼ ਵਿਚ ਭੀ ਇਹੀ ਹਾਲ ਹੈ, ਜਿਵੇਂ : 'ਕਰਾਵਏਇ', 'ਜਾਣਾਵਏਇ', 'ਉੱਠਾਵਏਇ', 'ਦੇਵਾਵਏਇ' ਆਦਿਕ। ਪਰ ਉਵੇਂ ਅਪੰਨੇਸ਼ ਵਿਚ ਭੀ ਕਈ ਦੂਜੀ ਪ੍ਰਕਾਰ ਦੇ ਰੂਪ ਭੀ ਮਿਲਦੇ ਹਨ, ਜਿਵੇਂ : 'ਗਮਏਇ', 'ਜਣਏਇ' ਆਦਿਕ।

ਪੰਜਾਬੀ ਦੇ 'ਪ੍ਰੇਰਣਾਰਥਕ ਕ੍ਰਿਆ' 'ਆਵ' ਤੋਂ 'ਆ' ਦੋਹਾਂ ਨਾਲ ਹੀ ਬਣੇ ਹੋਏ ਮਿਲਦੇ ਹਨ। ਵੇਖੋ :

ਅੱਨ ਪੁਰਖ

ਜਿਸਹਿ 'ਜਰਾਏ' ਆਪਿ ਸੋਈ ਅਜੜੁ ਜਰੈ ॥੩॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)

ਪੰਡਿਤੁ 'ਆਖਾਏ' ਬਹੁਤੀ ਰਾਹੀਂ ਕੋਰੜ ਮੌਣ ਜਿਨੇਹਾ ॥੨॥੭॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੦)

ਬੀਮਤਿ ਸੋ ਪਾਵੈ ਆਪਿ 'ਜਾਣਾਵੈ' ਆਪਿ ਅਕੂਲੁ ਨ ਝਲਾਏ ॥੯॥੨੦॥

(ਸੁਹੋ ਛੰਤ ਮਹਲਾ ੧ ਘਰੂ ੪, ਪੰਨਾ ੨੬੭)

ਗੁਰੂ ਭੇਟੇ ਹਰਿ ਨਾਮੁ 'ਚੇਤਾਵੈ' ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਗਾਉ॥

ਆਪਿ ਨ ਬੁਝੈ ਲੋਕ 'ਬੁਝਾਵੈ' ॥ ਮਨ ਕਾ ਅੰਧਾ ਅੰਧੁ ਕਮਾਵੈ ॥੩॥

(ਬਿਲਾਵਲੁ ਮਹਲਾ ੩ ਅਸਟਪਦੀ, ਪੰਨਾ ੯੩੨)

ਸਿਮਰਿ ਸਿਮਰਿ ਸ਼ੁਆਮੀ ਪੜ੍ਹ ਅਪਨਾ
ਸਗਲੇ ਪਾਪ 'ਤਜਾਵਹਿ' ਰਾਮ ॥੧॥੪॥੨॥

(ਸੁਹੀ ਛੰਤ ਮਹਲਾ ੫ ਘਰੂ ੩, ਪੰਨਾ ੨੮੭)

ਨੋਟ : ਜਗਾਏ, ਆਖਾਏ, ਜਾਣਾਵੈ, ਚੇਤਾਵੈ, ਬੁਝਾਵੈ—ਇਕ-ਵਚਨ।
ਤਜਾਵਹਿ—ਬਹੁ ਵਚਨ।

ਮੱਧਮ ਪੁਰਖ

ਜਿਸ ਨੇ ਤੂ 'ਜਾਣਾਇਹਿ' ਸੋਈ ਜਨ੍ਹ ਜਾਣੈ ॥੩॥

(ਆਸਾ ਮਹਲਾ ੪, ਪੰਨਾ ੩੬੫)

ਜਾ ਕੈ ਸਿਮਰਨਿ ਦੁਖੁ ਨ ਹੋਇ ॥

ਕਰਿ ਦਇਆ 'ਮਿਲਾਵਹੁ' ਤਿਸਹਿ ਮੇਹਿ ॥੧॥੫॥

(ਬਾਂਤੁ ਮ: ੫, ਪੰਨਾ ੧੧੯)

ਜਾਣਾਇਹਿ—ਇਕ-ਵਚਨ। ਮਿਲਾਵਹੁ—ਬਹੁ-ਵਚਨ।

ਉੱਤਮ ਪੁਰਖ

ਗੁਰੂ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ 'ਦਸਾਹਾ' ॥੨॥੧॥੫॥

(ਸੁਹੀ ਛੰਤ ਮਹਲਾ ੪ ਘਰੂ ੫, ਪੰਨਾ ੨੨੬)

ਪੰਥੁ 'ਦਸਾਹਾ' ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥੨॥੨॥੬॥

(ਆਸਾ ਮਹਲਾ ੪ ਛੰਤ ਘਰੂ ੪, ਪੰਨਾ ੪੪੬)

ਦਸਾਹਾ, ਦਸਾਵਾ—ਇਕ-ਵਚਨ।

ਨਾਂਵ-ਧਾਰੂ (Denominative Verb)

ਸੀ ਗੁਰੂ ਗ੍ਰੰਥ ਸਾਹਿਬ ਵਿਚ ਹੇਠ-ਲਿਖੇ 'ਧਾਰੂ' ਮਿਲਦੇ ਹਨ, ਜੋ 'ਨਾਂਵ'
ਤੋਂ ਬਣੇ ਹਨ; ਇਹਨਾਂ ਨੂੰ 'ਨਾਂਵ-ਧਾਰੂ' ਕਹਿੰਦੇ ਹਨ :

ਅਪਨਾਉਣਾ, ਆਪਾਉਣਾ। ਅਰਥਾਵੈ, ਅਰਥਾਇਲੇ। ਸੰਕਟਵੈ।
ਸੀਤਲਾਇਓ। ਦੀਪਾਇਓ। ਬਿਰਧਾਨੋ। ਪਿਆਰੀ।

ਨੋਟ : ਕ੍ਰਿਆ 'ਸੀਤਲਾਇਓ' ਵਿਸ਼ੇਸ਼ਣ 'ਸੀਤਲ' ਤੋਂ ਅਤੇ 'ਬਿਰਧਾਨੋ'

ਵਿਸ਼ੇਸ਼ਣ 'ਬਿਰਧ' ਤੋਂ ਬਣਿਆ ਹੈ। ਉਦਾਹਰਣ :

ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੜਾ 'ਆਪਾਇਓ' ॥੪॥

(ਗੁਰੂੜੀ ਮ: ੫, ਪੰਨਾ ੨੪੧)

'ਆਪਾਇਓ'-ਆਪਣਾ ਬਣਾ ਲਿਆ। (ਪੜਨਾਂਵ 'ਆਪ' ਤੋਂ)।

ਦੁਸ਼ਟ ਕਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ 'ਅਪਨਾਏ' ॥੩॥੧॥

(ਮਲਾਰ ਮ: ੫, ਪੰਨਾ ੧੨੬੬)

ਇਸੁ ਸਬਦ ਕਉ ਜੋ 'ਅਰਥਾਵੈ' ਤਿਸੁ ਗੁਰ ਤਿਲੁ ਨ ਤਮਾਈ ॥੨੨॥

(ਗੁਰਕਲੀ ਮ: ੧ ਸਿਧ ਗੋਸਟਿ, ਪੰਨਾ ੮੪੦)

ਇਸੁ ਪਦ੍ਦ ਜੋ 'ਅਰਥਾਇਲੇ' ਸੌ ਗੁਰੂ ਹਮਾਰਾ ॥੮॥੨॥੧੮॥

(ਗੁਰੂੜੀ ਮ: ੧ ਅਸਟਪਦੀਆ, ਪੰਨਾ ੨੨੯)

ਸਾਹਿਬੁ 'ਸੰਕਟਵੈ' ਸੇਵਕ ਭਜੈ ॥੧॥ (ਬਸੰਤ ਨਾਮਦੇਵ ਜੀ, ਪੰਨਾ ੧੧੬੫)

ਬਲਤੇ ਜਲਤੇ ਤਸ੍ਤੁਕਿਆ ਗੁਰ ਚੰਦਨੁ 'ਸੀਤਲਾਇਓ' ॥੧॥

ਅਗਿਆਨ ਅੰਧੇਰਾ ਮਿਟਿ ਗਾਇਆ ਗੁਰ ਗਿਆਨੁ 'ਦੀਪਾਇਓ' ॥੨॥੨॥੧੮॥

(ਗੁਰੂੜੀ ਮਾਝ ਮ: ੫ ਅਸਟਪਦੀਆ, ਪੰਨਾ ੨੪੧)

ਕਰਤ ਕਰਤ ਇਵ ਹੋ 'ਬਿਰਧਾਨੇ' ਹਰਿਓ ਉਕਤੇ ਭਨੁ ਖੀਨਸੂਆ ॥੩॥੧੨॥

(ਗੁਰੂੜੀ ਮ: ੫, ਪੰਨਾ ੨੦੬)

ਮੈ ਕਿਆ ਮਾਗਉ ਕਿਛੁ ਬਿਚੁ ਨ ਰਹਾਈ

ਹਚਿ ਦੀਜੈ ਨਾਮੁ 'ਪਿਆਰੀ' ਜੀਉ ॥੧॥੮॥

'ਪਿਆਰੀ'-ਪਿਆਰ ਕਰਾਂ।

(ਸੰਗਠਿ ਮ: ੧, ਪੰਨਾ ੫੬੭)

ਸੰਬੰਧਕ (Preposition)

ਪਿੱਛੇ 'ਨਾਂਵ' ਦੇ ਪ੍ਰਕਰਣ ਵਿਚ ਪੜ੍ਹ ਆਏ ਹਾਂ ਕਿ ਕਿਸੇ 'ਨਾਂਵ' ਜਾਂ 'ਪੜਨਾਂਵ' ਦਾ ਕਿਸੇ ਹੋਰ 'ਨਾਂਵ', 'ਪੜਨਾਂਵ' ਜਾਂ 'ਕਿਆ' ਨਾਲ ਸੰਬੰਧ ਦੱਸਣ ਵਾਸਤੇ ਸੰਸਕ੍ਰਿਤ ਵਿਚ ਅੱਨ 'ਕਾਰਕ' ਹਨ। ਹਰੇਕ ਕਾਰਕ ਦੇ 'ਇਕ-ਵਚਨ', 'ਦ੍ਰਿ-ਵਚਨ' ਅਤੇ 'ਭਹੁ-ਵਚਨ' ਵਾਸਤੇ ਵੱਖੋ-ਵੱਖਰੇ ਚਿਹਨ ਹਨ।

ਨੋਟ : ਅਠਵਾਂ ਕਾਰਕ 'ਸੰਬੰਧਨ' ਹੈ, ਉਸ ਦੇ 'ਚਿਹਨ' ਕਰਤਾ ਕਾਰਕ ਵਾਲੇ ਹੀ ਹਨ। ਇਕ-ਵਚਨ ਦਾ ਕੋਈ 'ਚਿਹਨ' ਨਹੀਂ। 'ਸੰਪ੍ਰਦਾਨ ਕਾਰਕ'

ਪ੍ਰਾਕ੍ਰਿਤ ਵਿਚ ਵਰਤਣਾ ਆਮ ਤੌਰ 'ਤੇ ਹਟ ਗਿਆ, ਅਤੇ ਬਾਕੀ ਦੇ ਕਾਰਕਾਂ ਦੇ ਰੂਪਾਂ ਵਿਚ ਭੀ ਫਰਕ ਦਿਨੋ-ਦਿਨ ਘਟਣ ਲੱਗ ਪਿਆ।

'ਅਪਭ੍ਰੰਸ' ਅਤੇ 'ਪੁਰਾਣੀ ਪੰਜਾਬੀ' ਵਿਚ ਅੱਪੜ ਕੇ 'ਕਾਰਕਾਂ' ਦੇ 'ਚਿਹਨਾਂ' ਵਿਚ ਹੋਰ ਵਧੀਕ ਗੜਬੜ ਹੋ ਗਈ। ਸੰਸਕ੍ਰਿਤ ਵਿਚ ਤਿੰਨ ਲਿੰਗ ਸਨ—ਪੁਲਿੰਗ, ਨਪੁੰਸਕ ਲਿੰਗ ਅਤੇ ਇਸਤ੍ਰੀ ਲਿੰਗ। ਪ੍ਰਾਕ੍ਰਿਤ, ਅਪਭ੍ਰੰਸ ਅਤੇ ਪੰਜਾਬੀ ਵਿਚ ਆ ਕੇ ਨਪੁੰਸਕ ਲਿੰਗ ਦੇ ਥਾਂ ਭੀ ਪੁਲਿੰਗ ਹੀ ਰਹਿ ਗਿਆ। ਜੇ 'ਕਾਰਕ ਚਿਹਨ' ਪੁਲਿੰਗ ਸ਼ਬਦਾਂ ਵਾਸਤੇ ਸਨ, ਉਹੀ ਨੇਪੁੰਸਕ ਲਿੰਗ ਵਾਸਤੇ ਵਰਤੇ ਜਾਣ ਲੱਗ ਪਏ।

ਇਕੋ ਹੀ 'ਕਾਰਕ-ਚਿਹਨ' ਕਈ ਕਾਰਕਾਂ ਵਾਸਤੇ ਵਰਤਿਆ ਜਾਣ ਲੱਗ ਪਿਆ; ਇਸ ਵਾਸਤੇ ਕਈ ਰੂਪ ਇਕ ਦੂਜੇ ਨਾਲ ਮਿਲ ਗਏ, ਜਿਵੇਂ :

ਪਾਰਥ੍ਯ ਸੋ 'ਨੈਨਹੁ' ਪੇਖਿਆ ॥੩॥੧੪॥ (ਬਿਲਾਵਲੁ ਮ: ੫, ਪੰਨਾ ੮੦੪)
'ਨੈਨਹੁ'—ਕਰਣ ਕਾਰਕ, ਬਹੁ-ਵਚਨ।

ਸੋ ਐਸਾ ਦਾਤਾਰੁ 'ਮਨਹੁ' ਨ ਦੀਸਰੈ ॥੩॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)
'ਮਨਹੁ'—ਅਪਾਦਾਨ ਕਾਰਕ, ਇਕ-ਵਚਨ।

ਚਰਨ ਸੈਤਨ ਕੇ ਮਾਥੇ ਮੇਰੇ ਉਪਰਿ 'ਨੈਨਹੁ' ਪੁਰਿ ਬਾਛਾਈ ॥੩॥੩॥੧੬॥
(ਸਾਰਗ ਮ: ੫, ਪੰਨਾ ੧੨੦੨)

'ਨੈਨਹੁ'—ਅਧਿਕਰਣ ਕਾਰਕ, ਬਹੁ-ਵਚਨ।

ਸੋ, ਜਦੋਂ 'ਪੁਰਾਣੀ ਪੰਜਾਬੀ' ਵਿਚ ਕਈ 'ਅਪ੍ਯਾਨ ਕਾਰਕਾਂ' (Oblique Cases) ਵਾਸਤੇ ਇਕੋ ਹੀ 'ਚਿਹਨ' ਵਰਤਿਆ ਜਾਣ ਲੱਗ ਪਿਆ, ਤਾਂ ਅਰਥ ਵਿਚ ਭੁਲੇਖਾ ਪੈਣ ਦੇ ਕਾਰਨ 'ਕਾਰਕ-ਚਿਹਨਾਂ' ਦੇ ਥਾਂ 'ਸੰਬੰਧਕਾਂ' ਦਾ ਜਨਮ ਹੋਣ ਲੱਗ ਪਿਆ। ਉਹ ਸੂਖਮ ਭੇਟ ਜੋ ਪਹਿਲਾਂ 'ਕਾਰਕ-ਚਿਹਨਾਂ' ਦੀ ਰਾਹੀਂ ਪਰਗਟ ਕੀਤੇ ਜਾਂਦੇ ਸਨ, ਹੁਣ ਇਹਨਾਂ 'ਸੰਬੰਧਕਾਂ' ਦੀ ਰਾਹੀਂ ਦੱਸੇ ਜਾਣ ਲੱਗ ਪਏ। ਸਹਿਜੇ ਸਹਿਜੇ 'ਸੰਬੰਧਕ' ਦੀ ਗਿਣਤੀ ਵਧਦੀ ਗਈ, ਅਤੇ ਇਕੋ ਹੀ ਅਰਥ ਵਾਲੇ ਕਈ 'ਸੰਬੰਧਕ' ਵਰਤੋਂ ਵਿਚ ਆ ਗਏ।

ਨੋਟ : ਸੰਸਕ੍ਰਿਤ ਵਿਚ 'ਸੰਬੰਧਕ' ਵਰਤਣ ਦੇ ਖਾਸ ਖਾਸ ਤਗੀਕੇ ਹਨ, ਕੋਈ 'ਸੰਬੰਧਕ' ਕਿਸੇ 'ਕਾਰਕ' ਨਾਲ ਅਤੇ ਕੋਈ ਕਿਸੇ 'ਕਾਰਕ' ਨਾਲ ਵਰਤੀਦਾ ਹੈ, ਜਿਵੇਂ 'ਸੰਬੰਧਕ' 'ਵਿਨਾ' ਕਿਸੇ 'ਨਾਂਵ' ਦੇ 'ਕਰਮ ਕਾਰਕ' ਜਾਂ 'ਕਰਣ

ਕਾਰਕ' ਨਾਲ ਵਰਤੀਦਾ ਹੈ। ਪਰ ਪੰਜਾਬੀ ਵਿਚ ਇਹ ਸਾਰੇ 'ਸੰਬੰਧਕ' ਕਿਸੇ ਭੀ ਨਾਂਵ ਜਾਂ ਪੜਨਾਂਵ ਨਾਲ ਸਿੱਧੇ ਹੀ ਵਰਤੇ ਜਾਂਦੇ ਹਨ, ਜਿਵੇਂ :

ਹਰਿ 'ਬਿਨੁ', ਤੁਝ 'ਕਨਿ', ਗੁਰ 'ਪਾਹਿ', ਹਰਿ 'ਸੇਤੀ', ਘਟ 'ਅੰਤਰਿ', ਮਿਟੀ 'ਸੰਦਾ'।

ਇਥੇ ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਮੁਕਤਾ-ਅੰਤ ਲਫਜ਼ ਨਾਲ () ਕੇਵਲ ਕਰਤਾ ਕਾਰਕ, ਇਕ-ਵਚਨ ਜਾਂ ਕਰਮ ਕਾਰਕ, ਇਕ-ਵਚਨ ਵਿਚ ਹੀ ਲੱਗਦਾ ਹੈ; 'ਸੰਬੰਧਕ' ਦੇ ਨਾਲ ਇਹ ਮੁਕਤਾ-ਅੰਤ ਲਫਜ਼ ਸਿੱਧਾ ਹੀ ਵਰਤਿਆ ਜਾਂਦਾ ਹੈ। ਸੋ, ਇਹ ਨਹੀਂ ਹੋ ਸਕਦਾ ਕਿ ਕਿਸੇ ਮੁਕਤਾ-ਅੰਤ ਪੁਲਿੰਗ ਸ਼ਬਦ ਦੇ ਅੰਤ ਵਿਚ () ਭੀ ਹੋਵੇ ਤੇ ਉਸ ਨਾਲ ਕੋਈ 'ਸੰਬੰਧਕ' ਭੀ ਵਰਤਿਆ ਹੋਵੇ, ਜਿਵੇਂ : ਗੁਰ 'ਬਿਨੁ'-'ਗੁਰ' ਮੁਕਤਾ-ਅੰਤ। ਹਠ 'ਮਝਾਹੁ'-ਲਫਜ਼ 'ਹਠ' ਮੁਕਤਾ-ਅੰਤ। ਘਰ 'ਮਾਹੀ'-'ਘਰ' ਮੁਕਤਾ-ਅੰਤ। ਨਾਮ 'ਤੁਲਿ'-'ਨਾਮ' ਮੁਕਤਾ-ਅੰਤ।

'ਸੰਬੰਧਕਾਂ' ਦੇ ਵਰਤਣ ਦਾ ਇਹ ਨਿਯਮ ਗੁਰਬਾਣੀ ਵਿਚ ਕਈ ਥਾਈਂ ਭੁਲੇਖੇ ਵਿਚ ਪੈਣ ਤੋਂ ਬਚਾਂਦਾ ਹੈ, ਜਿਵੇਂ :

ਦਾਸੁ ਕਬੀਰੁ ਤੇਰੀ ਪਨਹ ਸਮਾਨਾ ॥

ਭਿਸਤੁ 'ਨਜੀਕਿ' ਰਾਖੁ ਰਹਮਾਨਾ ॥੪॥੭॥੧੫॥

(ਭੈਰਉ ਕਬੀਰ, ਪੰਨਾ ੧੧੬੧)

ਲਫਜ਼ 'ਨਜੀਕਿ' 'ਸੰਬੰਧਕ' ਹੈ, ਇਸ ਤੋਂ ਪਹਿਲਾਂ ਲਫਜ਼ 'ਭਿਸਤੁ' (ਮੁਕਤਾ-ਅੰਤ ਭਿਸਤ) ਪੁਲਿੰਗ ਹੈ, ਪਰ ਇਸ ਤੁਕ ਵਿਚ ਇਸ ਦੇ ਅੰਤ ਵਿਚ () ਹੈ। ਸੋ, 'ਸੰਬੰਧਕ' 'ਨਜੀਕਿ' ਦਾ ਕੋਈ ਸੰਬੰਧ, ਲਫਜ਼ 'ਭਿਸਤੁ' ਨਾਲ ਨਹੀਂ ਹੈ। ਇਸ ਤੁਕ ਦਾ ਅਰਥ ਇਉਂ ਹੋਵੇਗਾ :

ਹੋ ਰਹਮਾਨਾ ! (ਆਪਣੇ) 'ਨਜੀਕਿ' ਰਾਖੁ, (ਇਹੀ ਮੇਰੇ ਲਈ) 'ਭਿਸਤੁ' (ਹੈ)।

ਕਾਇਆ ਆਰਣੁ ਮਨੁ 'ਵਿਚਿ' ਲੋਹਾ

ਪੰਚ ਅਗਨਿ ਤਿਤੁ ਲਾਗਿ ਰਹੀ ॥੩॥੮॥੩॥ (ਮਾਰੂ ਮ: ੧, ਪੰਨਾ ੯੯੦)

ਇਥੇ ਸੰਬੰਧਕ 'ਵਿਚਿ' ਤੋਂ ਪਹਿਲਾਂ ਲਫਜ਼ 'ਮਨੁ' (ਅੰਤ) ਹੈ; ਸੋ, ਇਹਨਾਂ ਦੋਹਾਂ ਦਾ ਆਪੋ ਵਿਚ ਕੋਈ ਸੰਬੰਧ ਨਹੀਂ ਹੈ। ਤੁਕ ਦਾ ਅਰਥ ਇਉਂ ਹੈ :

ਕਾਇਆ ਆਰਣੁ (ਹੈ), ਇਸ (ਕਾਇਆ) 'ਵਿਚਿ' ਮਨੁ ਲੋਹਾ (ਹੈ)।

ਇਸੇ ਤਰ੍ਹਾਂ :

ਪਿਤੁ 'ਨਜੀਕਿ' ਨ ਬੁਝੈ ਬਹੁਕੀ ਸਤਿਗੁਰਿ ਦੀਆ ਦਿਖਾਈ ॥੮॥

(ਮਲਾਰ ਮ: ੧, ਪੰਨਾ ੧੨੭੪)

ਇਥੇ ਲਫਜ਼ 'ਪਿਤੁ' (_ ਅੰਤ) ਹੈ, ਇਸ ਨਾਲ ਸੰਬੰਧਕ 'ਨਜੀਕਿ' ਦਾ ਕੋਈ ਸੰਬੰਧ ਨਹੀਂ ਹੈ; ਇਸ ਦਾ ਅਰਥ ਇਉਂ ਹੈ : ਬਹੁਕੀ (ਆਪਣੇ) 'ਨਜੀਕਿ' ਪਿਤੁ ਨ ਬੁਝੇ।

ਪਾਠਕਾਂ ਦੇ ਸੌਖ ਵਾਸਤੇ ਸਮਾਨ-ਅਰਥ ਵਾਲੇ 'ਸੰਬੰਧਕਾਂ' ਨੂੰ ਇਕ ਇਕ ਟੋਲੀ ਵਿਚ ਦੇ ਕੇ ਨਾਲ ਨਾਲ ਗੁਰਬਾਣੀ ਵਿਚੋਂ ਪ੍ਰਮਾਣ ਦਿੱਤੇ ਜਾਂਦੇ ਹਨ : (੧) ਪਾਸਿ, ਪਾਸੀ, ਪਾਹਿ, ਪਾਹਾ, ਪਹਿ, ਨਿਕਾਟ, ਉਪਕੰਠਿ, ਨਜੀਕਿ, ਕਨਿ। ਉਦਾਹਰਣ :

ਕਰ ਜੇਕਿ ਗੁਰ 'ਪਹਿ' ਕਰਿ ਬਿਨੰਡੀ ਰਾਹੁ ਪਾਧਰੁ ਗੁਰੁ ਦਸੈ ॥੯॥

(ਸੁਹੀ ਮ: ੧, ਪੰਨਾ ੨੬੭)

ਸੇ ਜਨੁ ਮਿਲਿਆ ਹਰਿ 'ਪਾਸੀ' ॥੨॥੧੭॥ (ਬਿਲਾਵਲੁ ਮ: ੪, ਪੰਨਾ ੮੦੧)

ਸਦਾ ਸਦਾ ਵਡਿਆਈਆ ਨਾਨਕ ਗੁਰ 'ਪਾਸਿ' ॥੨॥੧੨॥੩੦॥

(ਬਿਲਾਵਲੁ ਮ: ੫, ਪੰਨਾ ੮੦੮)

ਹਰਿ ਜਨ 'ਨਿਕਾਟ' ਨਿਕਾਟ ਹਰਿ ਜਨ ਹੈ

ਹਰਿ ਰਾਖੇ ਕੰਠ ਜਨ ਧਾਰੇ ॥੪॥੬॥੧੮॥

(ਰਾਮਕਲੀ ਮ: ੪, ਪੰਨਾ ੮੮੨)

ਨਦੀ 'ਉਪਕੰਠਿ' ਜੈਸੇ ਘਰੁ ਤਰਵਰੁ, ਸਰਪਨਿ ਘਰੁ ਘਰ ਮਾਹੀ ॥੫॥

(ਮਲਾਰ ਮ: ੧, ਪੰਨਾ ੧੨੭੪)

ਪਿਤੁ 'ਨਜੀਕਿ' ਨ ਬੁਝੈ ਬਹੁਕੀ ਸਤਿਗੁਰਿ ਦੀਆ ਦਿਖਾਈ ॥੮॥

(ਮਲਾਰ ਮ: ੧, ਪੰਨਾ ੧੨੭੪)

ਜਿਸੁ ਜਲਨਿਧਿ ਕਾਰਣਿ ਛੁਮ ਜਗਿ ਆਏ

ਸੋ ਅੰਮ੍ਰਿਤੁ ਗੁਰ 'ਪਾਹੀ' ਜੀਉ ॥੧॥੯॥ (ਸੇਰਠਿ ਮ: ੧, ਪੰਨਾ ੫੬੮)

ਕਰੁ ਬੇਨੰਡੀ ਅਪੁਨੇ ਸਤਿਗੁਰ 'ਪਾਹਿ' ॥੧॥ਰਹਾਉ॥੨੧॥੯॥੦॥

(ਗਊੜੀ ਮ: ੫, ਪੰਨਾ ੧੯੨)

ਆਇ ਨ ਸਕਾ ਤੂੜ 'ਕਨਿ' ਪਿਆਰੇ ਭੇਜਿ ਨ ਸਕਾ ਕੋਇ ॥੧॥੩॥

(ਵਡਹੰਸੁ ਮ: ੧ ਘਰ ੨, ਪੰਨਾ ੫੫੮)

ਨੋਟ : ਇਹਨਾਂ 'ਸੰਬੰਧਕਾਂ' ਦੇ ਜੋੜਾਂ ਦਾ ਖਾਸ ਬਿਆਲ ਰੱਖਣਾ ਹੈ। ਹੇਠ-ਲਿਖੇ 'ਸੰਬੰਧਕ', ਸਦਾ (f-ਅੰਤ) ਹੀ ਵਰਤੇ ਜਾਂਦੇ ਹਨ :

ਉਪਕੰਠਿ, ਨਿਕਟਿ, ਪਾਹਿ, ਕਨਿ, ਪਾਸਿ, ਪਹਿ।

ਸੰਬੰਧਕ—'ਪਾਸੀ' 'ਪਾਹੀ' 'ਪਾਹਾ' ਉਪਰਲੇ 'ਸੰਬੰਧਕਾਂ' ਦੇ ਹੀ ਰੂਪ ਹਨ ਅਤੇ 'ਛੰਦ' ਦੀ ਚਾਲ ਦੇ ਅਨੁਸਾਰ ਵਟੀਜ ਗਏ ਹਨ।

(੨) ਕਾ, ਕੀ, ਕੇ, ਕੇਗਾ, ਕੇਰੇ, ਕੇਗੀ, ਕੋ (= ਕਾ), ਦਾ, ਦੀ, ਹੰਦਾ, ਸੰਦਾ, ਗੀ :

ਸਤ ਕੋ ਤੇਰਾ ਤੂ ਸਭਨਾ 'ਕਾ' ਹਉ ਤੇਰਾ ਤੂ ਹਮਾਰਾ ॥

ਦਰਦਿਸਿ ਪੂਜ ਹੋਵੈ ਹਰਿ ਜਨ 'ਕੀ' ਜੇ ਹਰਿ ਹਰਿ ਨਾਮੁ ਧਿਆਏ ॥੧॥

(ਸੂਹੀ ਛੰਤ ਮਹਲਾ ੩, ਪੰਨਾ ੨੬੮)

ਨਿਹਚਲ ਰਾਜੁ ਸਦਾ ਹਰਿ 'ਕੇਰਾ'

ਤਿਸੁ ਬਿਨੁ ਅਵਤੁ ਨ ਕੋਈ ਰਾਮ ॥੧॥੩॥੧॥

(ਸੂਹੀ ਮਹਲਾ ੩ ਘਰ ੩, ਪੰਨਾ ੨੬੮)

ਹਮ ਸਹ 'ਕੇਰੀਆ' ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੧॥

(ਸੂਹੀ ਮ: ੧ ਘਰ ੬, ਪੰਨਾ ੨੨੮)

ਹਰਿ 'ਕੇ' ਨਾਮੁ ਸਦਾ ਸੁਖਦਾਈ ॥੧॥੧॥੧॥

(ਮਾਝੂ ਮਹਲਾ ੯, ਪੰਨਾ ੧੦੦੮)

ਧਨਖੁ ਚੜਾਇਓ ਸਤ ਦਾ ਜਸ 'ਹੰਦਾ' ਬਾਣੁ ॥੯॥

(ਸਤੇ ਬਲਵੰਡ ਦੀ ਵਾਰ, ਪੰਨਾ ੯੬੮)

ਵਾਉ 'ਸੰਦੇ' ਕਪੜੇ ਪਹਿਰਹਿ ਗਾਰਥਿ ਗਾਵਾਰ ॥੨॥੨॥

(ਮ: ੫, ਗਉੜੀ ਕੀ ਵਾਰ ਮਹਲਾ ੫, ਪੰਨਾ ੩੧੮)

ਹੋਓ ਮਹਰਾਜ 'ਗੀ' ਮਾਇਓ ॥੨॥੧੯੮॥ (ਟੋਡੀ ਮ: ੫ ਘਰ ੫, ਪੰਨਾ ੨੧੫)
'ਗੀ'—ਦੀ।

ਜਿਸ 'ਦਾ' ਦਿਤਾ ਖਾਵਣਾ ਭਿਸੁ ਕਹੀਐ ਸਾਬਣਿ ॥੨੨॥ (ਅਸਾ ਦੀ ਵਾਰ)

(ੴ) ਜਦੋਂ ਸੰਬੰਧਕ 'ਕੇ' ਅਤੇ 'ਦੇ' ਨਾਲ ਸੰਬੰਧ ਰੱਖਣ ਵਾਲਾ 'ਸੰਬੰਧਮਾਨ'

‘ਅਧਿਕਰਣ ਕਾਰਕ’ ਜਾਂ ‘ਕਰਣ ਕਾਰਕ’ ਇਕ-ਵਚਨ ਹੋਵੇ ਤਾਂ ‘ਕੇ’ ਦਾ ‘ਕੈ’ ਅਤੇ ‘ਦੇ’ ਦਾ ‘ਦੈ’ ਹੋ ਜਾਂਦਾ ਹੈ। ਪਰ ਜੇ ‘ਸੰਬੰਧਮਾਨ’ ‘ਇਕ-ਵਚਨ’ ਦੇ ਥਾਂ ‘ਬਹੁ-ਵਚਨ’ ਹੋਵੇ, ਤਾਂ ‘ਕੇ’, ‘ਦੇ’ ਆਦਿਕ ਵਿਚ ਕੋਈ ਤਬਦੀਲੀ ਨਹੀਂ ਆਉਂਦੀ। ਵੇਖੋ :

ਜੇ ਸੈਕਾਰੁ ਕਰਹਿ ਝੁਧੁ ਭਾਵਹਿ ‘ਗੁਰ ਕੈ ਸਬਦਿ’ ਅਮ੍ਰਲਾਏ ॥੯॥੨੦॥

(ਸੂਹੀ ਛੰਤ ਮਹਲਾ ੧ ਘਰ ੮, ਪੰਨਾ ੨੬੭)

‘ਸਬਦਿ’—ਕਰਣ ਕਾਰਕ, ਇਕ-ਵਚਨ (ਸਬਦ ਦੁਆਰਾ)।

ਹਰਿ ਭਗਤਾ ਕੀ ਸਾਡਿ ਪਤਿ ਹੈ ਭਗਤ ‘ਹਰਿ ਕੈ ਨਾਮਿ’ ਸਮਾਣੇ ਰਾਮ ॥

ਨਾਨਕ ਸੇ ਭਗਤ ‘ਹਰਿ ਕੈ ਦਰਿ’ ਸਾਡੇ ਅਨਦਿਨ ਨਾਮੁ ਸਮਾਲੇ ॥੨॥੧॥੨॥

(ਸੂਹੀ ਮਹਲਾ ੩ ਘਰ ੩, ਪੰਨਾ ੨੬੮)

‘ਨਾਮਿ’, ‘ਦਰਿ’—ਅਧਿਕਰਣ-ਕਾਰਕ, ਇਕ-ਵਚਨ (ਨਾਮ ਵਿਚ, ਦਰ ਉਤੇ)।

ਹਉ ਬਲਿਹਾਰੀ ਤਿਨ੍ਹ ਕਉ ਸਿਵਾਤਿ ‘ਜਿਨਾ ਦੈ ਵਾਤਿ’ ॥੪॥੧੫॥

(ਸੂਹੀ ਕੀ ਵਾਰ ਮ: ੩, ਪੰਨਾ ੨੬੦)

‘ਵਾਤਿ’—ਅਧਿਕਰਣ ਕਾਰਕ, ਇਕ-ਵਚਨ (ਵਾਤ ਵਿਚ)।

ਹਰਿ ਹਰੇ ਹਰਿ ਸ੍ਰਾਣ ਨਿਧੇ ਹਰਿ ‘ਸੰਭਨ ਕੈ ਵਸਿ’ ਆਏ ਰਾਮ ॥੩॥੨੦॥

(ਸੂਹੀ ਛੰਤ ਮ: ੫ ਘਰ ੩, ਪੰਨਾ ੨੮੦)

‘ਵਸਿ’—ਅਧਿਕਰਣ ਕਾਰਕ, ਇਕ-ਵਚਨ (ਵੱਸ ਵਿਚ)।

ਜੇ ਘਟ੍ਟ ਜਾਇ ਤ ਭਾਉ ਨ ਜਾਸੀ ‘ਹਰਿ ਕੈ ਚਰਨ’ ਨਿਵਾਸਾ ॥੨॥੮॥

(ਸੂਹੀ ਕਬੀਰ ਜੀ, ਪੰਨਾ ੨੬੩)

‘ਚਰਨ’—ਅਧਿਕਰਣ ਕਾਰਕ, ਬਹੁ-ਵਚਨ (ਚਰਨਾਂ ਵਿਚ)।

ਜਿਉ ‘ਬਪਿ ਕੇ ਕਰ’ ਮੁਸਾਟ ਚਰਨ ਕੀ

ਲੁਥਿਧ ਨ ਤਿਆਗਿ ਦਇਓ ॥੧॥੧॥੮॥ਪੰਦੀ॥

(ਗਊਕੀ ਕਬੀਰ ਜੀ, ਪੰਨਾ ੩੩੬)

‘ਕਰ’—ਅਧਿਕਰਣ ਕਾਰਕ, ਬਹੁ-ਵਚਨ (ਹੱਥਾਂ ਵਿਚ)।

ਗਗਾ ‘ਗੁਰ ਕੇ ਬਚਨ’ ਪਛਾਨਾ ॥੯॥

(ਬਾਵਨ ਅਖੰਗੀ ਕਬੀਰ ਜੀ, ਪੰਨਾ ੩੪੦)

‘ਬਚਨ’—ਕਰਣ ਕਾਰਕ, ਬਹੁ-ਵਚਨ (ਬਚਨਾਂ ਦੁਆਰਾ)।

ਮਰਾਠੀ ਬੋਲੀ ਵਿਚ ਇਹਨਾਂ ਉਪਰ-ਲਿਖੇ 'ਸੰਬੰਧਕ' ਤੋਂ ਛੁਟ 'ਚੇ', 'ਚੇ', 'ਚੀ' ਭੀ ਵਰਤੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਇਹ 'ਸੰਬੰਧਕ' ਬਹੁਤ ਮਿਲਦੇ ਹਨ, ਅਤੇ ਕਿਤੇ ਕਿਤੇ ਭਗਤ ਰਵਿਦਾਸ ਜੀ ਦੀ ਬਾਣੀ ਵਿਚ :

'ਤਾ ਚੇ' ਹੁਸਾ ਸਗਲੇ ਜਨਾ ॥੧॥

ਭ੍ਰਾਮੀ ਭ੍ਰਾਮੀ ਆਏ 'ਡਮ ਚੇ' ਦੁਆਰਾ ॥੩॥

(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਸੰਤ 'ਚੀ' ਸੰਗਤਿ ਸੰਤ ਕਥਾ ਰਸ੍ਤੁ ॥.....

ਸੰਤ ਆਚਰਣ ਸੰਤ 'ਚੇ' ਮਾਰਗੁ ਸੰਤ 'ਚ' ਓਲੂਗ ਓਲੂਗਾਣੀ ॥੨॥੨॥

(ਆਸਾ ਰਵਿਦਾਸ ਜੀ, ਪੰਨਾ ੪੯੯)

ਸਿੰਘ 'ਚ' ਤੱਜਨੁ ਜੋ ਨਭੁ ਜਾਨੈ ॥੨॥੪॥ (ਆਸਾ ਨਾਮਦੇਵ ਜੀ, ਪੰਨਾ ੪੯੫)

ਏਤੇ ਜੀਅ 'ਜਾ ਚੇ' ਹਹਿ ਘਰੀ ॥

ਸਰਬ ਬਿਆਪਿਕ ਅੰਤਰਿ ਹਰੀ ॥

ਪ੍ਰਣਵੈ ਨਾਮਦੇਉ 'ਤਾਂ ਚੀ' ਆਣਿ ॥

ਸਗਲ ਭਗਤ 'ਜਾ ਚੇ' ਨੀਸਾਣਿ ॥੫॥੧॥

(ਮਲਾਰ ਨਾਮਦੇਉ ਜੀ, ਪੰਨਾ ੧੨੯੨)

ਪਾਖਣਿ ਕੌਟੁ ਗੁਪਤੁ ਹੋਇ ਰਹਤਾ ਤਾ 'ਚੇ' ਮਾਰਗੁ ਨਾਹੀ ॥੩॥

(ਆਸਾ ਧੰਨਾ ਜੀ, ਪੰਨਾ ੪੯੯)

ਨੌਟ : ਜਿਵੇਂ ਸੰਬੰਧਕ 'ਜਾ' ਪੁਲਿੰਗਾ, 'ਇਕ-ਵਚਨ' ਦੇ ਨਾਲ ਵਰਤਿਦਾ ਹੈ, ਤਿਵੇਂ ਹੀ ਮਰਾਠੀ ਬੋਲੀ ਵਿਚ 'ਚੇ'; ਜਿਵੇਂ 'ਦੇ' 'ਪੁਲਿੰਗਾ, ਬਹੁ-ਵਚਨ' ਵਾਸਤੇ ਹੈ, ਤਿਵੇਂ ਮਰਾਠੀ ਵਿਚ 'ਚੇ'; ਅਤੇ 'ਦੀ' ਵਾਂਗਾ ਮਰਾਠੀ ਵਿਚ 'ਚੀ' ਹੈ।

ਜਿਵੇਂ 'ਕੇ' ਅਤੇ 'ਦੇ' ਅਧਿਕਰਣ ਕਾਰਕ, ਇਕ-ਵਚਨ ਵਾਲੇ ਸ਼ਬਦ ਦੇ ਨਾਲ ਵਰਤਿਆਂ 'ਕੈ' ਅਤੇ 'ਦੈ' ਹੁੰਦਾ ਵੇਖ ਆਏ ਹਾਂ, ਤਿਵੇਂ 'ਮਰਾਠੀ' ਦਾ 'ਚੇ' ਭੀ 'ਚੈ' ਬਣ ਜਾਂਦਾ ਹੈ :

ਏਤੇ ਜੀਅ ਜਾਂ 'ਚੈ' ਹਹਿ ਘਰੀ ॥ ਸਰਬ ਬਿਆਪਿਕ ਅੰਤਰਿ ਹਰੀ ॥

ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥ ਸਗਲ ਭਗਤ ਜਾ 'ਚੈ' ਨੀਸਾਣਿ ॥੫॥੧॥

'ਜਾਂ ਚੈ ਘਰੀ'—ਜਿਸ ਦੇ ਘਰ ਵਿਚ । (ਮਲਾਰ ਨਾਮਦੇਵ ਜੀ, ਪੰਨਾ ੧੨੯੨)

'ਜਾਂ ਚੈ ਨੀਸਾਣਿ'—ਜਿਸ ਦੇ ਨੀਸਾਣ ਹੇਠ ।

‘ਕ’, ‘ਦ’ ਦੇ ਅਰਥ ਵਿਚ ਸਿੰਧੀ ਬੋਲੀ ਦਾ ‘ਖੇ’ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ, ਜਿਵੇਂ :

ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ‘ਖੇ’ ॥੨੪॥

(ਗੁਣੀਜੀ ਵਾਰ ਮ: ੫, ਪੰਨਾ ੩੧੬)

ਧੂੜੀ ਮਜਨੁ ਸਾਧ ‘ਖੇ’ ਸਾਈ ਬੀਏ ਕਿਪਾਲ ॥੧॥੩॥

(ਸਿਰੀਰਾਗ ਛੰਤ ਮਹਲਾ ੫, ਪੰਨਾ ੬੦)

(੩) ਬਿਨੁ, ਬਿਨਾ, ਵਿਣੁ, ਬਿਹੂਨ, ਬਿਹੂਨਾ, ਵਿਹੂਣਾ, ਬਾਝੁ, ਬਾਝੁ, ਬਾਹਰਾ, ਰਹਤ।

ਹਉ ਝੜੁ ‘ਬਾਝੁ’ ਖਰੀ ਉਡੀਣੀਆ

ਜਿਉ ਜਲ ‘ਬਿਨੁ’ ਮੀਨੁ ਮਰਾਹਾ ॥੨॥੧॥੫॥

(ਸੁਹੀ ਮਹਲਾ ੮ ਘਰੁ ੫, ਪੰਨਾ ੨੨੬)

ਜਪਿ ਏਕੁ ਅਲਖੁ ਅਪਾਰੁ ਪ੍ਰਚਰਨੁ ਭਿਸੁ ‘ਬਿਨੁ’ ਨਹੀ ਕੋਈ ॥੩॥੧॥੩॥

(ਸੁਹੀ ਛੰਤ ਮ: ੫ ਘਰੁ ੨, ਪੰਨਾ ੨੨੬)

ਪਿਰਹਿ ‘ਬਿਹੂਨ’ ਕਤਹਿ ਸੁਖੁ ਪਾਏ ॥੨॥੧॥ (ਸੁਹੀ ਫਗੀਦ ਜੀ, ਪੰਨਾ ੨੬੮)

ਕਿਉ ਰਲੀਆ ਮਾਨੈ ‘ਬਾਝੁ’ ਤਤਾਰਾ ॥੩॥੨॥ (ਸੁਹੀ ਕਬੀਰ ਜੀ, ਪੰਨਾ ੨੬੨)

ਮਨਮੁਖਿ ਭਗਤਿ ਕਰਹਿ ‘ਬਿਨੁ’ ਸਤਿਗੁਰ

‘ਵਿਣੁ’ ਸਤਿਗੁਰ ਭਗਤਿ ਨ ਹੋਈ ਰਾਮ ॥.....

ਭਗਤਿ ‘ਵਿਹੂਣਾ’ ਸਭੁ ਜਗੁ ਭਰਮਿਆ ਅੰਤਿ ਗਇਆ ਪਛਤਾਨਿਆ ॥੩॥

(ਸੁਹੀ ਮਹਲਾ ੩ ਘਰੁ ੩, ਪੰਨਾ ੨੬੮)

ਮੇਹਿ ਨਿਰਗੁਨ ਸਭੁ ਜੁਣਹ ‘ਬਿਹੂਨ’ ॥੧॥੧੮॥

(ਬਿਲਾਵਲੁ ਮ: ੫, ਪੰਨਾ ੮੦੫)

ਇਕਸੁ ਸਤਿਗੁਰ ‘ਬਾਹਰਾ’ ਪਿਗੁ ਜੀਵਣੁ ਸੰਸਾਰਿ ॥੧॥੨॥

(ਸਲੋਕ ਮ: ੫, ਰਾਮਕਲੀ ਕੌ ਵਾਰ ਮਹਲਾ ੫, ਪੰਨਾ ੯੪੭)

ਰਾਮ ਸੇਵਕ ਕੇ ‘ਰਹਤ’ ਕੀਨ ॥੨॥੧੪੪॥ (ਗੁਣੀਜੀ ਮ: ੫, ਪੰਨਾ ੨੧੧)

ਨੋਟ : ਇਹਨਾਂ ‘ਸੰਬੰਧਕ’ ਦੇ ‘ਜੋੜ’ ਵਲ ਖਾਸ ਧਿਆਨ ਰੱਖਣਾ। ਹੇਠ-ਲਿਖੇ ਸੰਬੰਧਕ ਸਦਾ (—ਅੰਤ) ਹੁੰਦੇ ਹਨ :

ਬਿਨੁ, ਵਿਣੁ। ਸੰਬੰਧਕ ‘ਬਾਝੁ’ ਭੀ ਆਮ ਤੌਰ ‘ਤੇ (—ਅੰਤ) ਹੁੰਦਾ ਹੈ।

- (8) ਸਿਉ, ਨਾਲੇ, ਨਾਲਿ, ਸੇਤੀ, ਸਾਥਿ, ਸੰਗਿ, ਸਉ, ਸੈ, ਲਉ, ਪ੍ਰਤਿ।
 ਨਵਰੀ ਆਵੈ ਤਿਸੁ 'ਸਿਉ' ਸੇਹੁ ॥੧॥੧॥ (ਬਿਲਾਵਲੁ ਮ: ੫, ਪੰਨਾ ੯੦੧)
 ਚਰਨ ਬਮਲ 'ਸੰਗਿ' ਲਾਗੀ ਪ੍ਰੋਤਿ ॥੪॥੩॥ (ਬਿਲਾਵਲੁ ਮ: ੫, ਪੰਨਾ ੯੦੨)
 ਸੇਤੀ ਸੰਗਤਿ 'ਸਿਉ' ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥.....
 ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੁਆ ਰਤਾ ਹਰਿ 'ਨਾਲੇ' ॥੩॥
 (ਸੂਹੀ ਮਹਲਾ ੩, ਪੰਨਾ ੨੨੧)
- ਨਾਨਕ ਰੰਗਿ ਰਦੈ ਰੰਗਿ ਰਾਤੀ ਜਿਨਿ ਹਰਿ 'ਸੇਤੀ' ਚਿਤੁ ਲਾਇਆ ॥੩॥੫॥ੱਠ॥
 (ਸੂਹੀ ਮਹਲਾ ੩, ਪੰਨਾ ੨੨੧)
- ਕੰਤਾ 'ਨਾਲਿ' ਮਹੇਲੀਆ 'ਸੇਤੀ' ਅਗਿ ਜਲਹਿ ॥੩॥੬॥
 (ਮ: ੩, ਸੂਹੀ ਵਾਰ ਮ: ੩, ਪੰਨਾ ੨੮੭)
- ਗੁਰਿ ਰਾਖੇ ਸੇ ਉਥਰੇ ਹੋਰਿ ਫਾਖੈ ਚੌਗੈ 'ਸਾਥਿ' ॥੩॥੮॥
 (ਸਿਗੀਗਾਨੁ ਮ: ੧ ਅਸਟਪਦੀਆ, ਪੰਨਾ ੪੫)
- ਪੇਖਿ ਪੇਖਿ ਰੇ ਕਸੁੰਡ ਕੀ ਲੋਲਾ
 ਰਾਂਗਿ ਮਾਂਚਿ ਤਿਨਹੂੰ 'ਲਉ' ਹਸੁਆ ॥੨॥੯॥੧੨॥
 (ਗਊੜੀ ਮ: ੫, ਪੰਨਾ ੨੦੬)
- ਝਗਾਰਾ ਏਤੁ ਨਿਬੇਰਹੁ ਰਾਮ ॥
 ਜਉ ਤ੍ਰਿਮ ਅਪਨੇ ਜਨ 'ਸੈ' ਕਾਮੁ ॥੧॥੮੨॥
 (ਗਊੜੀ ਕਬੀਰ ਜੀ, ਪੰਨਾ ੩੩੧)
- ਬਾਜੀਗਾਰ 'ਸਉ' ਪ੍ਰੇਹਿ ਪ੍ਰੀਤਿ ਬਾਨਿ ਆਈ ॥੩॥੬॥
 (ਆਸਾ ਨਵਿਦਾਸ ਜੀ, ਪੰਨਾ ੪੮੭)
- ਅਜਾਮਲਿ ਪ੍ਰੀਤਿ ਪੁੜ੍ਹ 'ਪ੍ਰਤਿ' ਕੀਨੀ ਕਰਿ ਨਾਰਾਇਣ ਢੇਲਾਚੇ ॥੨॥੩॥
 (ਨਟ ਮ: ੪ ਅਸਟਪਦੀਆ, ਪੰਨਾ ੯੯੧)
- ਨੋਟ :** ਹੇਠ-ਲਿਖੇ 'ਸੰਬੰਧਕ' ਸਦਾ (f-ਅੰਤ) ਹੁੰਦੇ ਹਨ :
 ਨਾਲਿ, ਪ੍ਰਤਿ, ਸਾਥਿ।
 ਹੇਠ-ਲਿਖੇ 'ਸੰਬੰਧਕ' ਅਸਲ ਵਿਚ ਇਕੋ ਹੀ ਲਫਜ਼ 'ਸਿਉ' ਦੇ ਵੱਖੋ ਵੱਖਰੇ
 ਰੂਪ ਹਨ—ਸਉ, ਸੈ।

(ੴ) ਸਣ੍ਹ, ਸਣੈ, ਸਹਿਤ, ਸਮੇਤਿ :

‘ਸਣ੍ਹ’ ਕੀ ਸਾਰਾ ਚਿਖਿਆ ਬਣ੍ਹ ਲਈਆ ਤਨੁ ਝਾਂਕਿ ॥੧॥੭੧॥

(ਸਲੋਕ ਮ: ੧, ਮਾਡ ਕੀ ਵਾਰ ਮ: ੧, ਪੰਨਾ ੧੪੨)

ਤੜ ਸੁਣਿਆ ਸਭੜ੍ਹ ਜਗਤ ਵਿਚਿ ਭਾਈ ਦੇਮੁਖੁ ‘ਸਣੈ’ ਨਫਰੈ

ਪਉਲੀ ਪਉਦੀ ਫਾਦਾ ਹੋਇ ਕੇ ਉਠਿ ਘਰਿ ਆਇਆ ॥੧॥੭੨॥

(ਸਲੋਕ ਮ: ੪, ਗਊੜੀ ਵਾਰ ਮ: ੪, ਪੰਨਾ ੩੦੯)

ਮੁਖ ਤੇ ਪੜਤਾ ਟੀਕਾ ‘ਸਹਿਤ’ ॥੧॥੭੩॥੧੭॥ (ਰਾਮਕਲੀ ਮ: ੫, ਪੰਨਾ ੮੮੭)

ਅਰਪੈ ਨਾਰਿ ਸੀਗਾਰ ‘ਸਮੇਤਿ’ ॥੨॥ (ਗੌੜ ਰਵਿਦਾਸ ਜੀ, ਪੰਨਾ ੮੭੪)

ਨੌਟ : ਸੰਬੰਧਕ ‘ਸਣ੍ਹ’ (-ਅੰਤ) ਹੈ।

(੬) ਜਿਉ, ਸਮਾਨਿ, ਜੇਵਿਹਾ, ਵਾਗਿ, ਜੇਹੀ, ਜਸ, ਸਾ, ਨਿਆਈ, ਸਾਣ੍ਹ, ਜੇਵ, ਜਿਵੈ :

ਵਸਿ ਅਣਿਹੁ ਦੇ ਜਨ ਇਸੁ ਮਨ ਕਉ

ਮਨੁ ਬਾਸੇ ‘ਜਿਉ’ ਨਿਤ ਭਉਦਿਆ ॥੨॥੯੮॥੧੮॥

(ਸੁਹੀ ਛੰਤ ਮਹਲਾ ੪ ਘਰੁ ੫, ਪੰਨਾ ੨੨੬)

ਗਿਆਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੁ ‘ਸਮਾਨ’ ॥੨॥੧੪॥੪੪॥

(ਖਿਲਾਵਲੁ ਮ: ੫, ਪੰਨਾ ੮੧੧)

ਪਾਲੇ ਬਾਲਕ ‘ਵਾਗਿ’ ਦੇ ਕੈ ਆਪਿ ਕਰ ॥੨॥

(ਰਾਮਕਲੀ ਵਾਰ ਮਹਲਾ ੫, ਪੰਨਾ ੯੫੭)

ਪਿਯੁ ਦਾਏ ‘ਜੇਵਿਹਾ’ ਪੋਤਾ ਪਰਵਾਣ੍ਹ ॥੯॥

(ਸਤੇ ਬਲਵੰਡ ਦੀ ਵਾਰ, ਪੰਨਾ ੮੬੮)

ਕੇਉ ਹਰਿ ‘ਸਮਾਨਿ’ ਨਹੀਂ ਰਾਜਾ ॥ (ਖਿਲਾਵਲੁ ਕਥੀਰ ਜੀ, ਪੰਨਾ ੮੫੬)

ਥਰਿਕ ‘ਵਾਗਿ’ ਹਉ ਸਨ੍ਹ ਬਿਛੁ ਮੰਗਾਂ ॥੩॥੧੫॥ (ਮਾਡ ਮ: ੫, ਪੰਨਾ ੮੬)

ਤੁਮ ਮਖਕੂਲ ਸੁਪੇਦ ਸਪੀਅਲ ਹਮ ਬੁਰੇ ‘ਜਸ’ ਕੀਰਾ ॥੨॥੩॥

(ਆਸਾ ਰਵਿਦਾਸ ਜੀ, ਪੰਨਾ ੮੮੬)

ਸਭ ਉਪਰਿ ਨਾਨਕ ਕਾ ਨਾਭੜ੍ਹ ਮੈ ‘ਜੇਹੀ’ ਘਣ ਚੇਰੀ ਰਾਮ ॥੧॥

(ਸੁਹੀ ਛੰਤ ਮਹਲਾ ੫ ਘਰੁ ੩, ਪੰਨਾ ੨੨੬)

ਭੈਣ ਤਾਈ ਸਭਿ ਸਜਲਾ ਤੁਧੁ 'ਜੇਹਾ' ਨਾਹੀ ਕੋਟਿ ਜੀਉ ॥੧॥੨॥

(ਸਿਰੀਰਾਗ ਮ: ੧ ਘਰੁ ੩, ਪੰਨਾ ੨੩)

ਹੀਰੇ 'ਜੈਸਾ' ਜਨਮ੍ਰਿ ਹੈ ਕਉਡੀ ਬਦਲੈ ਜਾਇ ॥੧॥੧॥੧੯॥

(ਗਊੜੀ ਗੁਆਰੇਗੀ ਮ: ੧, ਪੰਨਾ ੧੫੬)

ਜਾ ਕੈ ਹਰਿ 'ਸਾ' ਠਾਖੁਰੁ ਤਾਈ ॥੧॥੨੨॥

(ਗਊੜੀ ਕਬੀਰ ਜੀ, ਪੰਨਾ ੩੨੮)

ਹੇਇ ਕ੍ਰਿਪਾਲ ਮਾਤ ਪਿਤ 'ਨਿਆਈ' ਬਾਰਿਕ ਜਿਉ ਪੁਰਿਪਾਰਿਆ ॥੧॥੯॥੧੫॥

(ਆਸਾ ਮ: ੫ ਘਰੁ ੬, ਪੰਨਾ ੩੮੨)

ਓਹੁ 'ਜੇਵੇ' ਸਾਇਰ ਦੇਇ ਲੁਹਰੀ ਬਿਜੁਲੁ 'ਜਿਵੈ' ਚਮਕਏ ॥੧॥੧੫॥

(ਆਸਾ ਮ: ੧ ਛੰਤ ਘਰੁ ੩, ਪੰਨਾ ੪੩੯)

ਉਸਕੁ ਨੈ 'ਸਾਣੂ' ਨ ਭਰੀਐ ਕਬਹੂ ਤ੍ਰਿਸਨਾ ਅਗਾਨਿ ਪਚਾਏ ॥੧॥੧੫॥

(ਬੈਗਉ ਮ: ੩ ਘਰੁ ੨, ਪੰਨਾ ੧੧੩੧)

(੨) ਮਧਿ, ਮਧੇ, ਮਾਹਿ, ਮਹਿ, ਮਾਹੀ, ਮੰਧੇ, ਮੈ, ਮੰਝਿ, ਮੰਝਾਹੂ, ਮਸ਼ਾਰ, ਵਿਚਿ, ਅੰਤਰਿ, ਅੰਤਰੇ, ਮਿਆਨੇ, ਮੰਧਾਹੀ, ਮੋ :

ਜੁਗ 'ਮਹਿ' ਰਾਮ ਨਾਮੁ ਨਿਸਤਾਰਾ ॥੩॥੧॥

(ਸੂਹੀ ਛੰਤ ਮ: ੩, ਪੰਨਾ ੨੬੮)

ਸਾਮਨ ਆਇ ਫੁਠੇ ਘਰ 'ਮਾਹੀ' ॥

(ਸੂਹੀ ਮ: ੩ ਛੰਤ, ਪੰਨਾ ੨੬੮)

ਸਭ ਕੈ 'ਮਧਿ' ਅਲਿਪਤੇ ਰਹੈ ॥

(ਸੁਖਾਨੀ ਮ: ੫, ਪੰਨਾ ੨੬੮)

ਕੋਟਿ 'ਮਧੇ' ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥੩॥੧॥੨॥

(ਸੂਹੀ ਮ: ੩ ਛੰਤ, ਪੰਨਾ ੨੬੮)

ਜਿਸ ਤੇ ਉਪਜਿਆ ਤਿਸੁ 'ਮਾਹਿ' ਸਮਾਇਆ

ਕੀਮਤਿ ਕਹਣੁ ਨ ਜਾਏ ॥੪॥੨॥

(ਸੂਹੀ ਛੰਤ ਮ: ੫ ਘਰੁ ੧, ਪੰਨਾ ੨੨੮)

ਤਤ ਸਮਦਰਸੀ ਸੰਤਹੁ ਕੋਈ ਕੋਟਿ 'ਮੰਧਾਹੀ' ॥੨॥੨੯॥੯੯॥

(ਸਿਰੀਰਾਗ ਮ: ੫, ਪੰਨਾ ੫੧)

ਹਕੁ ਸਚੁ ਖਾਲਕੁ ਖਲਕੁ 'ਮਿਆਨੇ' ਸਿਆਮ ਮੁਰਤਿ ਨਾਹਿ ॥੨॥੧॥

(ਤਿਲੰਗ ਕਬੀਰ ਜੀ, ਪੰਨਾ ੨੨੭)

ਖੇਤ ਪੁਰਾਨ ਜਾਸ ਗੁਨ ਗਾਵਤ ਭਾ ਕੇ ਨਾਮੁ ਹੀਐ 'ਮੈ' ਧਰੁ ਰੇ ॥
ਪਾਵਨ ਨਾਮੁ ਜਗਤ 'ਮੈ' ਹਰਿ ਕੈ
ਸਿਮਰਿ ਸਿਮਰਿ ਕਸਮਲੁ ਸਤ ਹਰੁ ਰੇ ॥੧॥੯॥

(ਗਊੜੀ ਮ: ੮, ਪੰਨਾ ੨੨੦)

ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ 'ਵਿਚਿ' ਸਾਚਾ ਪੁਰਖੁ ਪ੍ਰਕੁ ਸੋਈ ਰਾਮ ॥੩॥
(ਸੁਹੀ ਛੰਤ ਮਹਲਾ ੩ ਘਰੁ ੩, ਪੰਨਾ ੨੬੯)

ਘਟ 'ਅਭਰੇ' ਸਾਚੀ ਥਾਣੀ ਸਾਚੇ ਆਪਿ ਪਛਾਣੇ ਰਾਮ ॥੪॥੨॥੩॥
(ਸੁਹੀ ਛੰਤ ਮਹਲਾ ੩ ਘਰੁ ੩, ਪੰਨਾ ੨੬੯)

ਗੁਰ ਕਾ ਸਬਦੁ ਦਸਿਆ ਘਟ 'ਅੰਤਰਿ' ਸੇ ਜਨ ਸਬਦਿ ਸੁਹਾਏ ॥੧॥
(ਸੁਹੀ ਛੰਤ ਮਹਲਾ ੩, ਪੰਨਾ ੨੨੦)

ਓਪਤਿ ਪਰਲਉ ਨਿਮਖ 'ਮਝਾਰ' ॥੨॥੩॥ (ਗੋੜ ਮ: ੫, ਪੰਨਾ ੮੬੨)
ਹਠ 'ਮੰਝਾਰੁ' ਮੈ ਬੂ ਮਾਣਖੁ ਲਧਾ ॥੨॥੧॥

(ਮ: ੫, ਰਾਮਕਲੀ ਵਾਰ ਮ: ੫, ਪੰਨਾ ੮੬੪)

ਦਰੀਦਾ ਤ੍ਰਾਮਿ ਰੰਗਾਦਲੀ 'ਮੰਝਿ' ਵਿਸੂਲਾ ਬਾਗੁ ॥੮॥੨॥
(ਮਹਲਾ ੫, ਸਲੋਕ ਫਰੀਦ, ਪੰਨਾ ੧੩੬੨)

ਜਿਉ ਜਨਨੀ ਸੁੜੁ ਜਾਣਿ ਪਾਲਤੀ ਰਖੈ ਨਦਰਿ 'ਮਝਾਰਿ' ॥੧॥
ਜੇਸੀ ਰਾਗਾਨਿ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ ॥
ਓਹੁ ਰਾਖੈ ਚੀਤੁ ਪੀਛੈ 'ਵਿਚਿ' ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥੨॥੫॥
(ਗਊੜੀ ਮ: ੮, ਪੰਨਾ ੧੬੮)

ਕਬੀਰ ਰੈਨਗਾਇਰ ਬਿਡੋਰਿਆ ਰਹੁ ਰੇ ਸੰਖ 'ਮਝੂਰਿ' ॥੧੨੯॥
(ਸਲੋਕ ਕਬੀਰ ਜੀਉ, ਪੰਨਾ ੧੩੭੭)

ਨਾਮਰਜਾਦੁ ਆਇਆ ਕਲਿ 'ਭੀਤਰਿ' ਬਾਗੁਕਿ ਜਾਸੀ ਨਾਗਾ ॥੧॥੧॥
(ਸਿਰੀਰਾਗੁ ਪਹਰੇ ਮ: ੧, ਪੰਨਾ ੨੮)

ਪਹਿਲੇ ਪਹਿਰੇ ਬੈਣਿ ਕੈ ਛਣਜਾਇਆ ਮਿੜਾ
ਹਰਿ ਪਾਇਆ ਉਦਰ 'ਮੰਝਾਰਿ' ॥੧॥੧॥੩॥
(ਸਿਰੀਰਾਗੁ ਪਹਰੇ ਮ: ੮, ਪੰਨਾ ੨੬)

ਹਠ 'ਮੰਝਾਰੁ' ਮਾ ਪਿਗੀ ਪਸੇ ਕਿਉ ਦੀਦਾਰੁ ॥੧॥
(ਸਿਰੀਰਾਗ ਕੇ ਛੰਤ ਮ: ੫ ਭਖਟਾ, ਪੰਨਾ ੮੦)

ਅਨਿਕ ਅਨਿਕ ਤੋਗ ਰਸ ਬਿਸਰੇ ਪ੍ਰਾਣੀ

ਸੰਸਾਰ ਸਾਗਰ 'ਪੈ' ਅਮਰੁ ਭਇਆ ॥੨॥੨॥

'ਪੈ'-ਵਿਚਿ ।

(ਸਿਗੀਰਾਗੁ ਤ੍ਰਿਲੋਚਨ ਜੀ, ਪੰਨਾ ੯੨)

ਸਰਬ 'ਨਿਰੰਤਰਿ' ਏਕੋ ਸੋਇ ॥੮॥੧੨॥

(ਸੁਖਮਨੀ)

ਬੁਡਕੁਜ ਰੂਪ ਜੀਵੇ ਜਗ 'ਮਿਝਾਂਾ' ॥੨॥੨॥

(ਗਊੜੀ ਕਬੀਰ ਜੀ, ਪੰਨਾ ੩੨੯)

ਆਸ ਪਾਸ ਘਨ ਝੁਰਸੀ ਕਾ ਬਿਰਦਾ 'ਮਾਝ' ਬਨਾ ਰਸਿ ਗਾਉ ਰੇ ॥੧॥੯੬॥

(ਗਊੜੀ ਕਬੀਰ ਜੀ, ਪੰਨਾ ੩੩)

ਗੁਰ ਕਾ ਸਬਦੁ ਗੁਰ 'ਬੈ' ਟਿਕੈ ਹੋਰ 'ਬੈ' ਪਰਗਣੁ ਨ ਹੋਇ ॥੧॥੩੨॥

(ਸਲੋਕ ਮ: ੩, ਸਾਰੰਗ ਕੀ ਵਾਰ ਮ: ੪, ਪੰਨਾ ੧੨੪੯)

ਨੌਟ : ਹੇਠ-ਲਿਖੇ 'ਸੰਬੰਧਕ' ਸਦਾ (f-ਅੰਤਰ) ਹੁੰਦੇ ਹਨ :

ਮਧਿ, ਵਿਚਿ, ਅੰਤਰਿ, ਮਹਿ, ਬਿਚਿ, ਨਿਰੰਤਰਿ, ਮਾਹਿ ।

(੮) ਕਉ, ਨਉ, ਨੋ, ਕੂ, ਸਿਉ, ਖੇ (ਸਿੰਧੀ), ਕੋ, ਕੂੰ, ਜੋਗਾ, ਕਹੁ :

ਜਿਨ੍ਹ 'ਕਉ' ਕ੍ਰਿਪਾ ਕੀਨੀ ਮੇਰੈ ਸੁਆਮੀ

ਤਿਨ ਅਨਦਿਨੁ ਹਰਿ ਗੁਣ ਗਾਏ ॥੨॥੧॥

(ਸੁਹੀ ਛੰਤ ਮਹਲਾ ੩ ਘਰੁ ੨, ਪੰਨਾ ੨੬੯)

ਜਿਸ 'ਨੋ' ਤੇਗੀ ਟੇਕ ਸੋ ਸਦਾ ਸਦ ਜੀਵਈ ਬਲਿਰਾਮ ਜੀਉ ॥੧॥੨॥

(ਸੁਹੀ ਛੰਤ ਮਹਲਾ ੫, ਪੰਨਾ ੨੭)

ਏਸ 'ਨਉ' ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥੯॥

(ਰਾਮਕਲੀ ਮਹਲਾ ੩ ਅਨੰਦੁ, ਪੰਨਾ ੯੧੭)

ਹਰਣਖੀ 'ਕੂ' ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥੧॥੯॥

(ਸਲੋਕ ਮ: ੫, ਰਾਮਕਲੀ ਕੀ ਵਾਰ ਮਹਲਾ ੫, ਪੰਨਾ ੯੫੯)

ਐਸੇ ਲੋਗਾਨ 'ਸਿਉ' ਕਿਆ ਕਹੀਐ ॥੧੪੯॥ (ਗਊੜੀ ਕਬੀਰ ਜੀ, ਪੰਨਾ ੩੩੨)

ਪਾਤੁ ਕੈਸੇ ਪਾਇਵੇ ਰੇ ॥ ਮੇ 'ਸਉ' ਕੇਉ ਨ ਕਹੈ ਸਮਝਾਇ ॥੧॥

(ਗਊੜੀ ਗਵਿਦਾਸ ਜੀ, ਪੰਨਾ ੩੪੯)

ਜੇਤੇ ਖੰਡ ਬ੍ਰਾਹਮੰਡ, ਉਧਾਰੇ ਤਿੰਨੁ 'ਖੈ' ॥੨॥੧੦੮॥

(ਆਸਾ ਮ: ੫, ਪੰਨਾ ੩੮੭)

ਦਰਵੇਸੀ 'ਕੋ' ਜਾਣਸੀ ਵਿਰਲਾ ਕੋ ਦਰਵੇਸੂ ॥੧॥੯॥

(ਬਿਹਾਗੜੇ ਕੀ ਵਾਰ, ਪੰਨਾ ੫੫੦)

ਜੇ ਤਉ ਕੀਨੇ ਆਪਣੇ ਤਿਨਾ 'ਕੁੰ' ਮਿਲਿਓਹਿ ॥੧॥

(ਸਿਰੀਰਾਗੁ ਛੰਤ ਮ: ੫, ਪੰਨਾ ੮੧)

ਜਿਨ 'ਕੋ' ਸਾਧੁ ਭੇਟੀਐ ਜੇ ਦਰਗਹ ਹੋਇ ਖਲਾਸ ॥੫॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੮)

ਕਤਿਕਿ ਕਰਮ ਕਮਾਵਣੇ ਦੇਸੂ ਨ ਕਾਹੁ 'ਸੌਗੁ' ॥੯॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੫)

ਨੰਨਾਕਾਤੁ ਨ ਹੋਤਾ ਤਾ 'ਕਾਹੁ' ॥੩੬॥

'ਕਾਹੁ'—ਕਉ, ਨੋ। (ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੭)

(ੴ) ਕਾਰਣਿ, ਕਉ, ਕੈ, ਤਾਈ, ਅਰਥਿ, ਜੋਗੁ, ਕੀਐ, ਹੋਤਿ, ਕ੍ਰ., ਨਵਿਤ,
ਨੋ :

ਸੰਪੈ 'ਕਾਰਣਿ' ਚਾਕਰ ਚੇਰ ॥੫੦॥

(ਉੰਕਾਤੁ, ਪੰਨਾ ੧੩੭)

ਏਕ ਜੀਅ 'ਕੈ' ਜੀਅ ਧਾਹੀ ॥੨॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੨੫)

ਆਗੇ 'ਕਉ' ਬਿਛੁ ਤੁਲਹਾ ਬਧਿਗੁ ਕਿਆ ਤਰਵਾਸਾ ਧਨ ਕਾ ॥੧॥੧॥੯॥

(ਸਾਰੰਗ ਕਬੀਰ ਜੀਉ, ਪੰਨਾ ੧੨੫੩)

ਏਤੇ ਕੁਕਰ ਹਉ ਬੇਗਾਨਾ ਭਉਕਾ ਇਸ੍ਤੁ ਭਨੁ 'ਤਾਈ' ॥੪॥੧॥

(ਬਿਲਾਵਲੁ ਮਹਲਾ ੧, ਪੰਨਾ ੨੬੫)

ਹਰਿ ਹਰਿ 'ਅਰਥਿ' ਸਰੀਰੁ ਹਮ ਬੇਚਿਆ

ਪੂਰੇ ਹੁਰ ਕੈ ਆਗੈ ॥੧॥੧੦॥੨੮॥੬੨॥ (ਗਊੜੀ ਪੁਰਬੀ ਮ: ੮, ਪੰਨਾ ੧੨੧)

ਭਗਤਿ 'ਹੋਤਿ' ਅਵਤਾਰੁ ਲੋਓ ਹੈ ਭਾਗੁ ਬਡੇ ਬਪੁਰਾ ਕੋ ਰੇ ॥੧॥੧੯॥੨੦॥

(ਗਊੜੀ ਕਬੀਰ ਜੀ, ਪੰਨਾ ੩੩੮)

ਪ੍ਰੇਮੁ ਪਟੈਲਾ ਤੈ ਸਹਿ ਦਿਤਾ ਦਕਣ 'ਕੁ' ਪਤਿ ਮੇਰੀ ॥੧॥੮॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੦)

ਜਾ ਕੈ 'ਕੀਐ' ਸਮੁ ਕਰੈ ਕੇ ਬੈਰ ਬਿਰੋਪੀ ॥੩॥੩੬॥

(ਬਿਲਾਵਲੁ ਮ: ੫, ਪੰਨਾ ੧੦੯)

ਕਿਉ 'ਨਵਿਤ' ਕ੍ਰਮਿਓ ਕਹੁ ਭਾਤੀ, ਅਨਿਕ ਜਤਨ ਕਰਿ ਧਾਏ ॥੧॥੩॥
 (ਮਾਤ੍ਰ ਮ: ੫, ਪੰਨਾ ੯੯੯)

ਮਨਮੁਖ ਜਗਾਊ ਨਿਰਧਨੁ ਹੈ ਮਾਇਆ 'ਨੇ' ਬਿਲਲਾਇ ॥੧॥੧੭॥
 (ਸਲੋਕ ਮ: ੩, ਮਾਤ੍ਰ ਕੀ ਵਾਰ ਮ: ੩, ਪੰਨਾ ੧੦੮੨)

ਤੀਜੇ ਵੇਂ ਉਦਮੁ ਸਤਿਗੁਰੂ ਕੌਆ, ਸਭ ਲੋਕ ਉਪਰਣ 'ਅਰਥਾ' ॥੨॥੪॥੧੦॥
 (ਤੁਖਾਗੀ ਮ: ੪, ਪੰਨਾ ੧੧੧੬)

ਮਰੁ ਮਹਿ ਝੂਰੈ ਰਾਮਬੰਦੂ ਸੀਤਾ ਲਛਮਣ 'ਜੇਗੁ' ॥੨੨॥
 (ਵਾਰਤ ਤੇ ਵਧੀਕ, ਸਲੋਕ ਮ: ੧, ਪੰਨਾ ੧੪੧੨)

(੧੦) ਤੇ, ਪਾਹਾ, ਦੂ, ਸੈ, ਪਾਸਹੁ, ਸਿਉ, ਬਾਵਹੁ, ਪਹੁ :

ਮੁਖ 'ਤੇ' ਪੜਤਾ ਟੀਕਾ ਸਹਿਤ ॥੧॥ (ਰਾਮਕਲੀ ਮ: ੫, ਪੰਨਾ ੮੮੭)
 ਬੇਜੀ ਬੇਜਿ ਲਧਾ ਗਰਿ ਸੰਤਨ 'ਪਾਹਾ' ਰਾਮ ॥

(ਬਿਲਾਵਲੁ ਮ: ੫ ਛੰਤ, ਪੰਨਾ ੮੮੫)

ਜੇ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧੁ ਨੋ ਸਭ 'ਦੂ' ਰਖਿ ਲਈਐ ॥੧॥੫॥
 (ਗੋੜ ਮਹਲਾ ੪, ਪੰਨਾ ੮੮੧)

ਮਹਾ ਮਾਈ ਕੀ ਪੂਜਾ ਕਰੈ ॥
 ਨਚ 'ਜੈ' ਨਾਰਿ ਹੋਇ ਅਉਤਰੈ ॥੩॥੨॥੬॥

(ਗੋੜ ਨਾਮਦੇਉ ਜੀ, ਪੰਨਾ ੮੭੮)

ਹੰਤ ਧਨੁ ਰਤਨ ਸਦੇਹਰੀ ਸੈ ਗੁਰਿ ਗਰਿ ਧਨੁ ਗੁਰਿ 'ਪਾਸਹੁ' ਦੇਵਾਇਆ ॥੯॥
 (ਬਿਲਾਵਲੁ ਵਾਰ ਮ: ੪, ਪੰਨਾ ੮੪੩)

ਆਸਾ ਮਨਸਾ ਪੂਰਨ ਹੈਂ ਪਾਵਹਿ ਸਰਗਲ ਨਿਧਾਨ ਗੁਰ 'ਸਿਉ' ॥੧॥ਰਹਾਉ॥
 (ਰਾਮਕਲੀ ਮ: ੫, ਪੰਨਾ ੮੮੫)

ਜੇ ਆਪਿ ਪਰਖ ਨ ਆਵਈ
 ਤਾਂ ਪਾਰਥੀਆ 'ਬਾਵਹੁ' ਲਾਇਓ ਪਰਖਾਇ ॥੧॥੩੨॥

(ਸਲੋਕ ਮ: ੩, ਸਾਰੰਗ ਕੀ ਵਾਰ ਮਹਲਾ ੪, ਪੰਨਾ ੧੨੪੮)

ਨਾਨਕ ਗੁਰੂ ਸਾਲਾਹੀ ਆਪਣਾ 'ਜਿਦੂ' ਪਾਈ ਪ੍ਰੜ ਸੋਇ ॥੪॥੨੭॥੯੦॥
 (ਸਿਰੀਰਾਗ ਮ: ੩, ਪੰਨਾ ੩੭)

ਹਰਿ ਨਿਮਾਣਿਆ ਤੂੰ ਮਾਣੁ ਹਰਿ ਭਾਓੀ 'ਹੂੰ' ਤੂੰ ਭਾਓਿਆ ॥੧੭॥

(ਸਿਰੀਰਾਗ ਕੀ ਵਾਰ, ਪੰਨਾ ੫੦)

ਮੇਰੇ ਮਨ ਸੈ ਪ੍ਰਭੂ ਸਦਾ ਨਾਲ ਹੈ ਸੁਆਮੀ

ਕਹੁ ਕਿਥੈ ਹਰਿ 'ਪਹੁੰ' ਨਸੀਐ ॥੧੮॥੫੯॥੫੯॥

(ਗਊੜੀ ਪੁਰਖੀ ਮ: ੪, ਪੰਨਾ ੧੭੦)

ਨਾਨਕ ਮਨਮੁਖਾ 'ਨਾਲੋ' ਤੁਟੀ ਭਲੀ ਜਿਨ ਮਾਇਆ ਮੇਚੁ ਪਿਆਰੁ ॥੧੯॥੩੧॥

(ਸਲੋਕ ਮ: ੪, ਗਊੜੀ ਵਾਰ ਮ: ੪, ਪੰਨਾ ੩੧੬)

ਵਿਰਹ ਵਿਛੇੜਾ ਧਣੀ 'ਸਿਉ' ਨਾਨਕ ਸਹਜੈ ਗੰਠਿ ॥੧੯॥੬੧॥

'ਸਿਉ'—ਨਾਲੋ । (ਸਲੋਕ ਮ: ੫, ਗਊੜੀ ਵਾਰ ਮ: ੫, ਪੰਨਾ ੩੧੬)

ਪਾਵ ਪੜੋਸਣਿ ਪੁਛਿ ਲੇ ਨਾਮਾ ਕਾ 'ਪਹਿ' ਛਾਨਿ ਛਵਾਈ ਹੈ ॥੧੯॥੬੨॥

'ਪਹਿ'—ਪਾਸੋਂ, ਤੌਂ । (ਸੋਗਠਿ ਨਾਮਦੇਵ ਜੀ, ਪੰਨਾ ੬੪੭)

ਕਹਿ ਰਵਿਦਾਸ ਹਾਥ 'ਪੈ' ਨੇਂਕੈ ਸਹਜੈ ਹੋਇ ਸੁ ਹੋਈ ॥੬੩॥੧॥

(ਸੋਗਠਿ ਰਵਿਦਾਸ ਜੀ, ਪੰਨਾ ੬੪੮)

ਯਾਰ ਦੇ ਪ੍ਰਿਆ ਹਡੇ ਸਥਿਆ ਮੂ ਕਹੀ ਨ ਜੇਹੀਆ ॥

ਯਾਰ ਦੇ ਹਿਕ 'ਹੂੰ' ਹਿਕ ਚਾੜੇ ਹਉ ਕਿਸੁ ਚਿਤੇਹੀਆ ॥੬੪॥੧॥

(ਜੈਤਸਰੀ ਮ: ੫ ਛੱਡ ਘਰ ੧, ਪੰਨਾ ੨੦੩)

ਕੀਮ ਨ ਸਕਾ ਪਾਇ ਸੁਖ ਮਿਤੀ 'ਹੂੰ' ਬਾਹਰੇ ॥੨੦॥੧੫॥

(ਜੈਤਸਰੀ ਕੀ ਵਾਰ, ਪੰਨਾ ੨੦੮)

ਇਹ ਭੁਧਿ ਪਾਈ ਮੈ ਸਾਧੂ 'ਬੰਨਹੁ' ਲੇਖੁ ਲਿਖਿਓ ਪੁਰਿ ਮਾਥੈ ॥੨੦॥੧੬॥੧੮॥

(ਟੋਭੀ ਮ: ੫ ਘਰੂ ੪, ਪੰਨਾ ੨੧੫)

ਸੰਮਨੁ ਜਉ ਇਸ ਪੇਮ ਕੀ ਦਮ 'ਕਿਹੁੰ' ਹੋਤੀ ਸਾਟ ॥੧੯॥

(ਚਉਥੇਲੇ ਮ: ੫, ਪੰਨਾ ੧੩੬੩)

ਸਰਾਲੁ ਤਵਨ ਧਾਰੇ ਏਕ 'ਥੇ' ਕੀਏ ਚਿਸਥਾਰੇ..... ॥੨੦॥

(ਸਫ਼ਜੇ ਸ੍ਰੀ ਮੁਖ ਬਾਕੁ ਮ: ੫, ਪੰਨਾ ੧੩੬੪)

ਗੋਸਾਈ ਮਿਚੰਡਾ ਇਠੜਾ ॥

ਅੰਮ ਅਬੇ 'ਬਾਵਹੁ' ਮਿਠੜਾ ॥੧੧॥੨੧॥੨੮॥

(ਸਿਰੀਰਾਗੁ ਮ: ੫ ਅਸਟਪਦੀਆ, ਪੰਨਾ ੨੩)

(੧੧) ਉਪਰਿ, ਪਰਿ, ਤਲਿ, ਹੇਠਿ, ਉਤੈ, ਜੇਰ (ਫਾਰਸੀ ਸ਼ਬਦ), ਤੈ, ਪਰ :
ਪੰਚ ਚੂਡ ਮੂਢ 'ਪਰਿ' ਠਾਢੇ ਕੇਸ ਗਰੇ ਫੇਰਾਵਤ ਹੋ ॥੩॥੨॥੬੮॥

(ਬਿਲਾਵਲ੍ਲਾ ਮਹਲਾ ੫, ਪੰਨਾ ੮੨੭)

ਜਿਰ 'ਉਪਰਿ' ਜਮਕਾਲੁ ਨ ਮੂਝਈ ਦੂਜੇ ਭਰਮਿਤਾ ॥੫॥

(ਸੁਹੀ ਵਾਰ ਮਹਲਾ ੩, ਪੰਨਾ ੮੮੨)

ਸੜ 'ਉਪਰਿ' ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥

(ਸੁਹੀ ਛੰਤ ਮ: ੫ ਘੁਰ ੨, ਪੰਨਾ ੨੯੮)

ਪਵਹੁ ਚਰਣਾ 'ਤਲਿ' ਉਪਰਿ ਆਵਹੁ ਐਸੀ ਸੇਵ ਕਮਾਵਹੁ ॥੧॥੨॥

(ਰਾਮਕਲੀ ਮ: ੫ ਘੁਰ ੧, ਪੰਨਾ ੮੮੩)

ਕੁਨੇ 'ਹੇਠਿ' ਜਲਾਈਐ ਥਾਲਣ ਸੰਦੇ ਬਾਇ ॥੭੨॥

ਕੰਧੀ 'ਉਤੈ' ਰੁਖਵਾ ਕਿਚਰਕੁ ਬੰਸੈ ਧੀਰ ॥੮੯॥

(ਸਲੋਕ ਫਰੀਦ ਜੀ, ਪੰਨਾ ੧੩੮੨)

ਰਾਮ 'ਜੇਰ' ਜਿਮੀ ਦੂਨੀਆ ਪੀਰਾ ਮਸਾਇਕਾ ਰਾਇਆ ॥੧॥੧੩॥

(ਮਾਝ ਕੀ ਵਾਰ, ਪੰਨਾ ੧੪੩)

ਜੇਕਰ ਸੂਤਕੁ ਮੰਨੀਐ 'ਸਭਤੈ' ਸੂਤਕੁ ਹੋਇ ॥੧॥੧੮॥

(ਆਸਾ ਦੀ ਵਾਰ, ਪੰਨਾ ੮੨੨)

ਖਹੁ ਕਬੀਰ ਇਹੁ ਰਾਮ ਕੀ ਅੰਸੁ ॥

ਜਸ ਕਾਗਦ 'ਪਰ' ਮਿਟੈ ਨ ਮੰਸੁ ॥੪॥੨॥੩॥੫॥

(ਗੋੜ ਕਬੀਰ ਜੀ, ਪੰਨਾ ੮੨੧)

ਨੋਟ : ਹੇਠ-ਲਿਖੇ ਸੰਬੰਧਕ (f-ਅੰਤ) ਹਨ :

ਉਪਰਿ, ਹੇਠਿ, ਉਪਰਿ, ਤਲਿ, ਪਰਿ।

ਸੰਬੰਧਕ 'ਪਰਿ' ਕਦੇ ਕਦੇ (ਮੁਕਤਾ-ਅੰਤ) ਰੂਪ 'ਪਰ' ਵਿਚ ਭੀ ਵਰਤੀਦਾ ਹੈ।

ਸੰਬੰਧਕ 'ਉਤੈ' (ੴ-ਅੰਤ) ਹੈ; ਲਫਜ਼ 'ਸਭਤੈ' ਵਿਚ ਪੜਨਾਂਵ 'ਸਭ' ਦੇ ਨਾਲ ਸੰਬੰਧਕ 'ਉਤੈ' ਵਰਤਣ ਵੇਲੇ ਇਸ ਦਾ ਪਹਿਲਾ ਅੱਖਰ 'ਉ' ਉਡਾ ਦਿੱਤਾ ਗਿਆ ਹੈ। 'ਸਭਤੈ' = 'ਸਭ ਉਤੈ'।

(੧੨) ਆਗੈ, ਪਾਛੈ :

ਅਨਦਿਨੁ ਭਗਤਿ ਬਗਹਿ ਗੁਰ 'ਆਗੈ' ਸਾਧਨ ਕੰਤ ਪਿਆਚੀ ॥੧॥ ਥਾਪਾ॥
(ਮੂਰੀ ਛੰਤ ਮਹਲਾ ੩ ਘਰੁ ੩, ਪੰਨਾ ੨੨੦)

ਜਿਨਾ 'ਪਿਛੈ' ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥੧॥ ਈ॥
(ਛਖਣੇ ਮ: ੫, ਵਾਰ ਮਾਤ੍ਰ ਮਹਲਾ ੫ ਛਖਣੇ, ਪੰਨਾ ੧੦੬੭)

ਨੋਟ: ਸੰਬੰਧਕ 'ਆਗੈ', 'ਪਾਛੈ', 'ਪਿਛੈ' ਦੇ ਜੋੜ ਵਲ ਧਿਆਨ ਦੇਣਾ ਜ਼ਰੂਰੀ ਹੈ, ਇਹ ('-ਅੰਤ) ਹਨ।

(੧੩) ਜੇਵਡੁ, ਬਰਾਬਰਿ, ਮਿਕਦਾਰਾ, ਸਮਸਰਿ, ਸਾਰ, ਤੁਲਿ, ਭਰਿ, ਸਰਿ, ਸਾਰਖੇ :

ਗੁਰ 'ਜੇਵਡੁ' ਦਾਤਾ ਕੇ ਨਾਹੀ ਜਿਨਿ ਦਿਤਾ ਆਤਮ ਦਾਨੁ ॥੨॥ ਰਥਾਈ॥
(ਸਿਰੀਰਾਗੁ ਮ: ੫, ਪੰਨਾ ੫੨)

ਜੀਅੜਾ ਅਗਨਿ 'ਬਰਾਬਰਿ' ਤਪੇ ਭੌਤਰਿ ਵਰੈ ਕਾਤੀ ॥੯॥ ਪਾ॥ ੧੭॥
(ਗਊੜੀ ਚੇਤੀ ਮ: ੧, ਪੰਨਾ ੧੫੬)

ਮਨੁ ਮੈਮੜੁ ਮੈਗਲ 'ਮਿਕਦਾਰਾ' ॥੨॥ ਰਥਾ॥ (ਗਊੜੀ ਮ: ੩, ਪੰਨਾ ੧੫੬)

ਸੁਖ ਸਵਜ ਆਨੰਦ ਤਿਨਾ ਸੰਗਿ

ਉਨ 'ਸਮਸਰਿ' ਅਵਰ ਨ ਦਾਤੇ ॥੧॥ ੧੦॥ ੧੩੧॥

(ਗਊੜੀ ਮ: ੫, ਪੰਨਾ ੨੦੭)

ਲਲਾ ਤਾ ਕੈ 'ਲਵੈ' ਨ ਕੇਉ ॥੧੨॥

(ਬਾਵਨ ਅਖਰੀ ਮ: ੫, ਪੰਨਾ ੨੫੨)

ਕਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ 'ਸਾਰ' ॥੧॥ ੨੧॥

(ਗਊੜੀ ਬਾਵਨ ਅਖਰੀ ਮ: ੫, ਪੰਨਾ ੨੫੪)

ਨਾਮ 'ਤੁਲਿ' ਕਹੁ ਅਵਰੁ ਨ ਹੋਇ ॥੮॥ ੨॥

(ਸੁਖਮਨੀ)

ਆਪਿ ਨ ਦੇਹਿ ਚੁਕੁ 'ਭਰਿ' ਪਾਣੀ ॥੨॥ ੪੪॥

(ਗਊੜੀ ਕਬੀਰ ਜੀ, ਪੰਨਾ ੩੩੨)

ਜਨ ਨਾਨਕ ਕੇ ਪ੍ਰਭੁ ਸੁਦਰ ਸੁਆਮੀ

ਮੋਹਿ ਤੁਮ 'ਸਰਿ' ਅਵਰੁ ਨ ਲਾਗੇ ॥੨॥ ੧॥

(ਦੇਵਰੀਧਾਰੀ ਮ: ੮ ਘਰੁ ੧, ਪੰਨਾ ੫੬੭)

ਤੇ ਘਰ ਮਰਹਟ 'ਸਾਰਖੇ' ਕੂਡ ਬਸਹਿ ਤਿਨ ਮਾਹਿ ॥੧੬੨॥

(ਸਲੋਕ ਕਬੀਰ ਜੀ, ਪੰਜਾ ੧੩੭੮)

ਨੌਟ : ਹੇਠ-ਲਿਖੇ ਸੰਬੰਧਕ (f-ਅੰਤ) ਹਨ :

ਬਰਾਬਰਿ, ਤੁਲਿ, ਸਰਿ, ਸਮਸਰਿ, ਭਰਿ।

ਸੰਬੰਧਕ 'ਸਮਸਰਿ' ਕਦੇ ਕਦੇ (f) ਦੇ ਥਾਂ (ਮੁਕਤਾ-ਅੰਤ) ਭੀ ਮਿਲਦਾ ਹੈ।

(੧੪) ਬਾਦਰੈ, ਬਦਲਾਹਾ, ਬਦਲੈ, ਬਦਲੇ, ਬਦਲਾਵਨਿ, ਸਟੈ :

ਦੁਲਭ ਜਨਮੁ ਚਿਰੰਕਾਲ ਪਾਇਓ ਜਾਡ੍ਹੀ ਕਉਝੀ 'ਬਦਲਾਹਾ' ॥੪॥

ਕਾਚ 'ਬਾਦਰੈ' ਲਾਲੁ ਖੋਲੀ ਹੈ ਫਿਰਿ ਇਹੁ ਅਉਸਰੁ ਕਦਿ ਰਹਾ ॥੨੧॥

(ਸਾਰਗ ਮਹਲਾ ੫, ਪੰਜਾ ੧੨੦੩)

ਆਨ ਦੇਵ 'ਬਦਲਾਵਨਿ' ਦੇ ਹਉ ॥੧॥੨॥੯॥

(ਗੋੜ ਨਾਮਦੇਵ ਜੀ, ਪੰਜਾ ੬੭੯)

ਕਉਝੀ 'ਬਦਲੇ' ਰਤਨੁ ਤਿਆਗਹਿ ॥੭੮॥ (ਗਉੜੀ ਮ: ੫, ਪੰਜਾ ੧੬੪)

ਕਉਝੀ 'ਬਦਲੇ' ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥੧॥

(ਸੁਹੀ ਮਹਲਾ ੩ ਘਰੁ ੧ ਅਸਟਪਦੀਆ, ਪੰਜਾ ੨੫੩)

ਮੇਰੀ ਪ੍ਰੀਤਿ ਰੋਬਿੰਦ ਸਿਉ ਜਿਨਿ ਘਟੈ ॥

ਮੈ ਤਉ ਮੇਰਿ ਮਹਿਨੀ ਲਈ ਜੀਅ 'ਸਟੈ' ॥੨॥

(ਧਨਾਸਰੀ ਰਵਿਦਾਸ ਜੀ, ਪੰਜਾ ੬੬੪)

ਨੌਟ : ਸਟੈ, ਬਦਲੈ, ਬਾਦਰੈ (ੴ-ਅੰਤ) ਹਨ।

(੧੫) ਤਾਈ, ਲਉ, ਪੈ :

ਇਹੁ ਸਰੀਰੁ ਕੁੜਿ ਕੁਸਤਿ ਭਰਿਆ ਰਾਲ 'ਤਾਈ' ਪਾਪ ਕਮਾਏ ॥੧॥੩॥

(ਗਉੜੀ ਮ: ੩ ਛੰਤ, ਪੰਜਾ ੨੪੫)

ਮਰਘਟ 'ਲਉ' ਸਭੁ ਲੋਗੁ ਕੁਟੰਬੁ ਭਾਇਓ ਹੇਸੁ ਇਕੇਲਾ ॥੩॥੨॥

(ਸੋਰਠਿ ਕਬੀਰ ਜੀ, ਪੰਜਾ ੬੪੪)

ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ 'ਪੈ' ਚਲੇ ਨਿਰਾਸਾ ॥੧॥੩॥

(ਸੋਰਠਿ ਕਬੀਰ ਜੀ, ਪੰਜਾ ੬੪੪)

(੧੬) ਵਿਚੁਦੇ, ਵਿਚੁਦੇ :

ਤੂ ਆਪੇ ਗੁਰੂ ਚੇਲਾ ਹੈ ਆਪੇ ਗੁਰ 'ਵਿਚੁਦੇ' ਤੁਝਹਿ ਧਿਆਈ ॥੧੬॥

(ਮੁਹੀ ਮ: ੪ ਘਰ ੨ ਅਸਟਪਦੀਆ, ਪੰਨਾ ੨੫)

ਸਤਿਗੁਰੂ ਸਰਾਡੁ ਨਦਰੀ 'ਵਿਚੁਦੇ' ਕਢੇ ਤਾ ਉਖੜਿ ਆਇਆ ਲੋਹਾ ॥੨੧॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੦)

(੧੭) ਵਿਚਹੁ :

ਪਾਣੀ 'ਵਿਚਹੁ' ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥੧॥੨੬॥

(ਮਾਝ ਕੀ ਵਾਰ, ਪੰਨਾ ੧੪੦)

(੧੮) ਕਰਿ (by means of), ਪਰਣੈ :

ਜਲੁ ਚੌਵਹਿ ਇਹ ਸੀਸ 'ਕਰਿ' ਕਰ ਪਗ ਪਖਲਾਵਹਿ ॥੧॥੨੭॥੫੧॥

(ਬਿਲਾਵਲੁ ਮ: ੫ ਘਰ ੫, ਪੰਨਾ ੮੧੩)

ਮਨ 'ਕਰਿ' ਕਬਹੂ ਨ ਹਰਿ ਗੁਨ ਗਾਇਓ ॥ (ਸਾਰਗ ਮ: ੬, ਪੰਨਾ ੧੨੩੧)

ਅਖੀ 'ਪਰਣੈ' ਜੇ ਫਿਰਾਂ ਦੇਖਾਂ ਸਤ੍ਰ ਆਕਾਰੁ ॥੨॥੧੧॥

(ਸਾਰਗ ਕੀ ਵਾਰ, ਪੰਨਾ ੧੨੪੧)

(੧੯) ਵਿਟਹੁ, ਕਉ, ਕੈ, ਨੋ :

ਮੇਰੇ ਸਤਿਗੁਰਾ ਹਉ ਤੁਧੁ 'ਵਿਟਹੁ' ਕੁਰਬਾਣੁ ॥

ਤੇਰੇ ਦਰਸਨ 'ਕਉ' ਬਲਿਹਾਰਣੈ 'ਤੁਸਿ ਦਿਤਾ ਅੰਮ੍ਰਿਤੁ ਨਾਮੁ ॥੧॥ਰਹਾਉ॥੯੮॥

(ਸਿਰੀਰਾਗ ਮ: ੫, ਪੰਨਾ ੫੨)

ਹਉ ਤਿਨ 'ਕੈ' ਬਲਿਹਾਰਣੈ ਦਰਿ ਸਚੈ ਸਚਿਆਰਾ ॥੨॥੪॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੭)

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ 'ਨੇ' ॥੧॥ਰਹਾਉ॥੧॥

(ਸਿਰੀਰਾਗ ਮ: ੧ ਘਰ ੩, ਪੰਨਾ ੨੯)

ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ

ਹਉ ਤੁਧੁ 'ਵਿਟਕਿਆਹੁ' ਸਦ ਵਾਰੀ ਜੀਉ ॥੪॥੬॥

(ਗਉੜੀ ਮਾਝ ਮ: ੫, ਪੰਨਾ ੧੨੪)

(੨੦) ਕਨਿ, ਵਲਿ, ਓਰ, ਪਿਰਿ :

ਅਣਿ ਨ ਸਕਾ ਤੂੜ 'ਕਨਿ' ਪਿਆਰੇ ਭੇਜਿ ਨ ਸਕਾ ਕੋਇ ॥੧॥੩॥

(ਵਡਹੰਸ੍ਤੁ ਮ: ੧ ਘਰੁ ੨, ਪੰਨਾ ੫੫੯)

ਜਾ ਤੂ ਮੇਰੈ 'ਵਲਿ' ਹੈ ਤਾ ਕਿਆ ਮੁਹੱਦਦਾ ॥੧॥

(ਮਾਰੁ ਵਾਰ ਮ: ੫, ਪੰਨਾ ੧੦੯੬)

ਚਿਤਿ ਚਿਤਵਹੁ ਰਾਵਿ ਰਸਨ ਅਰਾਧਹੁ ਨਿਰਖਹੁ ਤੁਮਰੀ 'ਓਰ' ॥੧॥ ਗੁਜ਼ੀ ॥੨੦॥

(ਗੁਜਰੀ ਮ: ੫, ਪੰਨਾ ੫੦੦)

ਪਾਵ ਸੁਹਾਵੇ ਜਾ ਤਉ 'ਪਿਰਿ' ਜੁਲਦੇ ਸੌਸੁ ਸੁਹਾਵਾ ਚਰਣੀ ॥੨॥੧੫॥

(ਮ: ੫, ਰਾਮਕਲੀ ਕੌ ਵਾਰ ਮ: ੫, ਪੰਨਾ ੯੬੪)

ਨੌਟ : ਹੇਠ-ਲਿਖੇ 'ਸੰਬੰਧਕ' (f-ਅੰਤ) ਹਨ :

ਕਨਿ, ਵਲਿ, ਪਿਰਿ।

ਕਿਆ ਵਿਸ਼ੇਸ਼ਣ (Adverb)

(੧) ਉਹ 'ਕਿਆ-ਵਿਸ਼ੇਸ਼ਣ' ਜੋ 'ਮੁਕਤਾ-ਅੰਤ' ਹਨ :

(ਉ) ਅਨਤ, ਅਫਾਰ, ਅਬ। ਇਵ, ਏਵ। ਸੁਇਤਾਲ, ਸਿਤਾਬ, ਸਦ, ਸਮ, ਸਰਪਰ। (ਅ) ਕਹ, ਕੇਹ, ਕਤ, ਕੇਵ, ਕਿਵ। (ਈ) ਜਸ, ਜਤ, ਜਬ, ਜਿਵ। (ਸ) ਤ, ਤਹ, ਤਤ, ਤੜ, ਤਿਵ। ਨ, ਨਹ, ਨਾਹਿਨ, ਨਿਤ, ਨਤਰ, ਨਿਦਾਨ, ਨਿਮਖ। (ਹ) ਬੀਚ, ਬਰਕਸ, ਮਤ।

(੨) ਜੋ (ਤ-ਅੰਤ) ਹਨ :

(ਉ) ਉਹਾ, ਅਥਵਾ, ਈਹਾ, ਸਦਾ। (ਅ) ਕਿਆ, ਕਹਾ, ਕਿੰਬਾ, ਖੋੜਸਾ, ਘਣਾ। (ਈ) ਜਾ, ਜਹਾ, ਜੇਹਾ। (ਸ) ਤਾ, ਤਹਾ, ਤੇਹਾ, ਨੇਰਾ। (ਹ) ਪਿਛਾਹਾ, ਬਿਰਥਾ।

(੩) (f-ਅੰਤ) :

(ਉ) ਉਪਜੰਪਿ, ਉਪਰਿ, ਉਭਿ, ਉਠਧਿ। ਅਤਿ, ਆਦਿ, ਅੰਤਿ, ਅੰਤਰਿ, ਅੰਦਰਿ, ਅਵਲਿ (ਅਉਲਿ)। ਸਾਥਿ, ਸਦਾਕਾਰਿ, ਸਮਸਤਿ, ਸਰਬਤਿ। ਹੁਣਿ,

ਹਜੂਰਿ, ਹਦੂਰਿ। (ਅ) ਕਿ, ਕਾਹਿ, ਕਤਹਿ, ਕਦਿ, ਕਾਲਿ, ਕਾਲਿ। (ਇ) ਜਦਿ, ਜਿਨਿ (=ਮਤ), ਜਾਮਿ। (ਸ) ਤਦਿ, ਤਥਹਿ, ਤਾਮਿ, ਦੂਰਿ, ਪੁਰਿ, ਧੂਕਿ, ਨਾਹਿ, ਨਾਹਨਿ, ਨਿਕਟਿ, ਨੀਤਿ, ਨਿਦਾਨਿ, ਨੇਰਿ, ਨਿਰਤਿ, ਨੀਮਿ, ਨਾਲਿ। (ਹ) ਪਾਸਿ, ਪੁਨਰਪਿ, ਪਾਰਿ, ਪੂਰਿ, ਪਰਤਖਿ, ਪੂਰਖਿ, ਛੁਨਿ, ਫਿਰਿ। ਬਹੁਰਿ, ਬਾਹਰਿ, ਬਹੋਰਿ, ਬਾਹੁੜਿ, ਬਹੁੜਿ, ਬਾਦਿ, ਬੇਗਿ। ਭਿ, ਭੀਤਰਿ, ਭਰਪੁਰਿ, ਭਰਪੂਰਿ। ਮਤਿ, ਮਨਹਿ, ਮੂਲਿ। ਯਾਦਿ, ਰੇਗਿ, ਵਖਿ, ਵਿਚਿ, ਵਤਿ।

(8) (ੰ-ਅੰਤ):

ਈ, ਹੀ। ਨਹੀ, ਨੀਮੀ। ਭੀ।

(4) (_-ਅੰਤ):

(ਉ) ਅਗਹੁ, ਅਚਿੰਤੁ, ਅਜੁ, ਆਜੁ, ਅਜਹੁ, ਅੰਦਰਹੁ, ਅਲਗੁ। ਇਉ, ਏਥਹੁ, ਸਭਤੁ, ਹੋਰਤੁ। (ਅ) ਕਿਉ, ਕੇਉ, ਕਾਇਤੁ, ਕਿਤੁ, ਕੇਤਕੁ, ਕਿਥਹੁ, ਕਦਹੁ। ਖਿਨੁ। (ਇ) ਚਿਹੁ। ਜੁ, ਜਉ, ਜਿਉ, ਜਿਤੁ, ਜਾਵਤੁ। (ਸ) ਤਉ, ਤਿਥਹੁ, ਤਾਪਹੁ, ਤਿਲੁ। ਦਰਹਾਲੁ। ਨਹੁ, ਨਿਹਚਉ, ਨਿਸੰਗੁ, ਨੈਕੁ, ਨਾਤਰੁ, ਨੇਰਉ। (ਹ) ਪਿਛਹੁ। ਬਾਹਰਹੁ। ਮਤੁ। (ਕ) ਵਿਚਹੁ।

(੬) (_-ਅੰਤ):

(ਉ) ਐਥਾਊ, ਹੁ। (ਅ) ਕਿਕੁ, ਕਢੁ।

(੭) (^-ਅੰਤ):

(ਉ) ਐਸੇ, ਅੰਤੇ, ਸਉਹੇ, ਹਦੂਰੇ। (ਅ) ਕਾਏ, ਕੈਸੇ, ਕਾਹੇ, ਕਦੇ। (ਇ) ਜੇ। (ਸ) ਤਦੇ, ਤਲੇ, ਨੇਰੇ, ਨਾਲੇ। (ਹ) ਪਾਛੇ, ਭਰਪੂਰੇ, ਭਲਕੇ।

(੮) (^-ਅੰਤ):

(ਉ) ਉਘੈ, ਉਡੈ, ਉਥੈ, ਉਰੈ। ਅਗੈ, ਆਗੈ, ਅਜੈ, ਐਥੈ। ਈਡੈ, ਏਵੈ। ਸਭਤੈ। ਹੈ ('ਹੀ' ਤੋਂ ਬਣਿਆ ਹੋਇਆ)। (ਅ) ਕਿਥੈ। (ਇ) ਜਿਥੈ। (ਸ) ਤਿਥੈ, ਤਲੈ, ਤਿਵੈ, ਨੇੜੈ। (ਹ) ਪਿਛੈ, ਪੀਛੈ।

(੯) (^-ਅੰਤ): ਜੋ।

(੧੦) (^-ਅੰਤ): (ਉ) ਜੋ। (ਅ) ਤੌ।

ਕ੍ਰਿਆ-ਵਿਸ਼ੇਸ਼ਣੋਕਤੀ (Adverbial Phrase)

(੧) ਸਮਾ-ਵਾਚਕ :

(ੳ) ਆਠ ਪਹਰ, ਨਿਤ ਪ੍ਰਤਿ, ਨਿਤਾਪ੍ਰਤਿ, ਨਿਰੰਤਰਿ, ਖਿਨੁ ਪਲੁ, ਅਨਦਿਨੁ; ਆਦਿ ਜੁਗਾਦਿ, ਪਹਿਲੇ ਦੇ; ਪਿਛੇ ਦੇ; ਤਤਖਿਣ ਤਾਲਿ; (ਅ) (i) ਦਿਨੁ ਰਾਤੀ, ਦਿਨੁ ਰੈਣਿ, ਦਿਨਸੁ ਰੈਣਿ, ਦਿਨੁ ਰੈਣਾਰੇ, ਦਿਨੁ ਰੈਨਾਈ, ਦਿਨਸੁ ਸਭ ਰੈਨੀ, ਦਿਨਸੁ ਅਰ ਰਾਤਿ; (ii) ਅਹਿਨਿਸਿ; (iii) ਰੈਨਿ ਦਿਵਸੁ, ਰੈਣਿ ਦਿਨਸੁ, ਰਾਤਿ ਦਿਨੋਤਿ, ਨਿਸਿ ਬਾਸੁਰ; (ੴ) ਕਬਹੀ ਨ, ਕਬਹੂੰ ਨ, ਕਦੇ ਮੂਲਿ ਨ, ਨ ਕਾਹੂੰ ਬੇਰੇ।

(੨) ਥਾਂ-ਵਾਚਕ :

(ੳ) ਜਹਾ ਕਹਾ, ਜਹ ਕਹ, ਜਤ ਕਤਹਿ, ਜਿਥੈ ਕਿਥੈ, ਅੰਤਰਿ ਬਾਹਰਿ, ਘਰਿ ਦਰਿ; (ਅ) ਆਸ ਪਾਸ, ਪਾਸਿ ਦੁਆਸਿ, ਚਉਗਿਰਦ, ਇਤ ਉਤ, ਇਤ ਉਤਹਿ, ਈਤ ਉਤ, ਪੇਈਐ ਸਾਹੁਰੈ, ਹਲਤਿ ਪਲਤਿ; (ੴ) ਤਿਹੁ ਲੋਇ, ਢੈ ਲੋਈ; (ਸ) ਦਹਦਿਸ, ਦਹਦਿਸਿ, ਚਉਦਿਸ; (ਹ) ਢੂਰਹੂ ਹੀ, ਢੂਰ ਤੇ; (ਕ) ਅਨ ਕਤਹਿ ਨ, ਨੇਰੈ ਹੀ ਤੇ ਨੇਰਾ, ਵੱਣਿ ਤ੍ਰਿਣਿ, ਅਗਹੁ ਪਿਛਹੁ, ਵਿਚੁਦੇ।

(੩) ਵਿਧੀ-ਵਾਚਕ :

(ੳ) ਕਿਉ ਨ, ਕਿਵੈ ਨ, ਕਵਨ ਮੁਖਿ, ਕਾਹੇ ਕਉ, ਕਿਡੁ ਅਰਥਿ, ਕਿਤ ਕਉ, ਕਿਤ ਕੂ; (ਅ) ਤਾ ਭੀ, ਇਵ ਹੀ; (ੴ) ਤਿਲੁ ਸਾਰ, ਇਕੁ ਤਿਲੁ; (ਸ) ਬਹੁ ਪਰਕਾਰ, ਅਗੋ ਪਿਛੀ।

ਜਿਚੁ

ਜਿਚੁ, ਕਿਚੁ, ਤਿਚੁ।

ਸ਼ਬਦ 'ਕਿਚੁ' ਸੰਸਕ੍ਰਿਤ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ :

ਕਿਯਤ ਚਿਰੰ = ਕਿਯੱਚਿਰੰ।

ਇਸੇ ਤਰ੍ਹਾਂ 'ਜਿਚੁ' ਸੰਸਕ੍ਰਿਤ ਦੇ 'ਯਾਵਤ ਚਿਰੰ' ਅਤੇ 'ਤਿਚੁ' ਸੰਸਕ੍ਰਿਤ ਦੇ 'ਤਾਵਤ ਚਿਰੰ' ਤੋਂ ਬਣਿਆ ਹੈ।

'ਜਿਚੁ' ਵਸੀ ਪਿਤਾ ਕੈ ਸਾਥੁ ॥

'ਤਿਚੁ' ਕੰਡੁ ਝੁ ਫਿਰੈ ਉਦਾਸ ॥੨੦੩॥

(ਆਸਾ ਮ: ੫, ਪੰਨਾ ੩੨੧)

‘ਕਿਚਰੁ’ ਝਤਿ ਲਘਾਈਐ ਛਪਰਿ ਤ੍ਰੁਟੈ ਮੇਹੁ ॥੧੯॥

(ਸਲੋਕ ਫ਼ਗੀਦ ਜੀ, ਪੰਨਾ ੧੩੭)

ਕਾਲਿ (ਕਾਲ)

ਅੰਤਿ ਕਾਲਿ, ਤਤਕਾਲ, ਚਿਰਕਾਲ :

‘ਚਿਰਕਾਲ’ ਪਾਈ ਸੂਲਡ ਦੇਹ ॥੩॥੨੩॥ (ਰਾਮਕਲੀ ਮ: ੫, ਪੰਨਾ ੮੯੦)

‘ਅੰਤਿ ਕਾਲਿ’ ਮਤੁ ਲਾਗੈ ਭੀਜਾ ॥੧॥੧੮॥

(ਸਲੋਕ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੮੪੮)

‘ਅੰਤਕਾਲ’ ਜਮੁ ਮਾਰੇ ਠੇਰ ॥੧॥੩॥੩॥ (ਮਲਾਰ ਮ: ੧, ਪੰਨਾ ੧੨੫੭)

‘ਅੰਤਕਾਲ’ ਵਿਰਿ ਫਿਰਿ ਨ ਰੋਇ ॥੨॥੯॥ (ਬਸੰਤੁ ਮ: ੫, ਪੰਨਾ ੧੧੮੨)

ਜੇ ਜੈ ਕਰੈ ਰਾਖੁਰ ਪਹਿ ਸੇਵਤੁ ‘ਤਤਕਾਲ’ ਰੋਇ ਆਵੈ ॥੭॥੧੨੯॥

(ਆਸਾ ਮ: ੫, ਪੰਨਾ ੮੦੩)

ਭਾਇ

‘ਏਕ ਭਾਇ’ ਦੇਖਉ ਸਤ ਨਾਰੀ ॥

ਕਿਆ ਜਾਨਉ ਸਹ ਕਉਨ ਪਿਆਰੀ ॥੨॥੨੧॥

(ਗਊੜੀ ਕਬੀਰ ਜੀ, ਪੰਨਾ ੩੨੭)

‘ਤੇਲੇ ਭਾਇ’ ਮਿਲੇ ਰਘੁਰਾਇਆ ॥੮॥੯॥ (ਗਊੜੀ ਕਬੀਰ ਜੀ, ਪੰਨਾ ੩੨੮)

ਨਾਨਕ ਕ੍ਰਿਪਾ ਕਰੇ ਜਗਜੀਵਨੁ ‘ਸਹਜ ਭਾਇ’ ਲਿਵ ਲਾਏ ॥੮॥੧੯॥

(ਆਸਾ ਮ: ੧, ਪੰਨਾ ੩੪੩)

‘ਸੇਵਕ ਭਾਇ’ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥੧੪॥

(ਗਊੜੀ ਕੀ ਵਾਰ ਮ: ੮, ਪੰਨਾ ੩੦੮)

ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ‘ਸੰਤ ਸੁਭਾਇ’ ॥੭॥

(ਬਿਤੀ ਗਊੜੀ ਮ: ੫, ਪੰਨਾ ੨੯੮)

ਬਿਲਲਾਪ ਬਿਲਲ ਬਿਨਤੀਆ ‘ਸੁਖ ਭਾਇ’ ਚਿਤ ਹਿਤੇ ॥੧॥੧॥੫॥

(ਗੁਜਰੀ ਮ: ੧ ਘਰੁ ੮ ਅਸਟਪਦੀ, ਪੰਨਾ ੫੦੪)

‘ਭੈ ਭਾਇ’ ਭਗਤਿ ਤੜ੍ਹ ਭਵਜਲੁ ਮਨਾ ਚਿੜ੍ਹ ਲਾਇ ਹਰਿ ਚਰਣੀ ॥੩॥੧॥੪॥
(ਗੁਜਰੀ ਮ: ੧ ਘਰੁ ੪ ਅਸਟਪਦੀ, ਪੰਨਾ ੫੦੫)

ਕਬੀਰ ਮੁਕਤਿ ਦੁਆਰਾ ਸੰਕੜਾ ਰਾਈ ‘ਦਸਵੈ ਭਾਇ’ ॥੧॥੪॥
(ਸਲੋਕ, ਗੁਜਰੀ ਕੀ ਵਾਰ ਮ: ੩, ਪੰਨਾ ੫੦੬)

‘ਇਕ ਭਾਇ’ ਇਕੁ ਮਨਿ ਨਾਮੁ ਵਿਸਿਆ ਸਤਿਗੁਰੂ ਹਮ ਮੇਲੀਆ ॥੩॥੧॥
(ਬਿਲਾਵਲੁ ਮ: ੧, ਛੰਤ ਦਖਣੀ, ਪੰਨਾ ੮੪੩)

ਗੁਰ ਕੈ ਸਥਦਿ ਰਚੈ ‘ਮਨ ਭਾਇ’ ॥੨॥੨॥
(ਰਾਮਕਲੀ ਮ: ੧, ਅਸਟਪਦੀਆ, ਪੰਨਾ ੯੦੩)

ਰਾਮਾ ਰਾਮੁ ਮਉਲਿਆ ‘ਅਨਤ ਭਾਇ’ ॥੧॥ (ਬੰਦੂ ਕਬੀਰ ਸੀ, ਪੰਨਾ ੧੧੮੩)

ਏਕ ਭਾਇ, ਭੋਲੇ ਭਾਇ, ਸਹਜ ਭਾਇ, ਸੇਵਕ ਭਾਇ, ਸਤਿ ਸੁਭਾਇ,
ਸੁਖ ਭਾਇ, ਭੈ ਭਾਇ, ਦਸਵੈ ਭਾਇ, ਇਕ ਭਾਇ, ਮਨ ਭਾਇ, ਅਨਤ ਭਾਇ।

ਲਗੁ, ਲਉ

‘ਜਬ’, ‘ਤਬ’ ਆਦਿਕ ਕਿਆ-ਵਿਸ਼ੇਸ਼ਣਾਂ ਦੇ ਨਾਲ ਸ਼ਬਦ ‘ਲਗੁ’ ਜਾਂ
‘ਲਉ’ ਲਗਾ ਕੇ ‘ਕਿਆ-ਵਿਸ਼ੇਸ਼ਣਾਕਤੀ’ ਬਣਾਈ ਜਾਂਦੀ ਹੈ, ਜਿਵੇਂ :

(ਉ) ਕਹ ਲਉ, ਕਹਾ ਲਉ;

(ਅ) ਜਬ ਲਗੁ, ਜਉ ਲਉ, ਜਉ ਲਗੁ, ਜਾ ਲਗੁ;

(ਇ) ਤਬ ਲਗੁ, ਤਉ ਲਗੁ, ਤਉ ਲਉ, ਤਉ ਲਉ।

(ਉ) ਏਕ ਨਾਮ ਬਿਨੁ ‘ਕਹ ਲਉ’ ਸਿਪੀਆ ॥੪੩॥

(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੯)

ਮਾਹਮਾ ਨਾਮ ‘ਕਹਾ ਲਉ’ ਬਰਨਉ ਰਾਮ ਕਹਤ ਬੰਪਨ ਤਿਹ ਤੂਟਾ ॥੨॥੪॥

(ਸੇਰਠਿ ਮ: ੮, ਪੰਨਾ ੯੩੨)

(ਅ) ‘ਜਬ ਲਗੁ’ ਹੁਕਮੁ ਨ ਹੁਸ਼ਤਾ ‘ਤਬ ਹੀ ਲਉ’ ਦੁਖੀਆ ॥੩॥੧੭॥੧੧੮॥

(ਆਸਾ ਮ: ੫, ਪੰਨਾ ੪੦੦)

‘ਜਉ ਲਗੁ’ ਜੀਉ ਪਰਾਣ ਸਚੁ ਧਿਆਈਐ ॥੨੧॥

(ਆਸਾ ਮ: ੧ ਅਸਟਪਦੀਆ, ਪੰਨਾ ੪੨੨)

ਕਿਉ ਨ ਮਗੀਜੈ ਰੋਇ ‘ਜਾ ਲਗੁ’ ਚਿਤਿ ਨ ਆਵਈ ॥੧॥੨੦॥

(ਸਲੋਕ ਮ: ੨, ਸੂਹੀ ਕੀ ਵਾਰ ਮ: ੩, ਪੰਨਾ ੨੬੨)

(ੴ) 'ਤਬ ਲਗੁ' ਪਾਨੀ ਤਿਸੇ ਸਰੋਵਰ 'ਜਬ ਲਗੁ' ਘਟ ਮਹਿ ਸਾਸਾ ॥੨॥੪॥
(ਮੁਹੀ ਕਬੀਰ ਜੀ, ਪੰਨਾ ੨੯੩)

ਜਉ ਲਗੁ ਪ੍ਰਾਨ 'ਤਊ ਲਗੁ' ਸੰਗੇ ॥੩॥੮॥ (ਗੌਡ ਕਬੀਰ ਜੀ, ਪੰਨਾ ੮੭੨)
'ਜਉ ਲਉ' ਰਿਦੇ ਨਹੀਂ ਪਰਗਾਸਾ 'ਤਊ ਲਉ' ਅੰਧ ਅੰਧਾਰਾ ॥੧॥੧੧॥
(ਸਾਰਗ ਮ: ੫, ਪੰਨਾ ੧੨੦੫)

ਭੀਗਾਨ ਛੋਲਾ 'ਤਊ ਲਉ' ਜਉ ਮਨ ਕੇ ਭਰਮਾ ॥੧॥੧੯॥
(ਆਸਾ ਮ: ੫, ਪੰਨਾ ੪੦੦)

ਬਾਇ, ਠਾਇ, ਥੈ, ਠੈ

ਸੰਸਕ੍ਰਿਤ ਸ਼ਬਦ 'ਸਥਾਨ' 'ਨਾਂਵ' ਤੋਂ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ 'ਬਾਉ' ਹੈ। ਇਸ ਦਾ ਅਧਿਕਰਣ ਕਾਰਕ, ਇਕ-ਵਚਨ 'ਬਾਇ' ਅਤੇ ਇਸ ਦੇ ਰੂਪ 'ਠਾਇ', 'ਥੈ', 'ਠੈ' ਕੁਝ ਸ਼ਬਦਾਂ ਨਾਲ ਮਿਲ ਕੇ 'ਕ੍ਰਿਆ-ਵਿਸ਼ੇਸ਼ਲੋੜਤੀ' ਬਣਾਉਂਦੇ ਹਨ, ਜਿਵੇਂ :

- (ੳ) ਸਭ ਬਾਇ, ਹਭ ਬਾਇ, ਤਿਥਾਈ, ਕਿਥਾਉ;
- (ਅ) ਇਕ ਠਾਈ, ਕਿਤੁ ਠਾਇ, ਇਕ ਠਾਇ;
- (ੳ) ਇਕਬੈ, ਹੋਰਬੈ, ਕਿਸਬੈ;
- (ਸ) ਕੈਠੈ।

ਓਨਾ ਪਿੜ੍ਹੇ ਨ ਪਤਲਿ ਕਿਰਿਆ ਨ ਦੀਵਾ ਮੁਏ 'ਕਿਥਾਉ' ਪਾਹੀ ॥੧॥੨੯॥
(ਮ: ੧, ਮਾਝ ਕੀ ਵਾਰ, ਪੰਨਾ ੧੪੯)

ਬਿਧਿ

ਬਹੁ ਬਿਧਿ, ਇਨ ਬਿਧਿ, ਕਿਨ ਬਿਧਿ, ਇਹ ਬਿਧਿ, ਨਾਨਾ ਬਿਧਿ, ਬਹੁ ਭਿਤਿ, ਕਿਤੁ ਭਤਿ :

'ਇਹ ਬਿਧਿ' ਕੋਇ ਨ ਤਰਿਚਿ ਮੀਤ ॥੩॥੧੨॥ (ਰਾਮਕਲੀ ਮ: ੫, ਪੰਨਾ ੮੮੮)

'ਇਨ ਬਿਧਿ' ਸੰਤਕੁ ਉਤਰਹੁ ਪਾਰਿ ॥੨॥੮॥
(ਭੈਰਵੀ ਨਾਮਦੇਵ ਜੀ, ਪੰਨਾ ੧੧੬੫)

'ਕਿਤੁ ਬਿਧਿ' ਆਸਾ ਮਨਸਾ ਖਾਈ ॥੧੯॥ (ਸਿਧ ਗੋਸਟਿ ਮ: ੧, ਪੰਨਾ ੯੪੦)

‘ਕਿਨ ਬਿਧਿ’ ਹੀਅਰੇ ਧੀਰੇ ਨਿਮਾਨੇ ॥੫॥ (ਸੁਹੀ ਮ: ੫, ਪੰਨਾ ੨੩੭)

‘ਨਾਨਾ ਬਿਧਿ’ ਕੀਨੋ ਬਿਸਥਾਜੁ ॥੬॥੧੯੬॥ (ਸੁਖਮਨੀ ਮ: ੫)

‘ਥੁਗੁ ਬਿਧਿ’ ਭਾਂਡੇ ਘੜੈ ਕੁਮਾਰਾ ॥੭॥੧॥ (ਭੈਰਵੀ ਮ: ੩, ਪੰਨਾ ੧੧੨੮)

ਹੁਕਮੀ ਸਿਸਟਿ ਸਾਜੀਅਨੁ ‘ਥੁਗੁ ਭਿਤਿ’ ਸੰਸਾਰਾ ॥੮॥ (ਸੁਹੀ ਕੀ ਵਾਰ, ਪੰਨਾ ੨੮੬)

ਕਰਿ (ਕਰ)

ਕਾ ਕਰਿ, ਕਿਉ ਕਰਿ, ਜੇ ਕਰਿ, ਜੋ ਕਰਿ, ਜਿਤੁ ਕਰਿ, ਪ੍ਰਤੁ ਕਰਿ :
ਮੂਏ ਮਰਮੁ ਕੇ ‘ਕਾ ਕਰਿ’ ਜਾਨਾ ॥ (ਗਊੜੀ ਕਬੀਰ ਜੀ, ਪੰਨਾ ੩੨੫)

‘ਕਿਉ ਕਰਿ’ ਦੇਖਾ ਕਿਉ ਸਾਲਾਹੀ ॥੯॥੧॥ (ਮਾਝ ਮ: ੩ ਅਸਟਪਦੀਆ, ਪੰਨਾ ੧੧੯)

‘ਜੇਕਰਿ’ ਸੂਤਕੁ ਮੰਨੀਐ ਸਤ ਤੈ ਸੂਤਕੁ ਹੋਇ ॥੧॥੧੮॥ (ਆਸਾ ਦੀ ਵਾਰ)

‘ਜੈਕਰਿ’ ਪਾਚਨੁ ਬੇਗਿ ਨ ਪਾਵੈ ਝਗਾਰੁ ਕਰੈ ਘਰ ਰਾਈ ॥੨॥੩੪॥ (ਗਊੜੀ ਕਬੀਰ ਜੀ, ਪੰਨਾ ੩੩੫)

ਕਥਨ ਸੁ ਜੁਗਤਿ ‘ਜਿਤੁ ਕਰਿ’ ਭੀਜੈ ॥੨॥੮੫॥ (ਗਊੜੀ ਮ: ੫, ਪੰਨਾ ੧੮੧)

‘ਪੁਰੁ ਕਰਿ’ ਕਾਣਿਆ ਕਪੜੁ ਪਹਿਰਾ ਧੋਵਾ ਸਦਾਕਾਰਿ ॥੧॥੪॥ (ਮਾਝ ਕੀ ਵਾਰ, ਪੰਨਾ ੧੩੯)

ਧਿਰਿ (ਧਰ)

‘ਜਿਰ ਧਿਰਿ’ ਦੇਖਾ ‘ਤਿਰਿ ਧਿਰਿ’ ਮਉਜੂਦੁ ॥੧॥੪॥ (ਸਿਰੀਰਾਗੁ ਕੀ ਵਾਰ, ਪੰਨਾ ੮੪)

ਤੁਪ ਨੈ ਛੌਡਿ ਜਾਈਐ ਪ੍ਰਤੁ ‘ਕੈਂ ਧਰਿ’ ॥੩॥੫॥ (ਆਸਾ ਮ: ੫, ਪੰਨਾ ੩੨੯)

ਪਰਿ (ਪੈ)

ਤਉ ਪਰਿ, ਜਉਪੈ :

ਘੁੰਘਟੁ ਭੇਰੋ 'ਤਉਪਰਿ' ਸਾਚੇ ॥੩॥੨੪॥ (ਆਸਾ ਕਬੀਰ ਜੀ, ਪੰਨਾ ੪੬੪)

'ਜਉਪੈ' ਰਸਨਾ ਰਾਮੁ ਨ ਕਰਿਓ ॥੮॥ (ਗਊੜੀ ਕਬੀਰ ਜੀ, ਪੰਨਾ ੩੨੫)

'ਅਵਧੀ' ਵਿਚ 'ਜੋਪੈ' ਮਿਲਦਾ ਹੈ :

'ਜੋਪੈ' ਕ੍ਰਿਪਾ ਜਾਰੈ ਮੁਨਿ-ਗਾਡਾ । ਕ੍ਰੋਧ ਭਏ ਤਨੁ ਰਾਮੁ ਵਿਧਾਡਾ ॥੧੧੫॥

(ਰਾਮਾਇਣ)

ਇਕ

'ਇਕਾਗ੍ਰਤਾ'-ਭਾਵ ਜਾਹਰ ਕਰਨ ਵਾਸਤੇ ਲਡੜ 'ਇਕ' ਨੂੰ 'ਮਨ', 'ਚਿਤ਼' ਆਦਿਕ ਸ਼ਬਦਾਂ ਦੇ ਪਹਿਲਾਂ ਵਰਤ ਕੇ ਅੰਤਲੇ ਸ਼ਬਦ ਨੂੰ ਅਧਿਕਰਣ ਕਾਰਕ, ਇਕ-ਵਚਨ ਵਿਚ ਵਰਤੀਦਾ ਹੈ, ਜਿਵੇਂ :

ਖਸਮੁ ਧਿਆਈ 'ਇਕ ਮਨਿ' 'ਇਕ ਭਾਇ' ॥੧੨॥

(ਬਸੰਤੁ ਮ: ੫, ਪੰਨਾ ੧੧੯੩)

'ਇਕ ਚਿਤਿ' 'ਇਕ ਮਨਿ' ਧਿਆਈ ਸੁਆਮੀ ਲਾਈ ਪ੍ਰੀਤਿ ਪਿਆਰੇ ॥੧੨॥੧॥

(ਬਿਲਾਵਲੁ ਮ: ੫ ਛੰਤ, ਪੰਨਾ ੬੪੫)

ਇਕ ਮਨਿ, ਇਕ ਚਿਤਿ । ਇਕ ਭਾਇ ।

ਵੀਪਸਾ

ਜਦੋਂ ਕਿਸੇ ਕੰਮ ਦਾ ਕਿਸੇ ਸਮੇਂ 'ਮੁੜ ਮੁੜ' ਹੋਣਾ ਦੱਸਣਾ ਹੋਵੇ, ਜਾਂ 'ਹਰ ਥਾਂ' ਹੋਣਾ ਜਾਹਰ ਕਰਨਾ ਹੋਵੇ, ਤਾਂ ਕਵਿਤਾ ਵਿਚ 'ਅਲੰਕਾਰ' ਦੇ ਤੌਰ 'ਤੇ ਕਵੀ ਜਨ ਉਸ 'ਸਮੇਂ' ਜਾਂ 'ਥਾਂ' ਦੇ ਵਾਚਕ ਸ਼ਬਦ ਨੂੰ ਦੂਜੀ ਵਾਲੀ ਵਰਤੇ ਹਨ। ਕਵਿਤਾ ਵਿਚ ਇਸ ਨੂੰ 'ਵੀਪਸਾ' ਅਲੰਕਾਰ ਕਹੀਦਾ ਹੈ। ਗੁਰਬਾਣੀ ਵਿਚ ਭੀ ਇਸ ਦੀ ਵਰਤੋਂ ਬਹੁਤ ਹੈ।

(ੴ) ਸਮਾ-ਵਾਚਕ—ਕ੍ਰਿਆ ਵਿਸ਼ੇਸ਼ਟੋਕਤੀ

ਜੁਗੁ ਜੁਗੁ, ਜੁਗੀ ਜੁਗੀ, ਫਿਰਿ ਫਿਰਿ, ਪੁਨਹ ਪੁਨਹ, ਪੁਨ ਪੁਨਹ, ਵਲਿ
ਵਲਿ, ਨੀਤਾ ਨੀਤਿ, ਨਿਤ ਨਿਤ, ਪਲੁ ਪਲੁ, ਖਿਨੁ ਖਿਨੁ, ਨਿਮਖ ਨਿਮਖ,
ਵਾਰ ਵਾਰ, ਵਾਰੇ ਵਾਰ, ਬਾਨੰਬਾਰ, ਦਿਹੁ ਦਿਹੁ, ਸਦਾ ਸਦਾ, ਸਾਸਿ ਸਾਸਿ,
ਸਾਹਿ ਸਾਹਿ, ਬੇਗੁਲ ਬੇਗੁਲੇ, ਅਵਲਿ ਅਉਲਿ, ਦਿਨੁ ਦਿਨੁ।

(ਆ) ਥਾਂ-ਵਾਚਕ

ਜਹ ਜਹ, ਘਰਿ ਘਰਿ, ਦ੍ਰਾਗਹਿ ਦੁਆਰਿ, ਜਤ ਜਤ, ਜਿਤੁ ਜਿਤੁ,
ਤਿਤੁ ਤਿਤੁ, ਕਹ ਕਹ।

(ਇ) ਵਿਧਿ-ਵਾਚਕ

ਬਰ ਬਰ (ਬਰ ਹਰ), ਝਿੰਮਿ ਝਿੰਮਿ, ਖਿਰ ਖਿਰ, ਲੁਡਿ ਲੁਡਿ, ਰਸਕਿ
ਰਸਕਿ, ਤਿਲ ਤਿਲ।

ਕਦੇ ਕਦੇ ਇਸ ‘ਵੀਪਸਾ’ ਵਿਚ ਅੰਤਲੇ ਸ਼ਬਦ ਦੇ ਨਾਲ ਸ਼ਬਦ ‘ਅੰਤਰਿ’
ਹਰ ਵਧਾਇਆ ਜਾਂਦਾ ਹੈ, ਜਿਵੇਂ :

ਦੇਸ ਦਿਸੰਤਰਿ; ਥਾਨ ਥਨੰਤਰਿ; ਜੁਗਹ ਜੁਗੰਤਰਿ।

ਯੋਜਕ (Conjunction)

ਤਿੰਨ ਪ੍ਰਕਾਰ ਦੇ ‘ਵਾਕਾਂ’ (Sentences) ਵਿਚ ਵਰਤੇ ਜਾਣ ਵਾਲੇ
ਹੇਠ-ਲਿਖੇ ‘ਯੋਜਕ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ :

(ੴ) ਅਉ, ਅਤੈ, ਅਰੁ, ਅਵਰ, ਚ, ਤਿ, ਤੈ (and)।

ਨੋਟ : ਸ਼ਬਦ ‘ਅਤੈ’, ‘ਅਰੁ’, ‘ਤੈ’ ਦੇ ‘ਜੋੜ’ ਵਲ ਖਾਸ ਧਿਆਨ ਰੱਖਣ
ਦੀ ਲੋੜ ਹੈ; ਅੱਜ ਕਲੁ ਅਸੀਂ ‘ਅਤੈ’ ਦੇ ਥਾਂ ‘ਅਤੇ’, ‘ਤੈ’ ਦੇ ਥਾਂ ‘ਤੇ’
ਵਰਤਦੇ ਹਾਂ।

(ਅ) ਅਕੈ, ਕਿ, ਕੈ। ਜਿਉ। ਜਨੁ, ਜਣੁ, ਜਾਨਉ, ਜਨਕ। ਨ ਚ। ਧੈ,
ਪਰੁ। ਯਾ ਢੈ।

(ਇ) ਜਿ, ਜੇ, ਜਉ, ਜੇਕਰਿ। ਤੇ (Than)। ਨਾਹਿ ਤ, ਨਤਰ, ਨਾਤਰੁ,
ਨਾਹੀ। ਭਾਵੈ, ਭਵੈ.....ਤਾਂ।

(ੴ) ਲੋਭ ਮੌਹ ਮਾਇਆ ਮਮਤਾ ਫੁਨਿ 'ਅਉ' ਬਿਖਿਅਨ ਕੀ ਸੇਵਾ ॥੧॥੨॥
(ਗਊੜੀ ਮ: ੯, ਪੰਨਾ ੨੨੦)

ਪਜ਼ਿਆ 'ਅਤੈ' ਓਮੀਆ ਢੀਚਾਰੁ ਅਗੈ ਵੀਚਾਰੀਐ ॥੧੨॥
(ਆਸਾ ਦੀ ਵਾਰ)

ਡਾਠੀ ਗਗਾਨੁ ਸਿੰਝਿਆ 'ਅਕੁ' ਚੁੰਝਿਆ ਬਨਕ ਬਲਸ ਇਕੁ ਪਾਇਆ ॥੨॥੩॥
(ਸਿਗੀਰਾਗੁ ਕਬੀਰ ਜੀ, ਪੰਨਾ ੯੨)

ਖਾਟ ਮਾਗਉ ਚਉਪਾਈ ॥ ਸਿਰਹਾਨਾ 'ਅਛਰ' ਤ੍ਰਲਾਈ ॥੩॥੧੧॥
(ਸੌਰਠਿ ਕਬੀਰ ਜੀ, ਪੰਨਾ ੬੫੬)

ਬਾਣ ਬੇਂਧੇ 'ਚ' ਭੁਰੰਕ ਨਾਏ ਅਲਿ ਬੰਧਨ ਕੁਸਮ ਬਾਸਨਹ ॥੧॥੧੨॥
ਚ—ਅਤੇ (and)। (ਸੈਤਸਰੀ ਕੀ ਵਾਰ, ਪੰਨਾ ੨੦੮)

ਜੇਤਾ ਉਡਹਿ ਦੁਖ ਘਣੇ ਨਿਤ ਦਾਇਹਿ 'ਤੈ' ਬਿਲਲਾਹਿ ॥੨॥੩॥੨੦॥
(ਸਿਗੀਰਾਗੁ ਮ: ੩ ਅਸਟਪਦੀਆ, ਪੰਨਾ ੬੬)

(ੴ) ਇਹੁ ਮਨੁ ਬਡਾ 'ਕਿ' ਜਾ ਸਉ ਮਨੁ ਮਾਨਿਆ ॥
ਰਾਮੁ ਬਡਾ 'ਕੈ' ਰਾਮਹਿ ਜਾਨਿਆ ॥੧॥੪੨॥
ਕਿ, ਕੈ—ਜਾਂ। (ਗਊੜੀ ਕਬੀਰ ਜੀ, ਪੰਨਾ ੩੩੧)

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ 'ਜਿਊ' ਸੁਰਜ ਰੈਣਿ ਕਿਰਾਖੀ ॥੧੨॥
(ਸਿਗੀਰਾਗੁ ਕੀ ਵਾਰ, ਪੰਨਾ ੬੭)

ਹਰਿ ਆਰਾਧੇ ਅਰੋਹ ਅਨਦਾਈ ॥
ਜਿਸ ਨੇ ਵਿਸਰੈ ਮੇਰਾ ਰਾਮੁ ਸਨੇਹੀ ਤਿਸੁ ਲਾਖ ਬੇਦਨ 'ਜਣੂ' ਆਈ ॥੧੫॥
(ਸੌਰਠਿ ਮ: ੫, ਪੰਨਾ ੬੧੨)

ਨਾਮੁ ਸੁਨਤ 'ਜਨੂ' ਬਿਛੂਆ ਡਸਾਨਾ ॥੨॥੩੨॥
(ਰਾਮਕਲੀ ਮ: ੫, ਪੰਨਾ ੬੯੩)

ਕ੍ਰਿਸਨਾ ਤੇ 'ਜਾਨਊ' ਹਰਿ ਹਰਿ ਨਾਚਿਤੀ ਨਾਚਨਾ ॥੧॥੮॥
(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਨੋਟ : ਸ਼ਬਦ 'ਜਾਨਊ' ਮਰਹੱਟੀ ਬੋਲੀ ਦਾ ਹੈ।

ਗਗਨ ਮੈਂ ਥਾਲੁ ਰਵਿ ਚੰਦ੍ਰ ਦੀਪਕ ਬਨੇ
ਤਾਰਿਕਾ ਮੰਡਲ 'ਜਨਕ' ਮੇਡੀ ॥੧॥੨॥੯॥

(ਧਨਸਰੀ ਮ: ੧ ਆਰਤੀ, ਪੰਨਾ ੬੬੩)

'ਨ ਚ' ਰਾਜ ਸੁਖ ਮਿਸਟੰ 'ਨ ਚ' ਡੋਗ ਰਸ ਮਿਸਟੰ
'ਨ ਚ' ਮਿਸਟੰ ਸੁਖ ਮਾਇਆ ॥੧॥੧੧॥ (ਜੈਸਰੀ ਕੀ ਵਾਰ, ਪੰਨਾ ੨੦੮)
ਨ ਚ—neither....nor

ਸੇਜ ਏਕ 'ਪੈ' ਮਿਲਨੁ ਢੁਹੇਰਾ ॥੨॥੮॥੩੫॥

(ਆਸਾ ਕਬੀਰ ਜੀ, ਪੰਨਾ ੮੮੩)

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ 'ਯਾ' ਤੇ ਬਿਨੁ ਨ ਰਹਾਈ ॥੧॥੪॥

(ਗਊੜੀ ਮ: ੯, ਪੰਨਾ ੨੧੯)

ਪੂਜਾ ਕਰਹਿ 'ਪਰੁ' ਬਿਧਿ ਨਹੀਂ ਜਾਣਹਿ ਦੂਜੈ ਭਾਗਿ ਮਲੁ ਲਾਈ ॥੧੦॥੩॥
(ਰਾਮਕਲੀ ਮ: ੩ ਅਸਟਪਦੀਆ, ਪੰਨਾ ੯੧੦)

ਹਰਿ ਧਨੁ ਰਤਨ ਜਵੇਹਰੀ ਸੈ ਗੁਰਿ ਹਰਿ ਧਨੁ ਪਾਸਹੁ ਦੇਵਾਇਆ ॥

ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ
'ਅਕੈ' ਕੋਈ ਕਿਹੁ ਦੇਵਾਏ

ਏਹੁ ਹਰਿ ਧਨੁ ਜੋਰਿ ਕੀਤੇ ਕਿਸੈ ਨਾਲਿ ਨ ਜਾਇ ਵੰਡਾਇਆ ॥੯॥

(ਬਿਲਾਵਲੁ ਕੀ ਵਾਰ, ਪੰਨਾ ੮੪੩)

(੯) ਜਨਨੀ ਜਾਨਤ ਸੁਝੁ ਬਡਾ ਹੋੜੁ ਹੈ

ਇਤਨਾ ਕੁ ਨ ਜਾਨੈ 'ਜਿ' ਦਿਨ ਦਿਨ ਅਵਧ ਘਟਤੁ ਹੈ ॥੧॥੧॥

(ਸਿਰੀਰਾਗੁ ਕਬੀਰ ਜੀ, ਪੰਨਾ ੯੧)

ਨਾਨਕ ਜਨਮੁ ਸਕਾਰਥਾ 'ਜੇ' ਤਿਨ ਕੈ ਸੰਗਿ ਮਿਲਾਵ ॥੨॥੭॥

(ਸਿਰੀਰਾਗੁ ਕੀ ਵਾਰ, ਪੰਨਾ ੮੫)

ਕਿਆ ਕਾਸੀ ਕਿਆ ਉਖਰ ਮਗਹਰੁ ਰਾਮੁ ਰਿਦੈ 'ਜਉ' ਹੋਈ ॥੨॥੩॥

(ਧਨਸਰੀ ਕਬੀਰ ਜੀ, ਪੰਨਾ ੬੬੨)

ਅਉਖਧ ਮੰਤ੍ਰ ਮੂਲੁ ਮਨ ਏਕੈ 'ਜੇਕਰਿ' ਸ਼੍ਰੀ ਚਿਤੁ ਕੀਜੈ ਰੇ ॥੧॥੮॥੧੯॥
(ਗਊੜੀ ਚੇਤੀ ਮ: ੧, ਪੰਨਾ ੧੫੬)

ਚੇਤਿ ਰਾਮੁ 'ਨਾਹੀ' ਜਮਪੁਰਿ ਜਾਹਿਰਾ ਜਨੁ ਬਿਚਰੈ ਅਨਰਾਧਾ ॥

(ਸਿਰੀਰਾਗੁ ਬੇਣੀ ਜੀ, ਪੰਨਾ ੯੩)

ਜਉ ਲਗੁ ਪਾਨ ਤਉ ਲਗੁ ਸੰਗੇ ॥

‘ਨਾਹਿ ਤ’ ਚਲੀ ਬੇਗਿ ਉਠਿ ਨੰਗੇ ॥੩॥੫॥੮॥

(ਗੋੜ ਕਬੀਰ ਜੀ, ਪੰਨਾ ੮੭੨)

ਸੂਧੇ ਸੂਧੇ ਬੇਗਿ ਚਲਹੁ ਜੁਮ ‘ਨਤਰ’ ਕੁਕਾ ਦਿਵਈ ਹੈ ਰੇ ॥੧॥੧॥

(ਬਿਲਾਵਲੁ ਕਬੀਰ ਜੀ, ਪੰਨਾ ੯੫੫)

ਗੁਰ ਪਰਸਾਦਿ ਅਕਲਿ ਭਈ ਅਵਰੈ ‘ਨਾਤਰੁ’ ਥਾ ਬੇਗਾਨਾ ॥੧॥੮॥੭॥

(ਗਊੜੀ ਕਬੀਰ ਜੀ, ਪੰਨਾ ੩੩੩)

ਅੰਦਰਿ ਕਮਾਣਾ ਸਰਪਰ ਉਘੜੈ

‘ਤਾਹੈ’ ਕੋਈ ਬਹਿ ਧਰਤੀ ਵਿਚਿ ਕਮਾਈ ॥੨॥੩॥

(ਮ: ੪, ਗਊੜੀ ਕੀ ਵਾਰ ਮ: ੪, ਪੰਨਾ ੩੧੬)

ਜਾਣਾ ਲਖ ‘ਤਡੇ’ ਪਿਗੀ ਛਿਖਦੇ ‘ਤਾ’ ਜੀਵਸਾ ॥੨॥੮॥

(ਮ: ੫, ਮਾਤ੍ਰ ਕੀ ਵਾਰ ਮ: ੫, ਪੰਨਾ ੧੦੬੭)

ਜਾਇ ਪੁਝਹੁ ਸੋਹਾਗਾਣੀ ‘ਛਾਹੈ’ ਕਿਨੀ ਬਾਤੀ ਸ਼ਰੁ ਪਾਈਐ ॥੩॥੮॥

(ਤਿਲੰਗ ਮ: ੧, ਪੰਨਾ ੨੨੨)

ਵਿਸ਼ਮਿਕ (Interjection)

(੧) ਕਿਸੇ ਦੁੱਖ ਦੀ ਘਬਰਾਹਟ ਵਿਚ, ਕਿਸੇ ਅਚਨਚੇਤ ਮਿਲੇ ਬੜੇ ਸੁਖ ਦੇ ਕਾਰਨ, ਜਾਂ ਕੁਦਰਤ ਦੇ ਕਿਸੇ ਅਚਰਜ ਕੌਤਕ ਨੂੰ ਢੇਖ ਕੇ ਮਨੁੱਖ ਕੁਝ ਆਪਣਾ-ਆਪ ਭੁੱਲ ਕੇ, ਉਸ ਘਬਰਾਹਟ, ਖੁਸ਼ੀ ਜਾਂ ਅਚਰਜਤਾ ਨੂੰ ਮੂੰਹੋਂ ਕੁਝ ਲਫੜ ਆਪ-ਮੁਹਾਰੇ ਬੋਲ ਕੇ ਪਰਗਟ ਕਰਦਾ ਹੈ। ਇਹ ਲਫੜ ਵਿਆਕਰਣ ਦੀ ਬੋਲੀ ਵਿਚ ‘ਵਿਸ਼ਮਿਕ’ ਅਖਵਾਂਦੇ ਹਨ। ਸੰਸਕ੍ਰਿਤ ਸ਼ਬਦ ‘ਵਿਸ਼ਮਿਯ’ ਦਾ ਅਰਥ ਹੈ ‘ਅਚਰਜਤਾ’। ‘ਵਿਸ਼ਮਿਕ’ ਦਾ ਅਰਥ ਹੈ ‘ਅਚਰਜਤਾ ਪੈਦਾ ਕਰਨ ਵਾਲਾ’।

ਕਿਸੇ ਨੂੰ ‘ਸੰਬੋਧਨ’ ਕਰਨ ਵਾਸਤੇ ਭੀ ‘ਵਿਸ਼ਮਿਕ’ ਵਰਤਿਆ ਜਾਂਦਾ ਹੈ।

(੨) ‘ਸੰਬੋਧਨ’ ਵਾਸਤੇ ਵਰਤੇ ਜਾਣ ਵਾਲੇ ਵਿਸ਼ਮਿਕ :

ਐ, ਅਹੋ, ਅਗੀ, ਏ। ਹੋ, ਹੋ। ਗੀ, ਰੇ। ਬੇ, ਬੇ। ਵੇ। ਅਹੋ, ਭੋ। ਜਿਵੇ :

‘ਐ’ ਜੀ ਨੂੰ ਆਪੇ ਸਭ ਕਿਛੁ ਜਾਣਦਾ ਬਦਤਿ ਕਿਲੋਚਨੁ ਰਾਮਈਆ ॥੫॥੨॥

(ਸਿਗੀਰਾਗ ਕਿਲੋਚਨ ਜੀ, ਪੰਨਾ ੯੨)

ਜਉ ਪੈ ਹਮ ਨ ਪਾਪ ਕਰੰਤਾ ‘ਅਹੇ’ ਅਨੰਤਾ ॥

(ਸਿਗੀਰਾਗੁ ਰਵਿਦਾਸ ਜੀ, ਪੰਨਾ ੬੩)

‘ਅਰੀ’ ਬਾਈ ਗੋਬਿੰਦ ਨਾਮੁ ਮਤਿ ਬੀਸਰੈ ॥ਰਹਾਉ॥੨॥

(ਗੁਜਰੀ ਤ੍ਰਿਲੋਚਨ ਜੀ, ਪੰਨਾ ੫੨੬)

‘ਏ’ ਮਨ ਤੇਰਾ ਕੇ ਨਹੀਂ ਕਾਰਿ ਵੇਖੁ ਸਰਦਿ ਵੀਚਾਰੁ ॥੩॥੧੩॥੩੫॥

(ਆਸਾ ਮ: ੩ ਅਸਟਪਦੀਆ, ਪੰਨਾ ੪੨੯)

‘ਹੋ’ ਜਿਹਵੇ ਝੂੰ ਰਾਮ ਗੁਣ ਗਾਊ ॥੨॥੮॥ (ਗਊੜੀ ਮ: ੫, ਪੰਨਾ ੧੮੦)

ਝੂੰ ਭੁਨੁ ਕੇ ॥ ਮੈ ਜੀ ॥ ਨਾਮਾ ॥

‘ਹੋ’ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

(ਧਨਸਰੀ ਨਾਮਦੇਵ ਜੀ, ਪੰਨਾ ੬੬੩)

ਕਿਆ ਜਾਨਾ ਕਿਆ ਹੋਇਗਾ ‘ਗੀ’ ਮਾਣੀ ॥ (ਆਸਾ ਮ: ੧, ਪੰਨਾ ੩੫੭)

ਅਭਰਤੁ ਏਕੁ ਸੁਨਹੁ ‘ਦੇ’ ਪੰਡੀਆ ਅਥ ਕਿਛੁ ਕਹਨੁ ਨ ਜਾਣੀ ॥੧॥੩॥

(ਸਿਗੀਰਾਗੁ ਕਬੀਰ ਜੀ, ਪੰਨਾ ੬੨)

ਸੁਲਤਾਨੁ ਪ੍ਰ਷ੇ ਸੁਨੁ ‘ਥੇ’ ਨਾਮਾ ॥੧॥੧੦॥

(ਭੈਰਵੀ ਨਾਮਦੇਵ ਜੀ, ਪੰਨਾ ੧੧੬੫)

ਸੁਨਿ ‘ਥੇ’ ਸਖੀ ਕੰਤਿ ਹਮਾਰੇ ਕੀਅਲੇ ਖਸਮਾਨਾ ॥੭॥

(ਆਸਾ ਮ: ੫, ਪੰਨਾ ੩੨੨)

ਮੇਰੇ ਮਨ ਪਰਦੇਸੀ ‘ਵੇ’ ਪਿਆਰੇ ਆਉ ਘਰੇ ॥੧॥੧॥੧੮॥੨੧॥

(ਆਸਾ ਮਹਲਾ ੪ ਛੰਤ ਘਰੁ ੫, ਪੰਨਾ ੪੪੧)

(੩) ਕੋਈ ਮੰਦਾ ਕੰਮ ਵੇਖ ਕੇ, ਉਸ ਤੋਂ ਨਫਰਤ ਪਰਗਾਟ ਕਰਨ ਵਾਸਤੇ :
ਪ੍ਰਿਗੁ, ਫਿਟੁ।

ਬਿਨੁ ਨਾਵੈ ‘ਪਿਲਾ’ ਵਾਸੁ ‘ਫਿਟੁ’ ਸੁ ਜੀਵਿਆ ॥੨੨॥

(ਮਾਝ ਕੀ ਵਾਰ, ਪੰਨਾ ੧੪੮)

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ‘ਫਿਟੁ’ ਭਲੇਰੀ ਤੁਤਿ ॥੧॥੩॥

(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੮)

ਨੋਟ : ਲਫਜ਼ ‘ਪ੍ਰਿਗੁ’ ਅਤੇ ‘ਫਿਟੁ’ (-ਅੰਤ) ਹਨ।

(੪) ਕੋਈ ਦੁੱਖ ਪੀੜ ਪਰਗਟ ਕਰਨ ਲਈ—ਹਾ ਹਾ।

‘ਹਾ ਹਾ’ ਪ੍ਰਤਿ ਰਾਖਿ ਲੇਹੁ ॥

ਹਮ ਤੇ ਕਿਛੁ ਨ ਹੋਇ ਮੇਰੇ ਸੁਆਮੀ

ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ਰਹਾਉ॥੧੯॥

(ਧਨਾਸਗੀ ਮਹਲਾ ੫, ਪੰਨਾ ੬੭੫)

(੫) ਕਿਸੇ ਦੂਜੇ ਮਨੁੱਖ ਨਾਲ ਗੱਲ ਕਰਦਿਆਂ, ਕਦੇ ਉਸ ਗੱਲ ਦੇ ਹੱਕ ਵਿਚ ਜਾਂ ਵਿਰੁਧ ਇਉਂ ਕਹਿ ਦੇਈਦਾ ਹੈ—ਰੱਬ ਕਰੇ ਇਹ ਗੱਲ ਮੁੜ ਨਾ ਹੋਵੇ; ਜਾਂ, ਰੱਬਾ! ਜੰਮ ਜੰਮ ਇਹ ਦਿਨ ਨਿੱਤ ਆਉਣ। ਇਹੋ ਜਿਹਾ ਮਨੋ-ਵੇਗ ਪਰਗਟ ਕਰਨ ਵਾਸਤੇ :

ਹਰਿ, ਹਰਿ ਹਰਿ, ਅਲਹ।

ਨੋਟ : ਪੰਜਾਬੀ ਕਵੀ ਅੱਜ ਕਲੁਆਮਤੌਰ ‘ਤੇ ਲਡਜ਼ ‘ਸ਼ਾਲਾ’ ਵਰਤਦੇ ਹਨ।

‘ਹਰਿ’ ਤਿਨ ਕਾ ਦਰਸਨੁ ਨਾ ਕਰਗੁ ਜੇ ਦੂਜੇ ਭਾਇ ਚਿਨ੍ਹ ਲਾਹੀ ॥੨॥੧੫॥

(ਗਊੜੀ ਕੀ ਵਾਰ ਮਹਲਾ ੪, ਪੰਨਾ ੩੦੯)

‘ਹਰਿ ਹਰਿ’ ਤਿਨ ਕਾ ਦਰਸਨੁ ਨ ਕਰੀਐ

ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥੩॥੩॥

(ਵਰਹੰਸ੍ਯ ਮ: ੪ ਡੱਤ, ਪੰਨਾ ੫੨੪)

ਤਿਜਥ੍ਰਿ ਸਿਜਥ੍ਰਿ ਕੰਬਲੀ ‘ਅਲਹ’ ਵਰਸਥ੍ਰਿ ਮੇਹੁ ॥੨੫॥

(ਸਲੋਕ ਫਰੀਦ ਜੀ, ਪੰਨਾ ੧੩੨੯)

ਨੋਟ : ਇਹਨਾਂ ਉੱਪਰਲੇ ਪ੍ਰਮਾਣਾਂ ਵਿਚ ਸ਼ਬਦ ‘ਹਰਿ’, ‘ਹਰਿ ਹਰਿ’ ਅਤੇ ‘ਅਲਹ’ ਦਾ ਅਰਥ ਹੈ—ਸ਼ਾਲਾ, ਰੱਬ ਕਰ ਕੇ।

(੬) ਕੋਈ ਅਚਰਜ ਕੌਤਕ ਵੇਖ ਕੇ (ਜੋ ਸਾਧਾਰਨ ਤੌਰ ‘ਤੇ ਮਨੁੱਖਾਂ ਦੀ ਸਮਰੱਥਾ ਤੋਂ ਬਹੁਤ ਪਰੇ ਹੋਵੇ, ਅਤੇ ਜੋ ਕਰਾਮਾਤ ਜਾਪੇ); ਹੈਰਾਨਗੀ ਵਿਚ ਆਪਣਾ-ਆਪ ਭੁੱਲ ਕੇ; ਕਈ ਵਾਰੀ ਉਸ ‘ਅਚਰਜਤਾ’ ਦੇ ਵਲਵਲੇ ਨੂੰ ਪਰਗਟ ਕਰਨ ਵਾਸਤੇ ‘ਵਿਸਥਿਕ’ ਸ਼ਬਦ ਮੂਹੋਂ ਆਪ-ਮੁਹਾਰੇ ਉਚਾਰੇ ਜਾਂਦੇ ਹਨ : ਵਾਹ, ਵਾਹੁ, ਵਾਹਿ, ਵਾਹੁ ਵਾਹੁ।

‘ਵਾਹੁ ਵਾਹੁ’ ਸਾਚੇ ਮੈਂ ਤੇਰੀ ਟੇਕ ॥੭॥ (ਗਊੜੀ ਮ: ੧, ਪੰਨਾ ੧੫੩)

‘ਵਾਹੁ ਵਾਹੁ’ ਕਿਆ ਮੁਖੁ ਗਾਵਤਾ ਹੈ ॥੮॥੧੯॥

(ਆਸਾ ਕਬੀਰ ਜੀ, ਪੰਨਾ ੮੨੯)

‘ਵਾਹੁ’ ਮੇਰੇ ਸਾਹਿਬਾ ‘ਵਾਹੁ’ ॥੧॥੩॥

(ਸੂਹੀ ਮ: ੩ ਘਰੂ ੧੦ ਅਸਟਪਦੀਆ, ਪੰਨਾ ੨੪੫)

‘ਵਾਹੁ’ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥੧॥੧੦॥

(ਸਲੋਕ ਮ: ੧, ਸੂਹੀ ਕੀ ਵਾਰ, ਪੰਨਾ ੨੯੮)

ਕੀਆ ਖੇਲੁ ਬਡ ਮੇਲੁ ਤਮਾਸਾ ‘ਵਾਹਿ’ ਗੁਰੂ ਤੇਰੀ ਸਭ ਰਚਨਾ ॥.....

ਕੀਆ ਖੇਲੁ ਬਡ ਮੇਲੁ ਤਮਾਸਾ ‘ਵਾਹ’ ਗੁਰੂ ਤੇਰੀ ਸਭ ਰਚਨਾ ॥੩॥੧੩॥੪੨॥

(ਪੰਨਾ ੧੪੦੪)

ਸੇਵਕ ਕੇ ਭਰਪੁਰ ਚੁਗੁ ਚੁਗੁ ‘ਵਾਹ’ ਗੁਰੂ ਤੇਰਾ ਸਭੁ ਸਦਕਾ ॥

(ਸਵਦੀਏ ਮਹਲੇ ਚਉਥੇ ਕੇ, ਗਯੰਦ, ਪੰਨਾ ੧੪੦੩)

ਨੈਟ : ਸ਼ਬਦ ‘ਵਾਹੁ’ ਜਾਂ ‘ਵਾਹੁ ਵਾਹੁ’ ਨਿਰਾ ‘ਵਿਸ਼ਮਿਕ’ ਹੀ ਨਹੀਂ ਹੈ, ‘ਵਿਸ਼ੇਸ਼ਣ’ ਅਤੇ ‘ਨਾਵ’ ਵਾਂਗ ਭੀ ਵਰਤਿਆ ਜਾਂਦਾ ਹੈ।

(ਉ) ਵਿਸ਼ੇਸ਼ਣ :

ਵਾਹੁ ਖਸਮ ਤੂ ‘ਵਾਹੁ’ ਜਿਨਿ ਰਚਿ ਰਚਨਾ ਹਮ ਕੀਏ ॥੧॥੧੦॥

(ਸਲੋਕ ਮ: ੧, ਸੂਹੀ ਕੀ ਵਾਰ, ਪੰਨਾ ੨੯੮)

ਨੈਟ : ਜਿਵੇਂ ਸ਼ਬਦ ‘ਖੂਬ’ ‘ਵਿਸ਼ਮਿਕ’ ਭੀ ਹੋ ਸਕਦਾ ਹੈ, ਅਤੇ ‘ਵਿਸ਼ੇਸ਼ਣ’ ਭੀ; ਤਿਵੇਂ, ‘ਵਾਹੁ ਵਾਹੁ’ ਦਾ ਵਿਸ਼ੇਸ਼ਣ ਰੂਪ ਵਿਚ ਵਰਤਿਆਂ, ਅਰਥ ਹੈ ‘ਸੋਹਣਾ’।

ਅੱਜ ਕਲ੍ਹੁ ਦੀ ਪੰਜਾਬੀ ਵਿਚ ਭੀ ਕਹਿ ਦੇਂਦੇ ਹਾਂ—‘ਇਸ ਕਾਕੇ ਦੀ ਨੁਹਾਰ ਕਿਆ ਵਾਹ ਵਾਹ ਹੈ’। ‘ਮਾਂ! ਮੈਨੂੰ ਕੋਟ ਮਾੜਾ ਲੱਗਦਾ ਏ?’ ‘ਨਹੀਂ, ਕਾਕਾ! ਮਾੜਾ ਕਿਉਂ ਲੱਗਦਾ ਏ? ਵਾਹ ਵਾਹ ਲੱਗਦਾ ਏ’।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਉਦਾਹਰਣ :

‘ਵਾਹੁ ਵਾਹੁ’ ਤਿਸ ਨੌ ਆਖੀਐ ਜਿ ਸਚਾ ਗਹਿਰ ਗੰਭੀਰੁ ॥

‘ਵਾਹੁ ਵਾਹੁ’ ਤਿਸ ਨੌ ਆਖੀਐ ਜਿ ਗੁਣਦਾਤਾ ਮਤਿ ਧੀਰੁ ॥.....

ਨਾਨਕ ‘ਵਾਹੁ ਵਾਹੁ’ ਇਕੋ ਕਰਿ ਸਾਲਾਹੀਐ

ਜਿ ਸਤਿਗੁਰਿ ਦੀਆ ਦਿਖਾਇ ॥੧॥੧੬॥

(ਸਲੋਕ ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੫)

(ਅ) ਨਾਵ :

ਸ਼ਬਦ ‘ਵਾਹੁ ਵਾਹੁ’ ਨਾਵ-ਰੂਪ ਵਿਚ ਵੱਖਰੇ ਵੱਖਰੇ ਅਰਥਾਂ ਵਿਚ

ਵਰਤਿਆ ਗਿਆ ਹੈ :

ਵਾਹੁ ਵਾਹੁ—ਸਿਫਤਿ ਸਲਾਹ

‘ਵਾਹੁ ਵਾਹੁ’ ਸਿਫਤਿ ਸਲਾਹ ਹੈ ਗੁਰਮੁਖਿ ਝੂਝੈ ਕੋਇ ॥

‘ਵਾਹੁ ਵਾਹੁ’ ਬਾਣੀ ਸਜੂ ਹੈ ਸਚਿ ਮਿਲਾਵਾ ਹੋਇ ॥

ਨਾਨਕ ‘ਵਾਹੁ ਵਾਹੁ’ ਕਰਤਿਆ

ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥੧੪॥

(ਸਲੋਕ ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੪)

‘ਵਾਹੁ ਵਾਹੁ’ ਬਾਣੀ ਸਜੂ ਹੈ ਗੁਰਮੁਖਿ ਲਪੀ ਭਾਗਿ ॥

‘ਵਾਹੁ ਵਾਹੁ’ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥੨॥੧੫॥

(ਮ: ੩, ਗੁਜਰੀ ਕੀ ਵਾਰ ਮਹਲਾ ੩, ਪੰਨਾ ੫੧੪)

(੨) ‘ਵਾਹੁ ਵਾਹੁ’—ਉਹ, ਜਿਸ ਦੀ ਸਿਫਤਿ-ਸਾਲਾਹ ਕੀਤੀ ਜਾਂਦੀ ਹੈ; ਪਰਮਾਤਮਾ।

‘ਵਾਹੁ ਵਾਹੁ’ ਸਾਹਿਬੁ ਸਜੂ ਹੈ ਅੰਮ੍ਰਿਤ ਜਾ ਕਾ ਨਾਉ ॥

‘ਵਾਹੁ ਵਾਹੁ’ ਗੁਣੀ ਨਿਪਾਨੁ ਹੈ ਜਿਸ ਨੇ ਦੋਇ ਸੁ ਖਾਇ ॥

‘ਵਾਹੁ ਵਾਹੁ’ ਜਾਲ ਥਲਿ ਤਰਪੁਰੁ ਹੈ ਗੁਰਮੁਖਿ ਪਾਇਆ ਜਾਇ ॥੨॥੧੬॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੫)

ਨੌਟ : ਜਿਵੇਂ ਕਈ ਸ਼ਬਦ (—ਅੰਤ) ਬਣ ਕੇ, ਸੰਬੰਧਕਾਂ ਦੇ ਨਾਲ ਭੀ (—ਅੰਤ) ਹੀ ਰਹਿੰਦੇ ਹਨ (ਵੇਖੋ, ਵਾਕ-ਰਚਨਾ ਵਿਚਾਰ—‘ਲਿੰਗ’) ਤਿਵੇਂ ਇਹ ਸ਼ਬਦ ‘ਵਾਹੁ ਵਾਹੁ’ ਭੀ ਪਰਮਾਤਮਾ ਦਾ ਨਾਮ-ਵਾਚਕ ਹੋ ਕੇ ‘ਸੰਬੰਧਕ’ ਦੇ ਨਾਲ ਭੀ (—ਅੰਤ) ਹੀ ਰਹਿੰਦਾ ਹੈ :

‘ਵਾਹੁ ਵਾਹੁ ਕਾ’ ਥਡਾ ਤਮਾਸਾ ॥.....

ਗੁਰਮੁਖਿ ਸੰਗਾਤਿ ਸਤੈ ਵਿਚਾਰਹੁ ‘ਵਾਹੁ ਵਾਹੁ ਕਾ’ ਥਡਾ ਤਮਾਸਾ ॥੨॥੧੨॥

(ਸਵਾਈਏ ਮਹਲੇ ਚਉਥੇ ਕੇ, ਗਾਵਦ, ਪੰਨਾ ੧੪੦੩)

ਸੰਸਕ੍ਰਿਤ ਦੇ ਪ੍ਰਾਕ੍ਰਿਤ

‘ਅਗੋ’ ਜਸੂ ਰਖੇਣ ਗੋਪਾਲਹ ਨਾਨਕ ਰੋਮ ਨ ਛੇਦੂਡੇ ॥੯॥

ਹੇ ਅਚੂਤ ਸਰਣਿ ਸੰਤ ਨਾਨਕ ‘ਤੋ’ ਭਗਾਵਾਨਦੇ ਨਮਗ ॥੧੧॥

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੪੮)

ਭਾਗ ਤੀਜਾ

ਵਾਕ-ਰਚਨਾ ਵਿਚਾਰ

(Syntax)

SIKHBOOKCLUB.COM

ਕਾਰਕ-ਰੂਪ ਸਾਧਨਾ

ਕਰਤਾ ਕਾਰਕ

(੧) ਜਦੋਂ ਕੋਈ ਧਾਰੂ (‘ਅਕਰਮਕ’, ‘ਸਕਰਮਕ’ ਜਾਂ ‘ਪੇਰਣਾਰਥਕ’) ਵਰਤਮਾਨ ਕਾਲ ਜਾਂ ਭਵਿੱਖਤ ਕਾਲ ਵਿਚ ਹੋਵੇ, ਤਾਂ ਉਸ ਦੇ ‘ਅੱਨ ਪੁਰਖ’ ‘ਇਕ-ਵਚਨ’ ਨਾਲ ਮੁਕਤਾ-ਅੰਤ ਪੁਲਿੰਗ ‘ਨਾਂਵ’ ਦਾ ‘ਇਕ-ਵਚਨ’ ਕਰਤਾ ਕਾਰਕ ਕੇਵਲ ਉਹ ਹੀ ਵਰਤਿਆ ਜਾਂਦਾ ਹੈ ਜਿਸ ਦੇ ਅੰਤ ਵਿਚ (—) ਹੁੰਦਾ ਹੈ।

ਇਸੇ ਤਰ੍ਹਾਂ ਆਕਾਰਾਂਤ (ੴ-ਅੰਤ) ਪੁਲਿੰਗ ਨਾਂਵ ਦਾ ਕਰਤਾ ਕਾਰਕ ਇਕ-ਵਚਨ ਕੇਵਲ ਉਹੀ ਵਰਤੀਦਾ ਹੈ ਜੋ ਆਕਾਰਾਂਤ (ੴ-ਅੰਤ) ਹੀ ਰਹਿੰਦਾ ਹੈ, ਅਤੇ ਉਹੋ ਉਕਾਰਾਂਤ (ਊ-ਅੰਤ) ਪੁਲਿੰਗ ਨਾਂਵ ਜੋ (—-ਅੰਤ) ਹੀ ਰਹਿੰਦਾ ਹੈ; ਜਿਵੇਂ :

(ੳ) (ਮੁਕਤਾ-ਅੰਤ); ਨਾਂਵ :

ਸੋ ‘ਤਨੁ’ ‘ਜਲੈ’ ਕਾਠ ਕੈ ਸੰਗਾ ॥੩॥੧੧॥ (ਗਊੜੀ ਕਬੀਰ ਜੀ, ਪੰਨਾ ੩੨੫)

(ਅ) (ੴ-ਅੰਤ) ਨਾਂਵ :

‘ਕਰਤਾ’ ‘ਕਥੈ’ ਕੌਡਾ ਕਢਿਨੁ ॥੨॥੧੮॥ (ਗਮਕਲੀ ਮ: ੫, ਪੰਨਾ ੯੯੯)

(ਇ) (ਊ-ਅੰਤ) ਨਾਂਵ :

‘ਭਉ’ ‘ਬਿਨਸੈ’ ਪੂਰਨ ਹੋਇ ਆਸ ॥੩॥੧੯॥ (ਗਊੜੀ ਸੁਖਮਨੀ)

(ਵੇਖੋ ਪੰਨਾ ੯੪, ੧੧੧, ੧੧੮)

(੨) ‘ਤੁਤ ਕਾਲ’ ਕਿਆ (Past Tense) ਦੇ ‘ਅੱਨ ਪੁਰਖ, ਇਕ-ਵਚਨ’ ਨਾਲ ਉਪਰ-ਲਿਖੇ ਰੂਪ ਦਾ ‘ਨਾਂਵ’ ਕੇਵਲ ਤਦੋਂ ਹੀ ਵਰਤਿਆ ਜਾ ਸਕਦਾ ਹੈ ਜੋ ਧਾਰੂ ‘ਅਕਰਮਕ’ (Intransitive) ਹੋਵੇ। ਵੇਖੋ :

ਅਥ ‘ਮਨ’ ਉਲਟਿ ਸਨਾਤਨੁ ‘ਹੁਆ’ ॥੩॥੧੨॥

(ਗਊੜੀ ਕਬੀਰ ਜੀ, ਪੰਨਾ ੩੨੨)

ਵਿਚਿ 'ਕਰਤਾ' ਪੁਰਖੁ 'ਖਲੋਆ' ॥੧॥੫੭॥ (ਸੇਗਠਿ ਮ: ੫, ਪੰਨਾ ੬੨੩)

'ਭੁਉ' 'ਭਾਜਾ' ਨਿਰਭਉ ਮਨਿ ਬਸੈ ॥੩॥੪॥

(ਰਾਮਕਲੀ ਮ: ੫, ਪੰਨਾ ੯੯੩)

(ਵੇਖੋ ਪੰਨਾ ੬੪, ੧੧੧, ੧੧੯)

(੩) 'ਸਕਰਮਕ' (Transitive) ਜਾਂ 'ਪ੍ਰੇਰਣਾਰਥਕ (Causative) ਪਾਤੂ' ਦੇ 'ਭੂਤ ਕਾਲ' ਕ੍ਰਿਆ ਦੇ ਅੱਨ ਪੁਰਖ, ਇਕ-ਵਚਨ ਨਾਲ ਹੇਠ-ਲਿਖੇ ਆਕਾਰਾਂਤ, ਆਕਾਰਾਂਤ ਅਤੇ ਉਕਾਰਾਂਤ ਪੁਲਿੰਗ 'ਨਾਵ' ਦੇ 'ਕਰਤਾ' ਕਾਰਕ ਇਕ-ਵਚਨ ਵਰਤੇ ਜਾ ਸਕਦੇ ਹਨ :

(ਉ) ਆਕਾਰਾਂਤ (ਮੁਕਤਾ-ਅੰਤ) : ਜਿਨ੍ਹਾਂ ਦੇ ਅੰਤ ਵਿਚ ('f') ਜਾਂ ("ਹਿ") ਜਾਂ (ੴ) ਹੋਵੇ।

(ਅ) ਆਕਾਰਾਂਤ (ਾ-ਅੰਤ) : ਜਿਨ੍ਹਾਂ ਦੇ ਅੰਤ ਵਿਚ (ੴ) ਹੋਵੇ।

(ਇ) ਉਕਾਰਾਂਤ (ਉ-ਅੰਤ) : ਜਿਨ੍ਹਾਂ ਦੇ ਅੰਤ ਵਿਚ ("ਇ") ਹੋਵੇ। ਜਿਵੇਂ :

ਕਹੁ ਕਬੀਰ 'ਗੁਰਿ' ਸੋਝੀ 'ਪਾਈ' ॥੪॥੧੪॥ (ਗਊਡੀ ਕਬੀਰ, ਪੰਨਾ ੩੨੬)

ਕਹੁ ਰਾਹਿ 'ਲੀਨੀ' 'ਸਾਜਨਹਿ' ਜਨਮ ਜਨਮ ਕੇ ਮੀਤ ॥੨॥੪॥

(ਰਾਮਕਲੀ ਮ: ੫ ਕੁਤੀ ਸਲੋਕ, ਪੰਨਾ ੬੨੮)

'ਕਬੀਰੈ' ਸੇ ਧਨੁ ਪਾਇਆ ॥੪॥੬॥ (ਸੇਗਠਿ ਕਬੀਰ ਜੀ, ਪੰਨਾ ੬੪੫)

'ਦਾਤੈ' ਦਾਤਿ 'ਰਖੀ' ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥੪॥੧੧॥

(ਸੇਗਠਿ ਮ: ੩, ਪੰਨਾ ੬੦੮)

'ਨਾਮਦੇਇ' ਸਿਮਰਨੁ ਕਰਿ 'ਜਾਨਾ' ॥੨॥੧॥

(ਬਿਲਾਵਲੁ ਨਾਮਦੇਵ ਜੀ, ਪੰਨਾ ੬੫੮)

(ਵੇਖੋ ਪੰਨਾ ੨੦, ੧੧੨, ੧੧੯)

(੪) ਅਕਰਮਕ, ਸਕਰਮਕ ਜਾਂ ਪ੍ਰੇਰਣਾਰਥਕ ਪਾਤੂ ਦੇ ਵਰਤਮਾਨ ਜਾਂ ਭਵਿੱਖਤ ਕਾਲ, ਅੱਨ-ਪੁਰਖ, ਬਹੁ-ਵਚਨ ਨਾਲ ਮੁਕਤਾ-ਅੰਤ ਪੁਲਿੰਗ ਦਾ ਬਹੁ-ਵਚਨ ਕਰਤਾ ਕਾਰਕ ਕੇਵਲ ਉਹੀ ਲੱਗ ਸਕਦਾ ਹੈ ਜੋ ਮੁਕਤਾ-ਅੰਤ ਹੀ ਹੈ।

ਇਸੇ ਤਰ੍ਹਾਂ ਆਕਾਰਾਂਤ ਪੁਲਿੰਗ ਦਾ ਕਰਤਾ ਕਾਰਕ ਬਹੁ-ਵਚਨ ਕੇਵਲ ਉਹੀ ਵਰਤਿਆ ਜਾ ਸਕਦਾ ਹੈ ਜੋ (ੴ-ਅੰਤ) ਹੈ। ਵੇਖੋ :

‘ਸਾਕਤ’ ਮਰਹਿ ‘ਸੰਤ’ ਸਤਿ ‘ਜੀਵਹਿ’ ॥੩॥੧੩॥

(ਗਊੜੀ ਕਬੀਰ, ਪੰਨਾ ੩੨੬)

‘ਧੰਧੇ’ ਕਹਾ ‘ਛਿਆਪਹਿ’ ਤਾਹੂ ॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੧)

(ਵੇਖੋ ਪੰਨਾ ੭੧, ੧੨੦)

ਕਰਮ ਕਾਰਕ

(੧) ਕਈ ਧਾਰੂ ‘ਦੁਇ ਕਰਮਕ’ (Governing two objects) ਹੁੰਦੇ ਹਨ; ਇਕ ‘ਕਰਮ’ ਨੂੰ ‘ਕਥਿਤ’ (Direct) ਅਤੇ ਦੂਜੇ ਨੂੰ ‘ਅਕਥਿਤ’ (Indirect) ਕਹੀਦਾ ਹੈ; ਜਿਵੇਂ : ਮੇਰੇ ਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ।

ਇਥੇ ‘ਉਪਦੇਸ਼’ ‘ਕਥਿਕ ਕਰਮ’ ਅਤੇ ‘ਮੈਨੂੰ’ ‘ਅਕਥਿਤ’ ਹੈ।

‘ਕਥਿਤ’ ਤੇ ‘ਅਕਥਿਤ’ ਕਰਮ ਦੀ ਭਾਲ ਦਾ ਤਰੀਕਾ ਇਹ ਹੈ ਕਿ ਕ੍ਰਿਆ ਦੇ ਨਾਲ ‘ਕੀ’ ਜਾਂ ‘ਕਿਸ ਨੂੰ’ ਵਰਤੀਏ। ‘ਕੀ’ ਵਰਤਿਆਂ ਜੋ ਉੱਤਰ ਮਿਲੇ, ਉਹ ‘ਕਥਿਤ ਕਰਮ’ ਹੈ ਅਤੇ ‘ਕਿਸ ਨੂੰ’ ਵਰਤਿਆਂ ਜੋ ਉੱਤਰ ਮਿਲੇ, ਉਹ ‘ਅਕਥਿਤ ਕਰਮ’ ਹੈ।

ਸੰਸਕ੍ਰਿਤ ਵਿਚ ‘ਕਥਿਤ ਕਰਮ’ ‘ਕਰਮ ਕਾਰਕ’ ਵਿਚ ਵਰਤੀਦਾ ਹੈ; ਅਤੇ ‘ਅਕਥਿਤ ਕਰਮ’ ‘ਸੰਪ੍ਰਦਾਨ ਕਾਰਕ’ ਵਿਚ। ਪੁਰਾਣੀ ਪੰਜਾਬੀ ਵਿਚ ਭੀ ਇਹ ਨਿਯਮ ਇਸੇ ਤਰ੍ਹਾਂ ਵਰਤੀਦਾ ਆ ਰਿਹਾ ਹੈ। ਵੇਖੋ :

ਜਿਸ ਨੇ ਦਇਆਲੁ ਹੋਵੈ ਮੇਰਾ ਸੁਆਮੀ

ਤਿਸੁ ‘ਗੁਰਸਿਖ’ ਗੁਰੂ ‘ਉਪਦੇਸ਼’ ਸੁਣਾਵੈ ॥੨॥੧੧॥

(ਮ: ੪, ਗਊੜੀ ਕੀ ਵਾਰ ਮ: ੪, ਪੰਨਾ ੩੦੬)

ਉਪਦੇਸੁ—ਕਥਿਤ ਕਰਮ। ਗੁਰਸਿਖ—ਅਕਥਿਤ ਕਰਮ।

‘ਰਾਮਦਾਸ’ ਸੌਢੀ ‘ਤਿਲਕੁ’ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥

(ਅਮਕਲੀ ਸਦੁ, ਪੰਨਾ ੯੨੩)

ਤਿਲਕੁ—ਕਥਿਤ ਕਰਮ। ਰਾਮਦਾਸ—ਅਕਥਿਤ ਕਰਮ।

ਹਉ ‘ਸਿਰੁ’ ਅਰਪੀ ਤਿਸੁ ‘ਮੀਤ’ ਪਿਆਰੇ ਜੋ ਪ੍ਰਤ ਦੇਇ ਸਦੇਸ਼ਾ ॥੩॥੧॥

(ਗਊੜੀ ਛੰਤ ਮ: ੫, ਪੰਨਾ ੨੮੨)

ਸਿਰੁ—ਕਥਿਤ ਕਰਮ। ਮੀਤ—ਅਕਥਿਤ ਕਰਮ।

‘ਸੁਮਹਿ’ ‘ਧਨੁ’ ਰਾਖਨ ਕਢ੍ਹੀ ਦੀਆ ਮੁਗਾਏ ਕਹੈ ਧਨੁ ਮੇਰਾ ॥੩॥੩॥੧੯੯॥
(ਆਸਾ ਕਬੀਰ ਜੀ, ਪੰਜਾਬ ੮੨੨)

ਧਨੁ—ਕਥਿਤ ਕਰਮ। ਸੁਮਹਿ—ਅਕਥਿਤ ਕਰਮ।

ਅਮਰਦਾਸਿ ਅਮਰਦੂ ‘ਛੜ੍ਹੁ’ ‘ਗੁਰ ਰਾਮਹਿ’ ਦੀਅਉ ॥੧॥
(ਸਵਲੋਟੇ ਮ: ਪੰਜਾਬੀ ਕੇ, ਮਖੂਰਾ, ਪੰਜਾਬ ੧੪੦੯)

ਛੜ੍ਹੁ—ਕਥਿਤ ਕਰਮ। ਗੁਰ ਰਾਮਹਿ—ਅਕਥਿਤ ਕਰਮ।

ਵਿਣੁ, ਬਿਨੁ, ਬਿਨਾ

‘ਸੰਬੰਧਕ’ ‘ਵਿਣੁ’ ਸੰਸਕ੍ਰਿਤ ਦੇ ‘ਵਿਨਾ’ ਦਾ ਪ੍ਰਾਕ੍ਰਿਤ ਰੂਪ ਹੈ; ‘ਬਿਨੁ’ ਅਪੜ੍ਹੇਸ਼ ਅਤੇ ‘ਬਿਨਾ’ ਪੰਜਾਬੀ ਹੈ। ਸੰਸਕ੍ਰਿਤ ਦਾ ‘ਵਿਨਾ’ ਕਰਮ ਕਾਰਕ, ਕਰਣ ਕਾਰਕ ਅਤੇ ਅਪਾਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ। ਅੱਜ ਕਲੁਦੀ ਦੀ ਪੰਜਾਬੀ ਵਿਚ ਭੀ ‘ਬਿਨਾ’ ਅਪਾਦਾਨ ਕਾਰਕ ਨਾਲ ਵਰਤੀਦਾ ਹੈ; ਜਿਵੇਂ ‘ਤੁਥੋਂ ਬਿਨਾ’। ਪੁਰਾਤਨ ਪੰਜਾਬੀ ਵਿਚ ਇਸ ਦੀ ਵਰਤੋਂ ‘ਕਰਮ ਕਾਰਕ’ ਨਾਲ ਮਿਲਦੀ ਹੈ। ਪੁਲਿੰਗ ਮੁਕਤਾ-ਅੰਤ ਸ਼ਬਦ ਦੇ ਕਰਮ ਕਾਰਕ ਦੇ ਚਿਹਨ (_, ^, ਹਿ) ਹਨ; ਇਹਨਾਂ ਵਿਚੋਂ ਪਿਛਲੇ ਦੇ ਚਿਹਨਾਂ ਵਾਲੇ ਕਰਮ ਕਾਰਕਾਂ ਦੀ ਵਰਤੋਂ ਸੰਬੰਧਕ ‘ਬਿਨਾ’ ਨਾਲ ਕੀਤੀ ਹੋਈ ਮਿਲਦੀ ਹੈ। ਵੇਖੋ :

ਕਿਨੁ ‘ਬਾਦ ਬਿਰੋਧਹਿ’ ਕੋਈ ਨਾਹੀ ॥੯॥੫॥ (ਮਾਤ੍ਰ ਮ: ੧ ਸੋਲਹੇ, ਪੰਜਾਬ ੧੦੨੫)

ਵਿਣੁ ‘ਨਾਵੈ’ ਗਾਥੁ ਗਾਇਆ ਗਾਵਾਏ ॥੯॥੬॥

(ਮਾਤ੍ਰ ਮ: ੧ ਸੋਲਹੇ, ਪੰਜਾਬ ੧੦੨੬)

ਬਿਨੁ ‘ਨਾਵੈ’ ਬਿਆ ਟੇਕ ਟਿਕੀਜੈ ॥੧੧॥ (ਮਾਤ੍ਰ ਮ: ੧ ਸੋਲਹੇ, ਪੰਜਾਬ ੧੦੩੧)

ਪ੍ਰਣਵਤਿ ਨਾਮਦੇਉ ‘ਨਾਕਹਿ’ ਬਿਨਾ ॥੩॥੨॥

(ਭੈਰਉ ਨਾਮਦੇਵ ਜੀ, ਪੰਜਾਬ ੧੧੬੩)

(ੳ) ਨਾਵੈ ਬਿਨੁ, ਸਬਦੈ ਬਿਨੁ।

(ਅ) ਨਾਕਹਿ ਬਿਨਾ, ਬਾਦ ਬਿਰੋਧਹਿ ਬਿਨੁ।

ਨੌਟ : ਲਫਜ਼ ‘ਬਿਨੁ’ ਅਤੇ ‘ਵਿਣੁ’ ਸਦਾ (_-ਅੰਤ) ਹਨ।

(੩) ‘ਤੁਰਨਾ’, ‘ਜਾਣਾ’ ਆਦਿਕ ਅਰਥ ਵਾਲੇ ਧਾਰੂਦੀ ‘ਕਿਆ’ ਦੇ ਨਾਲ ਜੇ ਉਸ ‘ਬਾਂ’ ਆਦਿਕ ਦਾ ਭੀ ਜ਼ਿਕਰ ਹੋਵੇ, ਜਿਸ ਪਾਸੇ ਜਾਣਾ ਹੈ, ਤਾਂ ਉਸ ‘ਬਾਂ’ ਦਾ ‘ਵਾਚਕ’ ਸ਼ਬਦ ‘ਕਰਮ ਕਾਰਕ’ ਜਾਂ ਸੰਪ੍ਰਦਾਨ ਕਾਰਕ ਵਿਚ ਵਰਤੀਦਾ

ਹੈ। ਅਸਟਾਪਿਆਈ ਅਨੁਸਾਰ ਇਹ ਨਿਯਮ ਸੰਸਕ੍ਰਿਤ ਬੋਲੀ ਵਿਚੋਂ ਤੁਰਿਆ ਆਉਂਦਾ ਹੈ।

ਕਰਮ ਕਾਰਕ

ਚਉਥੇ ਪਹਰੇ ਚੈਣਿ ਕੈ ਛਣਜਾਰਿਆ ਮਿੜਾ ਲਾਵੀ ਆਇਆ 'ਖੇਤੁ' ॥੪॥੧॥
(ਸਿਰੀਰਾਗ ਮ: ੧ ਪਹਰੇ, ਪੰਨਾ ੨੫)

ਨੌਦ ਪਈ ਸੁਖ ਸਹਜ 'ਘਰੁ' ਆਇਆ ॥੮॥੨੯॥

(ਬਿਲਾਵਲੁ ਮ: ੫, ਪੰਨਾ ੩੦੭)

ਸੰਪ੍ਰਦਾਨ ਕਾਰਕ

ਮਨੁ ਮਾਰਣ ਕਾਰਣਿ 'ਬਨ' ਜਾਈਐ ॥੧॥੧॥

(ਗਊੜੀ ਕਥੀਰ ਜੀ, ਪੰਨਾ ੩੨੩)

(ੴ) ਲਾਵੀ ਆਇਆ 'ਖੇਤੁ'—ਲਾਵੀ 'ਖੇਤ ਨੂੰ' ਆਇਆ।

'ਘਰੁ' ਆਇਆ—'ਜੀਵ' ਘਰ ਨੂੰ ਆਇਆ।

(ਅ) 'ਬਨ' ਜਾਈਐ—'ਬਨ ਨੂੰ' ਜਾਈਐ।

(ੳ) ਜਦੋਂ 'ਲੰਮੇ ਪੈਂਡੇ' ਜਾਂ 'ਲੰਮੇ ਸਮੇ' ਦਾ ਜ਼ਿਕਰ ਹੋਵੇ, ਤਾਂ 'ਅਧਿਕਰਣ ਕਾਰਕ' ਦੇ ਥਾਂ 'ਕਰਮ ਕਾਰਕ' ਭੀ ਵਰਤਿਆ ਜਾਂਦਾ ਹੈ। ਇਹ ਨਿਯਮ ਭੀ ਸੰਸਕ੍ਰਿਤ ਵਿਚੋਂ ਤੁਰਿਆ ਆਇਆ ਹੈ। ਜਿਵੇਂ :

ਨ ਵਵਰਸ਼ ਵਰਸ਼ਾਣਿ ਦ੍ਰਾਦਸ਼ ਦਸ਼ਤਾਖਸ਼ਹ—ਭਾਵ, ਇੰਦ੍ਰ ਬਾਰਾਂ ਵਰੇ
ਨਾ ਵਰਿਆ। ਕ੍ਰੋਸ਼ੀ ਕੁਟਿਲਾ ਨਦੀ—ਭਾਵ, ਦੋ ਕੋਹ ਵਲ ਮਾਰਦੀ ਨਦੀ।

ਕਰਮ ਕਾਰਕ

ਸਾਫਣ ਵਰਸੁ ਅੰਮ੍ਰਿਤਿ 'ਜਗੁ' ਛਾਇਆ ਜੀਉ ॥੪॥੧॥੨੭॥੯੫॥

(ਗਊੜੀ ਮਾਝ ਮ: ੪, ਪੰਨਾ ੧੭੩)

ਬਾਵੈ 'ਮਾਰਗੁ' ਟੇਢਾ ਚਲਨਾ ॥੩॥੯੮॥ (ਗਊੜੀ ਮ: ੫, ਪੰਨਾ ੧੮੫)

ਹਉ ਹਉ ਕਰਤੀ 'ਜਗੁ' ਫਿਰੀ ਨ ਧਨੁ ਸੰਪੈ ਨਾਲ ॥੩॥੧੪॥੮੭॥

(ਸਿਰੀਰਾਗ ਮ: ੩, ਪੰਨਾ ੩੨)

ਵਰਸੁ 'ਜਗੁ' ਛਾਇਆ—ਬੱਦਲ (ਸਾਰੇ) ਜਗ ਵਿਚ ਛਾਇਆ।

‘ਮਾਰਗੁ’ ਚਲਨਾ—(ਲੰਮੇ) ਪੈਛੇ ਵਿਚ ਚਲਨਾ।
 ‘ਜਗੁ’ ਫਿਰੀ—(ਸਾਰੇ) ਜਗ ਵਿਚ ਫਿਰੀ।

ਸੰਪ੍ਰਦਾਨ ਕਾਰਕ

(੧) ਸੰਸਕ੍ਰਿਤ ਵਿਚ ਸੰਪ੍ਰਦਾਨ ਕਾਰਕ ਦੇ ਇਕ-ਵਚਨ ਦਾ ਚਿਹਨ ‘ਏ’ ਹੈ। ਇਹ ਪਿੱਛੇ ਦੱਸਿਆ ਜਾ ਚੁਕਿਆ ਹੈ ਕਿ ਅਪਭ੍ਰੂਨ ਅਤੇ ਪੰਜਾਬੀ ਵਿਚ ਇਸ ਕਾਰਕ ਦੇ ਚਿਹਨ ਉੱਡ ਗਏ ਹਨ; ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਰੂਪ ਵਰਤੋਂ ਵਿਚ ਆਇਆ ਮਿਲਦਾ ਹੈ। ਸ਼ਬਦ ‘ਨਮਹ’ ਸੰਸਕ੍ਰਿਤ ਵਿਚ ਕੇਵਲ ਸੰਪ੍ਰਦਾਨ ਕਾਰਕ ਨਾਲ ਹੀ ਵਰਤਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੀ ਇਸੇ ਤਰ੍ਹਾਂ ਹੀ ਵਰਤਿਆ ਗਿਆ ਹੈ।

ਅਗਦਿ ਗੁਰਏ ਨਮਹ ॥ ਚੁਗਾਦਿ ਗੁਰਏ ਨਮਹ ॥

ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥੧॥

(ਸੁਖਮਨੀ)

ਹਰਏ ਨਮਸਤੇ ‘ਹਰਏ’ ਨਮਹ ॥੧॥ (ਗੋਡ ਨਾਮਦੇਵ ਜੀ, ਪੰਨਾ ੯੭੪)

(੨) ਭਾਉਣਾ :

ਸੰਸਕ੍ਰਿਤ ਵਿਚ ਨਿਯਮ ਹੈ ਕਿ ਧਾਤੂ ‘ਰੁਚ’ (ਜਿਸ ਦਾ ਅਰਥ ਹੈ ‘ਭਾਉਣਾ’, ‘ਚੰਗਾ ਲਗਣਾ’) ਅਤੇ ਇਸੇ ਅਰਥ ਵਾਲੇ ਹੋਰ ਧਾਤੂ ‘ਸੰਪ੍ਰਦਾਨ ਕਾਰਕ’ ਨਾਲ ਵਰਤੇ ਜਾਂਦੇ ਹਨ, ਜਿਵੇਂ, ‘ਇਦੁ ਮੇ ਰੋਚਤੇ’ (—ਇਹ ਗੱਲ ਮੈਨੂੰ ਚੰਗੀ ਲੱਗਦੀ ਹੈ), ਇਸ ਵਾਕ ਵਿਚ ਸ਼ਬਦ ‘ਮੇ’ ਸੰਪ੍ਰਦਾਨ ਕਾਰਕ ਵਿਚ ਵਰਤਿਆ ਹੈ। ਨਿਯਮ ਇਹ ਹੈ ਕਿ ਵਾਕ ਵਿਚ ਵਰਤੇ ਹੋਏ ਜਿਸ ‘ਵਿਅਕਤੀ’ ਨਾਲ ‘ਰੁਚ’ ਆਦਿਕ ਧਾਤੂ ਦਾ ਸੰਬੰਧ ਪੈਂਦਾ ਹੈ, ਦੂਜੇ ਸ਼ਬਦਾਂ ਵਿਚ, ਜਿਸ ਵਿਅਕਤੀ ਨੂੰ (ਕੋਈ ਚੀਜ਼) ਚੰਗੀ ਲੱਗੇ ਜਾਂ ਭਾਵੇ, ਉਸ ਦਾ ਵਾਚਕ-ਸ਼ਬਦ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ। ਪੁਰਾਣੀ ਪੰਜਾਬੀ ਵਿਚ ‘ਭਾਉਣਾ’ ਧਾਤੂ ਭੀ ਇਸੇ ਨਿਯਮ ਅਨੁਸਾਰ ਵਰਤਿਆ ਗਿਆ ਹੈ।

ਨਾਨਕ ‘ਸੈਤ’ ‘ਭਾਵੇ’ ਭਾ ਉਇ ਭੀ ਰਾਤਿ ਪਾਰਿ ॥੨॥੧੩॥ (ਸੁਖਮਨੀ)

ਹਰਿ ਕਥਾ ਪਸ਼ੀਐ ਹਰਿ ਨਾਮੁ ਸੁਲੌਐ ਬੇਚਾਣੁ ਹਰਿ ਰੰਗੁ ‘ਗੁਰ’ ‘ਤਾਵਦੇ’ ॥੫॥

(ਨਾਮਕਲੀ ਸਦ, ਪੰਨਾ ੯੨੩)

ਕਾਪਰੁ ਤਨਿ ਸੁਹਾਵੈ ਜਾ 'ਪਿਰ' 'ਭਾਵੈ' ਗੁਰ ਮਰੀ ਚਿੜ੍ਹ ਲਾਈਐ ॥੧॥੨॥
(ਗਊੜੀ ਪੁਰਬੀ ਛੰਡ ਮ: ੩, ਪੰਨਾ ੨੪੪)

'ਠਾਕੁਰ' ਅਪੁਨੇ ਸੇ ਜਨੁ ਭਾਇਆ ॥੨੮॥

(ਗਊੜੀ ਬਾਵਨ ਅਖਰੀ ਮ: ੫, ਪੰਨਾ ੨੫੬)

ਕਾਮ ਕਰੋਜੇ 'ਠਾਕੁਰ' ਭਾਵਾ ॥੨॥੧੪੯॥ (ਗਊੜੀ ਮ: ੫, ਪੰਨਾ ੨੧੨)

ਨੌਟ : ਉੱਪਰ-ਦਿੱਤੇ ਉਦਾਹਰਣਾਂ ਵਿਚ ਲਡੜ ਸੰਤ, ਗੁਰ, ਪਿਰ, ਠਾਕੁਰ, ਵਿਆਕਰਣ ਅਨੁਸਾਰ 'ਸੰਪ੍ਰਦਾਨ ਕਾਰਕ' ਦੇ 'ਇਕ-ਵਚਨ' ਵਿਚ ਹਨ। (ਵੇਖੋ ਪੰਨਾ ੮੮, ੮੯)

(ੳ) ਕਦੇ ਕਦੇ ਇਹ ਧਾਰੂ 'ਅਧਿਕਰਣ ਕਾਰਕ' ਨਾਲ ਭੀ ਵਰਤਿਆ ਜਾਂਦਾ ਹੈ, ਜਿਵੇਂ :

ਭਾਵੈ ਨਾਨਕ ਕੰਤੇ 'ਮਨਿ ਭਾਵੈ' ॥੨੯॥ (ਆਸਾ ਮ: ੧, ਪੰਨਾ ੩੫੭)

ਤਾਂ ਕਾਮਣਿ ਕੰਤੇ 'ਮਨਿ ਭਾਵੈ' ॥੨੭॥ (ਆਸਾ ਮ: ੧, ਪੰਨਾ ੩੫੭)

ਮਨਿ—ਮਨ ਵਿਚ (ਅਧਿਕਰਣ ਕਾਰਕ, ਇਕ-ਵਚਨ)

(ਵੇਖੋ ਪੰਨਾ ੧੦੩)

(ਅ) 'ਭਾਉਣਾ' ਧਾਰੂ ਦੇ ਨਾਲ ਪੜਨਾਂਵ 'ਜਿਸੁ' ਦੀ ਵਰਤੋਂ ਨੂੰ ਰਤਾ ਰਹੁ ਨਾਲ ਵਿਚਾਰਨਾ ਜ਼ਰੂਰੀ ਹੈ।

'ਜਿਸੁ ਭਾਵੈ' ਤਿਸੁ ਆਪੇ ਦੇਇ ॥੮॥੧॥ (ਮਾਰੂ ਸੋਲਹੇ ਮ: ੪, ਪੰਨਾ ੧੦੬੬)

'ਜਿਸੁ ਭਾਵੈ' ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੈ ਜਾਚਾ ਹੈ ॥੨॥੮॥

(ਮਾਰੂ ਸੋਲਹੇ ਮ: ੩, ਪੰਨਾ ੧੦੪੧)

'ਜਿਸੁ ਭਾਵੈ' ਤਿਸੁ ਹੀ ਨਿਸਤਾਰਣ ॥੮॥੧॥ (ਮਾਰੂ ਮ: ੫, ਪੰਨਾ ੧੦੦੪)

'ਜਿਸੁ ਭਾਵੈ' ਤਿਸੁ ਲਏ ਲੜਿ ਲਾਇ ॥੮॥੫॥ (ਗਊੜੀ ਸੁਖਮਨੀ)

'ਜਿਸੁ ਭਾਵੈ' ਤਿਸੁ ਆਪਨ ਨਾਇ ਲਾਵੈ ॥

'ਜਿਸੁ ਭਾਵੈ' ਤਿਸੁ ਖੇਲ ਖਿਲਾਵੈ ॥੮॥੨੧॥ (ਸੁਖਮਨੀ ਮ: ੫)

ਇਥੇ ਪੜਨਾਂਵ 'ਜਿਸੁ' 'ਜੋ ਉਸੁ' ਦੀ ਸਮਾਨਤਾ ਰੱਖਦਾ ਹੈ। 'ਜਿਸੁ ਭਾਵੈ ਤਿਸੁ ਖੇਲ ਖਿਲਾਵੈ' ਦਾ ਅਰਥ ਕਰਨ ਵੱਲੇ 'ਜਿਸੁ' ਨੂੰ 'ਜੋ ਉਸੁ' ਬਨਾਉਣਾ ਹੈ। ਸੋ ਅਰਥ ਇਉਂ ਹੋਵੇਗਾ 'ਜੋ ਉਸੁ (ਪ੍ਰਭੂ ਨੂੰ) ਭਾਵੈ ਤਿਸੁ ਖੇਲ ਖਿਲਾਵੈ'।

(੩) ਵਿਟਹੁ :

‘ਸੰਬੰਧਕ’ ‘ਵਿਟਹੁ’ ਸੰਸਕ੍ਰਿਤ ‘ਵਸ्तੋਟ’ ਦਾ ਵਿਗਾੜ ਹੈ; ਇਹ ਕੇਵਲ ਉਸ ਵੇਲੇ ਵਰਤਿਆ ਜਾਂਦਾ ਸੀ ਜਦੋਂ ਕਿਸੇ ਦੇਵੀ ਦੇਵਤੇ ਅੱਗੇ ਕੋਈ ਭੇਟਾ ਰੱਖੀਦੀ ਸੀ। ਜਿਸ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ, ਉਸ ਦੇ ਵਾਚਕ-ਸ਼ਬਦ ਨੂੰ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਸੀ; ਜਿਵੇਂ ਇੰਦ੍ਰਾਯ ਵਸ਼ੋਟ; ਭਾਵ, ਇੰਦ੍ਰ ਵਾਸਤੇ, ਇੰਦ੍ਰ ਦੇ ਸਦਕੇ। ਇਸ ਸੰਬੰਧੀ ਹੇਠ ਲਿਖਿਆ ਸੂਝ੍ਹ ਮਿਲਦਾ ਹੈ। ‘ਨਮਹ ਸ਼ਾਸਿ ਸੂਹਾ ਸੁਧਾਲੰ ਵਸ਼ੋਟ ਯੋਗਾਤ ਚ’।

‘ਵਸ਼ੋਟ’ ਵਾਂਗ ਇਸ ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ‘ਵਿਟਹੁ’ ਭੀ ਸੰਪ੍ਰਦਾਨ ਕਾਰਕ ਦੇ ਨਾਲ ਵਰਤੀਦਾ ਹੈ, ‘ਵਸ਼ੋਟ’ ਵਾਂਗ ਇਸ ਦੀ ਵਰਤੋਂ ਭੀ ਤਦੋਂ ਹੀ ਹੁੰਦੀ ਹੈ, ਜਦੋਂ ਆਪਣੇ ਕਿਸੇ ਇਸ਼ਟ ਤੋਂ ਸਦਕੇ ਜਾਂ ਕੁਰਬਾਨ ਹੋਣ ਦਾ ਜ਼ਿਕਰ ਕਗੀਦਾ ਹੈ। ਵੇਖੋ :

‘ਗੁਰ ਵਿਟਹੁ’ ਨਾਨਭੁ ਵਾਰਿਆ ਮੇਰੀ ਜਿੰਦੁਕੀਏ
ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥੪॥

(ਬਿਹਾਗੜਾ ਛੰਤ ਮ: 8, ਪੰਨਾ ੫੮੦)

‘ਗੁਰ ਵਿਟਵਿਅਹੁ’ ਹਉ ਘੱਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥੫॥੨੧॥
(ਆਸਾ ਮ: ੪ ਛੰਤ ਘੜ੍ਹ ੫, ਪੰਨਾ ੮੪੨)

‘ਸਤਿਗੁਰ ਵਿਟਹੁ’ ਵਾਰਿਆ ਜਿੜ੍ਹ ਮਿਲਿਐ ਖਸਮੁ ਸਮਾਲਿਆ ॥੧੩॥
(ਆਸਾ ਦੀ ਵਾਰ)

(ੴ) ਇਸ ‘ਸੰਬੰਧਕ’ ਦਾ ਵਰਤਾਰਾ ਇਥੋਂ ਤਕ ਹੋ ਗਿਆ ਕਿ ਜਦ ਕਿਤੇ ਇਸ ਦਾ ਲੈਪ ਭੀ ਹੋ ਜਾਂਦਾ ਸੀ, ਤਾਂ ਕਿਆ ਸਿੱਧੀ ਹੀ ‘ਸੰਪ੍ਰਦਾਨ ਕਾਰਕ’ ਨਾਲ ਵਰਤੀ ਜਾਣ ਲੱਗ ਪਈ। ਜਿਵੇਂ :

ਹਉ ਵਾਰਿ ਵਾਰਿ ਜਾਉ ‘ਗੁਰ ਗੋਪਾਲ’ ॥੧॥੯॥ (ਨਟ ਮ: ੫, ਪੰਨਾ ੯੯੦)

‘ਬਲਿਹਾਰੀ ਗੁਰ’ ਆਪਣੇ ਦਿਉਹਾਵੀ ਸਦ ਵਾਰ ॥੧॥੧॥
(ਸਲੋਕ ਮ: ੧, ਆਸਾ ਦੀ ਵਾਰ)

‘ਘੱਲਿ ਘੁਮਾਈ ਤਿਸੁ ਮਿੜ’ ਵਿਚੋਲੇ ਜੈ ਮਿਲਿ ਕੰਤ੍ਰੁ ਪਛਾਣਾ ॥੧॥੧੫॥
(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੯੮)

‘ਬਲਿ ਤਿਸੁ ਬਾਪੈ’ ਜਿਨ ਹਉ ਜਾਇਆ ॥੨॥੩॥
(ਆਸਾ ਕਥੀਰ ਜੀ, ਪੰਨਾ ੮੭੬)

ਬਲਿ ਜਾਇ ਨਾਨਕੁ 'ਪੁਰਖ ਪੁਰਨ' ਬਿਚੁ ਜਾ ਕਾ ਸੇਹਾਗੁ ਜੀਉ ॥੩॥੪॥
(ਜਾਮਕਲੀ ਮਹਲਾ ੫ ਛੰਤ, ਪੰਜਾ ੯੨੭)

ਕੁਰਬਾਣੁ ਜਾਈ ਤੇਰੇ 'ਪਰਤਾਪ' ॥੩॥੨੦॥ (ਮਲਾਰ ਮ: ੫, ਪੰਜਾ ੧੨੨੧)

(੪) ਸੁਆਸਤਿ :

ਸੰਸਕ੍ਰਿਤ ਵਿਚ, ਕਿਸੇ ਮਿੱਤਰ ਆਦਿਕ ਤੋਂ ਵਿੱਛੁੜਨ ਵੇਲੇ ਉਸ ਨੂੰ ਆਪਣੀ ਪ੍ਰਣਾਮ ਕਰਨ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ ਹੈ, ਕਿਸੇ ਨੂੰ ਅਸੀਸ ਦੇਣ ਵਾਸਤੇ ਜਾਂ ਕਿਸੇ ਦਾ ਭਲਾ ਮੰਗਣ ਲਈ ਭੀ ਇਸ ਦਾ ਪ੍ਰਯੋਗ ਹੁੰਦਾ ਹੈ। ਜਿਸ ਦਾ ਭਲਾ ਮੰਗਿਆ ਜਾਏ, ਉਸ ਦਾ 'ਵਾਰਕ' ਸ਼ਬਦ 'ਸੰਪ੍ਰਦਾਨ ਕਾਰਕ' ਵਿਚ ਵਰਤੀਦਾ ਹੈ। ਪੁਰਾਤਨ ਪੰਜਾਬੀ ਵਿਚ ਭੀ ਇਸ ਦੀ ਵਰਤੋਂ ਇਸੇ ਤਰ੍ਹਾਂ ਹੈ, ਜਿਵੇਂ :

ਤਿਸੁ ਜੇਹਾਗੀ ਸੁਆਸਤਿ 'ਤਿਸੁ' ਤਿਸੁ ਦੀਬਾਣੁ ਅਭਗੁ ॥੧॥੮॥

(ਆਸਾ ਦੀ ਵਾਰ)

ਤਿਸੁ—ਸੰਪ੍ਰਦਾਨ ਕਾਰਕ, ਇਕ-ਵਚਨ।

(੫) ਮਿਲਣਾ, ਭੇਟਣਾ :

ਪਿਛੇ 'ਕਰਮ ਕਾਰਕ' ਦੇ ਸੰਬੰਧ ਵਿਚ ਲਿਖਿਆ ਜਾ ਚੁਕਿਆ ਹੈ ਕਿ ਕਈ ਧਾਰੂਆਂ ਦੇ ਦੋ 'ਕਰਮ' (Object) ਹੁੰਦੇ ਹਨ—ਕਬਿਤ, ਅਕਬਿਤ।

'ਕਬਿਤ ਕਰਮ' 'ਕਰਮ ਕਾਰਕ' ਵਿਚ ਕ੍ਰਿਆ 'ਮਿਲਣਾ', 'ਭੇਟਣਾ' ਦਾ 'ਕਰਮ' ਭੀ 'ਅਕਬਿਤ ਕਰਮ' ਵਾਂਗ 'ਸੰਪ੍ਰਦਾਨ ਕਾਰਕ' ਵਿਚ ਵਰਤਿਆ ਜਾਂਦਾ ਹੈ। ਵੇਖੋ :

ਸੁਣਿ ਮੌਤਾ ਹਉ ਤੇਰੀ ਸਰਣਾਈ ਆਇਆ

'ਪ੍ਰਭੁ' ਮਿਲਉ ਦੇਹੁ ਉਪਦੇਸਾ ॥੨॥੧॥੧੨॥

(ਸੋਗਠਿ ਮ: ੫ ਘਰੂ ੨, ਪੰਜਾ ੬੧੨)

ਪ੍ਰਭ—ਸੰਪ੍ਰਦਾਨ ਕਾਰਕ, ਇਕ-ਵਚਨ।

ਗੁਰਮੁਖਿ ਹੋਵੈ ਤ ਗੁਣ ਰਦੈ ਭਾਈ ਮਿਲਿ 'ਪ੍ਰੀਤਮ' ਸਾਚਿ ਸਮਾਉ ॥੯॥੩॥

(ਸੋਗਠਿ ਮ: ੩ ਅਸਟਪਦੀਆ, ਪੰਜਾ ੬੩੯)

ਪ੍ਰੀਤਮ—ਸੰਪ੍ਰਦਾਨ ਕਾਰਕ।

'ਗੁਰ' ਮਿਲਿ ਨਾਨਕ ਠਾਕੁਰੁ ਜਾਤਾ ॥੩॥੯॥ (ਸੁਹੀਮ: ੫, ਪੰਜਾ ੭੩੯)

ਗੁਰ—ਸੰਪ੍ਰਦਾਨ ਕਾਰਕ।

ਜੇ ਤਿਸੁ ਭਾਵੈ ਸੋ ਬੀਐ ਇਨ ਬਿਧਿ 'ਕੰਤ' ਮਿਲੀ ॥੨੦੨॥

(ਸੁਹੀ ਕੀ ਵਾਰ, ਪੰਨਾ ੮੬੬)

ਕੰਤ—ਸੰਪ੍ਰਦਾਨ ਕਾਰਕ ।

ਮਿਲਿ 'ਸਤਿਗੁਰ' ਸਭਿ ਕਾਜ ਸਵਾਰਿ ॥੪॥੧੯॥ (ਗੌੜ ਮ: ੫, ਪੰਨਾ ੮੬੭)
ਸਤਿਗੁਰ—ਸੰਪ੍ਰਦਾਨ ਕਾਰਕ ।

ਅਧੂਲੇ ਕਿਭਵਣ ਸੂਝਿਆ 'ਗੁਰ' ਭੇਟਿ ਪੁਨੀਤਾ ॥੧॥੨॥੩॥

(ਬਿਲਾਵਲੁ ਮ: ੫ ਘੜ ੫, ਪੰਨਾ ੮੦੬)

ਗੁਰ—ਸੰਪ੍ਰਦਾਨ ਕਾਰਕ, ਇਕ-ਵਚਨ ।

ਗੁਰੁ ਪਰਮੇਸ਼ਕੁ 'ਨਾਨਕ' ਭੇਟਿਓ ਸਾਚੇ ਸਥਦਿ ਨਿਖੇਰਾ ॥੩॥੬॥

(ਰਾਮਕਲੀ ਮ: ੧, ਪੰਨਾ ੮੨੮)

ਨਾਨਕ—ਸੰਪ੍ਰਦਾਨ ਕਾਰਕ ।

'ਸਤਿਗੁਰ' ਭੇਟੈ ਸੋ ਜਨੁ ਸੀਐ ਜਿਸੁ ਹਿਰਦੈ ਨਾਮੁ ਵਸਾਈ ॥੧੯॥੫॥੧੮॥

(ਰਾਮਕਲੀ ਮ: ੩ ਅਸਟਪਦੀਆ, ਪੰਨਾ ੮੧੨)

ਸਤਿਗੁਰ—ਸੰਪ੍ਰਦਾਨ ਕਾਰਕ ।

'ਪ੍ਰਭੁ' ਮਿਲਉ—ਸੈ 'ਪ੍ਰਭੂ ਨੂੰ' ਮਿਲਾਂ। 'ਗੁਰ' ਮਿਲਿ—'ਗੁਰੂ ਨੂੰ' ਮਿਲ ਕੇ।
ਮਿਲਿ 'ਪ੍ਰੀਤਮ'—'ਪ੍ਰੀਤਮ ਨੂੰ' ਮਿਲ ਕੇ।

'ਕੰਤ' ਮਿਲੀ—'ਕੰਤ ਨੂੰ' ਮਿਲੀ। ਮਿਲਿ 'ਸਤਿਗੁਰ'—'ਸਤਿਗੁਰ ਨੂੰ' ਮਿਲ ਕੇ।
'ਗੁਰ' ਭੇਟਿ—'ਗੁਰੂ ਨੂੰ' ਮਿਲ ਕੇ। 'ਨਾਨਕ' ਭੇਟਿਓ—'ਨਾਨਕ ਨੂੰ' ਮਿਲਿਆ।
'ਗੁਰ' ਭੇਟੇ—'ਗੁਰੂ ਨੂੰ' ਮਿਲੇ। 'ਸਤਿਗੁਰ' ਭੇਟੈ—'ਸਤਿਗੁਰੂ ਨੂੰ' ਮਿਲੇ।

ਨੋਟ : ਕਿਆ 'ਮਿਲਣਾ', 'ਭੇਟਣਾ' ਦੀ ਵਰਤੋਂ ਸਮਝਣ ਵਿਚ ਰਤਾ
ਭੁਲੇਖਾ ਲੱਗ ਜਾਂਦਾ ਹੈ। ਇਸ ਵਾਸਤੇ ਹੇਠਾਂ ਕੁਝ ਹੋਰ ਪ੍ਰਮਾਣ ਦਿੱਤੇ ਜਾਂਦੇ ਹਨ,
ਜਿਨ੍ਹਾਂ ਵਿਚ ਅੰਕਿਤ ਸ਼ਬਦ 'ਕਰਤਾ ਕਾਰਕ' ਇਕ-ਵਚਨ ਹਨ। ਵੇਖੋ:

ਜਿਸ 'ਗੁਰੁ' ਮਿਲੈ ਤਿਸੁ ਪਾਰਿ ਉਤਾਰੈ ॥੩੯॥ (ਸਿਧ ਗੋਸਟਿ, ਪੰਨਾ ੮੪੨)

ਜਿਸੁ 'ਗੁਰੁ' ਭੇਟੇ ਨਾਨਕਾ ਨਿਰਮਲ ਸੋਈ ਸੁਧੁ ॥੨੦॥

(ਰਾਮਕਲੀ ਕੀ ਵਾਰ ਮ: ੫, ਪੰਨਾ ੮੬੬)

'ਸਤਿਗੁਰੁ' ਮਿਲੈ ਤ ਮਹਲਿ ਭੁਲਾਏ ॥੨॥੨੨॥

(ਮਾਡੁ ਮ: ੧ ਸੋਲਹੇ, ਪੰਨਾ ੧੦੮੨)

ਜਾ ਕਉ ਭੇਟਿਓ 'ਠਾਕੁਰੁ' ਅਪਨਾ ॥੪॥੨੩॥ (ਭੈਰਉ ਮ: ੫, ਪੰਨਾ ੧੧੮੩)

ਇਥੇ ਲੜ੍ਹਜ਼ ਗੁਰੂ, ਸਤਿਗੁਰੁ, ਨਾਕੁਰੁ; ਕਰਤਾ ਕਾਰਕ, ਇਕ-ਵਚਨ ਹਨ।

(੬) ਵਿਸਰਨਾ :

ਪਿਛਲੇ 'ਧਾਤੂ' ਵਾਂਗ 'ਵਿਸਰਨਾ' ਦਾ ਭੀ 'ਅਕਬਿਤ ਕਰਮ' ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ। ਵੇਖੋ :

ਜਿਹ 'ਨਰ' ਬਿਸਰਿਆ ਪੁਰਖ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥੪॥੧੫॥

ਜਿਹ ਨਰ-ਜਿਸ ਨਰ ਨੂੰ। (ਸੋਗਠਿ ਮ: ੫, ਪੰਨਾ ੬੧੩)

ਹਉ ਤਿਸੁ ਸੇਵੀ ਦਿਨੁ ਗਤਿ 'ਮੈ' ਕਦੇ ਨ ਵੀਸਰੈ ਜੀਉ ॥੨॥੧॥

ਮੈ—ਮੈਨੂੰ। (ਧਨਾਸਰੀ ਛੰਤ ਮ: ੪ ਘਰ ੧, ਪੰਨਾ ੬੧੦)

ਸੋ ਸਾਂਝੀ 'ਜੈ' ਵਿਸਰੈ ਨਾਨਕ ਸੋ ਤਨੁ ਬੇਹ ॥੨॥੯॥

ਜੈ—ਜਿਸ ਨੂੰ। (ਜੈਤਸਰੀ ਕੀ ਵਾਰ, ਪੰਨਾ ੨੦੭)

ਨਾਨਕ 'ਜਨ' ਪ੍ਰਭੁ ਬਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥੪॥੧॥

ਜਨ—ਜਨ ਨੂੰ। (ਸੂਹੀ ਮ: ੫ ਘਰ ੩ ਛੰਤ, ਪੰਨਾ ੨੧੧)

ਹਉ 'ਨਾਨਕ' ਬਿਸਰੁ ਨ ਕਾਹੂ ਬੇਰੇ ॥੨॥੧੯॥

ਨਾਨਕ—ਨਾਨਕ ਨੂੰ। (ਬਿਲਾਵਲੁ ਮ: ੫, ਪੰਨਾ ੮੦੬)

(੭) ਵਿਆਪਣਾ :

ਇਸ 'ਧਾਤੂ' ਦਾ 'ਕਰਮ' ਭੀ 'ਅਕਬਿਤ ਕਰਮ' ਵਾਂਗ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ। ਵੇਖੋ :

ਗੁਝੀ ਭਾਹਿ ਜਲੈ ਸੰਸਾਰਾ 'ਭਗਤ' ਨ ਬਿਆਪੈ ਮਾਇਆ ॥੪॥੧੧॥

ਭਗਤ—ਭਗਤ ਨੂੰ। (ਧਨਾਸਰੀ ਮ: ੫, ਪੰਨਾ ੬੨੩)

ਸੋਗ ਅਗਲਿ ਤਿਸੁ 'ਜਨ' ਨ ਬਿਆਪੈ ॥੨॥੫੫॥

ਜਨ—ਜਨ ਨੂੰ। (ਧਨਾਸਰੀ ਮ: ੫, ਪੰਨਾ ੬੨੪)

'ਮਨਹਿ' ਬਿਆਪਤ ਅਨਿਕ ਤਰੰਗਾ ॥੧॥੧॥

ਮਨਹਿ—ਮਨ ਨੂੰ। (ਸੂਹੀ ਮ: ੫ ਅਸਟਪਦੀਆ, ਪੰਨਾ ੨੫੮)

'ਮਨਮੁਖ' ਕਾਲੁ ਵਿਆਪਦਾ ਮੇਹਿ ਮਾਇਆ ਲਾਗੇ ॥੧੨॥

ਮਨਮੁਖ—ਮਨਮੁਖ ਨੂੰ। (ਮਾਤੂ ਕੀ ਵਾਰ ਮ: ੩, ਪੰਨਾ ੧੦੫੦)

(੮) ਲੱਗਣਾ :

‘ਵਿਆਪਣਾ’ ਵਾਂਗ ਧਾਰੂ ‘ਲੱਗਣਾ’ ਦਾ ਭੀ ਇਕੋ ਹੀ ਕਰਮ ਹੈ, ਜੋ ‘ਅਕਬਿਤ’ ਹੈ ਅਤੇ ‘ਸੰਪ੍ਰਦਾਨ ਕਾਰਕ’ ਵਿਚ ਵਰਤਿਆ ਜਾਂਦਾ ਹੈ। ਵੇਖੋ :

ਸਾਥੇ ‘ਨਿਰਮਲ’ ਮੈਲੁ ਨ ਲਗੇ ॥੮॥੧॥

ਨਿਰਮਲ—ਨਿਰਮਲ ਨੂੰ। (ਧਨਾਸਰੀ ਮ: ੧ ਅਸਟਪਦੀਆ, ਪੰਨਾ ੬੯੬)

ਨਿਤ ਆਸਾ ਮਨਿ ਚਿਤਵੈ ‘ਮਨ’ ਤ੍ਰਿਸ਼ਨਾ ਤੁਖ ਲਗਾਇਆ ॥੩॥੧॥੫॥

ਮਨ—ਮਨ ਨੂੰ। (ਸੁਹੀ ਮ: ੪ ਘਰੂ ੫ ਛੰਤ, ਪੰਨਾ ੨੨੬)

ਪ੍ਰਤ ਕਾ ਕੀਆ ‘ਜਨ’ ਮੀਠ ਲਗਾਨਾ ॥੮॥੧੪॥ (ਸੁਖਮਨੀ ਮ: ੫)

ਜਨ—ਜਨ ਨੂੰ।

‘ਤਿਨ’ ਜਮ ਢੰਡੁ ਨ ਲਾਗਈ ਸੌ ਹਰਿ ਲਿਵ ਜਾਗੇ ॥੧੨॥

ਤਿਨ—ਤਿਨਾ ਨੂੰ। (ਮਾਤ੍ਰ ਕੀ ਵਾਰ ਮ: ੩, ਪੰਨਾ ੧੦੫੦)

ਭਉ ਭਾਉ ਪ੍ਰੀਤਿ ਨਾਨਕ ‘ਤਿਸਹਿ’ ਲਾਗੈ

ਜਿਸੁ ਤੂ ਆਪਣੀ ਕਿਰਪਾ ਕਰਹਿ ॥੮॥੩॥ (ਤ੍ਰਖਾਰੀ ਮ: ੮, ਪੰਨਾ ੧੧੧੬)

ਤਿਸਹਿ—ਤਿਸ ਨੂੰ।

ਆਗ ਲਗਉ ਤਿਹ ‘ਧਉਲਹਰ’ ਜਿਹ ਨਾਹੀ ਹਰਿ ਕੈ ਨਾਉ ॥੧੫॥

ਧਉਲਹਰ—ਧਉਲਹਰ ਨੂੰ। (ਸਲੋਕ ਕਬੀਰ ਜੀ, ਪੰਨਾ ੧੩੬੫)

(੯) ਹੋਣਾ :

ਇਸ ਦਾ ਪ੍ਰਯੋਗ ਭੀ ਧਾਰੂ ‘ਵਿਆਪਣਾ’ ਅਤੇ ‘ਲੱਗਣਾ’ ਵਾਂਗ ਹੈ :

ਜਿਸੁ ‘ਜਨ’ ਹੋਆ ਸਾਧ ਸੰਗੁ ਤਿਸੁ ਭੇਟੇ ਹਰਿ ਰਾਇਆ ॥੧॥੧੬॥੮੬॥

ਜਨ—ਜਨ ਨੂੰ। (ਬਿਲਾਵਲੁ ਮ: ੫, ਪੰਨਾ ੮੧੨)

ਸਗਲ ਕਲੇਸ ‘ਨਿੰਦਕ’ ਭਇਆ ਖੇਦੁ ॥੨੮॥੧੦॥

ਨਿੰਦਕ—ਨਿੰਦਕ ਨੂੰ। (ਭੈਨਉ ਨਾਮਦੇਵ ਜੀ, ਪੰਨਾ ੧੧੬੬)

‘ਬਾਲਮੀਕੈ’ ਹੋਆ ਸਾਧ ਸੰਗੁ ॥੧॥੧॥

(ਬਸੰਤੁ ਮ: ੫ ਘਰੂ ੧ ਅਸਟਪਦੀਆ, ਪੰਨਾ ੧੧੬੨)

ਬਾਲਮੀਕੈ—ਬਾਲਮੀਕ ਨੂੰ।

(੧੦) ਨਮਸਕਾਰ :

ਪਿਛੇ ਅਸੀਂ ਵੇਖ ਆਏ ਹਾਂ ਕਿ ਸੰਸਕ੍ਰਿਤ ਸ਼ਬਦ 'ਨਮਹ' 'ਸੰਪ੍ਰਦਾਨ ਕਾਰਕ' ਨਾਲ ਵਰਤਿਆ ਜਾਂਦਾ ਹੈ। ਸ਼ਬਦ 'ਨਮਸਕਾਰ' ਭੀ ਇਸੇ ਹੀ ਕਾਰਕ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਹੋਇਆ ਮਿਲਦਾ ਹੈ।

ਇਹੋ ਅਰਥ ਰੱਖਣ ਵਾਲੇ ਹੋਰ ਸ਼ਬਦ—ਆਦੇਸ਼, ਡੰਡਉਤ, ਆਦਿਕ ਭੀ 'ਸੰਪ੍ਰਦਾਨ ਕਾਰਕ' ਨਾਲ ਵਰਤੇ ਜਾਂਦੇ ਹਨ। ਵੇਖੋ :

ਕਰਉ ਨਮਸਕਾਰ ਭਗਤ 'ਜਨ' ਪੂਰਿ ਮੁਖਿ ਲਾਵਉ ॥੩॥੨੧॥੫੧॥

ਜਨ—ਜਨ ਨੂੰ। (ਬਿਲਾਵਲੁ ਮ: ੫ ਘਰੁ ੫, ਪੰਨਾ ੯੧੩)

ਅਨਿਕ ਬਾਰ ਬੰਦਰ 'ਕਰਤਾਰ' ॥੧॥੧੪॥ (ਗੌਡ ਮ: ੫, ਪੰਨਾ ੯੬੬)

ਕਰਤਾਰ—ਕਰਤਾਰ ਨੂੰ।

ਕਰਿ ਨਮਸਕਾਰ ਪੂਰੇ 'ਗੁਰਦੇਵ' ॥੧॥੧॥

ਗੁਰਦੇਵ—ਗੁਰਦੇਵ ਨੂੰ। (ਗੌਡ ਮ: ੫ ਅਸਟਪਦੀਆ, ਪੰਨਾ ੮੬੬)

ਅਨਿਕ ਬਾਰ 'ਸੰਤਹ' ਡੰਡਉਤ ॥੧॥੨੧॥ (ਰਾਮਕਲੀ ਮ: ੫, ਪੰਨਾ ੮੬੬)

ਸੰਤਹ—ਸੰਤਾ ਨੂੰ।

ਊਨਿਮੇ 'ਭਗਵੰਤ' ਗੁਸਾਈ ॥੧॥੪੫॥ (ਰਾਮਕਲੀ ਮ: ੫, ਪੰਨਾ ੮੬੭)

ਭਗਵੰਤ—ਭਗਵੰਤ ਨੂੰ।

ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ 'ਪੁਰਖ' ਆਦੇਸ਼ ॥੨॥੫॥੯॥

ਪੁਰਖ—ਪੁਰਖ ਨੂੰ। (ਭੈਰਉ ਮ: ੧ ਘਰੁ ੨, ਪੰਨਾ ੧੧੨੭)

(੧੧) ਜਾਣਾ, ਆਉਣਾ :

ਜਦੋਂ ਸਰੀਰਕ ਤੌਰ 'ਤੇ ਟੁਰ ਕੇ ਜਾਣ ਆਉਣ ਦਾ ਜ਼ਿਕਰ ਹੋਵੇ, ਜਿਸ ਥਾਂ 'ਜਾਣਾ' 'ਆਉਣਾ' ਹੋਵੇ, ਉਸ ਦਾ ਵਾਚਕ 'ਨਾਵ' ਕਰਮ ਕਾਰਕ ਜਾਂ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ।

ਮਨੁ ਮਾਚਣ ਕਾਰਣ 'ਬਨ' ਜਾਣੀਐ ॥੧॥੧॥

(ਗਊੜੀ ਕਬੀਰ ਜੀ, ਪੰਨਾ ੩੨੩)

ਬਨ—ਸੰਪ੍ਰਦਾਨ ਕਾਰਕ।

ਜੈਸੇ 'ਪਨਕਤ' ਬੁਟਿਟਿ ਹਾਂਕਤੀ ॥੧॥੩॥ (ਭਸੰਤ ਨਾਮਦੇਵ ਜੀ, ਪੰਨਾ ੧੧੯੬)

ਪਨਕਤ—(ਸੰਪ੍ਰਦਾਨ ਕਾਰਕ) ਪਨ ਘਟ।

‘ਬਨ੍ਹ ਬਨ੍ਹ’ ਫਿਰਤ ਉਦਾਸੁ ਬੁੰਦ ਜਲ ਕਾਰਣੇ ॥੧੧॥ (ਛੁਨਹੋ, ਪੰਜਾ ੧੩੬੨)
ਬਨ੍ਹ ਬਨ੍ਹ—ਕਰਮ ਕਾਰਕ।

(੧੨) ਰੋਣਾ :

ਧਾਤੂ ‘ਵਿਆਪਣਾ’ ਵਾਂਗ ਇਸ ਦਾ ਭੀ ‘ਅਕਬਿਤ ਕਰਮ’ ਹੀ ਹੁੰਦਾ ਹੈ,
ਜੋ ‘ਸੰਪ੍ਰਦਾਨ ਕਾਰਕ’ ਵਿਚ ਵਰਤਿਆ ਜਾਂਦਾ ਹੈ। ਵੇਖੋ :

ਕਬੀਰ ‘ਸੰਤ’ ਮੁਏ ਕਿਆ ਰੋਈਐ ਜੋ ਅਪੁਨੈ ਗਿਹਿ ਜਾਣਿ ॥

ਰੋਵਹੁ ‘ਸਾਕਤ’ ਥਧੁਰੇ ਜੁ ਹਾਏ ਹਾਟ ਬਿਕਾਇ ॥੧੬॥

(ਸਲੋਕ ਕਬੀਰ ਜੀ, ਪੰਜਾ ੧੩੬੫)

ਏਕੁ ਕਬੀਰਾ ਨ ਮੂਆ ‘ਜਿਹ’ ਨਾਹੀ ਰੋਵਨਹਾਨੁ ॥੯੬॥

(ਸਲੋਕ ਕਬੀਰ ਜੀ, ਪੰਜਾ ੧੩੬੮)

ਸੰਤ ਰੋਈਐ—ਸੰਤ ਨੂੰ ਰੋਈਏ। ਸਾਕਤ ਰੋਵਹੁ—ਸਾਕਤ ਨੂੰ ਰੋਵਹੁ।
ਜਿਹ—ਜਿਸ ਨੂੰ।

ਸੰਬੰਧ ਕਾਰਕ

ਦੇ ਪਦਾਰਥਾਂ ਦਾ ਆਪੋ ਵਿਚ ਝਰਕ ਜਾਹਰ ਕਰਨ ਵਾਲਾ ‘ਸ਼ਬਦ’ ਉਹਨਾਂ
ਦੇਹਾਂ ਪਦਾਰਥਾਂ ਦੇ ਵਾਚਕ ‘ਨਾਂਵ’ ਦੇ ‘ਸੰਬੰਧ ਕਾਰਕ’ ਨਾਲ ਵਰਤਿਆ ਹੈ।

‘ਤੋਹੀ’ ‘ਮੌਹੀ’ ਮੌਹੀ ਤੋਹੀ ਅੰਤਰੁ ਕੈਸਾ ॥

‘ਕਨਕ’ ‘ਕਟਕ’ ‘ਜਲ’ ‘ਤਰੰਗ’ ਜੈਸਾ ॥੧॥

(ਸਿਰੀਰਾਗ ਰਵਿਦਾਸ ਜੀ, ਪੰਜਾ ੯੩)

ਇਸ ਤੁਕ ਵਿਚ ਸ਼ਬਦ ‘ਅੰਤਰੁ’ ਦੇ ਨਾਲ ਵਰਤੇ ਹੋਏ ਸ਼ਬਦ ‘ਤੋਹੀ’,
‘ਮੌਹੀ’, ‘ਕਨਕ’, ‘ਕਟਕ’, ‘ਜਲ’ ਅਤੇ ‘ਤਰੰਗ’ ਸੰਬੰਧ ਕਾਰਕ ਇਕ-ਵਚਨ
ਵਿਚ ਹਨ।

‘ਪਾਰਬ੍ਰਹਮ’ ‘ਗੁਰ’ ਨਾਹੀ ਭੇਦ ॥੪॥੨੪॥ (ਭੈਰਉ ਮ: ੫, ਪੰਜਾ ੧੧੪੨)
ਪਾਰਬ੍ਰਹਮ, ਗੁਰ—ਸੰਬੰਧ ਕਾਰਕ, ਇਕ-ਵਚਨ।

ਤਿਹ ‘ਨਰ’ ‘ਹਰਿ’ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥

(ਸਲੋਕ ਮ: ੮, ਪੰਜਾ ੧੪੨੯)

ਨਰ, ਹਰਿ—ਸੰਬੰਧ ਕਾਰਕ, ਇਕ-ਵਚਨ।

‘ਗੁਰ ਸਤਿਗੁਰ ਸੁਆਮੀ’ ਭੇਦੂ ਨ ਜਾਣਹੁ
ਜਿਤੁ ਮਿਲਿ ਹਰਿ ਭਗਤਿ ਸੁਖਦਾਈ ॥੪॥੧॥੩॥

(ਸਿਰੀਰਾਗ ॥ ੪ ਪਲਰੇ, ਪੰਨਾ ੨੨)

ਗੁਰ ਸਤਿਗੁਰ, ਸੁਆਮੀ—ਸੰਬੰਧ ਕਾਰਕ, ਇਕ-ਵਚਨ।

ਨਾਨਕ ‘ਸਾਧ ਪ੍ਰਭ’ ਭੇਦੂ ਨ ਭਾਈ ॥੮॥੭॥
ਸਾਧ, ਪ੍ਰਭ—ਸੰਬੰਧ ਕਾਰਕ, ਇਕ-ਵਚਨ।

ਅਧਿਕਰਣ ਕਾਰਕ, ਇਕ-ਵਚਨ

(੧) ਸਾਡੇ ਘਰ ਵਿਚ ਸਭ ਸੁਖ ਅਨੰਦ ਹੈ; ਰੱਬ ਦੇ ਘਰ ਵਿਚ ਕੀ ਘਾਟਾ ਹੈ; ਪ੍ਰਹਲਾਦ ਪੱਟੀ ਲੈ ਕੇ ਪਾਂਧੇ ਦੇ ਘਰ ਵਿਚ ਆਇਆ; ਜਦੋਂ ਇਸ ਤਰ੍ਹਾਂ ਸ਼ਬਦ ‘ਘਰ’ ਨੂੰ ਅਧਿਕਰਣ ਕਾਰਕ, ਇਕ-ਵਚਨ ਵਿਚ ਵਰਤਣਾ ਹੋਵੇ, ਕਈ ਵਾਰੀ ਸ਼ਬਦ ‘ਘਰ ਵਿਚ’ ਵਰਤਣ ਤੋਂ ਬਿਨਾ ਹੀ ਇਸ ਦਾ ‘ਭਾਵ’ ਕੱਢ ਲਈਦਾ ਹੈ; ਜਿਵੇਂ ਉਪਰਲੀਆਂ ਤੁਕਾਂ ਨੂੰ ਹੀ ਇਉਂ ਭੀ ਲਿਖ ਸਕੀਦਾ ਹੈ—ਸਾਡੇ ਸਭ ਸੁਖ ਅਨੰਦ ਹੈ; ਪ੍ਰਹਲਾਦ ਪੱਟੀ ਲੈ ਕੇ ਪਾਂਧੇ ਦੇ ਆਇਆ। ਅਧਿਕਰਣ ਕਾਰਕ, ਇਕ-ਵਚਨ ਦਾ ਇਸ ਤਰ੍ਹਾਂ ਦਾ ਲੋਪ ਪੁਰਾਣੀ ਪੰਜਾਬੀ ਵਿਚ ਆਮ ਮਿਲਦਾ ਹੈ।

ਨੌਟ: ਪਰ ਇਥੇ ਇਹ ਗੱਲ ਚੇਤੇ ਗੱਖਣ ਵਾਲੀ ਹੈ ਕਿ ਇਸ ‘ਲੁਪਤ’ ਸ਼ਬਦ ਤੋਂ ਪਹਿਲਾ ‘ਸੰਬੰਧਕ’ ਸਦਾ (ੴ) ਨਾਲ ਵਰਤਿਆ ਜਾਇਗਾ; ‘ਕੇ’ ਦੇ ਬਾਂ ‘ਕੇ’ ਹੋਵੇਗਾ। ਜੇ ਇਸ ਤੋਂ ਪਹਿਲਾ ਕੋਈ ‘ਪੁਰਖ ਵਾਚਕ ਪੜਨਾਵ’ ਸੰਬੰਧ ਕਾਰਕ ਵਿਚ ਹੋਵੇ, ਤਾਂ ਉਸ ਦੇ ਭੀ ਅੰਤ ਵਿਚ (ੴ) ਹੁੰਦਾ ਹੈ। ਵੇਖੋ :

‘ਹਮਾਰੈ’ ਏਕੈ ਹਰੀ ਹਰੀ ॥੨॥੧॥
ਹਮਾਰੈ—ਸਾਡੇ ਘਰ ਵਿਚ।

(ਟੇਡੀ ਮ: ੫, ਪੰਨਾ ੨੧੫)

ਪਖਾ ਫੇਰੀ ਪਾਣੀ ਚੇਖਾ ਹਾਰਿ ‘ਜਨ ਕੈ’ ਪੀਸਣੁ ਪੀਸਿ ਕਮਾਵਾ ॥੪॥੭॥੫੪॥
ਜਨ ਕੈ—ਜਨ ਦੇ ਘਰ ਵਿਚ।

(ਸੁਹੀ ਮ: ੫ ਘਰ ੨, ਪੰਨਾ ੨੮੯)

ਅਨਦ ਬਿਨੋਦ ਭੁਏ ਨਿਤ ਸਥੀਏ ਮੰਗਲ ਸਦਾ ‘ਹਮਾਰੈ’ ਰਾਮ ॥੩॥੫੫॥
ਹਮਾਰੈ—ਸਾਡੇ ਘਰ ਵਿਚ।

(ਸੁਹੀ ਮ: ੫ ਛੰਤ ਘਰ ੩, ਪੰਨਾ ੨੯੨)

ਪਣੀ ਪਖਾ ਪੀਸੁ ‘ਦਾਸ ਕੈ’ ਤਥ ਹੋਹਿ ਨਿਹਾਲੁ ॥੧॥੧੪॥੪੪॥
ਦਾਸ ਕੈ—ਦਾਸ ਦੇ ਘਰ ਵਿਚ।

(ਬਿਲਾਵਲੁ ਮ: ੫ ਘਰ ੫, ਪੰਨਾ ੮੧੧)

ਦੇਉ ਸੁਹਨੀ 'ਸਾਧ ਕੈ' ਬੀਜਨੁ ਚੰਲਾਵਉ ॥੨੫॥੧॥

ਸਾਧ ਕੈ—ਸਾਧ ਦੇ ਘਰ ਵਿਚ । (ਛਿਲਾਵਲੁ ਮ: ੫, ਪੰਨਾ ੮੧੩)

'ਮੇਰੈ' ਸਰਬਸੁ ਨਾਮੁ ਨਿਧਾਨੁ ॥੮॥

ਮੇਰੈ—ਮੇਰੇ ਘਰ ਵਿਚ । (ਨਟ ਮ: ੫, ਪੰਨਾ ੮੨੯)

ਲੈ ਪਾਟੀ 'ਪਾਧੇ ਕੈ' ਆਇਆ ॥੨੬॥੧॥੮॥

ਪਾਧੇ ਕੈ—ਪਾਧੇ ਦੇ ਘਰ ਵਿਚ । (ਭੈਰਵੁ ਅਸਟਪਦੀਆ ਮ: ੩, ਪੰਨਾ ੧੧੫੪)

(੨) ਧਾਤੂ 'ਸੁਖਾਉਣਾ' 'ਸੁਹਾਉਣਾ':

ਅੱਜ ਕਲੁ ਆਮ ਤੌਰ 'ਤੇ ਇਹ ਧਾਤੂ 'ਕਰਮ ਕਾਰਕ' ਨਾਲ ਵਰਤਿਆ ਜਾਂਦਾ ਹੈ, ਜਿਵੇਂ 'ਚੇਗੀ ਨੂੰ' ਕੋਈ ਚੀਜ਼ ਨਹੀਂ ਸੁਖਾਉਂਦੀ। ਪਰ ਪੁਰਾਤਨ ਪੰਜਾਬੀ ਵਿਚ ਇਹ ਧਾਤੂ 'ਅਧਿਕਰਣ ਕਾਰਕ' ਨਾਲ ਵਰਤਿਆ ਮਿਲਦਾ ਹੈ। ਵੇਖੋ :

ਊਨਿਓ ਘਨ ਛਾਏ ਬਰਸੁ ਸੁਡਾਏ 'ਮਨਿ ਤਨਿ ਪ੍ਰੇਮੁ ਸੁਖਾਵੈ' ॥੮॥

(ਤੁਖਾਨੀ ਛੰਤ ਮ: ੧, ਪੰਨਾ ੧੧੦੭)

ਹਰਿ ਬਿਨੁ ਨੀਦ ਝੁਖ ਕਰੁ ਕੈਸੀ 'ਕਾਪੜੁ ਤਨਿ ਨ ਸੁਖਾਵਦੇ' ॥੯॥

(ਤੁਖਾਨੀ ਛੰਤ ਮ: ੧, ਪੰਨਾ ੧੧੦੮)

ਪ੍ਰਿਆ ਬਿਨੁ ਸੀਗਾਜੁ ਕਰੀ ਤੇਤਾ ਤਨੁ ਤਾਪੈ ਕਾਪੜੁ 'ਅੰਗਿ' ਨ ਸੁਹਾਈ ॥੧੦॥੩॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੭੮)

ਸਤਿਗੁਰ ਬਚਨ ਸੁਖਾਨੇ 'ਗੀਅਰੈ' ਹਰਿ ਧਾਰੀ ਹਰਿ ਪ੍ਰਭੁ ਕ੍ਰਿਪਦਾ ॥੧੧॥੫॥

(ਪ੍ਰਭਾਤੀ ਮ: ੪, ਪੰਨਾ ੧੩੩੬)

ਮਨਿ ਤਨਿ ਸੁਖਾਵੈ—ਮਨ ਵਿਚ ਤਨ ਵਿਚ ਸੁਖਾਉਂਦਾ ਹੈ। ਤਨਿ ਨ

ਸੁਖਾਵਦੇ—ਤਨ 'ਤੇ ਨਹੀਂ ਸੁਖਾਉਂਦਾ। ਅੰਗਿ ਨ ਸੁਹਾਈ—ਅੰਗ 'ਤੇ ਨਹੀਂ

ਸੁਹਾਉਂਦਾ। ਗੀਅਰੈ ਸੁਖਾਨੇ—ਹਿਰਦੇ ਵਿਚ ਸੁਖਾਏ।

(੩) 'ਪਿਆਰ'-ਵਾਚਕ ਸ਼ਬਦਾਂ ਨਾਲ ਉਸ ਪਦਾਰਥ ਜਾਂ ਵਿਅਕਤੀ ਵਾਚਕ ਸ਼ਬਦ ਦਾ ਅਧਿਕਰਣ ਕਾਰਕ ਵਰਤਿਆ ਜਾਂਦਾ ਹੈ, ਜਿਸ ਦੇ ਵਾਸਤੇ ਪਿਆਰ ਪਰਗਟ ਕੀਤਾ ਜਾਂਦਾ ਹੈ। ਵੇਖੋ :

ਗੁਰ ਕੈ ਸਥਦਿ ਹਰਿ 'ਨਾਮ' ਪਿਆਰਾ ॥੨੧॥੧॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੫੭)

ਨਾਮ—ਨਾਮ ਵਿਚ (ਅਧਿਕਰਣ, ਇਕ-ਵਚਨ)।

ਰਾਮ 'ਨਾਮ' ਜਿਨ ਪ੍ਰੀਤਿ ਪਿਆਰੁ ॥੨॥੭॥ (ਭੈਰਵੀ ਮ: ੩, ਪੰਨਾ ੧੧੨੯)
 ਬਿਸਰੀ ਚਿੰਤ 'ਨਾਮ' ਰੰਗੁ ਲਾਗਾ ॥੧॥੮੨॥ (ਭੈਰਵੀ ਮ: ੫, ਪੰਨਾ ੧੧੪੯)
 ਮੇਰੈ 'ਮਨਿ' ਸਥਦ ਲਗੋ ਗੁਰ ਮੀਠਾ ॥੮੨॥ (ਸਾਰਗ ਮ: ੫, ਪੰਨਾ ੧੨੧੨)
 ਮਨਿ—ਮਨ ਵਿਚ।

ਪਰ 'ਪਿਆਰ-ਵਾਚਕ ਕ੍ਰਿਆ' ਕਰਮ ਕਾਰਕ ਨਾਲ ਭੀ ਵਰਤੀ ਜਾਂਦੀ ਹੈ :

ਨਾਨਕ ਗੁਰਮੁਖਿ 'ਨਾਮੁ' ਪਿਆਰਿ ॥੪॥੮॥ (ਭੈਰਵੀ ਮ: ੩, ਪੰਨਾ ੧੧੨੯)
 ਨਾਮੁ ਪਿਆਰਿ—ਨਾਮ ਨੂੰ ਪਿਆਰ ਕਰਦਾ ਹੈ।

ਲਫਜ਼ 'ਪਿਆਰਿ' ਕ੍ਰਿਆ ਹੈ। ਅਸਲ ਵਿਚ ਇਹ ਹੈ 'ਪਿਆਰੇ', ਪਰ ਛੰਦ ਦੀ ਖਾਤਰ 'ਪਿਆਰੇ' ਤੋਂ 'ਪਿਆਰਿ' ਕੀਤਾ ਗਿਆ ਹੈ।

(8) 'ਵਿਆਪਣਾ' :

ਇਹ ਧਾਤੂ ਭੀ 'ਅਧਿਕਰਣ ਕਾਰਕ' ਦੇ ਨਾਲ ਵਰਤਿਆ ਜਾਂਦਾ ਹੈ। 'ਵਿਆਪਣਾ' ਦਾ ਇਥੇ ਅਰਥ ਹੈ 'ਗ੍ਰਹਣਾ' ਜਾਂ 'ਮੌਜੂਦ ਹੋਣਾ'। ਵੇਖੋ :

ਨਾਮ ਬਿਨੁ ਜਗੁ 'ਰੋਗਿ' ਬਿਆਪਿਆ ਸੁਖਿਧ ਛੁਕਿ ਮਰੀਐ ॥੧॥ ਰਗਵੀ॥੧॥
 (ਭੈਰਵੀ ਮ: ੧ ਘਰੂ ੨, ਪੰਨਾ ੧੧੨੫)

ਸੰਸਾਰ ਸਾਗਰੁ 'ਦੁਖਿ' ਬਿਆਪਿਓ ਦਾਸ ਲੇਵਰੁ ਭਾਰਿ ॥੨॥੮॥ ੧੦੭॥
 (ਸਾਰਗ ਮ: ੫, ਪੰਨਾ ੧੨੨੫)

ਅਪੇ 'ਘਟਿ' 'ਘਟਿ' ਰਹਿਓ ਬਿਆਪਿ ॥੧੨॥੭॥

(ਸਾਰਗ ਮ: ੫ ਅਸਟਪਦੀਆ, ਪੰਨਾ ੧੨੨੬)

ਧਰਤੀ 'ਭਾਰਿ' ਨ ਬਿਆਪਈ ਉਨ ਕਉ ਲਾਹੁ ਲਾਹਿ ॥੨੧੦॥

(ਸਲੋਕ ਕਬੀਰ ਜੀ, ਪੰਨਾ ੧੩੨੫)

ਬ੍ਰਾਹਮੁ ਦੇਖੀਐ 'ਜਗਤਿ' ਜਾਨੈ ਕਉਨੁ ਤੇਰੀ ਗਤਿ

ਸਰਬ ਕੀ ਰਖਾ ਕਰੈ ਆਪੇ ਹਰਿ ਪਤਿ ॥੧॥

(ਸਵਾਨੇ ਸ੍ਰੀ ਮੁਖਵਾਰੁ ਮ: ੫, ਪੰਨਾ ੧੩੮੫)

ਨੋਟ : ਧਾਤੂ 'ਵਿਆਪਣਾ' ਦਾ ਜਿਕਰ 'ਸੰਪ੍ਰਦਾਨ ਕਾਰਕ' ਵਿਚ ਭੀ ਆ ਚੁਕਿਆ ਹੈ। ਇਹਨਾਂ ਦੋਹਾਂ ਵਿਚ ਫਰਕ ਸਮਝਣ ਦੀ ਲੋੜ ਹੈ :

ਸੰਸਾਰ ਸਾਗਰੁ ਦੁਖਿ ਬਿਆਪਿਓ—ਸੰਸਾਰ ਸਾਗਰ ਦੁੱਖ ਵਿਚ ਗ੍ਰਸਿਆ ਹੋਇਆ ਹੈ। ਇਥੇ 'ਕ੍ਰਿਆ' 'ਬਿਆਪਿਓ' ਦਾ ਕਰਤਾ ਕਾਰਕ ਲਡਜ਼ 'ਸੰਸਾਰ ਸਾਗਰੁ' ਹੈ।

ਪਰ ਜਦੋਂ ਤੁਕ ਹੈ—'ਮਨਮੁਖ ਕਾਲੁ ਬਿਆਪਦਾ'—ਮਨਮੁਖ ਨੂੰ ਕਾਲ ਗ੍ਰਸਦਾ ਹੈ; ਤਾਂ ਕ੍ਰਿਆ 'ਬਿਆਪਦਾ' ਦਾ 'ਕਰਤਾ' ਲਡਜ਼ 'ਕਾਲੁ' ਹੈ ਅਤੇ ਲਡਜ਼ 'ਮਨਮੁਖ' ਸੰਪ੍ਰਦਾਨ ਕਾਰਕ ਵਿਚ ਹੈ।

ਜੇ ਅਸੀਂ ਪਹਿਲੀ ਤੁਕ ਦਾ ਰੂਪ ਦੂਜੀ ਤੁਕ ਵਰਗਾ ਬਨਾਣਾ ਚਾਹੀਏ ਤਾਂ 'ਅਧਿਕਰਣ ਕਾਰਕ' ਵਿਚ ਵਰਤੇ ਲਡਜ਼ 'ਦੁਖਿ' ਨੂੰ 'ਕਰਤਾ ਕਾਰਕ' ਵਿਚ ਵਰਤਾਂਗੇ ਅਤੇ 'ਕਰਤਾ ਕਾਰਕ' ਵਿਚ ਵਰਤੇ ਲਡਜ਼ 'ਸੰਸਾਰ ਸਾਗਰੁ' ਨੂੰ ਸੰਪ੍ਰਦਾਨ ਕਾਰਕ ਵਿਚ। ਅਤੇ ਤੁਕ ਇਉਂ ਬਣ ਜਾਇਗੀ—ਸੰਸਾਰ ਦੁਖ ਵਿਆਪਿਆ—ਸੰਸਾਰ ਨੂੰ ਦੁੱਖ ਵਿਆਪਿਆ ਹੈ।

ਇਸੇ ਤਰ੍ਹਾਂ ਜੇ ਦੂਜੀ ਤੁਕ ਨੂੰ ਪਹਿਲੀ ਵਰਗੀ ਬਣਾਈਏ ਤਾਂ ਇਸ ਦਾ ਰੂਪ ਹੋ ਜਾਇਗਾ—ਮਨਮੁਖ ਕਾਲੀ ਬਿਆਪਿਆ—ਮਨਮੁਖ ਕਾਲ ਵਿਚ ਗ੍ਰਸਿਆ ਹੋਇਆ ਹੈ।

ਲਿੰਗ

(੧) ਸੰਸਕ੍ਰਿਤ ਵਿਚ 'ਲਿੰਗ' ਤਿੰਨ ਹਨ : ਪੁਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ। ਪਰ ਪੁਲਿੰਗ ਅਤੇ ਨਪੁੰਸਕ ਲਿੰਗ ਦੇ ਰੂਪ ਕੇਵਲ ਪਹਿਲੇ ਦੇ ਕਾਰਕਾਂ (ਕਰਤਾ ਕਾਰਕ ਅਤੇ ਕਰਮ ਕਾਰਕ) ਵਿਚ ਹੀ ਵੱਖ ਵੱਖ ਹਨ, ਬਾਕੀ ਸਾਰੇ 'ਕਾਰਕਾਂ' ਵਿਚ ਦੋਹਾਂ 'ਲਿੰਗਾਂ' ਦਾ ਰੂਪ ਇਕੋਂ ਹੀ ਹੈ। 'ਅਪਕ੍ਰੰਸ਼' ਵਿਚ ਇਹ ਫਰਕ ਹੋਰ ਭੀ ਘਟ ਗਿਆ, ਕਰਤਾ ਕਾਰਕ ਅਤੇ ਕਰਮ ਕਾਰਕ ਦੇ ਕੇਵਲ ਬਹੁ-ਵਚਨ ਵਿਚ ਹੀ ਨਪੁੰਸਕ ਲਿੰਗ ਦੇ ਰੂਪ ਪੁਲਿੰਗ ਨਾਲੋਂ ਵੱਖਰੇ ਹਨ। 'ਪੰਜਾਬੀ' ਵਿਚ ਇਹ ਵਖੇਵਾਂ ਭੀ ਜਾਂਦਾ ਰਿਹਾ ਹੈ, ਅਤੇ ਸਿੱਟਾ ਇਹ ਨਿਕਲਿਆ ਹੈ ਕਿ ਇਥੇ ਕੇਵਲ ਦੇ ਲਿੰਗ ਰਹਿ ਰਾਏ ਹਨ—'ਪੁਲਿੰਗ ਅਤੇ ਇਸਤ੍ਰੀ ਲਿੰਗ'। ਨਪੁੰਸਕ ਲਿੰਗ ਸ਼ਬਦਾਂ ਦਾ ਮੁੱਢ ਤੌਰ 'ਹੀ ਪੁਲਿੰਗ ਸ਼ਬਦਾਂ ਨਾਲ ਬਹੁਤ ਮੇਲ-ਜੋਲ ਰਹਿਣ ਕਰਕੇ, ਇਸ ਲਿੰਗ ਦੇ ਲੋਪ ਤੋਂ ਪਿਛੋਂ ਅਨੇਕਾਂ ਨਪੁੰਸਕ ਲਿੰਗ ਸ਼ਬਦ 'ਪੰਜਾਬੀ' ਵਿਚ 'ਪੁਲਿੰਗ' ਬਣ ਰਾਏ।

ਜੇ ਸ਼ਬਦ ਸੰਸਕ੍ਰਿਤ ਵਿਚ 'ਪੁਲਿੰਗ' ਹੈ, ਪੰਜਾਬੀ ਵਿਚ ਭੀ ਉਸ ਦਾ ਰੂਪ

ਆਮ ਤੌਰ 'ਤੇ ਪੁਲਿੰਗ ਹੀ ਹੈ। ਇਸੇ ਤਰ੍ਹਾਂ ਜੋ ਸ਼ਬਦ ਸੰਸਕ੍ਰਿਤ ਵਿਚ 'ਇਸਤ੍ਰੀ ਲਿੰਗ' ਹੈ, ਪੰਜਾਬੀ ਵਿਚ ਉਸ ਦਾ ਰੂਪ ਆਮ ਤੌਰ 'ਤੇ 'ਇਸਤ੍ਰੀ ਲਿੰਗ' ਹੀ ਹੈ। ਪਰ ਕਦੇ ਕਦੇ ਸ਼ਬਦਾਂ ਦੀ ਅੰਤਮ ਧੁਨੀ ਦੇ ਕਾਰਨ ਉਹਨਾਂ ਦੇ ਲਿੰਗ ਵਿਚ ਤਬਦੀਲੀ ਹੋ ਜਾਂਦੀ ਹੈ; ਜਿਵੇਂ ਸੰਸਕ੍ਰਿਤ ਦੇ ਸ਼ਬਦ 'ਅਗਨਿ', 'ਸਪਥੁ' ਅਤੇ 'ਰਸੁ' ਪੁਲਿੰਗ ਹਨ; ਪਰ ਪੰਜਾਬੀ ਵਿਚ ਇਹਨਾਂ ਦੇ ਰੂਪ 'ਅੱਗਿ', 'ਸਹੁ' ਅਤੇ 'ਰਹੁ' ਇਸਤ੍ਰੀ ਲਿੰਗ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਅਜਿਹੇ ਹਨ, ਜਿਨ੍ਹਾਂ ਦਾ ਰੂਪ ਪੁਲਿੰਗ ਵਾਲਾ ਹੈ (ਅੰਤ ਵਿਚ _ ਹੈ), ਪਰ ਵਰਤੋਂ ਵਿਚ ਉਹ 'ਇਸਤ੍ਰੀ ਲਿੰਗ' ਹਨ। ਉਹ ਸ਼ਬਦ ਇਹ ਹਨ—ਅੰਸੁ, ਸਾਸੁ (ਸਸੁ), ਹਿੰਛੁ। ਕਢੁ, ਕਲਢੁ, ਖਾਕੁ, ਖਾਂਡੁ (ਖੰਡੁ), ਖੜੁ। ਚਿੰਜੁ, ਛਾਰੁ, ਜਿੰਦੁ, ਜਰੁ। ਤੰਤੁ, ਦਭੁ, ਦਰਦੁ, ਧੇਣੁ (ਧੇਨੁ), ਪਾਤੁ। ਪਉਣੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ (ਮੰਸੁ), ਮੁਸਕਲੁ, ਮਲੁ (ਮੈਲੁ)। ਰੇਣੁ (ਰੇਨੁ), ਰਕਤੁ, ਰਤੁ, ਰੇਤੁ। ਲਾਜੁ (ਲਜੁ)। ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਥੁ। ਵੇਖੋ ਗੁਰਬਾਣੀ ਵਿਚੋਂ ਪ੍ਰਮਾਣ :

੧. ਅੰਸੁ, ਸਾਸੁ, ਸਸੁ, ਹਿੰਛੁ :

ਕਹੁ ਕਬੀਰ ਇਹੁ ਰਾਮ ਕੀ 'ਅੰਸੁ' ॥੧॥ਧਾ॥ (ਗੋਬਿੰਦ ਕਬੀਰ ਜੀ, ਪੰਨਾ ੯੭੧)

'ਸਾਸੁ' ਦਿਵਾਨੀ ਬਾਫਰੀ ਸਿਰ ਤੇ ਸੰਕ ਟਲੀ ॥੨੨॥

(ਉਅਕਾਰੁ, ਪੰਨਾ ੯੩੧)

'ਸਸੁ' ਵਿਰਾਟਿਣਿ ਨਾਨਕ ਜੀਉ ਸਸੁਰਾ ਵਾਦੀ ਜੇਠੇ ਪਉ ਪਕ੍ਹੇ ਲੁਹੈ ॥੨੧॥ਤਾ॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੯੩)

ਫਰੀਦਾ ਰਹੀ ਸੁ ਬੇਡੀ 'ਹਿੰਛੁ' ਦੀ ਗਈ ਕਥੁਰੀ ਗੰਧ ॥੩੬॥

(ਸਲੋਕ ਫਰੀਦ ਜੀ, ਪੰਨਾ ੧੩੭੯)

੨. ਕਢੁ, ਖਾਕੁ, ਖਾਂਡੁ, ਖੰਡੁ, ਖੜੁ :

ਬਿਰਧਿ ਭਇਆ ਜੇਬਨੁ ਤਨੁ ਖਿਸਿਆ

'ਕਢੁ' ਕੰਡੁ ਬਿਰੂਪੇ ਨੈਨਹੁ ਨੌਰੁ ਛਰੇ ॥੧॥੮॥

(ਮਾਤ੍ਰ ਮ: ੧ ਅਸਟਪਦੀਆ, ਪੰਨਾ ੧੦੧੪)

'ਖਾਕੁ' ਸੰਤਨ ਕੀ ਦੇਹੁ ਪਿਆਰੇ ॥੪॥੧੪॥

(ਮਾਤ੍ਰ ਮ: ੫, ਪੰਨਾ ੯੯)

ਹਰਿ ਹੈ 'ਖਾਂਡੁ' ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥੨੩੮॥

(ਸਲੋਕ ਕਬੀਰ ਜੀ, ਪੰਨਾ ੧੩੭੭)

‘ਖਸੁ’ ਪਕੀ ਭੁਜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥੮॥੨॥

(ਸਿਰੀਰਾਗ ਪਹਰੇ ਮ: ੧, ਪੰਨਾ ੨੬)

੩. ਚਿੰਜੁ, ਛਾਰੁ, ਜਿੰਦੁ, ਜਰੁ :

ਮਨੁ ਭਨੁ ਮੈਲਾ ਅਵਗੁਣੀ ‘ਚਿੰਜੁ’ ਭਰੀ ਰੰਧੀਆਇ ॥੧੦॥

(ਵਾਰਨ ਤੇ ਵਧੀਕ ਸਲੋਕ ਮ: ੧, ਪੰਨਾ ੧੪੧੧)

ਹੋਰ ਕਥਨੀ ਬਦਉ ਨ, ਸਰਾਲੀ ‘ਛਾਰੁ’ ॥੨॥੩॥

(ਰਾਮਕਲੀ ਮ: ੧ ਅਸਟਪਦੀਆ, ਪੰਨਾ ੯੦੮)

ਜੀਅ ਪ੍ਰਾਣ ਭਨੁ ਧਨੁ ਧਨੁ ਰਖੇ, ਕਰਿ ਕਿਰਪਾ ਰਖੀ ‘ਜਿੰਦੁ’ ॥੮॥੧੨॥੮੨॥

(ਸਿਰੀਰਾਗ ਮ: ੫, ਪੰਨਾ ੮੬)

ਜੇਬਨੁ ਰਾਇਆ ਬਿਤੀਤਿ, ‘ਜਰੁ’ ਮਲਿ ਬੇਠੀਆ ॥੩॥

(ਜੈਤਸਰੀ ਮ: ੫ ਛੰਤ ਘਰੁ ੨, ਪੰਨਾ ੨੦੪)

੪. ਤੰਤੁ, ਦਰੁ, ਦਰਦੁ, ਪੇਣੁ, ਪੇਨੁ, ਧਾਰੁ :

ਤੁਟੀ ‘ਤੰਤੁ’ ਰਥਾਬ ਕੀ ਬਾਜੈ ਨਹੀਂ ਵਿਸੋਗਿ ॥੩੨॥

(ਚਿੰਕਾਰੁ, ਪੰਨਾ ੯੩੮)

ਫਰੀਦਾ ਬੀਉ ਪਵਾਹੀ ‘ਦਰੁ’ ॥੧੬॥ (ਸਲੋਕ ਫਰੀਦ ਜੀ, ਪੰਨਾ ੧੩੭੮)

ਜਾ ਕੈ ਅੰਤਰਿ ‘ਦਰਦੁ’ ਨ ਪਾਈ ॥੧॥ (ਸੂਹੀ ਰਵਿਦਾਸ ਜੀ, ਪੰਨਾ ੨੬੩)

‘ਪੇਨੁ’ ਦੂਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥੧॥

(ਬਾਹਮਾਰਾ ਮਾਂਝ ਮ: ੫, ਪੰਨਾ ੧੩੩)

ਜੇਹੀ ‘ਧਾਰੁ’ ਭੇਗ ਭਿਨ ਨਾਉ ॥੨॥੩੨॥

(ਸਿਰੀਰਾਗ ਮ: ੧, ਪੰਨਾ ੨੫)

੫. ਪਉਣੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ, ਮੰਸੁ, ਮੁਸਕਲੁ, ਮਲੁ, ਮੈਲੁ :

ਕੰਨੀ ਭੁਜੇ ਦੇ ਰਹਾ ਕਿਤੀ ਵਗੈ ‘ਪਉਣੁ’ ॥੮੮॥

(ਸਲੋਕ ਫਰੀਦ ਜੀ, ਪੰਨਾ ੧੩੮੨)

ਜਿਉ ਜਲ ਤਰੰਗ ‘ਫੇਨੁ’ ਮਲੁ ਹੋਈ ਹੈ ਸੇਵਕ ਠਾਕਰੁ ਭਏ ਏਕਾ ॥੧॥੮॥੨੬॥

(ਸਾਰਗ ਮ: ੫ ਦੁਪਦੇ, ਪੰਨਾ ੧੨੦੯)

ਬਹੁ ਬਹੁ ਫਿਰਤੀ ਚੂਥਤੀ 'ਬਸੜ੍ਹ' ਰਹੀ ਘਰਿ ਬਾਰਿ ॥੩੮॥

(ਇਅਕਿਤੁ, ਪੰਨਾ ੯੩੪)

'ਬਿਖੁ' ਖਾਧੀ ਮਨਮੁਖੁ ਮੁਆ ਮਾਇਆ ਮੇਹਿ ਵਿਲਾਸੁ ॥੨॥੭॥

(ਮ: ੩, ਰਾਮਕਲੀ ਕੌ ਵਾਰ ਮ: ੩, ਪੰਨਾ ੯੪੬)

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ 'ਬੇਨੁ' ਬਜਾਵਦੁਗੋ ॥੧॥੨॥

(ਰਾਮਕਲੀ ਨਾਮਦੇਵ ਜੀ, ਪੰਨਾ ੯੨੨)

ਜਤਨ ਕਰੈ 'ਬਿੰਦੁ' ਕਿਵੇਂ ਨ ਰਹਾਈ ॥੫॥੬॥੬॥

(ਰਾਮਕਲੀ ਮ: ੧ ਅਸਟਪਦੀਆ, ਪੰਨਾ ੯੦੬)

ਦਾਨਹੁ ਤੈ ਇਸਨਾਨਹੁ ਵੱਜੇ 'ਭਸੁ' ਪਦੀ ਸਿਰਿ ਖੁਕੈ ॥੧॥੨੬॥

(ਸਲੋਕ ਮ: ੧, ਮਾਝ ਕੌ ਵਾਰ, ਪੰਨਾ ੧੫੦)

ਲਿਖਦਿਆ ਲਿਖਦਿਆ ਕਾਗਦੁ 'ਮਸੁ' ਬੇਈ ॥੬॥੨੨॥੨੩॥

(ਮਾਝ ਮ: ੩ ਅਸਟਪਦੀਆ, ਪੰਨਾ ੧੨੩)

ਕਹੁ ਕਬੀਰ ਇਹੁ ਰਾਮ ਕੀ ਅੰਸੁ ॥

ਜਸ ਕਾਗਦ ਪਰ ਮਿਟੈ ਨ 'ਮੰਸੁ' ॥੪॥੨੦॥੪॥

(ਗੋੜ ਕਬੀਰ ਜੀ, ਪੰਨਾ ੯੨੧)

ਜਾ ਕਉ 'ਮੁਸਕਲੁ' ਅਤਿ ਬਣੈ ਢੇਈ ਕੋਇ ਨ ਦੇਇ ॥੧॥੨੬॥

(ਸਿਗੀਰਾਗੁ ਮ: ੫, ਪੰਨਾ ੨੦)

ਜਨਮ ਜਨਮ ਕੀ ਦੁਰਮਤਿ 'ਮਲੁ' ਜਾਇ ॥੧॥੪॥੭॥

(ਰਾਮਕਲੀ ਮ: ੫, ਪੰਨਾ ੯੮੭)

ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ 'ਮੈਲੁ' ਰਾਵਾਈ ॥੧੪॥੧੧॥

(ਰਾਮਕਲੀ ਮ: ੩ ਅਸਟਪਦੀਆ, ਪੰਨਾ ੯੦੯)

੬. ਰੇਣੁ, ਰੇਨੁ, ਰਕੜੁ, ਰਤੁ, ਰੇਤੁ :

ਦਾਸ ਕੀ 'ਰੇਣੁ' ਪਾਏ ਜੇ ਕੋਇ ॥੪॥੪੬॥ (ਰਾਮਕਲੀ ਮ: ੫, ਪੰਨਾ ੯੮੭)

'ਰੇਨੁ' ਸੰਤਨ ਕੀ ਮੇਰੈ ਮੁਖਿ ਲਾਗੀ ॥੪॥੧੮॥ (ਮਾਝ ਮ: ੫, ਪੰਨਾ ੯੮)

ਮਾ ਕੀ 'ਰਕੜੁ' ਪਿਤਾ ਬਿੰਦੁ ਧਾਰਾ ॥੪॥੮॥ (ਮਾਝ ਮ: ੧ ਸੋਲਹੇ, ਪੰਨਾ ੧੦੨੨)

ਫਰੀਦਾ ਰਤੀ 'ਰਤੁ' ਨ ਨਿਕਲੈ ਜੇ ਤਨੁ ਚੀਰੈ ਕੋਇ ॥੫੧॥

(ਸਲੋਕ ਫਰੀਦ ਜੀ, ਪੰਨਾ ੧੩੮੦)

ਹਰਿ ਹੈ ਖਾਂਝੁ 'ਰੇਤੁ' ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥੨੯੮॥

(ਸਲੋਕ ਕਬੀਰ ਜੀ, ਪੰਨਾ ੧੩੨)

੭. ਲਾਜੁ, ਲਜੁ :

ਟੁਟੀ 'ਲਾਜੁ' ਭਰੈ ਮਤਿ ਹਾਰੀ ॥੩॥੧੨॥ (ਗਊੜੀ ਕਬੀਰ ਜੀ, ਪੰਨਾ ੩੨੫)

ਫਰੀਦਾ ਭੇਨੋ ਘੜੀ ਸਵੰਨਵੀ ਟੁਟੀ ਨਾਗਾਰ 'ਲਜੁ' ॥੬੮॥

(ਸਲੋਕ ਫਰੀਦ ਜੀ, ਪੰਨਾ ੧੩੮)

੮. ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਸੁ :

ਤਾਤੀ 'ਵਾਉ' ਨ ਲਗਈ ਪਾਰਥ੍ਰਮ ਸਰਣਾਈ ॥੧॥੧੫॥੭੯॥

(ਬਿਲਾਵਲੁ ਮ: ੫, ਪੰਨਾ ੮੧੯)

ਸਪੈ ਦੁਧੁ ਪੀਆਈਐ ਅੰਦਰਿ 'ਵਿਸੁ' ਨਿਕੋਤੁ ॥੧੯॥੧੧॥੩॥

(ਸੂਹੀ ਮ: ੩ ਘਰੁ ੧੦, ਪੰਨਾ ੨੪੫)

ਰਸੁ ਸੁਇਨਾ ਰਸੁ ਰੂਪਾ ਕਾਮਣਿ ਰਸੁ ਪਰਮਲ ਕੀ 'ਵਾਸੁ' ॥੨॥੪॥

ਵਾਸੁ—ਸੁਗੰਧੀ । (ਸਿੰਗੀਰਾਂਗੁ ਮ: ੧, ਪੰਨਾ ੧੫)

ਅਪਨੀ 'ਵਸਤੁ' ਛੁ ਆਪਿ ਪਛਾਨੁ ॥੧॥੩੦॥

(ਰਾਮਕਲੀ ਮ: ੫, ਪੰਨਾ ੮੮੨)

ਤੱਤੁ ਮੰਤੁ ਪਾਖੰਡ ਨ ਕੋਈ ਨਾ ਕੈ 'ਵੰਸੁ' ਵਜਾਇਦਾ ॥੧॥੩॥੧੫॥

ਵੰਸੁ—ਬਾਂਸਰੀ । (ਮਾਤ੍ਰ ਮ: ੧ ਸੌਲਹੇ, ਪੰਨਾ ੧੦੩੫)

'ਵਸੁ' ਸੁਹਾਵੀ ਸਾਇ ਨਾਨਕ ਨਾਉ ਜਪੈਦੇ ਤਿਸੁ ਧਣੀ ॥੨॥੪॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਪਹਿਲੇ 'ਬਾਸੁ' ਲਈ ਹੈ ਤਵਰਹ ਬੀਠਲੁ ਭੈਲਾ ਕਾਇ ਕਰਉ ॥੨॥੨॥

ਬਾਸੁ—ਵਾਸੁ, ਸੁਗੰਧੀ । (ਆਸਾ ਨਾਮਦੇਵ ਜੀ, ਪੰਨਾ ੪੮੫)

੯. ਮਿਠੁ, ਮਿਰੁ, ਬਰਸੁ :

'ਮਿਠੁ' ਨੌਵੀ ਨਾਨਕਾ ਗੁਣ ਚੰਗਿਆਈਆ ਤਤੁ ॥੧॥੧੮॥

(ਆਸਾ ਦੀ ਵਾਰ)

'ਮਿਰੁ' ਹਸੈ f. ਤ ਉਪਰੇ ਪਸੂਆ ਨਹੀ ਬੁਝੈ ॥੧॥੬॥੩੬॥

(ਬਿਲਾਵਲੁ ਮ: ੫, ਪੰਨਾ ੮੦੯)

ਤੁਝੇ 'ਬਰਸੁ' ਸੁਹੋਲੀਆ ਸਾਵਣ ਭਾਦਵੇ ਆਨੰਦ ਜੀਉ ॥੪॥

ਬਰਸੁ—ਵਰਧਾ।

(ਗਮਕਲੀ ਮ: ੫ ਤੁਝੇ ਸਲੋਕ, ਪੰਜਾ ੯੨)

(੨) ਸ਼ਬਦ 'ਜਰੁ' ਦਾ ਸੰਸਕ੍ਰਿਤ ਰੂਪ 'ਜਰਾ' ਹੈ, ਸੰਸਕ੍ਰਿਤ ਵਿਚ ਇਹ ਸ਼ਬਦ 'ਇਸਤ੍ਰੀ ਲਿੰਗ' ਹੈ। ਪੰਜਾਬੀ ਵਿਚ ਇਸ ਦਾ ਰੂਪ 'ਜਰੁ' ਇਸਤ੍ਰੀ ਲਿੰਗ ਅਤੇ ਪੁਲਿੰਗ ਦੋਹਾਂ ਵਿਚ ਹੀ ਵਰਤਿਆ ਜਾਣ ਲੱਗ ਪਿਆ :

(ਉ) ਇਸਤ੍ਰੀ ਲਿੰਗ :

'ਜਰੁ' ਆਈ ਜੋਬਨਿ ਹਾਰਿਆ ॥੧੭॥

(ਆਸਾ ਦੀ ਵਾਰ)

(ਅ) ਪੁਲਿੰਗ :

'ਜਰੁ' ਜਰਵਾਣਾ ਕੰਨ੍ਹ ਚੜਿਆ ਨਚਸੀ ॥੨੬॥

(ਮਲਾਰ ਕੀ ਵਾਰ, ਪੰਜਾ ੧੨੯੦)

(੩) ਸ਼ਬਦ 'ਪਉਣ' ਸੰਸਕ੍ਰਿਤ ਵਿਚ ਪੁਲਿੰਗ ਸੀ, ਪੁਰਾਣੀ ਪੰਜਾਬੀ ਵਿਚ ਦੋਹਾਂ ਹੀ ਲਿੰਗਾਂ ਵਿਚ ਵਰਤਿਆ ਗਿਆ, ਅਤੇ ਨਵੀਨ ਪੰਜਾਬੀ ਵਿਚ ਕੇਵਲ ਇਸਤ੍ਰੀ-ਲਿੰਗ ਰਹਿ ਗਿਆ ਹੈ।

(ਉ) ਪੁਲਿੰਗ :

ਪਉਣੈ ਮਹਿ 'ਪਉਣੁ' ਸਮਾਇਆ ॥੧॥੧੦॥ (ਗਮਕਲੀ ਮ: ੫, ਪੰਜਾ ੯੯੫)

(ਅ) ਇਸਤ੍ਰੀ ਲਿੰਗ :

ਕੌਨੀ ਭੁਜੇ ਦੇ ਰਹਾਂ ਕਿਤੀ ਵਗੈ 'ਪਉਣੁ' ॥੮॥

(ਸਲੋਕ ਫ਼ਗੀਦ ਜੀ, ਪੰਜਾ ੧੩੯੨)

ਅਕਾਰਾਂਤ (ਮੁਕਤਾ-ਅੰਤ) ਪੁਲਿੰਗ ਸ਼ਬਦਾਂ ਅਤੇ ਇਹਨਾਂ ਉਕਾਰਾਂਤ (-ਅੰਤ) ਇਸਤ੍ਰੀ ਲਿੰਗ ਅਤੇ ਪੁਲਿੰਗ ਸ਼ਬਦਾਂ ਵਿਚ ਇਕ ਜ਼ਗੂਰੀ ਛਰਕ ਚੇਤੇ ਰੱਖਣ ਵਾਲਾ ਹੈ। ਇਹਨਾਂ (-ਅੰਤ) ਸ਼ਬਦਾਂ ਦੇ ਨਾਲ ਸੰਬੰਧਕ (Preposition) ਦੇ ਹੁੰਦਿਆਂ ਭੀ ਇਹਨਾਂ ਦਾ ਅਖੀਰਲਾ (-) ਨਾਲ ਹੀ ਰਹਿੰਦਾ ਹੈ। ਅੰਦਰੋਂ ਪਾਠਕ ਕਈ ਵਾਰੀ ਭੁਲੇਖਾ ਖਾ ਜਾਂਦਾ ਹੈ, ਕਿਉਂਕਿ ਉਸ ਨੂੰ ਚੇਤੇ ਨਹੀਂ ਰਹਿੰਦਾ ਕਿ ਇਹ ਸ਼ਬਦ ਮੁਕਤਾ-ਅੰਤ ਨਹੀਂ ਹਨ। ਵੇਖੋ :

'ਮਾਸੁ ਕੀ' ਦੂਖੀ ਸਮੁਰ ਕੀ ਪਿਆਰੀ ਜੇਠ ਕੈ ਨਾਮਿ ਡਰਉ ਰੇ ॥੧॥੩॥੨੫॥

(ਆਸਾ ਕਬੀਰ ਜੀ, ਪੰਜਾ ੪੯੨)

ਛੜੀਦਾ ਰਹੀ ਸ੍ਰੀ ਬੇਕੀ 'ਹਿੜ੍ਹ ਦੀ' ਗਾਈ ਕਥੁਰੀ ਗੰਧੁ ॥੩੩॥

(ਸਲੋਕ ਫ਼ਗੀਦ ਜੀ, ਪੰਜਾ ੧੩੭੯)

'ਛਾਤ੍ਰ ਕੀ' ਪੁਤਰੀ ਪਰਮ ਗਤਿ ਪਾਈ ॥੨੬॥

(ਬਾਵਨ ਅਖੰਗੀ ਮ: ੫, ਪੰਜਾ ੨੪੪)

ਧਾਰ੍ਹ ਮਿਲੈ ਫੁਨਿ 'ਧਾਰ੍ਹ ਕਉ' ਸਿਫਤੀ ਸਿਫਤਿ ਸਮਾਇ ॥੧॥੧੨॥

(ਸਿਰੀਰਾਗੁ ਮ: ੧, ਪੰਜਾ ੧੯)

'ਬਿੰਦੂ ਤੇ' ਜਿਨਿ ਪਿੰਡ ਕੀਆ ਅਗਨਿ ਕੁਝਿ ਰਹਾਇਆ ॥੧॥੧॥੨੩॥

(ਆਸਾ ਕਬੀਰ ਜੀ, ਪੰਜਾ ੪੯੧)

ਇਹੁ ਤਨੁ ਸਭੁ ਰਤ੍ਤੁ ਹੈ 'ਰਤ੍ਤੁ ਬਿਨੁ' ਤੰਨੁ ਨ ਹੋਇ ॥੫੨॥

(ਮ: ੩, ਸਲੋਕ ਫ਼ਗੀਦ ਜੀ, ਪੰਜਾ ੧੩੮੦)

'ਬਿੰਦੁ ਕੀ' ਕਾਰ ਕਮਾਡਣੀ ਬਿੰਦੁ ਹੀ ਮਾਹਿ ਸਮਾਹਿ ॥੩॥੨੮॥੫॥

(ਸਿਰੀਰਾਗੁ ਮ: ੩, ਪੰਜਾ ੩੬)

ਗਰਿ ਭਾਇਓ ਖਾਂਹੁ 'ਰੇਤੁ ਮਹਿ' ਬਿਖਰਿਓ ਹਸਤੀ ਚੁਨਿਓ ਨ ਜਾਈ ॥੨॥੩॥੧੨॥

(ਰਾਮਕਲੀ ਕਬੀਰ ਜੀ, ਪੰਜਾ ੯੭੨)

ਸਾਸੁ ਕੀ, ਹਿੰਡੁ ਦੀ, ਛਾਤ੍ਰ ਕੀ, ਧਾਰ੍ਹ ਕਉ, ਬਿੰਦੂ ਤੇ, ਰਤ੍ਤੁ ਬਿਨੁ, ਬਿੰਦੁ
ਕੀ, ਰੇਤੁ ਮਹਿ।

ਕਦੇ ਕਦੇ 'ਸੰਬੰਧਕ' ਤੋਂ ਪਹਿਲਾਂ ਇਹਨਾਂ ਸ਼ਬਦਾਂ ਦੇ (_) ਦੇ ਥਾਂ (_)
ਹੋ ਜਾਂਦੇ ਹਨ :

ਖਾਇ ਖਾਇ ਕਰੇ ਬਦਲੈਲੀ ਜਾਣੁ 'ਵਿਸੁ ਕੀ' ਰਾਵੀ ਜੀਉ ॥੨॥੩੦॥੩੭॥

(ਮਾਝ ਮ: ੫, ਪੰਜਾ ੧੦੫)

ਸਤਿਗੁਰੁ ਦਾਤਾ ਸਭਨਾ 'ਵਥੁ ਕਾ' ਪ੍ਰਤੇ ਭਾਗਿ ਮਿਲਾਵਣਿਆ ॥੨॥੧੧॥੧੨॥

(ਮਾਝ ਮ: ੩ ਅਸਟਪਟਾਈਆ, ਪੰਜਾ ੧੧੬)

ਗਦਹੁ ਚੰਦਨਿ ਖਉਲੀਐ ਭੀ 'ਸਾਹੁ ਸਿਉ' ਪਾਣੁ ॥੧॥੧੪॥

(ਮ: ੧, ਸੁਹੀ ਕੀ ਫ਼ਾਰ, ਪੰਜਾ ੨੬੦)

ਵਿਸੁ ਕੀ—'ਵਿਸੁ' ਤੋਂ 'ਵਿਸੁ'। ਵਥੁ ਕੀ—'ਵਥੁ' ਤੋਂ 'ਵਥੁ'। ਸਾਹੁ
ਸਿਉ—'ਸਾਹੁ' ਤੋਂ 'ਸਾਹੂ'।

(੪) 'ਕਾਰਕ ਸਾਧਨਾ' ਵਿਚ ਭੀ ਇਹ ਸ਼ਬਦ ਆਮ ਤੌਰ 'ਤੇ ਇਸੇ ਹੀ ਰੂਪ
ਵਿਚ ਰਹਿੰਦੇ ਹਨ, ਭਾਵ, ਇਹਨਾਂ ਦੇ ਅੰਤ ਵਿਚ (_) ਹੀ ਰਹਿੰਦਾ ਹੈ; ਕਿਤੇ

ਕਿਤੇ () ਦੇ ਥਾਂ () ਹੋ ਜਾਂਦੇ ਹਨ। ਵੇਖੋ :

ਬਿਨੁ ਭਾਗਾ ਸਰਸੰਗੁ ਨ ਲਭੈ ਬਿਨੁ ਸੰਗਤਿ 'ਮੈਲੁ' ਭਰੀਜੈ ਜੀਉ ॥੩॥੪॥
(ਮਾਝ ਮ: ੫, ਪੰਨਾ ੯੫)

ਮੈਲੁ—ਕਰਣ ਕਾਰਕ, ਇਕ-ਵਚਨ।

ਜੇਹੀ ਵਾਸਨਾ ਪਾਏ ਤੇਹੀ ਵਰਤੈ 'ਵਾਸੁ' ਵਾਸੁ ਜਣਾਵਣਿਆ ॥੫॥੧੪॥੧੫॥
(ਮਾਝ ਮ: ੩ ਅਸਟਪਦੀਆ, ਪੰਨਾ ੧੧੯)

ਵਾਸੁ—(ਵਾਸੁ ਤੌ), ਅਪਾਦਾਨ ਕਾਰਕ, ਇਕ-ਵਚਨ।

ਸਭੁ ਕੇ ਵਸਗਤਿ ਕਰਿ ਲਈਓਨੁ ਬਿਨੁ ਨਾਵੈ 'ਖਾਕੁ' ਰਲਿਆ ॥੩॥੨੧॥੨੨॥
(ਸਿਰੀਰਾਗੁ ਮ: ੫, ਪੰਨਾ ੪੨)

ਖਾਕੁ—(ਖਾਕ ਵਿਚ), ਅਧਿਕਰਣ ਕਾਰਕ, ਇਕ-ਵਚਨ।

ਗੁਰਮੁਖਿ 'ਜਿੰਦ੍ਹੁ' ਜਪਿ ਨਾਮੁ ਕਰੰਮਾ ॥੧॥੬੫॥ (ਗਊੜੀ ਮ: ੪, ਪੰਨਾ ੧੨੨)
ਜਿੰਦ੍ਹੁ—(ਹੇ ਜਿੰਦ੍ਹੁ !) ਸੰਬੋਧਨ, ਇਕ-ਵਚਨ।

'ਮਸੁ' ਭੋਟਿ ਨ ਆਵਣੀ ਲੇਖਣਿ ਪਉਣੁ ਚਲਾਉ ॥੪॥੨॥
(ਸਿਰੀਰਾਗੁ ਮ: ੧, ਪੰਨਾ ੯੪)

ਮਸੁ—ਸੰਬੋਧਨ ਕਾਰਕ, ਇਕ-ਵਚਨ।

'ਖਾਕੁ ਖਾਕੁ' ਰਲੈ ਸਭੁ ਫੈਲੁ ॥੨॥੨॥
(ਚਿਲਾਵਲੁ ਮ: ੧ ਅਸਟਪਦੀਆ, ਪੰਨਾ ੮੩੨)

ਖਾਕੁ ਖਾਕੁ—ਅਧਿਕਰਣ ਕਾਰਕ, ਇਕ-ਵਚਨ।

(੫) 'ਹੀ' ('ਵਿਸ਼ੇਸ਼ਣ', ਜਾਂ, 'ਕਿੱਆ ਵਿਸ਼ੇਸ਼ਣ') ਜਿਸ ਸ਼ਬਦ ਨਾਲ ਵਰਤਿਆ ਜਾਏ, ਉਸ ਦਾ ਅੰਤਲਾ () ਜਾਂ (ੰ) ਉੱਡ ਜਾਂਦੇ ਹਨ, (ਵੇਖੋ, ਇਸੇ ਭਾਗ ਵਿਚ 'ਹੀ' ਦਾ ਪ੍ਰਕਰਣ)। ਪਰ ਇਹਨਾਂ ਸ਼ਬਦਾਂ ਉੱਤੇ ਇਸ ਨਿਯਮ ਦਾ ਅਸਰ ਨਹੀਂ ਪੈਂਦਾ, ਭਾਵ, ਸ਼ਬਦ 'ਹੀ' ਦੇ ਹੁੰਦਿਆਂ ਭੀ ਇਹਨਾਂ ਸ਼ਬਦਾਂ ਦਾ ਅੰਤਲਾ () ਟਿਕਿਆ ਰਹਿੰਦਾ ਹੈ। ਵੇਖੋ :

ਬਿਖੁ ਕੀ ਕਾਰ ਕਮਾਵਣੀ 'ਬਿਖੁ ਹੀ' ਮਾਰਿ ਸਮਾਹਿ ॥੩॥੨੭॥੫੭॥
(ਸਿਰੀਰਾਗੁ ਮ: ੩, ਪੰਨਾ ੩੬)

(੬) ਸੰਸਕ੍ਰਿਤ ਦੇ ਜੋ ਉਕਾਰਾਂਤ (-ਅੰਤ) ਪੁਲਿੰਗ ਸ਼ਬਦ ਪੰਜਾਬੀ ਵਿਚ ਭੀ 'ਪੁਲਿੰਗ' ਹੀ ਰਹੇ, ਉਹਨਾਂ ਦਾ ਅਖੀਰਲਾ () ਉੱਡ ਗਿਆ, ਤੇ ਉਹ ਆਮ

ਤੌਰ 'ਤੇ ਅਕਾਰਾਂਤ (ਮੁਕਤਾ-ਅੰਤ) ਸ਼ਬਦ ਦੇ ਰੂਪ ਵਿਚ ਵਰਤੇ ਜਾਣ ਲੱਗ ਪਏ; ਜਿਵੇਂ :

'ਤਰੁ' ਤੋਂ 'ਤਰ'। 'ਗੁਰੁ' ਤੋਂ 'ਗੁਰ'। 'ਅਗਰੁ' ਤੋਂ 'ਅਗਰ'। 'ਪ੍ਰਭੁ' ਤੋਂ 'ਪ੍ਰਭ'। 'ਮਧੁ' ਤੋਂ 'ਮਧ'। 'ਸਾਧੁ' ਤੋਂ 'ਸਾਧ'। 'ਬੰਧੁ' ਤੋਂ 'ਬੰਧ'। 'ਇੰਦੂ' ਤੋਂ 'ਇੰਦ'।

ਜੋ (_-ਅੰਤ) ਸ਼ਬਦ ਪੰਜਾਬੀ ਵਿਚ ਆ ਕੇ 'ਇਸਤ੍ਰੀ ਲਿੰਗ' ਬਣ ਗਏ, ਉਹਨਾਂ ਦਾ ਅੰਤਲਾ (_) ਟਿਕਿਆ ਰਿਹਾ। ਜਿਵੇਂ ਧੇਨੁ, ਬਿੰਦੁ, ਵਸਤੁ, ਲਾਜੁ ਆਦਿਕ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਸ਼ਬਦ 'ਪਸੁ' ਅਤੇ 'ਅਸੁ' ਅਜਿਹੇ ਮਿਲਦੇ ਹਨ, ਜੋ 'ਪੁਲਿੰਗ' ਹੁੰਦਿਆਂ ਭੀ ਉਕਾਰਾਂਤ (_-ਅੰਤ) ਰੂਪ ਵਿਚ ਵਰਤੇ ਗਏ ਹਨ, ਭਾਵ, ਜਿਵੇਂ 'ਅੰਸੁ' ਆਦਿਕ 'ਇਸਤ੍ਰੀ ਲਿੰਗ' ਸ਼ਬਦਾਂ ਦਾ ਅੰਤਲਾ (_) ਟਿਕਿਆ ਰਹਿੰਦਾ ਹੈ, ਤਿਵੇਂ ਇਹਨਾਂ ਦਾ ਭੀ ਹੈ। ਵੇਖੋ :

ਗਿਰੂ ਮੰਦਰ ਰਥੁ 'ਅਸੁ' ਦੀਏ ਰਚਿ ਭਲੇ ਸੰਜੇਗ ॥੩॥

(ਜੈਤਸਗੀ ਕੌ ਵਾਰ, ਪੰਨਾ ੨੦੬)

ਅਸੁ—(ਬਹੁ-ਵਚਨ), ਘੋੜੇ।

ਸਿਮਰਹਿ 'ਪਸੁ' ਪੰਖੀ ਸਾਡੀ ਝੂਡਾ ॥੪॥੧॥੧੮॥

(ਮਾਰੂ ਮ: ੫ ਸੋਲਹੇ, ਪੰਨਾ ੧੦੨੯)

ਪਸੁ—ਬਹੁ-ਵਚਨ।

ਜੈਸੇ 'ਪਸੁ' ਤੈਸੇ ਓਇ ਨਰਾ ॥੨॥੨॥ (ਭੈਰਉ ਨਾਮਦੇਵ ਜੀ, ਪੰਨਾ ੧੧੬੩)

ਪਸੁ—ਬਹੁ-ਵਚਨ।

ਕਰਿ ਪਰਪੰਜੁ ਉਦਰੁ ਨਿਜ ਪੱਖਿਓ 'ਪਸੁ ਕੌ' ਨਿਆਈ ਸੋਇਓ ॥੧॥੧੦॥

(ਸੋਗਠਨ ਮ: ੯, ਪੰਨਾ ੫੩੬)

'ਸੰਬੰਧਕ' 'ਕੌ' ਦੇ ਹੁੰਦਿਆਂ ਭੀ ਲਫੜ 'ਪਸੁ' ਦਾ ਅੰਤਲਾ (_) ਕਾਇਮ ਰਿਹਾ ਹੈ।

'ਅੰਸੁ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਵਾਂਗ ਸ਼ਬਦ 'ਪਸੁ' ਦੇ ਅੰਤ ਲਿਚ ਭੀ ਕਈ ਵਾਰੀ (_) ਦੇ ਥਾਂ (_) ਹੋ ਜਾਂਦੇ ਹਨ। ਵੇਖੋ :

ਕਰਤੁਤਿ 'ਪਸੁ ਕੌ' ਮਾਣਸ ਜਾਤਿ ॥੫॥੮॥

(ਸੁਖਮਨੀ)

'ਪਸੁ' ਮਿਲਹਿ ਚੰਗਿਆਈਆ ਖੜ੍ਹ ਖਾਵਹਿ ਅੰਮ੍ਰਿਤੁ ਦੇਹਿ ॥੩॥੧॥

(ਗੁਜਰੀ ਮ: ੧, ਪੰਨਾ ੮੮੬)

ਵਿਸ਼ੇਸ਼ਣ

ਉਕਾਰਾਂਤ (_-ਅੰਤ)

‘ਲਿੰਗ’ ਦੇ ਪ੍ਰਕਰਣ ਵਿਚ ਅਸੀਂ ਪੜ੍ਹ ਆਏ ਹਾਂ ਕਿ ਕਈ ਸ਼ਬਦ ‘ਇਸਤ੍ਰੀ ਲਿੰਗ’ ਹੁੰਦਿਆਂ ਭੀ (_-ਅੰਤ) ਹਨ। ਇਸੇ ਤਰ੍ਹਾਂ ਹੇਠ-ਲਿਖੇ ‘ਵਿਸ਼ੇਸ਼ਣ’ ਭੀ ਐਸੇ ਮਿਲਦੇ ਹਨ, ਜੋ ਆਮ ਤੌਰ 'ਤੇ ਉਕਾਰਾਂਤ (_-ਅੰਤ) ਗਿਹੰਦੇ ਹਨ, ਭਾਵੇਂ ਉਹਨਾਂ ਦਾ ਵਿਸ਼ੇਸ਼ਜ ਬਹੁ-ਵਚਨ’ ਹੋਵੇ ਅਤੇ ਭਾਵੇਂ ‘ਇਸਤ੍ਰੀ ਲਿੰਗ’ ਹੋਵੇ।

ਸਾਬਤੁ, ਖੁਆਰੁ, ਥਿਰੁ, ਧਨੁ, ਪਰਗਾਸੁ, ਪਰਗਟੁ, ਪਰਵਾਣੁ, ਪਵਿਤੁ, ਬਹੁਤੁ, ਮੁਕਤੁ।

੧. ਸਾਬਤੁ :

ਨਦੀਰਿ ਤਿਨਾ ਕਉ ਨਾਨਕਾ ਜਿ ‘ਸਾਬਤੁ’ ਲਾਏ ‘ਰਾਸਿ’ ॥੧॥੩॥

(ਸਾਰਗ ਕੀ ਵਾਰ, ਸਲੋਕ ਮ: ੨, ਪੰਨਾ ੧੨੩੯)

ਕਬੀਰ ‘ਕਾਇਆ’ ਕਾਚੀ ਕਾਰਵੀ ਕੇਵਲ ਕਾਚੀ ਧਾਰੁ ॥

‘ਸਾਬਤੁ’ ਰਖਿਹਿ ਤਾ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥

(ਸਲੋਕ ਕਬੀਰ ਜੀ, ਪੰਨਾ ੧੩੨੬)

‘ਸਾਬਤੁ’ ਪੂਜੀ ਸਤਿਗੁਰਿ ਸੰਗਿ ॥੪॥੮੯॥ (ਗਊਤ੍ਰੀ ਮਹਲਾ ੫, ਪੰਨਾ ੧੮੨)

‘ਸਾਬਤੁ ਵਸਤੁ’ ਓਹੁ ਅਪਨੀ ਲਹੈ ॥੯੯॥ (ਗਊਤ੍ਰੀ ਮ: ੫, ਪੰਨਾ ੧੮੨)

ਸਾਬਤੁ ਰਾਸਿ। ਸਾਬਤੁ ਕਾਇਆ। ਸਾਬਤੁ ਪੂਜੀ। ਸਾਬਤੁ ਵਸਤੁ।

ਲਛੜ ‘ਰਾਸਿ’, ‘ਕਾਇਆ’, ‘ਪੂਜੀ’ ਅਤੇ ‘ਵਸਤੁ’ ਇਸਤ੍ਰੀ ਲਿੰਗ ਹਨ, ਪਰ ਇਹਨਾਂ ਦਾ ਵਿਸ਼ੇਸ਼ਣ ‘ਸਾਬਤੁ’ (_-ਅੰਤ) ਹੈ।

੨. ਖੁਆਰੁ :

ਜਾ ਪਤਿ ਲੇਖੈ ਨ ਪਵੈ ਸਭਾ ਪੁਜ ਖੁਆਰੁ’ ॥੨॥੮॥

(ਸਿਰੀਰਾਗ ਮ: ੧, ਪੰਨਾ ੧੭)

ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ‘ਖੁਆਰੁ’ ॥੨॥੯॥

(ਰਾਮਕਲੀ ਕੀ ਵਾਰ ਮ: ੩, ਮ: ੩, ਪੰਨਾ ੯੫੦)

ਅਗੈ ਦਰਗਹ ਲੇਖੈ ਮੰਗਿਐ ਮਾਰਿ ‘ਖੁਆਰੁ’ ਕੀਚਹਿ ਕੁਚਿਆਰ ॥੨॥੯॥

(ਰਾਮਕਲੀ ਕੀ ਵਾਰ, ਮ: ੩, ਪੰਨਾ ੯੫੦)

ਸੇਜੈ ਕੰਭੁ ਨ ਆਵਈ ਨਿਤ ਨਿਤ ਹੋਇ 'ਖੁਆਰੁ' ॥੧॥੧੩॥੪੮॥

(ਸਿਰੀਰਾਗ ਮ: ੩, ਪੰਨਾ ੩੧)

ਪਾਰੰਡਿ ਪ੍ਰੈਮੁ ਨ ਪਾਈਐ ਥੇਟਾ ਪਾਜੁ 'ਖੁਆਰੁ' ॥੧॥੧੨॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੪੮)

ਪ੍ਰਸ ਖੁਆਰੁ—‘ਪ੍ਰਸ’ ਇਸਤ੍ਰੀ ਲਿੰਗ। ਖੁਆਰੁ ਹੋਇ ਜੰਮਹਿ—(ਜੀਵ) ਬਹੁ-ਵਚਨ। ਕੂੜਿਆਰ ਖੁਆਰੁ ਕੀਚਹਿ—‘ਕੂੜਿਆਰ’ ਪ੍ਰਲਿੰਗ, ਬਹੁ-ਵਚਨ। ਦੌਹਾਗਣਿ ਖੁਆਰੁ—‘ਦੌਹਾਗਣਿ’ ਇਸਤ੍ਰੀ ਲਿੰਗ।

ਵਿਸ਼ੇਸ਼ਣ ‘ਖੁਆਰੁ’ ਦਾ ਰੂਪ ਹਰੇਕ ਥਾਂ ਉਹੀ ਰਿਹਾ ਹੈ (—ਅੰਤ)।

੩. ਬਿਤੁ :

ਹਰਿ ਕੇ ਭਗਤ ਸਦਾ ‘ਬਿਤੁ’ ਸੇਇ ॥੨॥੧॥ (ਬਿਲਾਵਲੁ ਮ: ੫, ਪੰਨਾ ੮੦੯)

ਪ੍ਰਾਨ ਦੁ ਬਾਥੇ ‘ਬਿਤੁ’ ਨਹੀਂ ਕੈਸੇ ਬਿਲਮਾਵਲੁ ॥੩॥੧॥

(ਬਿਲਾਵਲੁ ਸਧਨਾ ਜੀ, ਪੰਨਾ ੮੫੮)

‘ਬਿਤੁ’ ਭਈ ਤੱਤੀ ਤੁਟਸਿ ਨਹੀਂ ਅਨਹਦ ਕਿੰਗੁਗੇ ਬਾਜੀ ॥੩॥੨॥੫੩॥

(ਗਊਂਝੀ ਕਬੀਰ ਜੀ, ਪੰਨਾ ੩੩੫)

ਇਹ ਮਤਿ ਤੇਰੀ ‘ਬਿਤੁ’ ਰਹੈ ਤਾ ਭਰਮੁ ਵਿਚਹੁ ਜਾਇ ॥੧॥੬॥੮॥

(ਗੁਜਰੀ ਮਹਲਾ ੩, ਪੰਨਾ ੮੬੯)

ਭਗਤ ਬਿਤੁ—ਲਛਜ਼ ‘ਭਗਤ’ ਬਹੁ-ਵਚਨ। ਪ੍ਰਾਨ ਬਿਤੁ—ਲਛਜ਼ ‘ਪ੍ਰਾਨ’ ਬਹੁ-ਵਚਨ। ਤੱਤੀ ਬਿਤੁ—ਲਛਜ਼ ‘ਤੱਤੀ’ ਇਸਤ੍ਰੀ ਲਿੰਗ। ਮਤਿ ਬਿਤੁ—ਲਛਜ਼ ‘ਮਤਿ’ ਇਸਤ੍ਰੀ ਲਿੰਗ।

ਵਿਸ਼ੇਸ਼ਣ ‘ਬਿਤੁ’ ਦਾ ਰੂਪ ਨਹੀਂ ਬਦਲਿਆ, ਹਰੇਕ ਥਾਂ (—ਅੰਤ) ਹੀ ਹੈ।

੪. ਧਨੁ :

‘ਧਨੁ’ ਓਇ ਸੈਤ ਜਿਨ ਐਸੀ ਜਾਨੀ ॥੧॥੧੧॥

(ਗੋਡ ਕਬੀਰ ਜੀ, ਪੰਨਾ ੮੨੩)

‘ਧਨੁ’ ਸੇਹਾਗਾਨਿ ਮਹਾ ਪਵੀਤ ॥੫॥੮॥ (ਗੋਡ ਕਬੀਰ ਜੀ, ਪੰਨਾ ੮੨੨)

‘ਧਨੁ’ ਗਿਰਹੀ ਸੰਨਿਆਸੀ ਸੋਗੀ ਜਿ ਹਰਿ ਚਰਣੀ ਚਿੜੁ ਲਾਏ ॥੨॥੮॥

(ਮਾਰੁ ਮ: ੧ ਅਸਟਪਦੀਆ, ਪੰਨਾ ੧੦੧੩)

‘ਧਰੂ’ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥੧॥੬॥੪੯॥

(ਸਿਰੀਰਾਗ ਮ: ੩, ਪੰਨਾ ੩੨)

ਧਨੁ ਓਇ ਸੰਤ—ਲਡਜ਼ ‘ਓਇ ਸੰਤ’ ਬਹੁ-ਵਚਨ ਪੁਲਿੰਗ।

ਧਨੁ ਗਿਰਹੀ—ਲਡਜ਼ ‘ਗਿਰਹੀ’ ਇਕ-ਵਚਨ ਪੁਲਿੰਗ।

ਧਨੁ ਜਨਨੀ—ਲਡਜ਼ ‘ਜਨਨੀ’ ਇਸਤ੍ਰੀ ਲਿੰਗ।

ਨੇਟ : ਪਰ ਇਸ ਵਿਸ਼ੇਸ਼ਣ ਦੇ ਹੋਰ ਰੂਪ ਭੀ ਮਿਲਦੇ ਹਨ :

ਪਨ, ਧਨਿ, ਧੰਨ, ਧੰਨਿ। ਵੇਖੋ :

‘ਧਨਿ’ ਓਹੁ ਮਸਤਕੁ ਧਨੁ ਭੇਵੇ ਨੇਤ ਅਥਵਾ ਮ: ੫, ਪੰਨਾ ੨੦੦)

‘ਧਨਿ’ ਭੇਉ ਜਿਹ ਤੁਥ ਇਆ ਮਨੁਆ ॥੪॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੧)

‘ਧਨਿ ਧਨਿ’ ਸਤਿਗੁਰੁ ਅਮਰਦਾਸੁ ਜਿਨਿ ਨਾਮੁ ਦਿੜਾਯਦ੍ਹਿ ॥੪॥

(ਸਵਈਏ ਮਹਲੇ ਚਉਥੇ ਕੇ, ਕਲੂਸਹਾਰ, ਪੰਨਾ ੧੩੮)

‘ਧੰਨੁ’ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਤੁ ਅਪਨੈ ਮੇਲਿ ਲੀਓ ॥੪॥੮॥੪੭॥

(ਆਸਾ ਮ: ੫, ਪੰਨਾ ੩੮੨)

‘ਧੰਨਿ’ ਸੁ ਬਾਨੁ ‘ਧੰਨਿ’ ਓਇ ਭਵਨਾ ਜਾ ਮਹਿ ਸੰਤ ਬਸਾਵੇ ॥੨॥੯॥੪੦॥

(ਧਨਾਸਰੀ ਮ: ੫, ਪੰਨਾ ੯੮੧)

ੴ. ਪਰਗਾਸੁ :

ਮਤਿ ‘ਪਰਗਾਸੁ’ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥੪॥੧॥੪॥

(ਸੁਹੀ ਛੰਤ ਮ: ੪ ਘੁਰੁ ੨, ਪੰਨਾ ੨੨੪)

ਲਡਜ਼ ‘ਮਤਿ’ ਇਸਤ੍ਰੀ ਲਿੰਗ ਹੈ, ਪਰ ਵਿਸ਼ੇਸ਼ਣ ‘ਪਰਗਾਸੁ’ (-ਅੰਤ) ਹੈ।

ੳ. ਪਰਗਟੁ :

ਤਿਨ ਕੀ ਸੌਝਾ ਨਿਰਮਲੀ ‘ਪਰਗਟੁ ਭਈ’ ਜਹਾਨ ॥੪॥੧੦॥੮੦॥

(ਸਿਰੀਰਾਗ ਮਹਲਾ ੫, ਪੰਨਾ ੮੪)

ਵਜਾਇਆ ਵਾਜਾ ਪਉਣ

ਨਦੀ ਦੁਆਵੇ ‘ਪਰਗਟੁ ਕੌਏ’ ਦਸਕਾ ਗੁਪਤੁ ਰਖਾਇਆ ॥੯੮॥

(ਰਾਮਕਲਾ ਮ: ੩ ਅੰਨੰਦੁ)

ਗੁਪਤੀ ਬਾਣੀ 'ਪਰਗਟੁ' ਹੋਇ ॥੫੩॥ (ਸਿਧ ਗੋਸਟਿ, ਪੰਨਾ ੯੮)

ਮਤਿ ਮਲੌਣ 'ਪਰਗਟੁ' ਭਈ ਜਪਿ ਨਾਮੁ ਮੁਰਾਰਾ ॥੧॥੧੮॥੩੮॥
(ਗਊੜੀ ਬੈਰਾਗਣੀ ਮ: ੩, ਪੰਨਾ ੧੬੩)

ਸੇਭਾ ਪਰਗਟੁ—‘ਸੇਭਾ’ ਇਸਤ੍ਰੀ ਲਿੰਗ। ਦੁਆਰੇ ਪਰਗਟੁ—‘ਦੁਆਰੇ’ ਬਹੁ-ਵਚਨ। ਬਾਣੀ ਪਰਗਟੁ—‘ਬਾਣੀ’ ਇਸਤ੍ਰੀ ਲਿੰਗ। ਮਤਿ ਪਰਗਟੁ—‘ਮਤਿ’ ਇਸਤ੍ਰੀ ਲਿੰਗ।

ਲਫਜ਼ ‘ਪਰਗਟੁ’ ਹਰੇਕ ਥਾਂ (—ਅੰਤ) ਹੈ।

੭. ਪਰਵਾਣੁ :

ਨਾਨਕ ਆਏ ‘ਸੇ ਪਰਵਾਣੁ ਹਹਿ’
ਜਿਨ ਗੁਰਮਤੀ ਹਰਿ ਧਿਆਇ ॥੪॥੫॥

(ਸਿਰੀਰਾਗੁ ਮ: ੩, ਪੰਨਾ ੨੯)

ਗੁਰ ਮਿਲਿ ਭਉਜਲੁ ਲੰਘੀਐ ਦਰਗਹਿ ‘ਪਤਿ ਪਰਵਾਣੁ’ ॥੪॥੨੨॥

(ਸਿਰੀਰਾਗੁ ਮ: ੧, ਪੰਨਾ ੨੨)

‘ਸੇ ਨੇੜ੍ਹ ਪਰਵਾਣੁ’ ਜਿਨੀ ਦਰਸਨੁ ਪੇਖਾ ॥੨॥੨੯॥

(ਮਾਝ ਮ: ੫, ਪੰਨਾ ੧੦੩)

ਸੇ ਪਰਵਾਣੁ—‘ਸੇ’ ਬਹੁ-ਵਚਨ। ਪਤਿ ਪਰਵਾਣੁ—‘ਪਤਿ’ ਇਸਤ੍ਰੀ ਲਿੰਗ।
ਨੇੜ੍ਹ ਪਰਵਾਣੁ—‘ਨੇੜ੍ਹ’ ਬਹੁ-ਵਚਨ।

ਲਫਜ਼ ‘ਪਰਵਾਣੁ’ ਹਰੇਕ ਥਾਂ (—ਅੰਤ) ਹੈ।

੮. ਪਵਿਤ੍ਰੁ :

‘ਪਵਿਤ੍ਰੁ ਹੋਏ ਸੇ ਜਨਾ’ ਜਿਨੀ ਹਰਿ ਧਿਆਇਆ ॥

‘ਪਵਿਤ੍ਰੁ ਮਾਤਾ’ ਪਿਤਾ ਕੁਟੰਬ ਸਹਿਤ ਸਿਉ ‘ਪਵਿਤ੍ਰੁ ਸੰਗਤਿ’ ਸਥਾਈਆ ॥੧੦॥

(ਰਾਮਕਲੀ ਮ: ੩ ਅਨੰਦ)

ਸੇ ਜਨਾ ਪਵਿਤ੍ਰੁ—‘ਸੇ ਜਨਾ’ ਬਹੁ-ਵਚਨ। ਮਾਤਾ ਪਵਿਤ੍ਰੁ—‘ਮਾਤਾ’ ਇਸਤ੍ਰੀ-ਲਿੰਗ। ਸੰਗਤਿ ਪਵਿਤ੍ਰੁ—‘ਸੰਗਤਿ’ ਇਸਤ੍ਰੀ ਲਿੰਗ।

ਲਫਜ਼ ‘ਪਵਿਤ੍ਰੁ’ ਹਰੇਕ ਥਾਂ (—ਅੰਤ) ਹੈ।

੯. ਬਹੁਤੁ :

ਮੁਤ ਦਾਰਾ ਬਨਿਤਾ ਅਨੇਕ 'ਬਹੁਤੁ ਰੰਗ ਅਚੁ ਵੇਸ' ॥੧॥੧੫॥੮੫॥

(ਸਿਗੋਰਾਗੁ ਮ: ੫, ਪੰਨਾ ੮੭)

ਇਸੁ ਕਾਇਆ ਅੰਦਰਿ 'ਬਹੁਤੁ ਪਸਾਰਾ' ॥੨॥੫॥੮੬॥

(ਮਾਝ ਮ: ੩ ਅਸਟਪਦੀਆ, ਪੰਨਾ ੧੧੨)

ਤਿਸੁ ਵਿਚਿ 'ਤੂਖ ਬਹੁਤੁ' ਨੈ ਸਾਨੁ ॥੩॥੨॥ (ਗਊਤ੍ਰੀ ਮ: ੧, ਪੰਨਾ ੧੫੧)

ਬਹੁਤੁ ਰੰਗ—'ਰੰਗ' ਬਹੁ-ਵਚਨ। ਤੂਖ ਬਹੁਤੁ—'ਤੂਖ' ਇਸਤ੍ਰੀ ਲਿੰਗ।
ਲਡੜ 'ਬਹੁਤੁ' (-ਅੰਤ) ਹੈ।

੧੦. ਮੁਕਤੁ :

ਨਾਨਕ ਸਥਦਿ ਰਤੇ ਸੇ 'ਮੁਕਤੁ' ਹੈ ਹਰਿ ਜੀਉ ਹੇਤਿ ਪਿਆਰੁ ॥੨॥੧੦॥

(ਸਿਗੋਰਾਗ ਕੀ ਵਾਰ, ਪੰਨਾ ੮੬)

ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥

ਤਿਸੁ ਲਗਿ 'ਮੁਕਤੁ' ਭਏ ਘਣੇਰੇ ॥੪॥੧੫॥੨੨॥

(ਮਾਝ ਮ: ੫ ਚੜ੍ਹਿਪਦੇ, ਪੰਨਾ ੧੦੧)

ਸੇ ਮੁਕਤੁ—'ਸੇ' ਬਹੁ-ਵਚਨ। ਘਣੇਰੇ ਮੁਕਤੁ—'ਘਣੇਰੇ' ਬਹੁ-ਵਚਨ।
ਲਡੜ 'ਮੁਕਤੁ' (-ਅੰਤ) ਹੀ ਰਿਹਾ ਹੈ।

ਪੜਨਾਂਵ

ਪੜਨਾਂਵੀ ਵਿਸ਼ੇਸ਼ਣ ਅਤੇ ਸੰਬੰਧ-ਵਾਚਕ ਪੜਨਾਂਵ :

ਜਿਸੁ, ਜਿਤੁ; ਤਿਸੁ, ਤਿਤੁ; ਇਕਸੁ, ਇਕਤੁ;

ਇਸੁ ਇਤੁ; ਉਸੁ, ਉਤੁ।

ਸ਼ਬਦ 'ਜਿਸੁ', 'ਤਿਸੁ', 'ਇਕਸੁ', 'ਇਸੁ' ਅਤੇ 'ਉਸੁ' 'ਪੜਨਾਂਵ' ਭੀ
ਹਨ ਅਤੇ ਪੜਨਾਂਵੀ ਵਿਸ਼ੇਸ਼ਣ ਭੀ। ਸ਼ਬਦ 'ਜਿਤੁ', 'ਤਿਤੁ', 'ਇਕਤੁ', 'ਇਤੁ'
ਅਤੇ 'ਉਤੁ' ਪੜਨਾਂਵੀ ਵਿਸ਼ੇਸ਼ਣ ਹਨ, ਇਹ ਪੰਜੇ ਹੀ ਸ਼ਬਦ ਪਹਿਲੇ ਪੰਜ 'ਜਿਸੁ'
ਆਦਿਕ ਤੋਂ ਅਧਿਕਰਣ ਕਾਰਕ, ਇਕ-ਵਚਨ ਹਨ। 'ਜਿਸੁ' ਤੋਂ 'ਜਿਤੁ'। 'ਤਿਸੁ'
ਤੋਂ 'ਤਿਤੁ'। 'ਇਕਸੁ' ਤੋਂ 'ਇਕਤੁ'। 'ਇਸੁ' ਤੋਂ 'ਇਤੁ'। 'ਉਸੁ' ਤੋਂ 'ਉਤੁ'।

ਇਹਨਾਂ ਸ਼ਬਦਾਂ 'ਜਿਸੁ, ਜਿਤੁ'; 'ਤਿਸੁ, ਤਿਤੁ' ਆਦਿਕ ਦੀ ਵਰਤੋਂ ਦਾ ਫਰਕ ਪ੍ਰਾਸ ਤੌਰ 'ਤੇ ਧਿਆਨ ਰੱਖਣ-ਜੋਗ ਹੈ।

(੧) ਪੜਨਾਂਵ 'ਜਿਸੁ', 'ਤਿਸੁ', ਆਦਿਕ

ਕਰਮ ਕਾਰਕ, ਇਕ-ਵਚਨ

'ਜਿਸੁ' ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਸੰਪ੍ਰਦਾਨ ਕਾਰਕ, ਇਕ-ਵਚਨ

'ਜਿਸੁ' ਗੁਰ ਭੇਟੇ ਨਾਨਕਾ 'ਤਿਸੁ' ਮਨਿ ਵਸਿਆ ਸੋਇ ॥੨॥੧੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੧)

ਸੰਬੰਧ ਕਾਰਕ, ਇਕ-ਵਚਨ

ਜਿਸੁ ਗੁਰੂ ਭੇਟੇ ਨਾਨਕਾ 'ਤਿਸੁ' ਮਨਿ ਵਸਿਆ ਸੋਇ ॥੨॥੧੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੧)

ਕਦੇ ਕਦੇ 'ਪੜਨਾਂਵ' 'ਜਿਸੁ' ਅਧਿਕਰਣ ਕਾਰਕ, ਇਕ-ਵਚਨ ਵਿਚ ਭੀ 'ਜਿਤੁ'-ਰੂਪ ਵਿਚ ਵਰਤਿਆ ਜਾਂਦਾ ਹੈ :

ਧੰਨ ਸੁ ਗਿਭੁ 'ਜਿਤੁ' ਪ੍ਰਗਟੀ ਆਇ ॥੮॥੩॥

(ਆਸਾ ਮ: ੫, ਪੰਨਾ ੩੨੧)

ਨੋਟ : ਕਰਣ ਕਾਰਕ, ਇਕ-ਵਚਨ ਭੀ 'ਜਿਸੁ' ਤੋਂ 'ਜਿਤੁ' ਹੈ।

(੨) ਪੜਨਾਂਵੀ ਵਿਸ਼ੇਸ਼ਣ :

ਜਿਵੇਂ ਪੜਨਾਂਵ 'ਜਿਸੁ', 'ਤਿਸੁ' ਆਦਿਕ ਤੋਂ ਕਰਣ ਕਾਰਕ ਇਕ-ਵਚਨ ਅਤੇ ਅਧਿਕਰਣ ਕਾਰਕ ਇਕ-ਵਚਨ 'ਜਿਤੁ', 'ਤਿਤੁ' ਹਨ, ਤਿਵੇਂ ਪੜਨਾਂਵੀ ਵਿਸ਼ੇਸ਼ਣ 'ਜਿਸੁ' 'ਤਿਸੁ' ਦੇ ਭੀ ਕਰਣ ਕਾਰਕ, ਅਧਿਕਰਣ ਕਾਰਕ ਇਕ-ਵਚਨ ਦੇ ਰੂਪ 'ਜਿਤੁ' 'ਤਿਤੁ' ਹਨ। ਇਹਨਾਂ ਰੂਪਾਂ ਦਾ ਪੜਨਾਂਵ 'ਜਿਸੁ' 'ਤਿਸੁ' ਦੇ ਸੰਬੰਧ ਕਾਰਕ ਇਕ-ਵਚਨ ਤੋਂ ਨਿਖੇੜਾ ਕਰਨ ਵਾਸਤੇ ਕੁਝ ਪ੍ਰਮਾਣ ਹੋਠ ਦਿੱਤੇ ਜਾਂਦੇ ਹਨ :

‘ਤਿਸੁ’ ਘਰਿ ਸਹਜਾ ਸੋਈ ਸੁਹੇਲਾ ॥੫॥੩੪॥

(ਮਾਝ ਮ: ੫ ਅਸਟਪਦੀਆ, ਪੰਨਾ ੧੨੦)

ਤਿਸੁ ਘਰਿ—ਊਸ (ਮਨੁੱਖ) ਦੇ (ਹਿਰਦੇ-ਰੂਪ) ਘਰ ਵਿਚ।

ਤਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਘਰਿ ਗਾਢਹੁ ਸੋਹਿਲਾ ਸਿਵਰਿਚੁ ਸਿਰਜਣਹਾਰੋ ॥੧॥੧॥

(ਤਿਤੁ ਘਰਿ—ਊਸ ਘਰ ਵਿਚ। (ਸੋਹਿਲਾ, ਗਉੜੀ ਦੀਪਕੀ ਮ: ੧, ਪੰਨਾ ੧੨)

ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਜਿਸੁ’ ਘਟਿ ਵਸਿਆ ਨਾਉ, ਤਿਸੁ ਬੰਧਨ ਕਾਟੀਐ ॥੫॥

(ਗੁਜਰੀ ਕੀ ਵਾਰ ਮ: ੫, ਪੰਨਾ ੫੧੯)

ਜਿਸੁ ਘਟਿ—ਜਿਸ (ਮਨੁੱਖ) ਦੇ ਘਟ ਵਿਚ।

ਜਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਘਟਿ ਨਾਮੇ ਨਾਮੁ ਨਿਵਾਸੁ ॥੫॥੩॥

(ਅਲਾਰ ਮ: ੩ ਅਸਟਪਦੀ, ਪੰਨਾ ੧੨੨੨)

ਤਿਤੁ ਘਟਿ—ਊਸ ਘਟ ਵਿਚ।

ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਜਿਸੁ’ ਗਿਹਿ ਬਹੁਤੁ ਤਿਸੈ ਗਿਹਿ ਚਿੰਤਾ ॥੧॥੭॥

(ਮਾਤ੍ਰ ਮ: ੫ ਅੰਜੁਲੀਆ, ਪੰਨਾ ੧੦੧੯)

ਜਿਸੁ ਗਿਹਿ—ਜਿਸ (ਮਨੁੱਖ) ਦੇ ਘਰ ਵਿਚ।

ਜਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਗਿਹਿ ਸੋਹਿਲੜੇ ਕੋਡ ਅਨੰਦਾ ॥੮॥੮॥

(ਕਿਹਾਗੜਾ ਮ: ੫ ਘਰੂ ੨ ਡੱਤ, ਪੰਨਾ ੫੪੪)

ਤਿਤੁ ਗਿਹਿ—ਊਸ ਘਰ ਵਿਚ।

ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਜਿਸੁ’ ਨਾਮੁ ਰਿਦੈ ਸੋਈ ਵਡ ਰਾਜਾ ॥੧॥੧॥੮॥

(ਭੈਰਉ ਮ: ੫ ਅਸਟਪਦੀਆ ਘਰੂ ੨, ਪੰਨਾ ੧੧੫੫)

ਜਿਸੁ ਰਿਦੈ ਨਾਮੁ—ਜਿਸ (ਮਨੁੱਖ) ਦੇ ਹਿਰਦੇ ਵਿਚ ਨਾਮ ਹੈ।

ਜਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿੜ੍ਹ’ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ ॥੪॥
(ਸਵਈਏ ਮਹਲੇ ਤੀਜੇ ਕੇ, ਕਲਸਹਾਰ, ਪੰਨਾ ੧੩੯੩)

ਤਿੜ੍ਹ ਨਾਮਿ—ਊਸ ਨਾਮ ਵਿਚ।
ਤਿੜ੍ਹ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਸੋ ਰਿਦਾ ਸੁਹੇਲਾ ‘ਜਿੜ੍ਹ’ ਰਿਦੈ ਹੂੰ ਛੁਠਾ ਸਭਨਾ ਕੇ ਦਾਤਾਰਾ ਜੀਉ ॥੧॥੯॥
ਜਿੜ੍ਹ ਰਿਦੈ—ਜਿਸ ਹਿਰਦੇ ਵਿਚ। (ਮਾਝ ਮ: ੫ ਚਥੀਪਦੇ ਘੜ ੧, ਪੰਨਾ ੮੭)

ਜਿੜ੍ਹ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

ਇਸੇ ਤਰ੍ਹਾਂ :

‘ਇਕਸੁ’ ਵਿਣੁ ਹੋਚੁ ਦੂਜਾ ਨਾਹੀ
ਬਾਬਾ ਨਾਨਕ ਇਹ ਮੰਤਿ ਸਾਰੀ ਜੀਉ ॥੮॥੩੮॥੪੯॥
(ਮਾਝ ਮ: ੧, ਪੰਨਾ ੧੦੮)

ਇਕਸੁ—ਪੜਨਾਂਵ।

‘ਇਕੜ੍ਹ’ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥੪॥
ਇਕੜ੍ਹ ਰੂਪਿ—ਇਕੋ ਹੀ ਰੂਪ ਵਿਚ। (ਸੌਗਠਿ ਮ: ੧, ਪੰਨਾ ੫੯੬)

ਇਕੜ੍ਹ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਇਕੜ੍ਹ’ ਤਾਗੈ ਰਲਿ ਮਿਲੈ ਰਾਲਿ ਮੋਤੀਅਨ ਕਾ ਹਾਰੁ ॥੮॥੯॥
(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੮)

ਇਕੜ੍ਹ ਤਾਗੈ—ਇਕੋ ਹੀ ਤਾਗੈ ਵਿਚ।

ਇਕੜ੍ਹ—ਵਿਸ਼ੇਸ਼ਣ, ਅਧਿਕਰਣ ਕਾਰਕ, ਇਕ-ਵਚਨ।

ਬਿਸਟਾ ਆਸਤਿ ਰਕਬੁ ਪਰੇਟੇ ਚਾਮ ॥
‘ਇਸੁ’ ਉਪਰਿ ਲੇ ਰਾਖਿਓ ਗੁਮਾਨੁ ॥੩॥੧੮॥ (ਆਸਾ ਮ: ੫, ਪੰਨਾ ੩੨੮)

ਇਸੁ—ਪੜਨਾਂਵ।

‘ਇੜ੍ਹ’ ਤਨਿ ਲਾਗੈ ਬਾਣੀਆ ॥੩॥੩੩॥ (ਸਿਰੀਰਾਗ ਮ: ੧, ਪੰਨਾ ੨੫)

ਇੜ੍ਹ ਤਨਿ—ਇਸ ਸਰੀਰ ਵਿਚ।

ਇੜ੍ਹ—ਵਿਸ਼ੇਸ਼ਣ, ਅਧਿਕਰਣ ਕਾਰਕ, ਇਕ-ਵਚਨ।

‘ਇੜ੍ਹ’ ਸੰਜਾਮੀ ਪ੍ਰਤ੍ਤ ਕਿਨਹੀ ਨ ਪਾਇਆ ॥
(ਬਿਭਾਸ ਪ੍ਰਤਾਪੀ ਮ: ੫ ਅਸਟਪਦੀਆ, ਪੰਨਾ ੧੩੪੯)

ਇੜ੍ਹ ਸੰਜਾਮੀ—ਇਸ ਸੰਜਮ ਦੀ ਰਾਹੀਂ।

ਇੜ੍ਹ—ਵਿਸ਼ੇਸ਼ਣ, ਕਰਣ ਕਾਰਕ, ਇਕ-ਵਚਨ।

ਕਿਸੁ ਪ੍ਰਭਾਉ 'ਕਿਸੁ' ਲਾਗਾਉ ਪਾਇ ॥
 'ਕਿਸੁ' ਉਪਦੇਸਿ ਰਹਾ ਲਿਵ ਲਾਇ ॥੫॥੧॥

(ਗਊੜੀ ਅਸਟਪਦੀਆ ਮ: ੧, ਪੰਨਾ ੨੨੧)

ਕਿਸੁ ਪਾਇ—ਕਿਸ ਦੇ ਚਰਣੀ।
 ਕਿਸੁ ਉਪਦੇਸਿ—ਕਿਸ ਦੇ ਉਪਦੇਸ਼ ਵਿਚ।
 ਕਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

'ਕਿਤੁ' ਮੁਖਿ ਗੁਰ ਸਾਲਾਹੀਐ ਕਰਣ ਕਾਰਣ ਸਮਰਥੁ ॥੩॥੨੦॥੯੦॥
 ਕਿਤੁ ਮੁਖਿ—ਕਿਸ ਮੁੰਹ ਨਾਲ। (ਸਿਰੀਰਾਗ ਮ: ੫, ਪੰਨਾ ੮੯)
 ਕਿਤੁ—ਪੜਨਾਂਵੀਂ ਵਿਸ਼ੇਸ਼ਣ, ਪੁਲਿੰਗ, ਕਰਣ ਕਾਰਕ, ਇਕ-ਵਚਨ।
 ਕਾਲੀ ਕੋਇਲ ਤੂ 'ਕਿਤੁ' ਗੁਨ ਕਾਲੀ ॥੨॥੧॥
 ਕਿਤ ਗੁਨ—ਕਿਨ੍ਹਾਂ ਗੁਣਾਂ ਕਰਕੇ। (ਸੂਹੀ ਛੌਦ ਜੀ, ਪੰਨਾ ੨੯੪)

ਕਿਤ—ਪੜਨਾਂਵੀਂ ਵਿਸ਼ੇਸ਼ਣ, ਪੁਲਿੰਗ, ਕਰਣ ਕਾਰਕ, ਬਹੁ-ਵਚਨ।
 ਨੈਟ : 'ਕਿਤੁ' (_ -ਅੰਤ) ਇਕ-ਵਚਨ ਹੈ, ਅਤੇ 'ਕਿਤੁ' (ਮੁਕਤਾ-ਅੰਤ)
 ਬਹੁ-ਵਚਨ ਹੈ।

ਜਿਸੁ, ਤਿਸੁ, ਕਿਸੁ, ਇਸੁ।

ਇਹ 'ਪੜਨਾਂਵ' ਭਾਵੇਂ ਕਿਸੇ ਪੁਲਿੰਗ 'ਨਾਂਵ' ਦੇ ਥਾਂ ਵਰਤੇ ਜਾਣ ਭਾਵੇਂ
 ਇਸਤ੍ਰੀ ਲਿੰਗ 'ਨਾਂਵ' ਦੇ ਥਾਂ, ਇਹਨਾਂ ਦਾ ਰੂਪ 'ਉਕਾਰਾਂਤ' ਹੀ ਰਹਿੰਦਾ ਹੈ,
 ਭਾਵ, ਇਹਨਾਂ ਦਾ ਅੰਤਲਾ (_) ਕਾਇਮ ਰਹਿੰਦਾ ਹੈ।

(ਉ) ਪੁਲਿੰਗ 'ਨਾਂਵ' ਦੇ ਥਾਂ :

'ਕਿਸੁ' ਵੇਖਾ ਨਾਹੀ ਕੋ ਦੂਜਾ ॥੮॥੧॥

(ਬਿਲਾਵਲੁ ਮ: ੧ ਅਸਟਪਦੀਆ, ਪੰਨਾ ੮੩੨)

'ਜਿਸੁ' ਰਾਖੇ 'ਤਿਸੁ' ਕੋਇ ਨ ਮਾਰੈ ॥

ਸੋ ਮੂਆ 'ਜਿਸੁ' ਮਨਹੁ ਬਿਸਾਰੈ ॥

'ਤਿਸੁ' ਤਜਿ ਅਵਡ ਕਰਾ ਕੋ ਜਾਇ ॥

ਸਭ ਸਿਰਿ ਏਕੁ ਨਿਰੰਜਨ ਰਾਇ ॥੨॥੨੨॥

(ਸੁਖਮਨੀ ਮ: ੫)

(ਅ) ਇਸਤ੍ਰੀ ਲਿੰਗ 'ਨਾਂਵ' ਦੇ ਥਾਂ :

ਜੇ 'ਇਸੁ' ਮਾਰੇ ਸੋਈ ਸੂਰਾ ॥੧॥.....

ਐਸਾ ਕੌਇ ਜਿ ਦੁਬਿਧਾ ਮਾਰਿ ਗਵਾਵੈ ॥੧॥ਰਹਾਉ॥

(ਗਊੜੀ ਮ: ੫ ਅਸਟਪਦੀਆ, ਪੰਨਾ ੨੩੭)

ਨੋਟ : ੧. ਇਥੇ ਪੜਨਾਂਵ 'ਇਸੁ' ਲਫਜ਼ 'ਦੁਬਿਧਾ' ਵਾਸਤੇ ਵਰਤਿਆ ਗਿਆ ਹੈ, ਜੋ 'ਇਸਤ੍ਰੀ ਲਿੰਗ' ਹੈ।

੨. 'ਪੜਨਾਂਵੀ ਵਿਸ਼ੇਸ਼ਣ' ਹੁੰਦਿਆਂ ਭੀ ਇਸ ਦਾ ਅੰਤਲਾ () ਟਿਕਿਆ ਰਹਿੰਦਾ ਹੈ; ਇਸ ਦਾ 'ਵਿਸ਼ੇਸ਼ਜ' ਭਾਵੇਂ ਪੁਲਿੰਗ ਹੋਵੇ, ਭਾਵੇਂ ਇਸਤ੍ਰੀ ਲਿੰਗ।

(ਉ) ਪੁਲਿੰਗ ਵਿਸ਼ੇਸ਼ਜ :

'ਜਿਸੁ ਵਖਤੁ ਕਉ' ਤ੍ਰੁਮ ਆਏ ਹਉ ਸੋ ਪਾਇਓ ਸਤਿਗੁਰ ਪਾਸਾ ਹੋ ॥੯॥੧॥੨॥

(ਮਾਰੂ ਸੋਲਹੇ ਮ: ੫, ਪੰਨਾ ੧੦੨੩)

'ਜਿਸੁ ਮਾਨੁਖ' ਪਹਿ ਕਰਉ ਬੇਨਤੀ ਸੋ ਅਪਨੇ ਸੁਖਿ ਭਰਿਆ ॥੧॥੯॥੭॥

(ਗੁਜਰੀ ਮ: ੫, ਪੰਨਾ ੪੮੭)

(ਅ) ਇਸਤ੍ਰੀ ਲਿੰਗ ਵਿਸ਼ੇਸ਼ਜ :

'ਇਸੁ ਪਰੀਤੀ' ਤੁਟਈ ਛਿਲਮ੍ਰਿ ਨ ਹੈਛਈ,

ਇਉ ਦੇਸਤੀ ਚਲਨਿ ਵਿਕਾਰ ॥੧॥੫॥

(ਸਲੋਕ ਮ: ੩, ਵਲਹੰਸ ਕੀ ਵਾਰ, ਪੰਨਾ ੫੮੭)

'ਇਸੁ ਪਉੜੀ' ਭੇ ਜੇ ਨਭੁ ਚੁਕੈ ਸੋ ਆਇ ਜਾਇ ਦੁਖੁ ਪਾਇਦਾ ॥੨॥੧॥

(ਮਾਰੂ ਸੋਲਹੇ ਮ: ੫, ਪੰਨਾ ੧੦੨੫)

'ਤਿਸੁ ਨਾਗੀ' ਕਉ ਦੁਖੁ ਨ ਜਮਾਨੈ ॥੩॥੮੮॥

(ਗਊੜੀ ਮ: ੫, ਪੰਨਾ ੧੮੫)

(੩) ਮੁਕਤਾ-ਅੰਤ ਸਥਦ ਦੇ ਨਾਲ ਜੇ ਕੋਈ 'ਸੰਬੰਧਕ' ਵਰਤਿਆ ਜਾਏ, ਤਾਂ ਉਸ ਦਾ 'ਕਰਤਾ ਕਾਰਕ, ਇਕ-ਵਚਨ' ਵਾਲਾ ਚਿਹਨ () ਦੂਰ ਹੋ ਜਾਂਦਾ ਹੈ। ਪਰ ਇਹਨਾਂ ਉਪਰ ਲਿਖੇ ਪੜਨਾਵਾਂ ਦਾ ਅੰਤਲਾ () 'ਸੰਬੰਧਕ' ਦੇ ਹੁੰਦਿਆਂ ਭੀ ਟਿਕਿਆ ਰਹਿੰਦਾ ਹੈ। ਵੇਖੋ :

ਘਰ ਮੰਦਰ ਹਟਨਾਲੇ ਸੋਹੇ 'ਜਿਸੁ ਵਿਚਿ' ਨਾਮੁ ਨਿਵਾਸੀ ਰਾਮ ॥੨॥੯॥੯॥

(ਸੂਹੀ ਛੰਤ ਮ: ੫ ਘਰੂ ੩, ਪੰਨਾ ੧੮੩)

'ਜਿਸੁ ਉਪਰਿ' ਹੋਵਤ ਦਾਇਆਲੁ ॥੧॥੩॥ (ਬਿਲਾਵਲੁ ਮ: ੫, ਪੰਨਾ ੧੦੭)

'ਜਿਸੁ ਨਗਲੁ' ਕਿਆ ਚਲੈ ਪਹਨਾਮੀ ॥੪॥੧॥੩॥

(ਬਿਲਾਵਲੁ ਮ: ੩ ਅਸਟਪਦੀ ਘਰੂ ੧੦, ਪੰਨਾ ੧੩੨)

ਭਗਤਿ ਬਛਲੁ ਉਆ ਕੇ ਨਾਮੁ ਕਹੀਐਤੁ ਹੈ

ਸਰਣਿ ਪ੍ਰਭੂ 'ਜਿਸੁ ਪਾਹੈ' ਪਈਆ ॥੫॥੧॥੪॥

(ਬਿਲਾਵਲੁ ਮ: ੪ ਅਸਟਪਦੀਆ ਘਰੂ ੧੧, ਪੰਨਾ ੧੩੬)

'ਜਿਸੁ ਪਹਿ' ਖੇਲ੍ਹਿ ਗੰਠੜੀ ਦੂਖੀ ਭਰਿ ਆਇਆ ॥੬॥੨॥੪॥

(ਸੂਹੀ ਛੰਤ ਮ: ੧ ਘਰੂ ੪, ਪੰਨਾ ੨੬੭)

'ਜਿਸੁ ਨਗਲੁ' ਕੀਚੈ ਦੇਸਤੀ ਸਭੁ ਜਗੁ ਚਲਣਹਾਰੁ ॥੭॥੧॥੧੦॥

(ਆਸਾ ਦੀ ਵਾਰ, ਪੰਨਾ ੮੬੮)

ਪਰੰਤੁ ਸੰਬੰਧਕ ਕਾ, ਕੇ, ਕੀ, ਦਾ, ਦੇ, ਦੀ, ਕੈ, ਦੈ, ਤੇ, ਕਉ, ਨਉ
ਅਤੇ 'ਨੋ' ਦੇ ਨਾਲ ਇਹਨਾਂ ਪੜਨਾਵਾਂ ਦਾ ਅੰਤਲਾ () ਲਹਿ ਜਾਂਦਾ ਹੈ।
ਵੇਖੋ :

'ਜਿਸ ਕਉ' ਸਤਿਗੁਰੂ ਮੇਲਿ ਮਿਲਾਏ

ਜਿਸੁ ਚੁਕਾ ਜਮ ਤੈ ਭਾਰਾ ਹੈ ॥੬॥੪॥੧੦॥

(ਮਾਝੂ ਸੋਲਹੇ ਮ: ੧, ਪੰਨਾ ੧੦੩੦)

'ਜਿਸ ਕਾ' ਕਾਰਜੁ ਤਿਨਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥੩॥੨॥੧੦॥

(ਸੂਹੀ ਛੰਤ ਮ: ੫ ਘਰੂ ੩, ਪੰਨਾ ੧੮੪)

'ਜਿਸ ਤੇ' ਉਪਜਿਆ ਜਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥

'ਜਿਸ ਕੇ' ਚਲਤ ਨ ਜਾਈ ਲਖਣੇ ਨਾਨਕ ਤਿਸਹਿ ਧਿਆਏ ॥੮॥੨॥

(ਸੂਹੀ ਛੰਤ ਮ: ੫ ਘਰੂ ੧, ਪੰਨਾ ੨੨੮)

ਬੁਰਾ ਭਲਾ ਕਹੁ 'ਜਿਸ ਨੋ' ਕਹੀਐ ਸਗਲੇ ਜੀਅ ਤੁਮਾਰੇ ॥੧॥ਰਗਾਵ੍ਹਿ॥੪੯॥

(ਆਸਾ ਮ: ੫ ਘਰੂ ੬, ਪੰਨਾ ੩੮੩)

'ਜਿਸ ਕੀ' ਪੂਜਿ ਮਨੁ ਉਧਰੈ ਪ੍ਰਭੁ ਹੋਇ ਸੁਪਸੰਨਾ ॥੭॥

(ਜੈਤਸਰੀ ਕੀ ਵਾਰ, ਪੰਨਾ ੨੦੭)

‘ਤਿਸ ਕੈ’ ਭਾਣੈ ਕੋਇ ਨ ਹੂਲਾ ਜਿਨਿ ਸਰਾਲੇ ਥ੍ਰਹਮੁ ਪਛਾਤਾ ॥ਰਹਾਉ॥੯॥
(ਸੌਗਠ ਮ: ੫ ਘਰੁ ੧, ਪੰਨਾ ੬੧੦)

‘ਤਿਸ ਦੈ’ ਸਬਦਿ ਨਿਸਤਰੈ ਸੰਸਾਰਾ ॥੮॥੧੨॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੫੫)

ਘਾੜਤਿ ‘ਤਿਸ ਕੀ’ ਅਪਰ ਅਪਾਰ ॥.....

‘ਤਿਸ ਦਾ’ ਭੁਠਾ ਹੋਵੈ ਸੇਖੁ ॥੨॥੧੯॥

(ਮ: ੧, ਰਾਮਕਲੀ ਕੌ ਵਾਰ ਮ: ੩, ਪੰਨਾ ੬੫੬)

‘ਤਿਸ ਦੀ’ ਝੂਝੇ ਜਿ ਗੁਰ ਸਬਦੁ ਕਮਾਏ ॥੧੫॥੨੩॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੨)

‘ਜਿਸ ਨਹੂੰ’ ਆਪਿ ਦਇਆਲੁ ਹੋਇ ਸੁ ਗੁਰਮੁਖਿ ਨਾਮਿ ਸਮਾਇ ॥੨॥੩॥੩੮॥

(ਸਿਰੀਰਾਗ ਮ: ੩, ਪੰਨਾ ੨੭)

(੪) ਜਦੋਂ ਇਹ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਹੋਣ, ਤਦੋਂ ‘ਕਾ, ਕੇ’ ਆਦਿਕ ਦੇ ਵਰਤਿਆਂ ਭੀ ਇਹਨਾਂ ਦਾ ਅੰਤਲਾ (—) ਨਹੀਂ ਹਟਦਾ। ਤਦੋਂ ਇਨ੍ਹਾਂ ‘ਸੰਬੰਧਕਾਂ’ ਦਾ ਅਸਰ ਕੇਵਲ ਉਸ ‘ਨਾਂਵ’ ਤਾਈ ਹੀ ਰਹਿ ਜਾਂਦਾ ਹੈ ਜਿਸ ਦੇ ਨਾਲ ਇਹ ਵਰਤੇ ਜਾਂਦੇ ਹਨ। ਵੇਖੋ :

‘ਇਸੁ ਧਨ ਕਾ’ ਤੁਮ ਗਰਭੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥੧॥੧॥੩॥

(ਸਾਰਗ ਮ: ੮ ਘਰੁ ੩, ਪੰਨਾ ੧੨੦੦)

‘ਤਿਸ ਜਨ ਕਉ’ ਮਨੁ ਭਨੁ ਸਭ ਦੇਵਉ

ਜਿਨਿ ਹਰਿ ਹਰਿ ਨਾਮੁ ਸੁਨਾਇਓ ॥੧॥੨॥ (ਬੈਰਾੜੀ ਮ: ੮, ਪੰਨਾ ੨੧੯)

‘ਤਿਸੁ ਜਨ ਕੈ’ ਸੰਗਿ ਭਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥੧॥੯॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੨)

‘ਇਸ ਮਨ ਤੇ’ ਸਭ ਪਿੰਡ ਪਰਾਨਾ ॥੩॥੫॥ (ਭੈਰਉ ਮ: ੩, ਪੰਨਾ ੧੧੨੯)

‘ਇਸੁ ਕਾਇਆ ਕੀ’ ਕੀਮਤਿ ਕਿਨੈ ਨ ਪਾਈ ॥੧੦॥੨੨॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੬)

‘ਇਸੁ ਤਨ ਧਨ ਕੈ’ ਕਿਆ ਗਰਬਈਆ ॥੩੫॥

(ਗਉੜੀ ਕਬੀਰ ਜੀ, ਪੰਨਾ ੩੩੦)

‘ਇਸੁ ਦੇਹੀ ਕੈ’ ਅਧਿਕ ਕਾਮ ॥੩॥੨॥ (ਬਸੰਤੁ ਕਬੀਰ ਜੀ, ਪੰਨਾ ੧੧੮)

‘ਇਸੁ ਭਗਤੀ ਨੋ’ ਸੁਰਿ ਨਰਿ ਮੁਨਿ ਜਨ ਲੋਚਦੇ
ਵਿਣੁ ਸਤਿਗੁਰ ਪਾਈ ਨ ਜਾਇ ॥੩॥੫॥

(ਆਸਾ ਮ: ੩ ਅਸਟਪਦੀਆ, ਪੰਨਾ ੮੨੫)

(੫) ਅੱਵਿਅੈ ‘ਹੀ’ ਦੇ ਨਾਲ ਇਹਨਾਂ ‘ਪੜਨਾਵਾਂ’ ਦਾ ਅੰਤਲਾ (—) ਲਹਿ ਜਾਂਦਾ ਹੈ। ਵੇਖੋ :

‘ਤਿਸ ਹੀ’ ਬੁਝੈ ਜਥਾਥੁ ਨ ਹੋਈ ॥੧੯॥੧੦॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੮੨)

‘ਤਿਸ ਹੀ’ ਮਹਿ ਜਿਸ ਕੀ ਪਤਿ ਰਾਖੇ ਤਿਸੁ ਸਾਧੁ ਚਉਂਚੁ ਢਾਲੀਐ ॥੯॥੧॥੭॥

(ਮਾਤ੍ਰ ਮ: ੫ ਘਰੁ ੮ ਅਂਤਲੀਆ, ਪੰਨਾ ੧੦੧੯)

‘ਜਿਸ ਹੀ’ ਕੀ ਸਿਰਕਾਰ ਹੈ ‘ਤਿਸ ਹੀ’ ਕਾ ਸਭੁ ਕੋਇ ॥੧॥੩॥੩੬॥

(ਸਿਰੀਰਾਗੁ ਮ: ੩, ਪੰਨਾ ੨੭)

ਨਾਨਕ ਕਰਣਾ ਜਿਨਿ ਕੀਆ ਫਿਰਿ ‘ਤਿਸ ਹੀ’ ਕਰਣੀ ਸਾਰ ॥੨੩॥

(ਆਸਾ ਦੀ ਵਾਰ)

ਜਿਤੁ ਕੇ ਲਾਈਆ ‘ਤਿਤ ਹੀ’ ਲਾਗਾ ਤੇਸੇ ਕਰਮ ਕਮਾਵੈ ॥੪॥੨॥

(ਆਸਾ ਕਬੀਰ ਜੀਉ, ਪੰਨਾ ੮੨੬)

ਨੋਟ : ‘ਜਿਤੁ’ ਅਤੇ ‘ਤਿਤੁ’ ਪੜਨਾਂਵ ‘ਜਿਸੁ’ ਅਤੇ ‘ਤਿਸੁ’ ਤੋਂ ਅਧਿਕਰਣ ਕਾਰਕ ਇਕ-ਵਚਨ ਹਨ।

ਇਸ ਕੀ ਸੇਵਾ ਜੇ ਕਰੇ ‘ਤਿਸ ਹੀ’ ਕਉ ਫਿਰਿ ਖਾਇ ॥੨॥੫॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੦)

ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ‘ਤਿਸ ਹੀ’ ਕਉ ਫਿਰਿ ਮਾਰਿ ॥੧੫॥

(ਯਨਸਗੀ ਮ: ੫, ਪੰਨਾ ੬੨੮)

ਪੁਰਖਵਾਚਕ ਪੜਨਾਂਵ (Personal Pronoun)

(੧) ਹਉ, ਮੈ

(ਉ) ਇਹ ਦੋਵੇਂ ਪੜਨਾਂਵ ਕਰਤਾ ਕਾਰਕ ਇਕ-ਵਚਨ ਵਿਚ ਵਰਤੀਦੇ ਹਨ। ਜਦੋਂ ਕੋਈ ਧਾਰੂ (ਅਕਰਮਕ, ਸਕਰਮਕ ਜਾਂ ਪ੍ਰੇਰਣਾਰਥਕ) ਵਰਤਮਾਨ ਕਾਲ ਵਿਚ ਜਾਂ ਭਵਿੱਖਤ ਕਾਲ ਵਿਚ ਹੋਵੇ ਤਾਂ ਉਸ ਦੇ ਨਾਲ ‘ਉੱਤਮ ਪੁਰਖ

ਵਾਚਕ' ਪੜਨਾਂਵ ਦਾ ਇਕ-ਵਚਨ ਆਮ ਤੌਰ 'ਤੇ 'ਹਉ' ਕਰਤਾ ਕਾਰਕ ਰੂਪ ਵਿਚ ਵਰਤੀਦਾ ਹੈ। ਇਹ ਪੜਨਾਂਵ ਪੁਰਾਣੀ ਹਿੰਦੀ ਵਿਚ ਅਨੇਕ ਥਾਈਂ ਵੇਖਣ ਵਿਚ ਆਉਂਦਾ ਹੈ; ਤਿਵੇਂ ਹੀ ਪੁਰਾਣੀ ਪੰਜਾਬੀ ਵਿਚ ਭੀ ਵਰਤੀਦਾ ਹੈ। ਅੱਜ ਕਲੁ ਦੀ ਹਿੰਦੀ ਵਿਚ ਨਹੀਂ ਮਿਲਦਾ ਅਤੇ ਨਾ ਹੀ ਨਵੀਨ ਪੰਜਾਬੀ ਵਿਚ।

ਇਸ ਦਾ ਰੂਪ ਸੰਸਕ੍ਰਿਤ ਵਿਚੋਂ ਇਉਂ ਮਿਲਦਾ ਹੈ :

ਪੰ: 'ਹਉ'; ਅਪ: 'ਹਉ'; ਪ੍ਰਾ: 'ਅਹਯੰ'; ਸੰ: 'ਅਹੰ'।

'ਹਉ' ਅਨਦਿਨੁ ਹਰਿ ਨਾਮੁ ਕੀਰਤਨੁ 'ਕਰਉ' ॥੯੯੩॥

(ਆਸਾਵਗੀ ਘਰੁ ੧੬ ਮ: ੪, ਪੰਨਾ ੩੬੮)

'ਹਉ' ਅਨਦਿਨੁ ਨਾਮੁ 'ਲਈ' ਕਰਤਾਰੇ ॥੫॥੨॥੬॥

(ਮਾਰੁ ਮ: ੪ ਘਰੁ ੫, ਪੰਨਾ ੮੮੮)

'ਹਉ' ਆਪਹੁ ਬੋਲਿ ਨ 'ਜਾਣਦਾ' ਮੈ ਕਹਿਆ ਸਭੁ ਹੁਕਮਾਉ ਜੋਉ ॥੩॥

(ਸੁਹੀ ਮ: ੫ ਸੁਚਜੀ, ਪੰਨਾ ੨੬੩)

'ਹਉ' ਸੁਣਿ ਸੁਣਿ 'ਜੀਵਾ' ਨਾਮੁ ਝੁਮਾਰਾ ॥੫॥

(ਵਡਹੰਸੁ ਮ: ੫, ਪੰਨਾ ੫੬੩)

'ਹਉ' ਸਿਤੁ 'ਅਰਪੀ' ਤਿਸੁ ਮੀਤ ਪਿਆਰੇ ਜੇ ਪ੍ਰਭ ਦੇਇ ਸੰਦੇਸ਼ਾ ॥੩॥੧॥

(ਗਊਚੀ ਛੰਤ ਮ: ੫, ਪੰਨਾ ੨੪੨)

'ਹਉ' ਭਉ ਏਕ ਰਮਈਆ 'ਲੈ ਹਉ' ॥੨॥੬॥

(ਗੋਬੰਨ ਨਾਮਦੇਵ ਜੀ ਘਰੁ ੨, ਪੰਨਾ ੮੭੮)

(ਅ) ਜਦੋਂ ਕ੍ਰਿਆ ਭੂਤ ਕਾਲ ਵਿਚ ਹੋਵੇ, ਤਾਂ ਅਕਰਮਕ ਧਾਰੂ ਦੇ ਭੂਤ ਕਾਲ ਨਾਲ ਆਮ ਤੌਰ 'ਤੇ 'ਹਉ' ਵਰਤਿਆ ਜਾਂਦਾ ਹੈ; ਸਕਰਮਕ ਜਾਂ ਪ੍ਰੇਰਣਾਰਥਕ ਧਾਰੂਆਂ ਦੇ ਭੂਤ ਕਾਲ ਨਾਲ ਪੜਨਾਂਵ 'ਮੈ' ਵਰਤੀਦਾ ਹੈ। ਇਸ ਨਿਯਮ ਨੂੰ ਵਧੀਕ ਸੰਖੇ ਤਰੀਕੇ ਨਾਲ ਸਮਝਣ ਲਈ ਇਉਂ ਕਹਿ ਲਵੇ ਕਿ ਜਦੋਂ ਕ੍ਰਿਆ ਦਾ ਕਰਤਾ ਲੱਭਣ ਲਈ ਭੂਤ ਕਾਲ ਕ੍ਰਿਆ ਨਾਲ ਪ੍ਰਸ਼ਨਵਾਚਕ ਪੜਨਾਂਵ 'ਕੌਣ' ਵਰਤਣਾ ਪਏ, ਤਾਂ ਕ੍ਰਿਆ ਦਾ ਕਰਤਾ 'ਹਉ' ਹੁੰਦਾ ਹੈ; ਜਦੋਂ 'ਕਿਸ ਨੇ' ਵਰਤਣਾ ਪਏ, ਤਾਂ ਕਰਤਾ 'ਮੈ' ਹੁੰਦਾ ਹੈ। ਪੰਜਾਬੀ ਦਾ 'ਮੈ' ਅਸਲ ਵਿਚ ਸੰਸਕ੍ਰਿਤ ਦੇ ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ; ਕਿਉਂਕਿ ਪੰ: 'ਮੈ', ਅਪ: 'ਮਾਇ', ਪ੍ਰਾ: 'ਮਏ' ਅਤੇ ਸੰ: 'ਮਯਾ' ਅਸਲ ਵਿਚ ਇਕੋ ਹੀ ਹਨ; ਅਤੇ ਸੰ: 'ਮਯਾ' ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ। ਤਾਹੀਏ, ਪੁਰਾਣੀ ਹਿੰਦੀ

ਵਿਚ ਇਸ 'ਮੈਂ' ਦੀ ਵਰਤੋਂ ਕੇਵਲ 'ਸਕਰਮਕ ਧਾਰੂ' 'ਭੂਤ ਕਾਲ' ਨਾਲ ਹੁੰਦੀ ਸੀ; ਹੇਰਨੀ ਥਾਈ ਪੜਨਾਂਵ 'ਹਉ' ਵਰਤੀਦਾ ਸੀ।

'ਹਉ ਆਇਆ' ਸਾਮੈ ਤਿਹਾਂਡੀਆ ॥ਪਾ॥.....

'ਮੈਂ ਡਾਡਿਆ' ਸਭੋਂ ਧੰਧਕਾ ॥੮॥.....

'ਮੈਂ' ਸੁਖੀ ਹੈ ਸੁਖੁ 'ਪਾਇਆ' ॥੯॥੨੯॥

(ਸਿਰੀਰਾਗ ਮ: ੫ ਘਰੂ ੩, ਪੰਨਾ ੨੩)

'ਹਉ ਆਇਆ' ਢੂਰਹੁ ਲਲਿ ਕੈ 'ਮੈਂ ਰਕੀ' ਭਉ ਸਰਣਾਇ ਜੀਉ ॥੧॥

(ਸੁਹੀ ਮ: ੫ ਸੁਚਜੀ, ਪੰਨਾ ੨੯੩)

'ਹਉ' ਸੰਮਲਿ 'ਬਕੀ' ਜੀ ਓਹੁ ਕਦੇ ਨ ਬੋਲੈ ਕਉਰਾ ॥੧॥੧॥੧॥

(ਸੁਹੀ ਮ: ੫ ਛੰਤ, ਪੰਨਾ ੨੯੪)

'ਹਉ' ਭਈ ਉਡੀਣੀ ਕੰਤ ਕਉ ਅੰਮਾਲੀ

ਸੈ ਪਿਚੁ ਕਦਿ ਨੈਟੀ ਦੇਖਾ ॥੩॥੧॥੯॥

'ਮੈਂ' ਸਭਿ ਸੀਰਾਚ 'ਬਣਾਇਆ' ਅੰਮਾਲੀ

ਬਿਨ੍ਹੁ ਪਿਰ ਕਾਮਿ ਨ ਆਏ ॥੮॥੧॥੯॥ (ਵਡੰਸੁ ਮ: ੫ ਘਰੂ ੨, ਪੰਨਾ ੫੬੪)

'ਹਉ' ਵੇਖਿ ਵੇਖਿ ਗੁਰੂ 'ਵਿਗਸਿਆ' ਗੁਰ ਸਤਿਗੁਰ ਦੇਹਾ ॥੧੨॥੨॥

(ਤਿਲੰਗ ਮ: ੮ ਘਰੂ ੨, ਪੰਨਾ ੨੨੯)

ਇਥੇ ਪੜਨਾਂਵ 'ਹਉ' ਦੇ ਨਾਲ ਹੇਠ-ਲਿਖੇ 'ਕ੍ਰਿਆ' ਵਰਤੇ ਗਏ ਹਨ, ਜੋ ਸਭ 'ਅਕਰਮਕ' (Intransitive) ਹਨ :

ਆਇਆ, ਭਈ, ਵਿਗਸਿਆ, ਬਕੀ।

ਪੜਨਾਂਵ 'ਮੈਂ' ਦੇ ਨਾਲ ਹੇਠ-ਲਿਖੇ ਕ੍ਰਿਆ ਵਰਤੇ ਗਏ ਹਨ, ਜੋ ਸਭ 'ਸਕਰਮਕ' (Transitive) ਹਨ :

ਛਡਿਆ, ਪਾਇਆ, ਤਕੀ, ਬਣਾਇਆ।

(੨) ਤੂੰ, ਤੈ

ਇਹ ਦੋਵੇਂ ਪੜਨਾਂਵ ਮੱਧਮ ਪੁਰਖ, ਕਰਤਾ ਕਾਰਕ, ਇਕ-ਵਚਨ ਦਾ ਰੂਪ ਹਨ; ਪਰ 'ਹਉ' ਤੇ 'ਮੈਂ' ਵਾਂਗ ਇਹਨਾਂ ਦੀ ਵਰਤੋਂ ਭੀ ਵੱਖੋਂ ਵੱਖਰੇ ਤਰੀਕੇ ਨਾਲ ਹੈ। ਪੜਨਾਂਵ 'ਤੂੰ' ਦਾ ਪ੍ਰਾਕ੍ਰਿਤ ਰੂਪ 'ਤੁਮ' ਹੈ ਅਤੇ ਸੰਸਕ੍ਰਿਤ ਰੂਪ 'ਤੈ' ਹੈ।

'ਹਉ' ਵਾਂਗ ਵਰਤਮਾਨ ਕਾਲ ਅਤੇ ਭਵਿੱਖਤ ਕਾਲ ਦੇ ਨਾਲ ਮੱਧਮ ਪੁਰਖ ਇਕ-ਵਚਨ ਦਾ ਰੂਪ 'ਤੂੰ' ਹੀ ਵਰਤਿਆ ਜਾਂਦਾ ਹੈ। ਪਰ ਜਦੋਂ ਧਾਰੂ

ਭੂਤ ਕਾਲ ਵਿਚ ਹੋਵੇ ਤਾਂ ਅਕਰਮਕ ਪਾਤੂ ਦੇ ਭੂਤ ਕਾਲ ਨਾਲ 'ਤੂੰ' ਵਰਤੀਦਾ ਹੈ ਅਤੇ 'ਸਕਰਮਕ' ਦੇ ਭੂਤ ਕਾਲ ਨਾਲ ਪੜਨਾਂਵ 'ਤੈ'। 'ਮੈਂ' ਵਾਂਗ 'ਤੈ' ਭੀ ਅਸਲ ਵਿਚ ਸੰਸਕ੍ਰਿਤ ਦੇ ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ; ਕਿਉਂਕਿ ਪੰ: 'ਤੈ', ਅਪ: 'ਤੇਏ', ਪ੍ਰਾ: 'ਤਏ', ਅਤੇ ਸੰ: 'ਤ੍ਰਯਾ' ਅਸਲ ਵਿਚ ਇਕੋ ਹੀ ਹਨ; ਅਤੇ ਸੰ: 'ਤ੍ਰਯਾ' ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ। ਵੇਖੋ:

'ਤੂੰ' ਆਪੇ 'ਜਾਣਹਿ' ਸਰਬ ਫਿਡਾਣੀ ॥੩॥੧॥ (ਭੈਰਵੀ ਮ: ੧, ਪੰਨਾ ੧੧੨੫)

ਤੇਰੀ ਕੌਮਤਿ 'ਤੂੰ' ਹੈ 'ਜਾਣਹਿ' ॥੪॥੨॥੨੦॥ (ਮਲਾਰ ਮ: ੫, ਪੰਨਾ ੧੨੭੧)

ਚੇਰੀ 'ਤੂੰ' ਰਾਮੁ ਨ 'ਕਰਸਿ' ਡਤਾਰਾ ॥੨॥੫॥ (ਸੋਗਠਿ ਕਬੀਰ ਜੀ, ਪੰਨਾ ੬੫੫)

'ਤੂੰ' ਕਾਹੇ 'ਛੈਲਹਿ' ਪ੍ਰਾਣੀਆ ਰੁਧੁ ਰਾਖੇਗਾ ਸਿਰਜਣਹਾਰੁ ॥੧॥੩॥
(ਤਿਲੰਗ ਮ: ੫ ਘਰੁ ੧, ਪੰਨਾ ੨੨੮)

'ਤੂੰ' 'ਚਚ੍ਚੀ' ਸਜਣ ਮੈਡਿਆ ਢੇਈ ਸਿਸ੍ਤੁ ਉਡਾਰਿ ॥੧॥੧॥

(ਮਾਰੁ ਵਾਰ ਮ: ੫, ਭਖਣੇ ਮ: ੫, ਪੰਨਾ ੧੦੬੮)

ਭੂਤ ਕਾਲ :

ਚੇਰੀ 'ਤੈ' ਸੁਮਤਿ ਕਹਾ ਤੇ 'ਪਾਈ' ॥੬॥੫॥ (ਸੋਗਠਿ ਕਬੀਰ ਜੀ, ਪੰਨਾ ੬੫੫)
ਪਾਈ—ਸਕਰਮਕ ਪਾਤੂ।

ਜਿਉ ਮੈਗਲੁ ਇੰਦ੍ਰੀ ਰਸਿ ਪੇਰਿਓ 'ਤੂੰ ਲਾਗਿ ਪਰਿਓ' ਕਟੁਬਾਇਲੈ ॥੨॥੨॥
(ਗੋਬ ਮ: ੫, ਪੰਨਾ ੮੯੨)

ਲਾਗਿ ਪਰਿਓ—ਅਕਰਮਕ ਪਾਤੂ।

'ਤੂੰ' ਨੇੜੀ ਦੇਖਿ 'ਚਲਿਆ' ਮਾਇਆ ਬਿਉਹਾਰੀ ਰਾਮ ॥੧॥੯॥੯॥
(ਬਿਹਾਰਿਆ ਮ: ੫ ਛੰਤ ਘਰੁ ੨, ਪੰਨਾ ੫੪੬)

ਚਲਿਆ—ਅਕਰਮਕ ਪਾਤੂ।

'ਤੈ' ਨਰ ਕਿਆ ਪੁਰਾਨ ਸੁਨਿ 'ਕੀਨਾ' ॥੧॥੯॥
(ਸਾਰੰਗ ਪਰਮਾਨੰਦ ਜੀ, ਪੰਨਾ ੧੨੪੩)

ਕੀਨਾ—ਸਕਰਮਕ ਪਾਤੂ।

'ਤੈ' ਭਾਉ 'ਦ੍ਰਿੜਿਓ' ਨਾਮੁ ਅਪਾਰੁ ॥੩॥
(ਸਵਦੀਏ ਮਹਲੇ ਢੂਜੇ ਕੇ, ਪੰਨਾ ੧੩੯੧)

ਦ੍ਰਿੜਿਓ—ਸਕਰਮਕ ਪਾਤੂ।

‘ਤੈ’ ਤਾ ਹਦਰਥਿ ‘ਪਾਇਓ’ ਮਾਨੁ ‘ਸੇਵਿਆ’ ਗੁਰੂ ਪਰਵਾਨੁ ॥੪॥

(ਸਵਦੀਏ ਮਹਲੇ ਦੂਜੇ ਕੇ, ਕਲਸਹਾਰ, ਪੰਨਾ ੧੩੯੧)
ਪਾਇਓ, ਸੇਵਿਆ—ਸਕਰਮਕ ਧਾਰੂ।

‘ਤੈ’ ‘ਪਚਿਅਉ’ ਇਕੁ ਮਨਿ ‘ਪਰਿਅਉ’ ਇਕੁ
ਕਰਿ ਇਕੁ ‘ਪਛਾਣਿਓ’ ॥੩॥੧੨॥

(ਸਵਦੀਏ ਮਹਲੇ ਤੌਜੇ ਕੇ, ਪੰਨਾ ੧੩੯੪)
ਪਚਿਅਉ, ਧਰਿਅਉ, ਪਛਾਣਿਓ—ਸਕਰਮਕ ਧਾਰੂ।

ਜਾ ਕੈ ਹਿਰਦੈ ਵਸਿਆ ‘ਤੂ’ ਕਰਤੇ ਤਾ ਕੀ ‘ਤੈ’ ਆਸ ਪੁਜਾਈ ॥੧॥੮॥

(ਸੋਗਠ ਮ: ੫, ਪੰਨਾ ੬੧੦)

ਤੂ ਵਸਿਆ—ਅਕਰਮਕ ਭੂਤ ਕਾਲ।
ਤੈ ਪੁਜਾਈ—ਸਕਰਮਕ ਭੂਤ ਕਾਲ।

ਕ੍ਰਿਆ ਵਿਸ਼ੇਸ਼ਣ (Adverb)

ਮਤਿ, ਮਤੁ, ਮਤ

(੧) ਕ੍ਰਿਆ ਵਿਸ਼ੇਸ਼ਣ ‘ਮਤਿ’ ਦੇ ਤਿੰਨੇ ਹੀ ਰੂਪ ਪੁਰਾਣੀ ਪੰਜਾਬੀ ਵਿਚ ਪ੍ਰਚਲਤ ਸਨ, ਅਤੇ ਅਰਥ ਭੀ ਤਿੰਨਾਂ ਦਾ ਇਕੋ ਹੀ ਸੀ। ਹੇਠ-ਲਿਖੇ ਸ਼ਬਦ ਤੋਂ ਇਹ ਗੱਲ ਸਾਡ ਸਿੱਧ ਹੋ ਜਾਂਦੀ ਹੈ, ਜਿਥੇ ਪਹਿਲੀ ਤੁਕ ਅਤੇ ਅੱਖੀਰਲੀ ਤੁਕ ਇਕੋ ਹੀ ਹੈ, ਕੇਵਲ ਇਸ ਲਫਜ਼ ਦੇ ਜੋੜ ਵਿਚ ਫੁਰਕ ਹੈ :

ਨਾਨਕ ਚਿੰਤਾ ‘ਮਤਿ’ ਕਰਹੁ ਚਿੰਤਾ ਤਿਸ ਹੀ ਹੋਇ ॥

ਜਲ ਮਹਿ ਜੰਤ ਉਪਾਇਨੁ ਤਿਨਾ ਜਿ ਰੋਜੀ ਦੇਇ ॥.....

ਨਾਨਕ ਚਿੰਤਾ ‘ਮਤ’ ਕਰਹੁ ਚਿੰਤਾ ਤਿਸ ਹੀ ਹੋਇ ॥੧॥੧੮॥

(ਸਲੋਕ ਮ: ੨, ਗਮਕਲੀ ਕੀ ਵਾਰ ਮ: ੩, ਪੰਨਾ ੫੫੫)

(੨) ਇਹ ‘ਕ੍ਰਿਆ ਵਿਸ਼ੇਸ਼ਣ’ ਆਮ ਤੌਰ ‘ਤੇ ‘ਹੁਕਮੀ ਭਵਿੱਖਤ ਕਾਲ’ ਦੇ ਨਾਲ ਕਿਸੇ ਨੂੰ ਕਿਸੇ ਕੰਮ ਤੋਂ ਰੋਕਣ ਵਾਸਤੇ ਵਰਤੀਦਾ ਹੈ :

(ੳ) ਹੁਕਮੀ ਭਵਿੱਖਤ, ਮੱਧਮ ਪੁਰਖ

ਕਰਿ ਕਬੀਰ ਇਹ ਬਿਨਤੀ ਸੁਨੀਅਹੁ ‘ਮਤ ਘਾਲਕੁ’ ਜਮ ਕੀ ਖ਼ਸਰੀ ॥੨॥੬॥

(ਬਿਲਾਵਲੁ ਕਬੀਰ ਜੀ, ਪੰਨਾ ੮੫੬)

ਤਜਹੁ ਗੋਬਿੰਸ੍ਟੁ ਮੂਲਿ 'ਮਤ ਜਾਹੁ' ॥੯॥ (ਭੈਰਓ ਕਬੀਰ ਜੀ, ਪੰਨਾ ੧੧੫੯)

ਸੁਣਿ ਬਾਵਰੇ 'ਮੜ੍ਹ ਜਾਣਹਿ' ਪ੍ਰਤ੍ਥੇ ਪਾਇਆ ॥੧॥

(ਸੁਹੀ ਛੱਤ ਮ: ੫ ਘੁਰ ੧, ਪੰਨਾ ੨੨੨)

(ਅ) ਹੁਕਮੀ ਭਵਿੱਖਤ, ਅੱਨ ਪੁਰਖ

ਮੇਰੇ ਭਰਮਿ 'ਤੁਲਉ ਮਤਿ' ਕੋਈ ॥੩॥੨॥ (ਬਿਲਾਵਲੁ ਕਬੀਰ ਜੀ, ਪੰਨਾ ੯੫੫)

ਬਾਬੀਹਾ ਏਹੁ ਜਗੜ੍ਹ ਹੈ 'ਮੜ੍ਹ ਕੇ ਭਰਮਿ ਤੁਲਾਈ' ॥੧॥੧॥

(ਮਲਾਰ ਕੀ ਵਾਰ, ਪੰਨਾ ੧੨੯੩)

ਸੰਭਾ ਕਉ 'ਮੜ੍ਹ' ਕੋਈ 'ਨਿੰਦੜ੍ਹ' ਸੰਭ ਰਾਮ ਹੈ ਏਕੋ ॥੪॥੫॥

(ਸੁਹੀ ਕਬੀਰ ਜੀ, ਪੰਨਾ ੨੯੩)

(੩) (੮) ਜਦੋਂ ਇਹ ਡਰ ਪਰਗਟ ਕਰਨਾ ਹੋਵੇ ਕਿ ਕਿਤੇ ਕੋਈ ਅਨਿੱਛਿਤ ਕੰਮ ਨਾ ਹੋ ਜਾਏ, ਤਦੋਂ ਕ੍ਰਿਆ ਵਿਸ਼ੇਸ਼ਣ 'ਮਤਿ' 'ਸੰਭਾਵ ਭਵਿੱਖਤ ਕਾਲ' (Potential mood) ਦੇ ਨਾਲ ਅਤੇ ਕਦੇ ਕਦੇ 'ਭਵਿੱਖਤ ਕਾਲ' ਦੇ ਨਾਲ ਵਰਤਿਆ ਜਾਂਦਾ ਹੈ :

ਕਾਫਿਣ ਤਉ ਸੋਗਾਨੁ ਕਵਿ ਜਾ ਪਚਿਲਾਂ ਕੱਝੁ ਮਨਗਇ ॥

'ਮੜ੍ਹ' ਸੇਜੇ ਕੱਝੁ 'ਨ ਆਵਦੀ' ਏਹੈ ਬਿਰਥਾ ਜਾਇ ॥੧॥੯॥

(ਸੁਹੀ ਕੀ ਵਾਰ, ਪੰਨਾ ੨੯੯)

ਮੈ ਬਿਗਰਿਓ 'ਬਿਗਰੈ ਮਤਿ' ਅਉਰਾ ॥੨॥ (ਬਿਲਾਵਲੁ ਕਬੀਰ ਜੀ, ਪੰਨਾ ੯੫੫)

'ਮਤ' ਮੈ ਪਿਛੇ ਕੋਈ 'ਡੋਵਸੀ' ਸੇ ਮੈ ਮੂਲਿ ਨ ਭਾਇਆ ॥

(ਰਾਮਕਲੀ ਸਤ੍ਤਾ, ਪੰਨਾ ੯੨੩)

(ਅ) ਕਦੇ ਕਦੇ ਇਹ 'ਕ੍ਰਿਆ ਵਿਸ਼ੇਸ਼ਣ' 'ਸੰਭਾਵ ਭਵਿੱਖਤ ਕਾਲ' ਦੇ ਨਾਲ ਵਰਤ ਕੇ ਇਹ 'ਆਸ' ਪਰਗਟ ਕੀਤੀ ਜਾਂਦੀ ਹੈ ਕਿ 'ਸ਼ਾਇਦ' ਛਲਾਣਾ 'ਇੱਛਿਤ' ਪਦਾਰਥ ਮਿਲ ਜਾਏ :

ਅਖੀ ਕਾਚਿ ਧਰੀ ਚਰਣਾ ਤਲਿ ਸਭ ਧਰਤੀ ਵਿਰਿ 'ਮਤ' ਪਾਈ ॥੭॥

(ਸੁਹੀ ਮ: ੮ ਘੁਰ ੨ ਅਸਟਪਦੀਆ, ਪੰਨਾ ੨੫੭)

ਤਜਿ ਮਾਨੁ ਸਖੀ ਤਜਿ ਮਾਨੁ ਸਖੀ 'ਮੜ੍ਹ' ਆਪਣੇ ਪ੍ਰੀਤਮ ਭਾਵਹ ॥੧॥੩॥

(ਬਿਲਾਵਲੁ ਮ: ੫ ਛੱਤ, ਪੰਨਾ ੮੮੭)

(8) ਜਿਨਿ :

ਸ਼ਬਦ 'ਜਿਨਿ' ਭੀ ਸ਼ਬਦ 'ਮਤਿ' ਦੇ ਅਰਥ ਵਿਚ 'ਕ੍ਰਿਆ ਵਿਸ਼ੇਸ਼ਣ' ਦੇ ਤੌਰ 'ਤੇ ਵਰਤਿਆ ਜਾਂਦਾ ਹੈ :

(ਉ) ਕਿਸੇ ਕੰਮ ਤੋਂ ਰੋਕਣ ਵਾਸਤੇ, 'ਹੁਕਮੀ ਭਵਿੱਖਤ ਕਾਲ' ਦੇ ਨਾਲ :

ਪਹੁੰਚਾ ਸੰਪਤਿ ਸਗਲ 'ਜਿਨਿ' ਅਪੁਣੀ ਕਵਿ 'ਮਾਨਿ' ॥੫॥

ਜਿਨਿ ਮਾਨਿ—ਨਾ ਮੰਨ। (ਸਲੋਕ ਮ: ੯, ਪੰਨਾ ੧੪੨੯)

(ਅ) ਕਿਸੇ ਅਨਿੱਛਿਤ ਕੰਮ ਦੇ ਹੋਣ ਦਾ ਡਰ ਪਰਗਟ ਕਰਨ ਵਾਸਤੇ, 'ਸੰਭਾਵ ਭਵਿੱਖਤ ਕਾਲ' ਦੇ ਨਾਲ :

ਮੇਰੀ ਪ੍ਰਾਤਿ ਗੋਬਿੰਦ ਸਿਉ 'ਜਿਨਿ ਘਟੈ' ॥੨॥

(ਧਨਾਸਰੀ ਰਵਿਦਾਸ ਜੀ, ਪੰਨਾ ੬੬੪)

ਜਿਨਿ ਘਟੈ—ਕਿਤੇ ਘਟ ਨਾ ਜਾਏ।

ਉਨ੍ਹਾਂ ਕੋ ਗੈਲਿ ਤੇਹਿ 'ਜਿਨਿ' ਲਾਗੈ ॥੧॥੩੪॥

ਜਿਨਿ ਲਾਗੈ—ਕਿਤੇ ਲੱਗ ਨਾ ਜਾਏ। (ਆਸਾ ਕਬੀਰ ਜੀ, ਪੰਨਾ ੪੮੪)

(4) ਜਣੀ :

ਇਹ ਲਫਜ਼ ਭੀ ਲਫਜ਼ 'ਮਤ' ਦੇ ਅਰਥ ਵਿਚ ਵਰਤੀਦਾ ਹੈ।

ਕਿਸੇ ਕੰਮ ਤੋਂ ਰੋਕਣ ਵਾਸਤੇ, 'ਹੁਕਮੀ ਭਵਿੱਖਤ ਕਾਲ' ਦੇ ਨਾਲ :

'ਜਣੀ' ਲਖਾਵਹੁ ਅਸੰਤ ਪਾਪੀਸਣਿ ॥੩॥੨॥

ਜਣੀ ਲਖਾਵਹੁ—ਨਾ ਲਖਾਵਹੁ। (ਆਸਾ ਰਵਿਦਾਸ ਜੀ, ਪੰਨਾ ੪੮੬)

ਹੀ

(੧) ਜਿਸ ਲਫਜ਼ ਉਤੇ ਜ਼ੋਰ ਦੇਣਾ ਹੋਵੇ, ਉਸ ਦੇ ਪਿਛੇ ਸ਼ਬਦ 'ਹੀ' ਵਰਤਿਆ ਜਾਂਦਾ ਹੈ, ਜਿਵੇਂ :

ਕਉਨ ਕੇ ਕਲੰਕੁ ਰਹਿਓ ਰਾਮ ਨਾਮੁ 'ਲੇਤ ਹੀ' ॥

ਪਤਤ ਪਵਿਤ੍ਰੁ ਭਏ ਰਾਮੁ 'ਕਹਤ ਹੀ' ॥ਰਣਾਈ॥੨॥

(ਟੋਡੀ ਨਾਮਦੇਵ ਜੀ, ਪੰਨਾ ੨੧੮)

ਸਾਧੁ 'ਪਰਸਤ ਹੀ' ਪ੍ਰਤ੍ਯ ਪਾਇਆ ਗੋਬਿੰਦ ਸਰਣੁ ਝੁਮਾਰੀ ॥੧॥੨॥

(ਸੋਨਠ ਮ: ੪, ਪੰਨਾ ੬੦੨)

(੨) ਕਦੇ ਕਦੇ ਸ਼ਬਦ 'ਹੀ' ਦੇ ਥਾਂ ਸ਼ਬਦ 'ਹੈ' ਵਰਤਿਆ ਜਾਂਦਾ ਹੈ, ਆਮ ਤੌਰ 'ਤੇ ਇਹ ਤਬਦੀਲੀ ਪੜਨਾਂਵ 'ਤੂੰ' ਦੇ ਨਾਲ ਹੁੰਦੀ ਹੈ, ਜਿਵੇਂ :

ਤੇਰਾ ਭਾਣਾ ਤੂੰ 'ਹੈ' ਮਨਾਇਹਿ ਜਿਸ ਨੇ ਹੋਹਿ ਦਇਆਲਾ ॥੪੮॥

(ਸੂਹੀ ਮ: ੫ ਘੜ੍ਹ ੨, ਪੰਨਾ ੨੮੨)

ਤੇਰੀ ਗਤਿ ਮਿਤਿ 'ਤੂੰ ਹੈ' ਜਾਣਹਿ ਕੁਦਰਤਿ ਕੌਮ ਨ ਪਾਈਐ ॥੩॥੫੩॥

(ਸੂਹੀ ਮ: ੫ ਘੜ੍ਹ ੨, ਪੰਨਾ ੨੮੩)

'ਤੂੰ ਹੀ' ਸੁਆਮੀ ਅੰਤਰਜਾਮੀ

'ਤੂੰ ਹੀ' ਬਸਹਿ ਸਾਧ ਕੈ ਸੰਗਾ ॥੧॥ਰਹਾਉ॥੧੫॥੧੦੧॥

(ਬਿਲਾਵਲੁ ਮ: ੫, ਪੰਨਾ ੯੨੪)

(੩) ਕਈ ਵਾਰ ਸ਼ਬਦ 'ਹੀ' ਦਾ 'ਹ' ਉੱਡ ਕੇ ਉਸ ਦੇ ਥਾਂ 'ਈ' ਰਹਿ ਜਾਂਦੀ ਹੈ, ਭਾਵ, 'ਹੀ' ਦੇ ਥਾਂ 'ਈ' ਹੋ ਜਾਂਦਾ ਹੈ, ਜਿਵੇਂ :

ਕਰਮ ਧਰਮ ਸਗਲਾ 'ਈ' ਖੇਵੇ ॥੩॥੨੨॥ (ਧਨਾਸਰੀ ਮ: ੫, ਪੰਨਾ ੬੭੬)

'ਸੋਈ' ਭਗਤ ਜਿ ਸਾਚੇ ਭਾਣੇ ॥੩॥੨੪॥ (ਧਨਾਸਰੀ ਮ: ੫, ਪੰਨਾ ੬੭੭)

ਨਾਭ ਧਨੁ ਜਨ ਕੈ ਪਾਲੈ 'ਸੋਈ' ਪੂਰਾ ਸਾਹਾ ॥੩॥੬੬॥੩੦॥

(ਧਨਾਸਰੀ ਮ: ੫ ਘੜ੍ਹ ੮, ਪੰਨਾ ੬੮੦)

ਕਰੁ ਕਬੀਰ 'ਤੇਈ' ਨਰ ਕੂਲੇ ॥੪॥੩॥ (ਸੂਹੀ ਕਬੀਰ ਜੀ, ਪੰਨਾ ੨੬੨)

ਐਸੇ ਗਿਆਨੁ ਬਿਰਲੇ ਈ ਪਾਏ ॥੧॥੬॥ (ਬਿਲਾਵਲੁ ਮ: ੫, ਪੰਨਾ ੬੦੩)

(੪) ਸ਼ਬਦ 'ਹੀ' ਤੋਂ 'ਈ' ਬਣ ਕੇ ਕਈ ਵਾਰੀ ਪਿਛਲੇ ਸ਼ਬਦ ਨਾਲ ਮਿਲ ਕੇ 'ਸੰਧੀ' ਹੋ ਜਾਂਦੀ ਹੈ, ਦੋਹਾਂ ਸ਼ਬਦਾਂ ਤੋਂ ਇਕੋ ਬਣ ਜਾਂਦਾ ਹੈ, ਜਿਵੇਂ :

ਸੰਸਾਰ ਸਾਗਰ ਮਹਿ ਜਲਨਿ ਨ ਦੋਨੇ 'ਕਿਨੈ' ਨ ਦੁਤਰੁ ਭਾਖੇ ॥੧॥੨॥੨੬॥

(ਧਨਾਸਰੀ ਮ: ੫, ਪੰਨਾ ੬੭੭)

ਮਾਇਆ ਤ ਮੋਹਣੀ 'ਤਿਨੈ' ਕੋਤੀ ਜਿਨ ਠਗਉਲੀ ਪਾਈਆ ॥੧੦॥

(ਰਾਮਕਲੀ ਮ: ੩ ਅੰਨ੍ਦ)

ਨੋਟ : ਕਿਨੈ = ਕਿਨ + ਈ = ਕਿਨ + ਹੀ = ਕਿਨਿ + ਹੀ।

ਤਿਨੈ = ਤਿਨ + ਈ = ਤਿਨ + ਹੀ = ਤਿਨਿ + ਹੀ।

(੫) ਕਦੇ ਕਦੇ ਸ਼ਬਦ 'ਹੀ' ਦੀ (ੰ) ਦੇ ਥਾਂ (ੴ) ਜਾਂ (ੳ) ਹੋ ਜਾਂਦੇ ਹਨ; ਜਿਵੇਂ :

ਜਹ ਜਹ ਪੇਖਉ ਤਹ ਹਜੂਰਿ ਸ੍ਰਵਿ 'ਕਤਹੂ' ਨ ਜਾਈ ॥੧॥੩॥੨੭॥

(ਧਨਾਸਰੀ ਮ: ੫, ਪੰਨਾ ੬੯੯)

ਏਕੁ ਨਾਮੁ ਦੌਰਿ ਮਨ ਮੰਡਾ ਬਿਨਸਿ ਨ 'ਕਤਹੂ' ਜਾਤਿ ॥੧॥੧੦॥੪੧॥

(ਧਨਾਸਰੀ ਮ: ੫ ਘਰੂ ੮, ਪੰਨਾ ੬੯੧)

ਜਨ ਨਾਨਕ ਕੇਠਨ ਮੈ 'ਕਿਨਹੂ' ਗੁਰਮੁਖਿ ਹੋਇ ਪਛਾਨਾ ॥੨॥੩॥

(ਧਨਾਸਰੀ ਮ: ੯, ਪੰਨਾ ੬੯੫)

ਤਿਨੁ ਸਾਧੂ ਚਰਣ ਨ ਸੇਵੇ 'ਕਬਹੂ' ਤਿਨੁ ਸਭੁ ਜਨਮੁ ਅਕਥਾ ॥੨॥੧॥

(ਜੈਤਸਰੀ ਮ: ੮, ਪੰਨਾ ੬੯੬)

ਜਿਨਿ ਮੌਰੇ ਬ੍ਰਹਮੰਡ ਖੰਡ 'ਤਾਹੂ' ਮਹਿ ਪਾਉ ॥੧੩॥੪੩॥

(ਸੂਹੀ ਮ: ੫ ਘਰੂ ੪, ਪੰਨਾ ੨੪੫)

ਜਨਮੁ ਮਰਣ 'ਦੁਰਹੂ' ਮਹਿ ਨਾਹੀ ਜਨ ਪਰਉਪਕਾਰੀ ਆਏ ॥੨॥੭॥੪੪॥

(ਸੂਹੀ ਮ: ੫ ਘਰੂ ੨, ਪੰਨਾ ੨੪੬)

ਸਭਿ ਕੈ ਮਹਿ 'ਸਭਹੂ' ਤੇ ਬਾਹਰਿ ਰਾਗਾ ਦੇਖ ਤੇ ਨਿਆਰੇ ॥੩॥੧॥੧॥

(ਸੂਹੀ ਮ: ੫ ਛੰਤ, ਪੰਨਾ ੨੪੮)

ਕਬੀਰਾ ਹਮਰਾ ਕੇ ਨਹੀ ਹਮ 'ਕਿਸਹੂ' ਕੇ ਨਾਹਿ ॥੨੧੪॥

(ਸਲੋਕ ਕਬੀਰ ਜੀ, ਪੰਨਾ ੧੩੨੬)

(੬) ਜਿਵੇਂ ਸ਼ਬਦ 'ਹੀ' ਦਾ 'ਹ' ਉੱਡ ਕੇ ਉਸ ਦੇ ਥਾਂ 'ਈ' ਬਣ ਜਾਂਦਾ ਹੈ, ਤਿਵੇਂ ਉਸ ਦੇ ਦੂਜੇ ਰੂਪ 'ਹੂ' ਦੇ 'ਹ' ਦੇ ਥਾਂ 'ਓ' ਹੋ ਕੇ 'ਊ' ਬਣ ਜਾਂਦਾ ਹੈ, ਅਤੇ ਇਹ 'ਊ' ਪਿਛਲੇ ਸ਼ਬਦ ਦੇ ਨਾਲ ਮਿਲ ਕੇ ਦੋਹਾਂ ਦਾ ਇਕੱਠਾ ਇਕੋ ਸ਼ਬਦ ਬਣ ਜਾਂਦਾ ਹੈ, ਜਿਵੇਂ :

'ਕਾਯਉ' ਦੇਵਾ ਕਾਇਆਉ ਦੇਵਲ 'ਕਾਇਆਉ' ਜੰਗਮ ਜਾਤੀ ॥੧॥੧॥

(ਧਨਾਸਰੀ ਪੀਪਾ ਜੀ, ਪੰਨਾ ੬੯੫)

ਮਨਿ ਸਾਚਾ ਮੁਖਿ 'ਸਾਚਊ' ਭਾਣਿ ॥੯॥੧॥

(ਬਿਲਾਵਲੁ ਮ: ੧ ਬਿਤੀ, ਪੰਨਾ ੮੩੯)

ਕਾਯਉ = ਕਾਯਾ + ਊ = ਕਾਯਾ + ਹੂ = ਕਾਯਾ + ਹੀ ।

ਸਾਚਊ = ਸਾਚਾ + ਊ = ਸਾਚਾ + ਹੂ = ਸਾਚਾ + ਹੀ ।

(੨) ਸ਼ਬਦ 'ਹੀ' ਤੋਂ ਪਹਿਲਾਂ ਮੁਕਤਾ-ਅੰਤ 'ਨਾਂਵ' ਦੇ ਕਾਰਕ-ਚਿਹਨ ਉੱਡ ਕੇ ਕੇਵਲ ਮੁਕਤਾ ਹੀ ਰਹਿ ਜਾਂਦਾ ਹੈ। ਵੇਖੋ :

ਮਨ ਕੀ ਬਿਰਥਾ 'ਮਨ ਹੀ' ਜਾਣੈ ਅਵਤੁ ਕਿ ਜਾਣੈ ਕੇ ਪੀਰ ਪਰਦੀਆ ॥੧॥੫॥

(ਬਿਲਾਵਲੁ ਮ: ੪ ਅਸਟਪਦੀਆ, ਪੰਨਾ ੮੩੪)

ਇਸੁ ਮਨ ਕੀ ਬਿਧਿ 'ਮਨ ਹੂ' ਜਾਣੈ ਬੁਝੈ ਸ਼ਬਦਿ ਵੀਰਾਰਿ ॥੪॥੯॥

(ਮਲਾਰ ਮ: ੩, ਪੰਨਾ ੧੨੬੦)

ਮਨ ਹੀ = ਮਨੁ ਹੀ, ਕਰਤਾ ਕਾਰਕ, ਇਕ-ਵਚਨ।

ਮਨ ਹੂ = ਮਨੁ ਹੂ, ਕਰਤਾ ਕਾਰਕ, ਇਕ-ਵਚਨ।

ਨਿਝੁ ਝੈ ਸਹਜ ਧੁਨਿ ਲਾਗੈ 'ਘਰ ਹੀ' ਪਰਚਾ ਪਾਈਐ ॥੩॥੧॥੮॥

(ਸੁਹੀ ਮ: ੧ ਘਰੁ ੨, ਪੰਨਾ ੨੩੦)

ਘਰੁ ਹੀ = ਘਰਿ ਹੀ, ਅਧਿਕਰਣ ਕਾਰਕ, ਇਕ-ਵਚਨ।

ਮਨੁ ਮੰਦਰੁ ਤਨੁ ਵੇਸ ਕਲੰਦਰੁ 'ਘਟ ਹੀ' ਤੀਰਥਿ ਨਾਵਾ ॥੧॥੧॥੨॥

ਘਟ ਹੀ—ਘਟਿ ਹੀ। (ਬਿਲਾਵਲੁ ਮ: ੧, ਪੰਨਾ ੮੪੫)

ਸਾਧ ਕਾ ਨਿੰਦਿ ਕੈਸੇ ਤਰੈ ॥ ਸਰਪਰ ਜਾਨਹੁ 'ਨਰਕ ਹੀ' ਪਰੈ ॥੨॥੧੧॥

(ਗੋੜ ਰਵਿਦਾਸ ਜੀ, ਪੰਨਾ ੮੨੫)

ਨਰਕ ਹੀ = ਨਰਕਿ ਹੀ, ਅਧਿਕਰਣ ਕਾਰਕ, ਇਕ-ਵਚਨ।

ਰਾਚਹੁ 'ਨਾਥ ਹੀ' ਸਹਾਈ ਸੰਤਨਾ ॥੧੨੯॥੧੪੯॥

ਨਾਥ ਹੀ—ਨਾਥਿ ਹੀ। (ਬਿਲਾਵਲੁ ਮ: ੫, ਪੰਨਾ ੮੩੦)

ਜਿਉ ਜਲ ਤਰੰਗ ਜਲੁ 'ਜਲਹਿ' ਸਮਾਵਹਿ

ਨਾਨਕ ਆਪੇ ਆਪਿ ਰਮਈਆ ॥੮॥੩॥

(ਬਿਲਾਵਲੁ ਮ: ੮ ਅਸਟਪਦੀਆ, ਪੰਨਾ ੮੩੫)

ਜਲਹਿ = ਜਲ + ਹੀ = ਜਲਿ + ਹੀ, ਅਧਿਕਰਣ ਕਾਰਕ, ਇਕ-ਵਚਨ।

(੮) ਅੰਕ (੨) ਵਾਲੀ ਤਬਦੀਲੀ 'ਪੜਨਾਂਵ' ਵਿਚ ਭੀ ਹੋ ਜਾਂਦੀ ਹੈ। ਵੇਖੋ :

ਜਿਸ ਕਾ ਸਾ 'ਤਿਨਹੀ' ਰਖਿ ਲੀਆ ਪੂਰਨ ਪ੍ਰਭੁ ਕੀ ਭਾਤੀ ॥੨॥੧੨॥੪੩॥

(ਧਨਾਸਰੀ ਮ: ੫ ਘਰੁ ੮, ਪੰਨਾ ੮੮੧)

ਦਾਨੁ ਪੁੰਨ ਨਹੀ ਸੰਤਨ ਸੇਵਾ 'ਕਿਤ ਹੀ' ਕਾਗਜਿ ਨ ਆਇਆ ॥੧॥੨॥੪॥

(ਟੈਡੀ ਮ: ੫, ਪੰਨਾ ੨੧੨)

ਹਉ ਨਾਹੀ ਤੂ ਹੋਵਹਿ 'ਤੁਧ ਹੀ' ਸਾਜਿਆ ॥੫॥੩॥੫॥

(ਸੁਹੀ ਮ: ੧ ਕਾਢੀ ਘਰੁ ੧੦, ਪੰਨਾ ੨੪੨)

ਜੇ ਤੁਖ ਦੇਹਿ ਤ 'ਇਤ ਹੀ' ਰਾਜਾ ਦੁਖ ਵਿਚਿ ਸੁਖ ਮਨਾਈ ॥੩॥

(ਸੁਹੀ ਅਸਟਪਦੀਆ ਮ: ੮ ਘਰੁ ੨, ਪੰਨਾ ੨੪੭)

'ਆਪ ਹੀ' ਮੰਦਰੂ ਆਪਹਿ ਸੇਵਾ ॥

'ਆਪ ਹੀ' ਪੁਜਾਰੀ 'ਆਪ ਹੀ' ਦੇਵਾ ॥੩॥

ਆਪਹਿ ਜੱਗ੍ਹ 'ਆਪ ਹੀ' ਚੁਗਤਾ ॥

ਨਾਨਕ ਕੇ ਪੜ ਸਦ ਹੀ ਮੁਕਤਾ ॥੪॥੧॥੬॥

(ਬਿਲਾਵਲੁ ਮ: ੫ ਘਰੁ ੪, ਪੰਨਾ ੯੦੩)

'ਕਿਨਹੀਂ' ਨਿਵਲ ਤੁਇਆਗਮ ਸਾਧੇ ॥

ਮੇਹਿ ਦੀਨ ਹਰਿ ਹਰਿ ਆਰਾਧੇ ॥੧॥੧॥

(ਗੁਰਮਕਲੀ ਮ: ੫ ਅਸਟਪਦੀਆ, ਪੰਨਾ ੯੧੨)

ਕਿਤਹੀ = ਕਿਤੁ + ਹੀ। ਤੁਧ ਹੀ = ਤੁਧੁ + ਹੀ। ਇਤਹੀ = ਇਤੁ + ਹੀ।

ਆਪ ਹੀ = ਆਪਿ + ਹੀ। ਕਿਨਹੀ = ਕਿਨਿ + ਹੀ।

(੯) ਅੰਕ ਨੰ: ੪ ਵਿਚ ਵੇਖ ਆਏ ਹਾਂ ਕਿ ਸ਼ਬਦ 'ਹੀ' ਤੋਂ 'ਈ' ਬਣ ਕੇ 'ਵਰਿੱਧੀ'-ਸੰਧੀ ਦੁਆਰਾ ਸ਼ਬਦ 'ਈ' ਪਿਛਲੇ ਸ਼ਬਦ ਨਾਲ ਮਿਲ ਜਾਂਦਾ ਹੈ, ਜਿਵੇਂ—ਕਿਨੈ, ਤਿਨੈ। ਪਰ ਕਈ ਵਾਰੀ 'ਗੁਣ' ਜਾਂ 'ਵਰਿੱਧੀ' ਦੇ ਥਾਂ ਦੋਹਾਂ ਸ਼ਬਦਾਂ ਦੀ 'ੳ' ਬਣ ਜਾਂਦੀ ਹੈ, ਜਿਵੇਂ : "ਕਿਸ+ਹੀ" ਤੋਂ 'ਕਿਸੀ' :

ਜਿਮੀ ਨਾਹੀ ਮੈ 'ਕਿਸੀ ਕੀ' ਬੋਈ ਐਸਾ ਦੇਨੁ ਦੁਖਲਾ ॥੧॥੫॥

(ਸੁਹੀ ਕਥੀਰ ਜੀ, ਪੰਨਾ ੨੬੩)

ਕਿਸੀ = ਕਿਸ + ਈ = ਕਿਸ + ਹੀ।

(੧੦) ਅੰਕ ਨੰ: ੨, ੮ ਵਿਚ ਵੇਖ ਆਏ ਹਾਂ ਕਿ ਸ਼ਬਦ 'ਹੀ' ਦੇ ਕਾਰਨ 'ਨਾਂਵ' 'ਪੜਨਾਂਵ' ਦਾ 'ਕਾਰਕ-ਚਿਹਨ' ਉੱਡ ਜਾਂਦਾ ਹੈ। 'ਸੰਬੰਧਕ' ਅਤੇ 'ਕਿਆ-ਵਿਸੇਸ਼ਣ' ਤੋਂ ਭੀ ਇਹ ਅਸਰ ਪੈਂਦਾ ਹੈ, ਇਹਨਾਂ ਦਾ ਭੀ ਅੰਤਲਾ () ਅਤੇ (f) ਉੱਡ ਜਾਂਦੇ ਹਨ, ਜਿਵੇਂ :

ਹਰਿ ਕੈ ਨਿਕਟਿ ਨਿਕਟਿ ਹਰਿ 'ਨਿਕਟ ਹੀ' ਬਸਤੇ

ਤੇ ਹਰਿ ਕੈ ਜਨ ਸਾਧੁ ਹਰਿ ਭਗਤਾ ॥੨॥੧॥੮॥

(ਸਾਰੰਗ ਮ: ੮ ਪੜਤਾਲ, ਪੰਨਾ ੧੨੦੦)

ਕਬੀਰ ਸਾਕਤ ਸੰਗੁ ਨ ਕੀਸੀਐ 'ਦੂਰਹਿ' ਜਾਈਐ ਭਾਗਿ ॥੧੩੧॥

(ਸਲੋਕ ਕਬੀਰ ਜੀ, ਪੰਜਾ ੧੩੧)

ਅਗਇ ਪਰੇ ਧਰਮਰਾਇ ਕੇ 'ਬੀਚਹਿ' ਧੁਮਾਧਾਮ ॥੩੪੨॥

(ਸਲੋਕ ਕਬੀਰ ਜੀ, ਪੰਜਾ ੧੩੨)

ਨਿਕਟ ਹੀ = ਨਿਕਟ + ਹੀ। ਦੂਰਹਿ = ਦੂਰ + ਹੀ = ਦੂਰਿ + ਹੀ।

ਬੀਚਹਿ = ਬੀਚ + ਹੀ = ਬੀਚਿ + ਹੀ।

(੧੧) ਅੰਕ ਨੰ: ੪ ਵਿਚ ਵੇਖ ਆਏ ਹਾਂ ਕਿ ਕਿਵੇਂ ਸ਼ਬਦ 'ਹੀ' ਸੰਧੀ ਦੁਆਰਾ ਪਹਿਲੇ ਸ਼ਬਦ ਨਾਲ ਜੁੜ ਕੇ 'ਤਿਨੈ', 'ਤਿਨੈ', ਆਦਿਕ ਬਣ ਜਾਂਦਾ ਹੈ। ਕਈ ਵਾਰੀ ਸ਼ਬਦ 'ਹੀ' ਅਜਿਹੇ ਸ਼ਬਦਾਂ ਨਾਲ ਮੁੜ ਦੂਜੀ ਵਾਰੀ ਭੀ ਵਰਤਿਆ ਜਾਂਦਾ ਹੈ, ਜਿਵੇਂ :

ਦਰਕਥ ਮਿਲੈ 'ਤਿਸੈ ਹੀ' ਜਾਇ ॥੩॥੪॥ (ਧਨਾਸਰੀ ਮ: ੫, ਪੰਜਾ ੬੭੭)

ਜਿਨ ਕੇ ਜੀਅ 'ਤਿਨੈ ਹੀ' ਫੇਰੇ ਆਪੇ ਭਇਆ ਸਹਾਈ ॥੪॥੪॥੨੮॥

(ਧਨਾਸਰੀ ਮ: ੫, ਪੰਜਾ ੬੭੮)

(੧੨) 'ਹੀ' ਤੋਂ 'ਹਾਈ' ਰੂਪ ਭੀ ਛੰਦ ਦੀ ਚਾਲ ਨੂੰ ਪੂਰਾ ਰੱਖਣ ਵਾਸਤੇ ਬਣਿਆ ਮਿਲਦਾ ਹੈ। ਇਸ ਰੂਪ ਦਾ ਭੀ ਉਹੀ ਅਸਰ ਕਾਇਮ ਰਹਿੰਦਾ ਹੈ ਜੋ ਅੰਕ (੨) ਵਿਚ ਵੇਖ ਆਏ ਹਾਂ। ਵੇਖੋ :

ਜੋਕਰਿ ਪਾਚਨੁ ਬੇਗ ਨ ਪਾਵੈ ਝਗੁੜੁ ਕਰੈ ਘਰ 'ਹਾਈ' ॥੨॥੩॥੫੮॥

(ਗਊੜੀ ਕਬੀਰ ਜੀ, ਪੰਜਾ ੩੩੫)

ਘਰ ਹਾਈ = ਘਰ ਹੀ = ਘਰਿ ਹੀ।

ਅਧਿਕਰਣ ਕਾਰਕ, ਇਕ-ਵਚਨ।

ਸੰਬੰਧਕ (Preposition)

ਕੋ, ਕਉ

(ੳ) ਸੰਬੰਧਕ 'ਕੋ' (= ਕਾ, ਦਾ) ਪਦਾਰਥਾਂ ਦਾ ਪਰਸਪਰ ਉਹ ਸੰਬੰਧ ਪਰਗਟ ਕਰਨ ਵਾਸਤੇ ਵਰਤਿਆ ਜਾਂਦਾ ਹੈ, ਜੋ ਸੰਬੰਧ 'ਕਾਰਕ' ਦੀ ਰਾਹੀਂ

ਦਿਖਲਾਇਆ ਜਾਂਦਾ ਹੈ। ਸੰਬੰਧਕ ‘ਕਉ’, ‘ਕਰਮ ਕਾਰਕ’, ‘ਸੰਪ੍ਰਦਾਨ ਕਾਰਕ’ ਜਾਂ ‘ਅਧਿਕਰਣ ਕਾਰਕ’ ਦੇ ਥਾਂ ਵਰਤੀਦਾ ਹੈ। ਪਰ ਇਹ ‘ਕਉ’ ਕਿਤੇ ਕਿਤੇ ਰੂਪ ਵਟਾ ਕੇ ‘ਕੋ’ ਬਣਦਾ ਗਿਆ ਤੇ ਆਖਰ ‘ਕੋ’ ਦੇ ਥਾਂ ‘ਕੋ’ ਹੀ ਲਿਖਿਆ ਜਾਣ ਲੱਗ ਪਿਆ। ਵੇਖੋ :

ਬਿਸੁੰਡਰ ਜੀਅਨ ‘ਕੋ’ ਦਾਤਾ ਭਗਤਿ ਭਰੇ ਚੰਡਾਰ ॥੧॥੧੪॥੨੩॥

ਕੋ—ਕਾ, ਦਾ। (ਗੁਜਰੀ ਮ: ੫ ਘਰੂ ੨, ਪੰਨਾ ੫੦੦)

ਸਭਾ ਕਿਛੁ ਜੀਵਤ ‘ਕੋ’ ਬਿਵਹਾਰ ॥੨॥ (ਦੇਵਗੰਧਾਰੀ ਮ: ੬, ਪੰਨਾ ੫੩੯)
ਕੋ—ਦਾ।

ਜਮ ‘ਕੋ’ ਡੱਡ੍ਰ ਪਰਿਓ ਸਿਰ ਉਪਰਿ ਤਥ ਸੌਵਤ ਤੈ ਜਾਗਿਓ ॥੧॥੩॥

(ਮਾਰੂ ਮ: ੬, ਪੰਨਾ ੧੦੦੮)

(ਅ) ਕਉ :

ਸਰਗਲ ਜੀਅ ਜਾ ‘ਕਉ’ ਆਰਾਧਿ ਤਾਹੁ ‘ਕਉ’ ਹੁੰ ਜਾਚੁ ॥੧॥ਰਹਾਉ॥੨੩॥

(ਗੁਜਰੀ ਮ: ੫ ਘਰੂ ੨, ਪੰਨਾ ੫੦੦)

ਐ ਜੀ ਬਹੁਤੇ ਭੇਖ ਕਰਹਿ ਤਿਖਿਆ ‘ਕਉ’

ਕੇਤੇ ਉਦਰ ਭਰਨ ਕੈ ਭਾਈ ॥੨॥੩॥

(ਗੁਜਰੀ ਮ: ੧ ਅਸਟਪਦੀਆ, ਪੰਨਾ ੫੦੮)

ਜਪ ਤਪ ਬਰਤ ਕੌਨੇ ਪੇਖਨ ‘ਕਉ’ ਚਰਣਾ ਰਾਮ ॥੨॥੩॥੬॥

ਕਉ—ਨੂੰ, ਦੀ ਪ੍ਰਾਤਰ। (ਬਿਹਾਗੜਾ ਮ: ੫ ਛੰਤ ਘਰੂ ੨, ਪੰਨਾ ੫੮੪)

(ਇ) ‘ਕਉ’ ਤੋਂ ‘ਕੋ’ ਅਤੇ ‘ਕੋ’,

ਮਾਇ ਬਾਪ ‘ਕੋ’ ਬੇਟਾ ਨੀਕਾ ਸਸੂਰੇ ਚੜ੍ਹਕੁ ਜਵਾਈ ॥

ਬਾਲ ਕੰਨਿਆ ‘ਕੋ’ ਬਾਪੁ ਪਿਆਰਾ ਭਾਈ ‘ਕੋ’ ਅਤਿ ਭਾਈ ॥੧॥੩॥

ਕੋ, ਕੋ—ਕਉ। (ਸੇਰਠਿ ਮ: ੧ ਘਰੂ ੧, ਪੰਨਾ ੫੬੬)

ਦਰਵੇਸੀ ‘ਕੋ’ ਜਾਣਈ ਦਿਰਲਾ ਕੋ ਦਰਵੇਸ ॥੧॥੬॥

ਕੋ—ਕਉ। (ਬਿਹਾਗੜੇ ਕੀ ਵਾਰ, ਪੰਨਾ ੫੫੦)

(ਸ) ਸੰਬੰਧਕ 'ਕਉ' ਭੀ 'ਕੋ' (= ਦਾ) ਦੇ ਅਰਥ ਵਿਚ ਵਰਤਿਆ ਮਿਲਦਾ ਹੈ :

ਕਹੁ ਨਾਨਕ ਨਿਜ ਮਾਤਿ ਸਾਧਨ 'ਕਉ'

ਭਾਖਿਓ ਤੈਹਿ ਪੁਕਾਰਿ ॥੨॥੮॥
ਕਉ—ਦਾ।

(ਸੋਗਠਿ ਮ: ੯, ਪੰਨਾ ੬੩੩)

ਕਾਰ, ਕਾਰੁ

'ਕਾਰ' ਸੰਸਕ੍ਰਿਤ ਦਾ ਇਕ ਪ੍ਰੱਤੈ (ਪਿਛੇਤਰ) ਹੈ। ਆਮ ਤੌਰ 'ਤੇ ਇਹ 'ਪ੍ਰੱਤੈ' ਨਾਂਵ ਦੇ ਅਖੀਰ ਵਿਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ 'ਇਕ-ਰਸ', 'ਜਿਸ ਵਿਚ ਤਬਦੀਲੀ ਨਾ ਆਵੇ।'

ਇਸ 'ਪ੍ਰੱਤੈ' ਦੇ ਲਾਣ ਨਾਲ ਨਾਂਵ ਦੇ 'ਲਿੰਗ' ਵਿਚ ਕੋਈ ਫਰਕ ਨਹੀਂ ਪੈਂਦਾ, ਭਾਵ, ਜੇ ਨਾਂਵ ਪਹਿਲਾਂ ਪੁਲਿੰਗ ਹੈ, ਤਾਂ ਇਸ 'ਪ੍ਰੱਤੈ' ਦੇ ਲਗਾਇਆ ਭੀ ਪੁਲਿੰਗ ਹੀ ਰਹਿੰਦਾ ਹੈ; ਜੇ ਪਹਿਲਾਂ 'ਇਸਤ੍ਰੀ ਲਿੰਗ' ਹੋਵੇ, ਤਾਂ ਇਹ 'ਪ੍ਰੱਤੈ' ਸਮੇਤ ਭੀ 'ਇਸਤ੍ਰੀ ਲਿੰਗ' ਹੀ ਰਹਿੰਦਾ ਹੈ। ਵੇਖੋ :

(ੳ) ਪੁਲਿੰਗ :

'ਨੇਨਕਾਰੁ' ਨ ਕੋਇ ਕਰੇਈ ॥੨॥੨॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੧)

ਮਨੁ ਮਾਨੈ ਰਹਿ 'ਏਕਕਾਰੁ' ॥੨॥੩॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੨)

'ਜੈ ਜੈਕਾਰੁ' ਕਰਹਿ ਜੁਧੁ ਭਾਵਹਿ ਗੁਰ ਕੈ ਸ਼ਬਦਿ ਅਮੁਲਾਏ ॥੯॥੨॥੫॥

(ਸੁਗੀ ਛੰਤ ਮ: ੧, ਪੰਨਾ ੨੬੭)

ਸਹਜੇ 'ਤੁਣਤੁਣਕਾਰੁ' ਸੁਹਾਇਆ ॥੧॥੩॥

(ਗਊੜੀ ਮ: ੫ ਅਸਟਪਦੀਆ, ਪੰਨਾ ੨੩੭)

ਜਹ 'ਝਿਲਿਮਿਲਕਾਰੁ' ਦਿਸੰਤਾ ॥੨॥੧॥ (ਸੋਗਠਿ ਨਾਮਦੇਉ, ਪੰਨਾ ੬੪੬)

(ਅ) ਇਸਤ੍ਰੀ ਲਿੰਗ :

ਬੰਧਨ ਤੇ ਹੋਈ 'ਛੁਟਕਾਰੁ' ॥੧॥੪॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੮੧੫)

ਅਕਾਲ ਮੁਰਤਿ ਅਜੂਨੀ ਸੰਭਉ ਕਲਿ 'ਅੰਧਕਾਰ' ਦੀਪਾਈ ॥੧੮॥੧॥

(ਗਮਕਲੀ ਮ: ੫ ਅਸਟਪਦੀਆ, ਪੰਨਾ ੯੯੬)

ਮੇਘ ਸਪੇ ਮੋਤੇ 'ਨਿਰਤਕਾਰ' ॥੨੦॥੨॥ (ਬਸੰਤ੍ਰ ਮ: ੫, ਪੰਨਾ ੧੧੯)

ਪੰਚ ਸ਼ਬਦ 'ਪੁਨਿਕਾਰ' ਪੁਨਿ ਤਹ ਬਾਜੇ ਸ਼ਬਦੁ ਨੀਸਾਣੁ ॥੧॥੨॥

(ਸਲੋਕ ਮ: ੧, ਵਾਰ ਮਲਾਰ ਕੌ, ਪੰਨਾ ੧੨੯)

ਦੇਖਿ ਤੁਪੁ ਅਤਿ ਅਨੁਪੁ ਮੋਹ ਮਹਾ ਮਹਾ ਭਣੀ

ਕਿੰਕਨੀ ਸ਼ਬਦ 'ਝਨਤਕਾਰ' ਖੇਲੁ ਪਾਹਿ ਜੀਉ ॥੧॥੩॥

(ਸਵਈਏ ਮਹਲੇ ਚਉਥੇ ਕੇ, ਪੰਨਾ ੧੪੦੨)

ਪ੍ਰਭੁ ਕੈ ਸਿਮਰਨਿ ਅਨਹਦ 'ਝੁਨਕਾਰ' ॥੨॥੧॥

(ਸੁਖਮਨੀ)

ਨੋਟ-੧ : ਇਸ 'ਪ੍ਰੱਤੈ' ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ :

ਨੰਨਾਕਾਰੁ—ਇਕ-ਰਸ ਇਨਕਾਰ, ਸਦਾ ਲਈ ਇਨਕਾਰ।

ਦੇਕੰਕਾਰੁ—ਇਕ ਜੋ ਸਭ ਥਾਂ ਇਕ-ਰਸ ਵਿਆਪਕ ਹੈ।

ਜੈਕਾਰੁ—ਲਗਾਤਾਰ 'ਜੈ ਜੈ' ਦੀ ਗੁੰਜ।

ਛਿਲਿਮਿਲਿਕਾਰੁ—ਇਕ-ਰਸ ਚਾਨਣ।

ਧੁਨਿਕਾਰ—ਇਕ-ਰਸ ਧੁਨੀ, ਲਗਾਤਾਰ ਆਵਾਜ਼।

ਨੋਟ-੨ : 'ਕਾਰ' ਪ੍ਰੱਤੈ ਦੇ ਲਾਣ ਤੋਂ ਬਿਨਾ ਤੇ ਲਾਣ ਨਾਲ, ਦੋਹਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿਚ ਫਰਕ ਹੇਠ-ਲਿਖੇ ਪ੍ਰਮਾਣ ਤੋਂ ਸਪੱਸ਼ਟ ਹੋ ਜਾਂਦਾ ਹੈ :

ਪੰਚ ਸ਼ਬਦ 'ਪੁਨਿਕਾਰ' 'ਪੁਨਿ' ਤਹ ਬਾਜੇ ਸ਼ਬਦੁ ਨੀਸਾਣੁ ॥੧॥੨॥

ਪੁਨਿ—ਆਵਾਜ਼, ਨਾਦ। (ਮ: ੧, ਮਲਾਰ ਕੌ ਵਾਰ, ਪੰਨਾ ੧੨੯)

ਪੁਨਿਕਾਰ—ਇਕ-ਰਸ (ਨਾਦ), ਲਗਾਤਾਰ, ਅਡੁੱਟ।

ਜੀ

(੧) ਸ਼ਬਦ 'ਜੀ' ਆਦਰ-ਸਤਿਕਾਰ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਸੰਬੋਧਨ ਵਿਚ ਇਸ ਦੀ ਵਧੀਕ ਵਰਤੋਂ ਹੈ; ਕਦੇ ਕਦੇ ਹੋਰ 'ਕਾਰਕ' ਨਾਲ ਭੀ ਹੈ; ਤਦੋਂ ਸਤਿਕਾਰ ਦੀ ਪ੍ਰਾਤਰ ਕ੍ਰਿਆ ਭੀ ਬਹੁ-ਵਚਨ ਵਿਚ ਹੁੰਦੀ ਹੈ। ਵੇਖੋ :

(ੴ) ਸੰਬੋਧਨ ਦੇ ਨਾਲ :

ਤੂ ਭਨ ਰੇ ॥ ਮੈ 'ਜੀ' ॥ ਨਾਮ ॥

ਹੈ 'ਜੀ' ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

(ਪਨਾਸਗੀ ਨਾਮਵੇਵ ਜੀ, ਪੰਨਾ ੬੮੩)

ਬਚਸੁ ਮੇਘ 'ਜੀ' ਤਿਲੁ ਬਿਲਮੁ ਨ ਲਾਉ ॥ (ਮਲਾਰ ਮ: ੫, ਪੰਨਾ ੧੨੬੯)

ਐ 'ਜੀ' ਕਿਆ ਮਾਗਉ ਕਿਛੁ ਰਹੈ ਨ ਦੀਸੈ

ਇਸੁ ਜਗ ਮਹਿ ਆਇਆ ਜਾਈ ॥੮॥੩॥ (ਗੁਜਰੀ ਮ: ੧, ਪੰਨਾ ੫੦੪)

(ਅ) ਕਾਰਕਾਂ ਨਾਲ :

'ਪ੍ਰਭ ਜੀ' ਬਸਹਿ ਸਾਧ ਕੀ ਰਸਨਾ ॥੪॥੧॥

(ਸੁਖਮਨੀ)

ਮਾਇਆ ਕੇ ਸੰਗੁ ਤਿਆਗਿ ਪ੍ਰਭ 'ਜੂ' ਕੀ ਸਰਨਿ ਲਾਗਿ ॥੧॥੧॥

(ਜੈਸਾਵੰਤੀ ਮ: ੯, ਪੰਨਾ ੧੩੫੨)

(੨) ਸ਼ਬਦ 'ਜੀ' ਦੇ ਵਰਤਣ ਤੋਂ ਬਿਨਾ ਭੀ, 'ਸਤਿਕਾਰ ਦੀ ਪ੍ਰਾਤਰ' 'ਨਾਵ' ਨੂੰ 'ਬਹੁ-ਵਚਨ' ਵਿਚ ਵਰਤ ਕੇ ਉਸ ਦੇ ਨਾਲ 'ਕ੍ਰਿਆ' ਭੀ ਬਹੁ-ਵਚਨ ਵਿਚ ਵਰਤੀ ਜਾਂਦੀ ਹੈ :

ਅਨਦੂ ਡਾਇਆ ਵਡਭਾਗੀਹੋ ਗਿਰਿ 'ਪ੍ਰਗਟੇ ਪ੍ਰਭ' ਆਇ ਜੀਉ ॥੮॥੪॥

(ਰਾਮਕਲੀ ਮ: ੫, ਪੰਨਾ ੯੨੭)

ਜਥੁ ਮੇਰੀ ਮੇਰੀ ਮਿਟਿ ਜਾਇ ॥

ਤਥੁ 'ਪ੍ਰਭ' ਕਾਜੁ ਸਵਾਰਹਿ ਆਇ ॥੧॥੧੪॥

(ਭੈਨਉ ਕਥੀਰ ਜੀ, ਪੰਨਾ ੧੧੬੦)

'ਗੁਰ ਕਿਰਪਾਲ ਭਏ' ਤਥੁ ਪਾਇਆ ਹਿਰਦੈ ਅਲਮੁ ਲਖਾਹੀ ॥੨॥੨॥

(ਸਾਰੰਗ ਮ: ੮ ਘੜ ੧, ਪੰਨਾ ੧੧੬੮)

ਜਥੁ 'ਸੁਪ੍ਰਸਿਨ' ਭਏ 'ਪ੍ਰਭ' ਮੇਰੇ ਗੁਰਮੁਖਿ ਪਰਚਾ ਲਾਇ ॥੫॥੮॥

(ਸਾਰੰਗ ਮ: ੮ ਘੜ ੧, ਪੰਨਾ ੧੧੬੮)

ਕਰਸੈ ਮੇਘੁ ਸਖੀ, ਘਰਿ 'ਪਾਹੁਨ ਆਏ' ॥੧॥

(ਮਲਾਰ ਮ: ੫, ਪੰਨਾ ੧੨੬੬)

'ਸਤਿਗੁਰ ਭਏ' ਦਾਇਆਲ ਤੁ ਪੁਰਾ ਪਾਈਐ ॥੫॥

(ਝਨਹੇ ਮ: ੫, ਪੰਨਾ ੧੩੬੨)

SIKHBOOKCLUB.COM

ਭਾਗ ਚੌਥਾ

ਫੁਟਕਲ

(Miscellaneous)

SIKHBOOKCLUB.COM

ਸ਼ਬਦ-ਜੋੜ

(f-ਅੰਤ)

ਦੂਜੇ ਭਾਗ ਵਿਚ 'ਨਾਂਵ' ਦੇ ਪ੍ਰਕਰਣ ਵਿਚ ਅਸੀਂ ਵੇਖ ਆਏ ਹਾਂ ਕਿ ਮੁਕਤਾ-ਅੰਤ ਪੁਲਿੰਗ ਲਫਜ਼ਾਂ ਦਾ ਕਰਣ ਕਾਰਕ ਇਕ-ਵਚਨ, ਅਧਾਰਾਨ ਕਾਰਕ ਇਕ-ਵਚਨ ਅਤੇ ਅਧਿਕਰਣ ਕਾਰਕ ਇਕ-ਵਚਨ (f) ਲਗਾਇਆਂ ਬਣਦਾ ਹੈ। ਪਰ ਅਸੀਂ ਇਹ ਭੀ ਵੇਖ ਆਏ ਹਾਂ ਕਿ ਕਈ ਲਫਜ਼ ਹਨ ਹੀ (f-ਅੰਤ); ਜਿਵੇਂ 'ਹਰਿ', 'ਉਸਤਤਿ', 'ਜੁਗਤਿ', 'ਜੋਤਿ', ਆਦਿਕ। ਇਹ (f-ਅੰਤ) ਲਫਜ਼ 'ਪੁਲਿੰਗ' ਭੀ ਹਨ ਅਤੇ 'ਇਸਤ੍ਰੀ ਲਿੰਗ' ਭੀ। ਜਦੋਂ ਇਹਨਾਂ (f-ਅੰਤ) ਲਫਜ਼ਾਂ ਨਾਲ ਕੋਈ 'ਸੰਬੰਧਕ' ਵਰਤਿਆ ਜਾਏ, ਤਾਂ ਇਹ ਅਖੀਰਲੀ (f) ਭੀ ਟਿਕੀ ਰਹਿੰਦੀ ਹੈ। ਪਾਠਕਾਂ ਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਇਹ ਅੰਤਲੀ (f) ਕਿਸੇ 'ਕਾਰਕ' ਦੀ ਹੈ ਜਾਂ ਲਫਜ਼ ਦੀ ਆਪਣੀ।

ਸੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਤਨੇ ਲਫਜ਼ ਐਸੇ ਆਏ ਹਨ ਜੋ (f-ਅੰਤ) ਹਨ, ਉਹਨਾਂ ਦੀ ਛਹਿਰਿਸਤ ਹੇਠ ਦਿੱਤੀ ਜਾਂਦੀ ਹੈ।

ਝਾਰਸੀ ਤੇ ਅਰਬੀ ਵਿਚੋਂ ਆਏ ਸ਼ਬਦ

(ਇਸਤ੍ਰੀ ਲਿੰਗ) ਨਾਂਵ

- (ਉ) ਉਮਤਿ। (ਅ) ਅਕਲਿ, ਆਂਖਿ। (ਇ) ਈਦਿ, ਇਲਤਿ।
- (ਸ) ਸੁਆਦਤਿ, ਸਾਖਤਿ, ਸਜਾਇ, ਸਨਾਤਿ, ਸਨਾਇ, ਸੁੰਨਤਿ, ਸਿਫਤਿ, ਸਾਬਾਸਿ, ਸਾਬਤਿ, ਸੰਬਤਿ, ਸਰਾਇ, ਸਰੀਅਤਿ, ਸੂਰਤਿ, ਸਲਾਮਤਿ।
- (ਕ) ਕੁਦਰਤਿ, ਕੀਮਤਿ, ਕਰਾਮਾਤਿ, ਕਵਣਾਇ। (ਖ) ਖਸਲਤਿ, ਖਿਜਮਤਿ, ਖਬਰਿ, ਖੈਰਿ, ਖਰੀਦਿ। (ਗ) ਗਾਇ, ਗੈਰਤਿ, ਗਰਦਨਿ। (ਜ) ਜਾਇ, ਜਗਾਤਿ, ਜਾਗਾਤਿ, ਜਿਨਸਿ, ਜਕੂਰਤਿ। (ਤ) ਤਾਜਨਿ, ਤਮਾਇ, ਤਰੀਕਤਿ।
- (ਦ) ਦਉਲਤਿ, ਦੁਆਇ, ਦਾਦਿ, ਦੁਨਿਆਇ। (ਨ) ਨਉਬਤਿ, ਨੀਅਤਿ,

ਨਿਆਮਤਿ, ਨਜ਼ਰਿ, ਨਦਰਿ। (ਪ) ਪੈਦਾਇਸਿ, ਪੰਦਿ, ਪਨਾਹਿ। (ਫ) ਫਸਲਿ,
ਫਦੀਹਤਿ, ਫੁਰਮਾਇਸਿ। (ਬ) ਬਕਰੀਦਿ, ਬਾਗਾਤਿ, ਬੰਦਸਿ, ਬਦ ਦੁਆਏ,
ਬਰਕਤਿ, ਬਲਾਇ, ਬਰਾਬਰਿ (-ਰੀ)। (ਭ) ਭਿਸਤਿ (ਨੋਟ: ਭਿਸਤ ਪੁਲਿੰਗ ਭੀ
ਹੈ)। (ਮ) ਮਸਕਤਿ, ਮਸੀਤਿ, ਮਸੂਰਤਿ, ਮਸਲਤਿ, ਮਹਜਿਦਿ, ਮਾਹੀਤਿ,
ਮੁਹਬਤਿ, ਮਿਹਰੰਮਤਿ, ਮਿਹਰਾਮਤਿ, ਮੁਹਲਤਿ, ਮਕਸਤਿ, ਮਜਲਸਿ, ਮੁਦਤਿ,
ਮਿੰਨਤਿ, ਮਾਰਫਤਿ। (ਯ) ਯਾਦਿ। (ਰ) ਰਾਇ, ਰਦੀਅਤਿ, ਰਜਾਇ, ਰਜਤਿ।
(ਲ) ਲਹਰਿ। (ਵ) ਵਲਾਇਤਿ। (ਹ) ਹਕੀਕਤਿ, ਹਿਕਮਤਿ, ਹੁਜਤਿ, ਹੈਰਤਿ,
ਹੁਰਮਤਿ, ਹਵਾਇ।

ਪੁਲਿੰਗ

ਅਲਾਹਿ, ਹਦਰਬਿ, ਖੁਦਾਇ, ਤਾਮਿ।

ਵਿਸ਼ੇਸ਼ਣ

ਆਸਲਿ, ਸਤਰਿ, ਫਾਦਿਲੁਬਾਦਿ, ਫਨਾਇ, ਬਹਤਰਿ, ਬਰਾਬਰਿ।

ਪੜਨਾਂਵ

ਖੁਦਿ।

ਕ੍ਰਿਆ ਵਿਸ਼ੇਸ਼ਣ

ਅਵਲਿ ਅਉਲਿ, ਗੈਰ ਵਜਹਿ, ਮਨਹਿ।

ਸੰਬੰਧਕ

ਨਜੀਕਿ।

ਸੰਸਕ੍ਰਿਤ ਨਾਂਵ (ਇਸਤ੍ਰੀ ਲਿੰਗ)

(ਉ) ਉਸਤਤਿ, ਉਕਤਿ, ਉਤਪਤਿ, ਉਪਾਧਿ। (ਅ) ਅਸਿ, ਅਹੰਬੁਧਿ,
ਅਗਨਿ, ਆਦਿ, ਅਰਦਾਸਿ, ਅਵਿਗਤਿ। (ਸ) ਸਕਤਿ, ਸੰਗਤਿ, ਸੁਚਿ, ਸਾਂਤਿ,

ਸੰਤਤਿ, ਸਿਧਿ, ਸੁਧਿ, ਸੰਧਿ, ਸੰਪਤਿ, ਸਮਾਧਿ, ਸਿਮ੍ਰਿਤਿ, ਸੁਮਤਿ, ਸਿਸਟਿ, ਸਰਣਿ, ਸੁਰਤਿ, ਸਰਣਾਗਤਿ, ਸੁਤਿ, ਸਰਨਿ, ਸੂਸਤਿ। (ਹ) ਹਾਨਿ। (ਕ) ਕੌਟਿ, ਕੰਠਿ, ਕਾਮਣਿ, ਕਿਰਣਿ, ਕਿਰੋਤਿ, ਕੀਰਤਿ, ਕ੍ਰਿਮਿ। (ਗ) ਗੋਸਟਿ, ਗਤਿ, ਗੀਤਿ, ਗੁਰਮਤਿ। (ਚ) ਚੰਦਾਵਲਿ। (ਛ) ਛਥਿ। (ਜ) ਜੁਗਤਿ, ਜਾਤਿ, ਜੋਤਿ, ਜੋਨਿ, ਜਨਨਿ। (ਤ) ਤੋਟਿ, ਤਾਤਿ, ਤਪਤਿ, ਤਰੁਣਿ, ਤਰੁਨਿ, ਤਾਰਿ, ਤ੍ਰਿਪਤਿ, ਤਿਪਤਿ। (ਦ) ਦਿਸਟਿ, ਦਾਤਿ, ਦੁਰਮਤਿ। (ਧ) ਪਰਣਿ, ਪਰਨਿ, ਪੂਲਿ। (ਨ) ਨਾਭਿ, ਨਾਰਿ, ਨਿਭਰਾਤਿ। (ਪ) ਪ੍ਰੀਤਿ, ਪ੍ਰਤੀਤਿ, ਪਰਸੂਤਿ, ਪਰਕਿਤਿ, ਪਰਤੀਤਿ, ਪਰੀਤਿ, ਪਰਾਪਤਿ, ਪਾਲਿ। (ਬ) ਬਿਆਧਿ, ਬਿਧਿ, ਬੁਧਿ, ਬਾਣਿ, ਬਿਪਤਿ, ਬਿਡੂਤਿ। (ਭ) ਭਗਤਿ, ਭੁਗਤਿ, ਭਾਤਿ, ਭੀਤਿ, ਭੂਮਿ, ਭਾਂਤਿ, ਭਰਾਂਤਿ, ਭ੍ਰਮਨਿ। (ਮ) ਮੁਸਟਿ, ਮੁਕਤਿ, ਮਤਿ, ਮਿਤਿ, ਮੇਦਾਨਿ, ਮੂਰਤਿ। (ਰ) ਰਾਸਿ, ਰਜਨਿ, ਰਤਿ, ਰੀਤਿ, ਰਿਧਿ, ਰੋਮਾਵਲਿ।

ਪੁਲਿੰਗ

ਊਦਧਿ। ਅਹਿ। ਸਸਿ, ਸਾਰਥਿ, ਸੁਰਪਤਿ, ਸਾਸਤ੍ਰਗਿ। ਹਸਤਿ, ਹਰਿ। ਕਪਿ, ਕਲਿ, ਕਵਿ। ਗੋਬਿੰਦਰਾਇ, ਗਿਰਿ। ਚਕੜਾਣਿ, ਚਿੰਤਾਮਨਿ। ਛੱਧਪਤਿ। ਜਮਦਗਨਿ, ਜਲਧਿ, ਜਲਨਿਧਿ। ਦਧਿ। ਨਿਧਿ, ਨਰਹਰਿ, ਨਰਪਤਿ, ਨਿਪਤਿ। ਪਤਿ, ਪੁਰਖ ਪਤਿ। ਬਨਸਪਤਿ, ਬਿਰੰਚਿ, ਬਲਿ, ਬਿਹਸਪਤਿ। ਭੂਪਤਿ, ਭਰਬਰਿ। ਮਣਿ, ਮੁਨਿ, ਮੋਨਿ, ਮੁਰਾਰਿ। ਰਿਖਿ, ਰਵਿ।

ਵਿਸ਼ੇਸ਼ਣ

ਅਮਿਤਿ, ਸਿਰੋਮਣਿ, ਕੋਟਿ, ਚਾਰਿ, ਸਠਿ, ਤੀਨਿ, ਤ੍ਰਿਬਿਧਿ, ਬਿਬਿਧਿ।

ਸੰਬੰਧਕ

ਊਪਕੰਠਿ, ਊਪਰਿ, ਊਪਰਿ, ਅੰਤਰਿ, ਨਿਕਟਿ, ਨਿਰੰਤਰਿ, ਪ੍ਰੀਤਿ, ਮਧਿ।

ਕ੍ਰਿਆ ਵਿਸ਼ੇਸ਼ਣ

ਊਪਜੰਧਿ, ਊਰਧਿ, ਅਹਿਨਿਸਿ, ਅੰਤਰਿ, ਅੰਤਰਿ ਬਾਹਰਿ, ਆਦਿ, ਨਿਤਪ੍ਰਤਿ, ਨਾਨਾ ਬਿਧਿ, ਨਿਕਟਿ, ਨਿਰੰਤਰਿ, ਪੁਨਰਪਿ।

ਪ੍ਰਕਿਤ ਤੇ ਪੰਜਾਬੀ ਨਾਂਵ (ਇਸਤ੍ਰੀ ਲਿੰਗ)

(ਚ) ਉਚਾਪਤਿ, ਉਪਤਿ। (ਅ) ਅਸਤਿ, ਅਸਥਿਤਿ, ਅਹਰਣਿ, ਆਗਿ, ਅਗਿ, ਅਜਾਤਿ, ਐਠਿ, ਆਛਿ, ਆਣਿ, ਅਨਾਹਤਿ, ਅਨੀਤਿ, ਆਬਿ, ਆਨਿ, ਅਰਦਾਸਿ, ਆੜਿ। (ਇ) ਇਕਾਤਿ। (ਸ) ਸੋਇ, ਸਉਕਨਿ, ਸਉਜ਼ਿ, ਸੁਅਸਤਿ, ਸਿਸਟਿ, ਸਸ਼ਜ਼ਿ, ਸੁਚਿ, ਸੰਚਨਿ, ਸਿਵਾਣਿ, ਸਾਟਿ, ਸਨਾਤਿ, ਸੰਨਿ, ਸੰਬਤਿ, ਸੋਰਠਿ, ਸਰੋਤਿ, ਸਰਣਿ, ਸੁਰਤਿ, ਸਿਰਤਿ, ਸਰਨਿ, ਸਰਪਨਿ, ਸੁਲਿ, ਸੁਲਿ ਬਿਸਲਿ, ਸੀਵਨਿ। (ਹ) ਹਾਟਿ, ਹਾਣਿ, ਹਾਨਿ। (ਕ) ਕੁਆਰਿ, ਕੱਸਿ, ਕਮਨਿ, ਕਾਛਿ, ਕਾਣਿ, ਕਛੋਤਿ, ਕਾਨਿ, ਕੁਬਾਣਿ, ਕੁਬੁਧਿ, ਕਾਬਿ, ਕਮਜਾਤਿ, ਕਾਮਣਿ, ਕਾਮਣਿਆਰਿ, ਕੁਮਤਿ, ਕਿਰਤਿ, ਕਰਤੂਤਿ, ਕੂਲਿ। (ਖ) ਖੂਹਣਿ, ਖਿੰਚੋਤਾਣਿ, ਖਾਨਿ, ਖਪਤਿ, ਖੇਰਿ, ਖੀਰਿ, ਖਲਿ। (ਗ) ਗੋਇ, ਗਾਇ, ਗੋਸਟਿ, ਗੋਇਲਿ, ਗੋਹਣਿ, ਗੀਹਣਿ, ਗਾਗਾਰਿ, ਗਾਂਠਿ, ਗੰਠਿ, ਗੰਢਿ, ਗੋਦਾਵਰਿ, ਗੋਨਿ, ਗਾਰਿ, ਗਰਦਨਿ, ਗਾਲਿ, ਗੈਲਿ, ਗਿਲਾਨਿ। (ਘ) ਘਾਣਿ, ਘੂਮਨਘੇਰਿ, ਘੂਮਰਿ, ਘਾੜਤਿ। (ਚ) ਚਉਕੜਿ, ਚਉਪੜਿ, ਚਿਤਵਨਿ, ਚੇਰਿ। (ਛ) ਛੋਹਰਿ, ਛਾਛਿ, ਛੋਟਿ, ਛੁਟੜਿ, ਛੂਟਰਿ, ਛਤਿ, ਛਾਨਿ, ਛਾਪਰਿ। (ਜ) ਜੋਇ, ਜੂਠਿ, ਜੁਗਤਿ, ਜਤਿ, ਜੀਗਦਿ, ਜੋਨਿ, ਜਲਣਿ, ਜਲਨਿ, ਜੀਵਨਿ। (ਯ) ਯਾਣਿ, ਘੂਮਨਘੇਰਿ, ਘੂਮਰਿ, ਘਾੜਤਿ। (ਚ) ਚਉਕੜਿ, ਚਉਪੜਿ, ਚਿਤਵਨਿ, ਚੇਰਿ। (ਛ) ਛੋਹਰਿ, ਛਾਛਿ, ਛੋਟਿ, ਛੁਟੜਿ, ਛੂਟਰਿ, ਛਤਿ, ਛਾਨਿ, ਛਾਪਰਿ। (ਜ) ਜੋਇ, ਜੂਠਿ, ਜੁਗਤਿ, ਜਤਿ, ਜੀਗਦਿ, ਜੋਨਿ, ਜਲਣਿ, ਜਲਨਿ, ਜੀਵਨਿ। (ਯ) ਯਾਣਿ। (ਟ) ਟੂਟਾਨਿ। (ਠ) ਠਾਡਿ। (ਡ) ਡੀਠਿ, ਡੱਡਉਤਿ, ਡੋਰਿ। (ਤ) ਤਿਕਲਿ, ਤੇਜਣਿ, ਤੋਟਿ, ਤਾਤਿ। (ਥ) ਥਿਤਿ, ਥੀਤਿ, ਥੁਨਿ, ਥਟਿਟਿ। (ਦ) ਦਿਸਟਿ, ਦੂਣਿ, ਦਿਤਿ, ਦੋਤਿ, ਦਾਮਨਿ, ਦਾਵਨਿ, ਦਾਲਿ। (ਧ) ਧੋਹਨਿ, ਧੁੰਧਿ, ਧੂਰਿ, ਧੀਰਿ, ਧੁਨਿ, ਧਰਤਿ, ਧਰਨਿ, ਧਰਣਿ, ਧੂੜਿ। (ਨ) ਨੀਹਿ, ਨਾਰਿ, ਨਿਰਤਿ, ਨਰਵਿਰਤਿ, ਨਿਰਵਿਰਤਿ, ਨਿਵਲਿ, ਨਵਹਾਣਿ। (ਪ) ਪਾਂਇ, ਪਹਿਤਿ, ਪੁਰਮਿ, ਪਿਠਿ, ਪੀਠਿ, ਪਤਲਿ, ਪਧਤਿ, ਪਰਭਾਤਿ, ਪਰੀਤਿ, ਪਬਣਿ, ਪਿਬਿਮਿ, ਪਰਾਲਿ, ਪਰਵਿਰਤਿ, ਪੁਰਾਇਨਿ, ਪਰਸਤਿ, ਪਲਰਿ, ਪਾਵਸਿ। (ਫ) ਫਕੜਿ, ਫੂੜਿ। (ਬ) ਬਾਇ—(ਵਾਇ), ਬਈਅਰਿ, ਬਿਖੇਟਿ, ਬਿਜਲਿ, ਬੀਜੁਲਿ, ਬੰਪਚਿ, ਬੋਦਨਿ, ਬੰਧਾਨਿ, ਬੇਨਤਿ, ਬਾਰਿ, ਬੇਰਿ, ਬਿਪਤਿ, ਬਰਤਨਿ, ਬਿਰਤਿ, ਬਾਨਿ, ਬਾਰਿ (ਵਾੜਿ), ਬੇਲਿ, ਬਿਥਿ। (ਭ) ਭੁਏਂ, ਭਸਮੜਿ, ਭਾਹਿ, ਭਠਿ, ਭਿਤਿ, ਭੀਤਿ, ਭੀਰਿ, ਭਰਾਂਤਿ, ਭਰਾਂਦਿ, ਭਾਵਰਿ, ਭਾਵਤਿ। (ਮ) ਮਾਇ, ਮੁਸਟਿ, ਮੁਹਤਿ, ਮਿਚਲਿ, ਮੇਹਨਿ, ਮਾਂਗਾਨਿ, ਮੁੰਦਾਣਿ। (ਰ) ਰਾਸਿ, ਰਹਿਰਾਸਿ, ਰੰਗਨਿ, ਰਾਗਨਿ, ਰੰਗਣਿ, ਰੰਝਣਿ, ਰੈਣਿ, ਰੈਨਿ, ਰਾਤਿ, ਰੁਤਿ, ਰਸਨਿ, ਰਾਰਿ, ਰਵਣਿ। (ਲ) ਲਾਹਣਿ, ਲਾਹਨਿ, ਲੇਖਣਿ, ਲਾਗਿ, ਲੁਟਿ, ਲੇਟਣਿ, ਲਬਧਿ। (ਵ) ਵਾਇ, ਵਿਖੇਟਿ, ਵੇਗਾਰਿ, ਵਾਰਿ, ਵਿਰਤਿ, ਵਰਤਣਿ, ਵੇਲਿ, ਵਾੜਿ। (ਜ) ਜਾੜਿ।

ਪੁਲਿੰਗ

ਓਦਾਪਿ, ਕਬਿ, ਨਖਿਆਤਿ, ਪੰਖਿ, ਬੋਣਿ, ਬਨਗਾਇ, ਬਨਾਰਸਿ, ਰਾਇ।

ਵਿਸ਼ੇਸ਼ਣ

ਅਠਸਠਿ, ਅਨੰਨਿ, ਆਦਿ, ਕੌਰਿ, ਕਰੋੜਿ, ਘਟਿ, ਘੁੰਘਿ, ਚਉਸਠਿ, ਚਾਰਿ, ਚਿਲਮਿਲਿ, ਛਿਲਮਿਲਿ, ਤੀਨਿ, ਧਨਾਢਿ, ਬਿਰਧਿ, ਬਿਪਰੀਤਿ, ਭਾਗਠਿ, ਮਸਟਿ।

ਸੰਬੰਧਕ

ਊਪਰਿ, ਅਰਥਿ, ਅੰਦਰਿ, ਅੰਤਰਿ, ਸਾਥਿ, ਸੰਗਿ, ਸਮਸਤਿ, ਸਰਿ, ਸਮਾਨਿ, ਸਮੇਤਿ, ਹੇਠਿ, ਕਨਿ, ਤੁਰਿ, ਤਲਿ, ਤੁਲਿ, ਧਿਰਿ, ਨਜੀਕਿ, ਨਾਲਿ, ਪਰਿ, ਪਾਸਿ, ਪਾਹਿ, ਪਹਿ, ਬਿਚਿ, ਬਦਲਾਵਨਿ, ਬਰਾਬਰਿ, ਭਤਿ, ਭੀਤਰਿ, ਭਰਿ, ਮਹਿ, ਮਾਹਿ, ਮੰਡਿ, ਮਝਾਰਿ, ਮੜੂਰਿ, ਵਾਗਿ, ਵਿਚਿ।

ਕ੍ਰਿਆ ਵਿਸ਼ੇਸ਼ਣ

ਓਤਿ ਪੋਤਿ, ਚਿੜਿ, ਉਪਜੰਧਿ, ਉਰਧਿ, ਅਜਾਇ, ਅਤਿ, ਅੰਤਿ, ਇਨ ਬਿਧਿ। ਸਾਸਿ ਗਿਰਾਸਿ, ਸਦਾਕਾਰਿ, ਸਿਰਿ ਭਾਰਿ, ਸਰਬਤਿ, ਹਜੂਰਿ, ਹੁਣਿ, ਹਦੂਰਿ, ਕਿਉਂ ਕਰਿ, ਕਿਤੁ ਭਤਿ, ਕਿਤੁ ਅਰਥਿ, ਕਲਿ, ਕਾਦਿ, ਕਾਹਿ, ਕਾ ਕਰਿ, ਕਤਹਿ (ਨ)। ਜੋ ਕਰਿ, ਜੇ ਕਰਿ, ਜਿਤੁ ਕਰਿ, ਜਿਹ ਧਿਰਿ, ਜੁਗ ਜੁਗਿ, ਜਿਧਰਿ, ਜਿਨਿ (= ਮਤ), ਜਾਮਿ, ਇਬਕਿ, ਝਿੰਮਿ ਝਿੰਮਿ। ਤਉਪਰਿ, ਤਦਿ, ਤਬਹਿ, ਤਾਮਿ, ਦਹਦਿਸਿ, ਦਿਨਸੁ ਰੈਣਿ, ਦੂਰਿ, ਦੁਰਹਿ, ਧੁਰਿ, ਪੂਕਿ, ਨਾਹਿ, ਨਾਹਨਿ, ਨੀਮਿ, ਨਿਦਾਨਿ, ਨਾਨਾ ਬਿਧਿ, ਨੇਰਿ, ਨੇੜਿ। ਪਾਰਿ, ਪੂਰਿ, ਪੁਰੁ ਕਰਿ, ਪਰਤਖਿ, ਫੁਨਿ, ਫਿਰਿ ਘਰਿ, ਫਿਰਿ ਫਰੱਕਿ, ਬੇਗਿ, ਬਾਦਿ, ਬਾਦਹਿ, ਬਹੁਰਿ, ਬਾਹੁੜਿ, ਬਹੋਰਿ, ਭਰਪੂਰਿ, ਮਨਹਿ, ਮੂਲਿ। ਯਦਿ, ਰੇਗਿ, ਵਖਿ, ਵਤਿ, ਵਲਿ ਵਰਿ, ਵਾਰਿ ਵਾਗਿ।

ਪੰਜਾਬੀ ਮੁਹਾਵਰੇ

ਉਜਾੜ ਵਿਚ ਪੁਕਾਰਨਾ—ਵਿਅਰਥ ਰੋਲਾ ਪਾਉਣਾ।

ਓਸ ਦੇ ਆਖਿਐ ਕੌਈ ਨ ਲਗੈ ‘ਨਿਤ ਉਜਾੜੀ ਪੁਕਾਰੇ ਖਲਾ’ ॥੧॥੧੫॥

(ਸਲੋਕ ਮ: ੪, ਗਵਾਹੀ ਕੀ ਵਾਰ ਮ: ੪, ਪੰਨਾ ੩੦੯)

ਅੰਗ ਕਰਨਾ—ਸਹਾਇਤਾ ਕਰਨੀ।

ਨਾਨਕ ਕਾ ‘ਅੰਗੁ ਕੀਆ ਕਰਤਾਰਿ’ ॥੮॥੧੪॥

(ਗੋੜ ਮ: ੫, ਪੰਨਾ ੧੬੬)

ਸਿਰ ਖੁਰ—ਸਿਰ ਤੋਂ ਪੈਰਾਂ ਤਕ, ਸਾਰੀ ਦੀ ਸਾਰੀ।

ਨਾਨਕ ਸਚੇ ਨਾਮ ਬਿਨੁ ‘ਸਿਰ ਖੁਰਿ ਪਤਿ’ ਪਾਣੀ ॥੨॥੨੦॥

(ਮਲਾਰ ਕੀ ਵਾਰ, ਪੰਨਾ ੧੨੮)

ਹਥ ਮਰੋੜਨੇ—ਪਛਤਾਉਣਾ।

ਭਪਿ ਭਪਿ ਲੁਹਿ ਲੁਹਿ ‘ਹਾਥ ਮਰੋਰਉ’ ॥੧॥੧॥

(ਸੁਹੀ ਫਰੀਦ ਜੀ, ਪੰਨਾ ੨੬੪)

ਕਾਂ ਲਉਣਾ (ਸਿਰ 'ਤੇ)—ਮੰਦੇ ਦਿਨ ਆਉਣੇ।

ਤੇਰੀ ਗਰਦਨਿ ਉਪਾਰਿ ‘ਲਵੈ ਕਾਉ’ ॥੧॥੧॥

(ਬਸੰਤ ਰਵਿਦਾਸ ਜੀ, ਪੰਨਾ ੧੧੬)

ਕੰਠਿ ਲਾਉਣਾ—ਅਪਨਾਉਣਾ।

ਤਿਉ ਹਰਿ ਜਨ ‘ਰਾਖੈ ਕੰਠਿ ਲਾਈ’ ॥੩॥੮॥

(ਰਾਮਕਲੀ ਮ: ੫ ਅਸਟਧਰੀਆ, ਪੰਨਾ ੮੧੮)

ਕੰਧੁ ਪੈਣਾ—ਸਰੀਰ ਛਿੱਜਣਾ, ਤਾਕਤ ਨਾਸ ਹੋਣੀ।

ਚੰਦ ਸੁਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ‘ਪੜੈ ਨ ਕੰਧੁ’ ॥੪॥੧੩॥

(ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੮੫੨)

ਕੰਨ ਧਰਨਾ—ਗਹੁ ਨਾਲ ਸੁਣਨਾ, ਵਿਚਾਰਨਾ।

ਪੇਖੀ ਗੀਤ ਕਵਿਤ ਕਿਛੁ ‘ਕਦੇ ਨ ਕਰਨਿ ਧਰਿਆ’ ॥੮॥੨੯॥

(ਸਿਰੀਰਾਗ ਮ: ੫, ਪੰਨਾ ੨੦)

ਕੰਨੀ ਸੁਣਨਾ—ਕੰਨ ਦੇ ਕੇ ਸੁਣਨਾ, ਧਿਆਨ ਨਾਲ ਸੁਣਨਾ।

ਇਹ ਜਗ ਮੈ ਰਾਮ ਨਾਮੁ ਸੇ ਭਉ ‘ਨਹੀ ਸੁਨਿਓ ਕਾਨ’ ॥੧॥੩॥

(ਜੈਜਾਵੰਤੀ ਮ: ੯, ਪੰਨਾ ੧੩੫੨)

‘ਦੇ ਕੰਨ੍ ਸੁਣਹੁ’ ਅਰਦਾਸਿ ਜੀਉ ॥੧੨॥੩॥੨੯॥

(ਸਿਗੀਰਾਗੁ ਮ: ੫, ਪੰਨਾ ੨੪)

ਸਚੈ ‘ਸੁਣਿਆ ਕੰਨ੍ ਦੇ’ ਪੀਰਕ ਦੇਵੈ ਸਹਜਿ ਸੁਭਾਇ ॥੨॥੬॥

(ਮ: ੩, ਮਲਾਰ ਕੀ ਵਾਰ ਮ: ੧, ਪੰਨਾ ੧੨੯)

ਕੰਨ੍ ਕੱਢ ਸਕਣਾ—ਟਾਕਰਾ ਕਰ ਸਕਣਾ।

ਹਉ ਆਇਆ ਸਾਮੈ ਤਿਹੰਡੀਆ ॥ ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥

‘ਕੰਨ੍ ਕੋਈ ਬਚਿ ਨ ਹੰਘਈ’ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥੨੯॥

(ਸਿਗੀਰਾਗੁ ਮ: ੫, ਪੰਨਾ ੨੩)

ਖਾਕੁ ਛਾਨਣਾ—ਭਟਕਦੇ ਫਿਰਨਾ।

ਕਉਡੀ ਕਉਡੀ ਕਉ ‘ਖਾਕੁ ਸਿਰਿ ਛਾਨੈ’ ॥੩॥੫੨॥

(ਰਾਮਕਲੀ ਮ: ੫, ਪੰਨਾ ੮੯੯)

ਗਲਿ ਲਾਉਣਾ—ਅਪਨਾਉਣਾ (ਵੇਖੋ ‘ਕੰਠਿ ਲਾਉਣਾ’)

ਨਾਨਕ ਬਖਾਸਿ ਮਿਲਾਇਅਨੁ ‘ਰਖੇ ਗਲਿ ਲਾਏ’ ॥੨੧॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੯੯)

ਗੰਗਾ ਕਾ ਨੀਰ—ਮਹਾ ਪਵਿੜ੍ਹ ਤੇ ਨਿਰਮਲ।

ਪੁੰਨ ਦਾਨ ਕਾ ਕਰੇ ਸਰੌਰੁ ॥ ਸੋ ਗਿਰਹੀ ‘ਗੰਗਾ ਕਾ ਨੌਰੁ’ ॥੨॥੧੨॥

(ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੨)

ਚਾਖੁ ਲਗਣੀ—ਨਜ਼ਰ ਲੱਗ ਜਾਣੀ।

ਤੰਡੁ ਮੰਡੁ ਨਹ ਜੋਹਈ ਤਿੜੁ ‘ਚਾਖੁ ਨ ਲਾਗੈ’ ॥੧॥ਰਹਾਉ॥੯੮॥

(ਬਿਲਾਵਲੁ ਮ: ੫, ਪੰਨਾ ੯੯੮)

ਚਾੜੀ ਖਾਣੀ—ਚੁਗਲੀ ਲਾਣੀ।

ਲੋਗ ਮੁਹਾਵਹਿ ‘ਚਾੜੀ ਖਾਹਿ’ ॥੧॥੧੧॥

(ਸਲੋਭੁ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੧)

ਚਿਤ ਵਿਚ ਪਾਉਣਾ—ਪਰਵਾਹ ਕਰਨੀ।

‘ਕਿਸ ਹੀ ਚਿਤਿ ਨ ਪਾਵਈ’ ਬਿਸ਼ਵਿਆ ਸਡ ਸਾਕ ॥

ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥੧॥੧॥

(ਸਿਗੀਰਾਗੁ ਮ: ੫, ਪੰਨਾ ੪੨)

ਛਾਈ ਮਾਈ ਹੋ ਜਾਣਾ—ਨਾਸ ਹੋ ਜਾਣਾ, ਲੋਪ ਹੋ ਜਾਣਾ।

ਕਥਾ ਸੁ ਪਾਨ ਢੰਬੇਲੀ ਹਰਮਾ ‘ਰੋਈਆ ਛਾਈ ਮਾਈ’॥੩॥੧੨॥

(ਆਸਾ ਮ: ੧ ਅਸਟਪਦੀਆ, ਪੰਨਾ ੪੬੭)

ਛਹਿਬਰ ਲਾ ਕੇ ਵੱਸਣਾ—ਬਹੁਤ ਵਰਖਾ ਹੋਣੀ।

ਦੁਖ ਦੁਖ ਕਾਕਾ ਸਭ ਸੁਖਾਇਸੀ ਮੀਹੁ ‘ਖੁਠਾ ਛਹਿਬਰ ਲਾਇ’॥੩॥੧੩॥

(ਸਾਰੰਗ ਕੀ ਵਾਰ, ਪੰਨਾ ੧੨੫੦)

ਠਹ ਮਾਰਨਾ—ਬਾਂ ਮਾਰ ਦੇਣਾ, ਜਾਨੋਂ ਮੁਕਾ ਦੇਣਾ।

ਦੂਸਰਾਨ ਦੂਡ ਜਮਕਾਲੁ ‘ਠੇਹ ਮਾਰਓ’,

ਹਰਿ ਸੇਵਕ ਨੇਂਕ ਨ ਜਾਈ ਜੀਉ ॥੨॥੩॥

(ਮਾਤ੍ਰ ਮ: ੪ ਘਰੁ ੫, ਪੰਨਾ ੯੮੮)

ਡਉਰੂ ਵਜਾ ਕੇ—ਗੱਜ ਵੱਜ ਕੇ, ਬਲ ਦੇ ਮਾਣ ’ਤੇ।

ਰੇਵੈ ਦਹਸਿਰੁ ਲੰਕ ਰਾਵਾਇ॥

ਜਿਨਿ ਸੀਤਾ ਆਈ ‘ਡਉਰੂ ਵਾਇ’॥੧॥੪॥

(ਸਲੋਕੁ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੪੮)

ਤਤੀ ਵਾਉ ਨਾ ਲੱਗਣੀ—ਕੋਈ ਨੁਕਸਾਨ ਨਾ ਹੋਣਾ।

ਚਿਤਿ ਆਵੈ ਉਸੁ ਪਾਰਥਾਮੁ ‘ਲਗੈ ਨ ਤਤੀ ਵਾਉ’॥੧॥੧॥੨੯॥

(ਸਿਰੀਰਾਗੁ ਮ: ੫, ਪੰਨਾ ੨੦)

ਬਾਇ ਪੈਣਾ—ਕਬੂਲ ਹੋਣਾ।

ਸਬਦਿ ਮਿਲਹਿ ਤਾ ਹਰਿ ਮਿਲੈ ‘ਸੇਵਾ ਪਵੈ ਸਭ ਬਾਇ’॥੪॥੩॥੩੯॥

(ਸਿਰੀਰਾਗੁ ਮ: ੩, ਪੰਨਾ ੨੭)

ਦੁਖ ਸੁਖ ਕਰ ਕੇ—ਕਸ਼ਟ ਝੱਲ ਝੱਲ ਕੇ, ਦੁੱਖਾਂ ਨੂੰ ਸੁਖ ਜਾਣ ਕੇ।

‘ਦੁਖ ਸੁਖ ਕਰਿ ਕੈ’ ਕੁਟੰਬੁ ਜੀਵਾਇਆ॥

ਮਰਤੀ ਬਾਰ ਇਕਸਰ ਦੁਖ ਪਾਇਆ॥੨॥੧॥

(ਸੁਹੀ ਕਬੀਰ ਜੀ, ਪੰਨਾ ੨੬੨)

ਦੁਖ ਰੋਣੇ—ਕੀਰਨੇ ਕਰਨੇ, ਦੁੱਖ ਫਰੋਲਣੇ, ਝੁਰਨਾ।

ਜੋ ਮੋਹਿ ਮਾਇਆ ਚਿੜ ਲਾਇਦੇ, ਸੇ ਛੋਡਿ ‘ਚਲੇ ਦੁਖ ਰੋਇ’॥੧॥

(ਸਿਰੀਰਾਗੁ ਮ: ੮ ਵਣਜਾਰ, ਪੰਨਾ ੮੧)

ਦੁਇ ਦੁਇ ਲੋਚਨ ਵੇਖਣਾ—ਚੰਗੀ ਤਰ੍ਹਾਂ ਚੁਫੇਰੇ ਤੱਕਣਾ ।
 ‘ਦੁਇ ਦੁਇ ਲੋਚਨ ਪੇਖਾ’ ॥
 ਹਉ ਰਹਿ ਬਿਨੁ ਅਉਗੁ ਨ ਦੇਖਾ ॥੧॥੮॥ (ਸੋਗਠਿ ਕਬੀਰ ਜੀ, ਪੰਨਾ ੯੫੫)

ਦੁਲੀਚਾ ਪਾਇ ਬਹਿਣਾ—ਸਦਾ ਲਈ ਕਾਇਮ ਰਹਿਣਾ ।

ਬੀਜਉ ਸੂਝੇ ਕੇ ਨਹੀਂ ‘ਬਹੈ ਦੁਲੀਚਾ ਪਾਇ’ ॥੮੬॥

(ਇਅੰਕਾਰੁ, ਪੰਨਾ ੯੩੬)

ਨਾਕ ਸਰ ਹੋਣਾ—ਨੱਕ ਜਿੰਦ ਆ ਜਾਣੀ ।

ਇਹ ਮੁੰਡੀਆ ਸਗਲੇ ਦ੍ਰਭੁ ਥੋਈ ॥

ਅਵਤ ਜਾਤ ‘ਨਾਕ ਸਰ ਹੋਈ’ ॥੩॥੬॥ (ਗੋੜ ਕਬੀਰ ਜੀ, ਪੰਨਾ ੯੨੧)

ਨਖ ਸਿਖ ਚੀਨਣਾ—ਪੈਰਾਂ ਤੋਂ ਸਿਰ ਤਕ ਪੜਤਾਲਣਾ, ਚੰਗੀ ਤਰ੍ਹਾਂ
 ਪੜਤਾਲ ਕਰਨੀ ।

‘ਚਬ ਨਖ ਸਿਖ ਇਹੁ ਮਨੁ ਚੀਨ੍ਹ’ ॥

ਤਬ ਅੰਤਰਿ ਮਜਨੁ ਕੀਨਾ ॥੧॥੧੦॥ (ਰਾਮਕਲੀ ਕਬੀਰ ਜੀ, ਪੰਨਾ ੯੨੧)

ਨੈਣ ਅਲੋਇ ਦੇਖਣਾ—ਅੱਖਾਂ ਉਘਾੜ ਕੇ ਵੇਖਣਾ, ਗਹੁ ਨਾਲ ਵੇਖਣਾ ।

ਸਤਿ ਬਾਨ ‘ਦੇਖੇ ਨੈਣ ਅਲੋਇ’ ॥

ਤਿਸੁ ਬਿਨੁ ਸੂਲਾ ਅਵਤੁ ਨ ਬੋਇ ॥੮॥੮॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੫)

ਨੈਨ ਪਸਾਰਿ ਦੇਖਣਾ—ਗਹੁ ਨਾਲ ਵੇਖਣਾ ।

ਕਹਾ ਸੁ ਭਾਈ ਮੀਤ ਹੈ ‘ਦੇਖੁ ਨੈਨ ਪਸਾਰਿ’ ॥੩॥੩੧॥

(ਬਿਲਾਵਲ੍ਹ ਮ: ੫, ਪੰਨਾ ੯੦੮)

ਨੀਤੁ ਵਿਰੋਲਣਾ—ਪਾਣੀ ਰਿੜਕਣਾ, ਵਿਅਰਥ ਕੰਮ ਕਰਨੇ ।

ਮਨਸੁਖਿ ਮੇਹੁ ਸੁਖਾਰੁ ਹੈ ਦੂਜੈ ਭਾਇ ਬੋਲੈ ॥

ਦੂਜੈ ਭਾਇ ਸਦਾ ਦੁਖੁ ਹੈ ‘ਨਿਤ ਨੀਤੁ ਵਿਰੋਲੈ’ ॥੧੨॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੫੫)

ਪਾਈ ਭਰੀ ਜਾਣੀ—ਉਮਰ ਮੁੱਕ ਜਾਣੀ ।

ਮੁਹਲਤਿ ਪੁਨੀ ‘ਪਾਈ ਭਰੀ’ ਜਾਨੀਅੜਾ ਘਤਿ ਚਲਾਇਆ ॥੧॥੧॥

(ਵਡਹੰਸ ਮ: ੧ ਅਲਾਹਣੀਆ, ਪੰਨਾ ੫੨੮)

ਪੈ ਸਉਣਾ—ਬੇ-ਪਰਵਾਹ ਹੋ ਕੇ ਸੌਣਾ, ਜੀਵਨ-ਮਨੋਰਥ ਵਲੋਂ ਬੇ-ਪਰਵਾਹ ਰਹਿਣਾ।

ਨਿਦ੍ਰਾ ਬਿਨੁ ਨਭੁ 'ਪੈ ਸੋਵੈ' ॥

ਬਿਨੁ ਬਾਸਨ ਖੀਡੁ ਬਿਲੋਕੈ ॥੨॥੩॥ (ਬਸੰਤੁ ਕਬੀਰ ਜੀ, ਪੰਨਾ ੧੧੫੮)

ਪਾਸਾ ਢਾਲਣਾ—ਚਉਪੜ ਦੀ ਬਾਜੀ ਖੇਡਣੀ।

ਕਹੁ ਕਬੀਰ ਤੇ ਜਨ ਕਥਹੁ ਨ ਰਾਗਹਿ 'ਥਾਲ ਜੁ ਜਾਹਹਿ ਪਾਸਾ' ॥੪॥੪॥

(ਸੁਹੀ ਲਲਿਤ ਕਬੀਰ ਜੀ, ਪੰਨਾ ੨੧੩)

ਪਟੰਬਰ ਤਾਣ ਸਉਣਾ—ਨਿਸਚਿੰਤ ਹੋ ਜਾਣਾ।

ਅੰਦਰਿ 'ਸੋਵਹਿ ਪਟੰਬਰ ਭਾਣਿ' ॥੫॥੬॥

(ਰਾਮਕਲੀ ਕਬੀਰ ਜੀ, ਪੰਨਾ ੮੨੧)

ਪੱਤੈ ਪੁੰਨੁ ਹੋਣਾ—ਚੰਗੇ ਭਾਗ ਹੋਣੇ।

ਜਿਨ ਕਉ 'ਪੱਤੈ ਪੁੰਨੁ ਹੈ' ਤਿਨੁ ਵਾਤਿ ਸਿਪੀਤੀ ॥੧੦॥

(ਰਾਮਕਲੀ ਕੀ ਵਾਰ ਮ: ੩, ਪੰਨਾ ੮੪੧)

ਪਿੜ੍ਹੀ ਮਲਿ ਕੇ ਜਾਣਾ—ਬਾਜੀ ਜਿੱਤ ਕੇ ਜਾਣਾ।

ਜਿਸੁ ਝੂੰ ਮੇਲਹਿ ਸੇ ਮਿਲੈ 'ਜਾਇ ਸਚਾ ਪਿੜ ਮਲਿ' ॥੭॥੧੧॥

(ਸਿਰੀਰਾਗੁ ਮ: ੧ ਅਸਟਪਦੀਆ, ਪੰਨਾ ੬੦)

ਬੀਸ ਬਿਸੁਏ—ਪੂਰੇ ਤੌਰ 'ਤੇ।

'ਬੀਸੁ ਬਿਸੁਏ' ਜਾ ਮਨੁ ਠਹਰਾਨੇ ॥੨॥੧੮॥ (ਰਾਮਕਲੀ ਮ: ੫, ਪੰਨਾ ੮੮੭)

ਬਾਹ ਲੁਡਾ ਕੇ ਭੁਰਨਾ—ਅਹੰਕਾਰ ਵਿਚ ਮਸਤ ਹੋ ਕੇ ਭੁਰਨਾ।

ਸੁਣੁ ਸੁਣੁ ਕਾਮ ਗਹੇਲੀਏ 'ਕਿਆ ਚਲਹਿ ਬਾਹ ਲੁਡਾਇ' ॥੧॥੨੮॥੯੧॥

(ਸਿਰੀਰਾਗੁ ਮ: ੩, ਪੰਨਾ ੩੭)

ਬਣਿ ਆਉਣੀ—ਛੱਬਣਾ, ਇੱਜਤ ਹੋ ਜਾਣੀ।

ਕਥਨ ਕਹਣ ਕਉ ਸੋਣੀ ਨਹੀਂ ਸੇ ਪੇਖੇ 'ਤਿਸੁ ਬਣਿ ਆਵੈ' ॥੨॥੮॥

(ਰਾਮਕਲੀ ਮ: ੫, ਪੰਨਾ ੮੮੩)

ਬਲਦੀ ਅੰਦਰ ਤੇਲ ਘਤਣਾ—ਕਿਸੇ ਵਿਗਾੜੇ ਕੰਮ ਨੂੰ ਹੋਰ ਵਿਗਾੜਨਾ।

'ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ' ॥੨੮॥

(ਮਲਾਰ ਕੀ ਵਾਰ, ਪੰਨਾ ੧੨੯੮)

ਭਸੁ ਪੁਟੇਦੇ ਵੱਤਣਾ—ਖੇਹ ਛਾਣਦੇ ਫਿਰਨਾ, ਟੱਕਰਾਂ ਮਾਰਨਾ, ਜੋਰ ਲਾ
ਲੈਣਾ।

ਸਸੁ ਵਿਰਾਇਣ ਨਾਨਕ ਜੌਥੁ ਸਸੁਰਾ ਵਾਦੀ ਜੇਠੇ ਪਉ ਪਉ ਲੁਹੈ॥

‘ਹੇ ਭਸੁ ਪੁਟੇਦੇ ਵੱਤਨੁ’ ਜਾ ਮੈ ਸਜਣੁ ਝੂ ਹੈ ॥੨॥੧੩॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੩)

ਮੂੰਹ ਦੇਣਾ—ਸਾਹਮਣੇ ਹੋਣਾ, ਮੱਥੇ ਲੱਗਣਾ।

ਆਪਣਾ ਪਿਤੁ ਨ ਪਛਾਣਹੀ ‘ਕਿਆ ਮੁਹੁ ਦੇਸਹਿ ਜਾਇ’ ॥੧॥੨੮॥੯੧॥

(ਸਿਰੀਰਾਗ ਮ: ੩, ਪੰਨਾ ੩੭)

ਮੁਹਤਾਜੀ ਕੱਢਣਾ—ਅਰਬੀਏ ਹੋਣਾ।

ਤਿਸ ਕੀ ‘ਮੁਹਤਾਜੀ ਲੋਕੁ ਕਚਦਾ’ ਹੋਰਤੁ ਹਟਿ ਨ ਵਥੁ ਨ ਵੇਸਾਹੁ ॥੧॥

(ਬਿਲਾਵਲ ਕੀ ਵਾਰ, ਪੰਨਾ ੮੪੨)

ਮੂੰਹੋਂ ਮੂੰਹ (ਮੁਹੇ ਮੁਹਿ) ਚੋਟਾ (ਪਾਣਾ = ਜੁੱਤੀਆਂ) ਖਾਣੀਆਂ—ਬਹੁਤ ਮਾਰ
ਪੈਣੀ।

ਫਜ਼ਾਹ ਗਵਾਏ ਅਗਲਾ ‘ਮੁਹੇ ਮੁਹਿ ਪਾਣਾ ਖਾਇ’ ॥੨੨॥

(ਆਸਾ ਦੀ ਵਾਰ)

ਮੱਥੇ ਵਾਲਿ ਪਛਾੜਨਾ—ਕੇਸਾਂ ਤੋਂ ਫੜ ਕੇ ਹੇਠ ਸੁੱਟਣਾ।

ਨਿੰਦਕ ਮਾਰੈ ਤਤਕਾਲਿ ਖਿਨੁ ਟਿਕਨ ਨ ਦਿਤੇ ॥

‘ਮੱਥੇ ਵਾਲਿ ਪਛਾੜਿਅਨੁ’ ਜਮ ਮਾਰਗਿ ਮੁਡੇ ॥੨੦॥

(ਗੁਜਰੀ ਕੀ ਵਾਰ ਮ: ੫, ਪੰਨਾ ੫੨੩)

ਮਰਣ ਜੀਵਣ ਕਉ—ਵੱਸਣ ਵਾਸਤੇ।

‘ਮਰਣ ਜੀਵਣ ਕਉ’ ਧਰਤੀ ਦੀਨੀ ਏਤੇ ਗੁਣ ਵਿਸਰੇ ॥੨੧॥

(ਰਾਮਕਲੀ ਮ: ੧, ਪੰਨਾ ੮੨੨)

ਰਾਸ ਆਉਣਾ—ਛੱਬਣਾ, ਲਾਹੇਵੰਦਾ ਹੋਣਾ।

ਕੀਆ ਰਾਬੁ ‘ਨ ਆਵੈ ਰਾਸਿ’ ॥੨॥੧੦॥ (ਗਊੜੀ ਮ: ੧, ਪੰਨਾ ੧੪੮)

ਰਾਸਿ ਕਰਨਾ—ਸਵਾਰਨਾ।

ਆਪਿ ਬਿਨਾਹੇ ‘ਆਪਿ ਕਰੇ ਰਾਸਿ’ ॥੪॥੮੦॥ (ਗਊੜੀ ਮ: ੫, ਪੰਨਾ ੧੨੯)

ਲੁ ਬੰਨ੍ਹ ਖਲੋਣਾ—ਤਤਪਰ ਰਹਿਣਾ।

ਅਗਲੇ ਮੁਏ ਸਿ ਪਾਛੇ ਪਚੇ ॥ ਜੋ ਉਥੇ 'ਸੇ ਬੰਧਿ ਲੁ ਖਰੇ' ॥੧॥੭੮॥
(ਗੁਰੂੜੀ ਗੁਆਰੇਗੀ ਮ: ੫, ਪੰਨਾ ੧੭੮)

ਲਵੈ ਲਾਉਣਾ—ਬਰਾਬਰੀ ਕਰਨਾ।

ਹਰਿ ਜੇਹਾ ਅਕੜੁ ਨ ਦਿਸਾਈ ਕੋਈ 'ਦੂਜਾ ਲਵੈ ਨ ਲਾਇ' ॥੧੩॥੧॥
(ਬਾਰਹਮਾਹਾ ਮਾਂਡ ਮ: ੫, ਪੰਨਾ ੧੩੯)

ਲੜਿ ਲਾਇ ਲੈਣਾ—ਅਪਨਾਣਾ, ਸਹਾਇਤਾ ਕਰਨੀ।

'ਆਪਿ ਲਾਏ ਲੜਿ ਲਾਏ' ਕਿਰਪਾ ਪਾਰੀਆ ਜੌਝ੍ਹੀ ॥੩॥੧॥

(ਧਨਸਰੀ ਮ: ੫ ਛੰਤ, ਪੰਨਾ ੬੦੧)

ਵਿਣੁ ਪਾਣੀ ਢੁਥਿ ਮਰਨਾ—ਉਮਰ ਅਜਾਈਂ ਗਵਾ ਲੈਣੀ।

ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ 'ਢੁਥਿ ਮੁਏ ਵਿਣੁ ਪਾਣੀ' ॥੧॥੭॥
(ਸੋਰਠਿ ਮ: ੩ ਚੌਡੁਕੇ, ਪੰਨਾ ੬੦੨)

ਪਉ ਮੁਕਣੇ—ਪਉ ਪੰਧ ਮੁੱਕ ਜਾਣੇ, ਪਉ ਪੰਧ ਮੋਕਲੇ ਹੋਣੇ।

ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ 'ਪਉ ਮੁਕਹਿ' ॥੫॥੧੪॥

(ਸਵਦੀਏ ਮਹਲੇ ਤੀਜੇ ਕੇ, ਜਾਲਪ, ਪੰਨਾ ੧੩੬੪)

ਨਾਵੋਕਤੀ (Noun Phrases)

ਓਪਤਿ ਖਪਤਿ—ਉਤਪੱਤੀ ਤੇ ਨਾਸ।

ਗੁਰਮੁਖਿ ਪਰਤੀ ਸਾਚੇ ਸਾਜੀ ॥ ਭਿਸ ਮਹਿ 'ਓਪਤਿ ਖਪਤਿ' ਸੁ ਬਾਜੀ ॥੩੦॥
(ਸਿਧ ਗੋਸਟਿ, ਪੰਨਾ ੬੪੭)

ਆਲ ਜਾਲ—ਦੁਨੀਆ ਦੇ ਝੰਬੇਲੇ, ਦੁਨੀਆਵੀ ਲੇਖੇ।

ਮੈ ਕਉ ਕਹਾ ਪਕਾਵਸਿ 'ਆਲ ਜਾਲ' ॥੧॥੮॥

(ਬਸੰਤੁ ਕਬੀਰ ਜੀ, ਪੰਨਾ ੧੧੬੪)

ਆਲੁ ਪਤਾਲੁ—ਉਲ-ਜਲੁਲ।

ਓਚੁ 'ਆਲੁ ਪਤਾਲੁ' ਮੁਹੜੁ ਬੋਲਦੇ ਜਿਉ ਪੀਤੇ ਮਦਿ ਮਤਦਾਲੇ ॥੧੯॥
(ਗੁਰੂੜੀ ਕੌ ਵਾਰ ਮ: ੮, ਪੰਨਾ ੩੧੧)

ਅਲੁ ਮਲੁ—ਜੂਠ।

'ਅਲੁ ਮਲੁ' ਖਾਈ ਸਿਰਿ ਡਾਈ ਪਾਈ ॥੨॥੯॥

(ਆਸਾ ਦੀ ਵਾਰ)

ਸੁਖ ਸਾਡਿ—ਪੂਰਨ ਸੁਖ।

ਸੁਖ ਸਾਦਿ—ਪੂਰਨ ਸੁਖ।

ਸਹਜੈ ਹੀ ਤੇ 'ਸੁਖ ਸਾਡਿ' ਹੋਏ ਬਿਨੁ ਸਹਜੈ ਜੀਵਣੁ ਬਾਦਿ ॥੨੧॥੨੩॥

(ਸਿਗੀਰਾਵਾ ਮ: ੩ ਅਸਟਪਦੀਆ, ਪੰਜਾ ੬੮)

'ਸੁਖ ਸਾਡਿ' ਘਰਿ ਆਇਆ ॥੧॥੮॥ (ਸੇਰਠਿ ਮ: ੫, ਪੰਜਾ ੬੨੯)

ਸਉਦਾ ਸੂਦੁ—ਸਉਦਾ-ਪੜ੍ਹ।

ਨਿਤ 'ਸਉਦਾ ਸੂਦੁ' ਕੀਂਦੇ ਬਹੁ ਭਾਤਿ ਕਰਿ ਮਾਇਆ ਕੈ ਤਾਈ ॥੩॥੧੦॥੪੮॥

(ਗਊੜੀ ਬੈਰਾਗਿਆ ਮ: ੮, ਪੰਜਾ ੧੬੬)

ਸੋਗੁ ਦੂਖੁ—ਕਲੇਸ਼।

ਹਰਿ ਗਾਉ ਮੰਗਲੁ ਨਿਤ ਸਖੀਏ 'ਸੋਗੁ ਦੂਖੁ' ਨ ਵਿਆਪੇ ॥੩੪॥

(ਰਾਮਕਲੀ ਮ: ੩ ਅਨੰਦੁ)

ਸੂਝ ਬੂਝ—ਸਮਝ।

ਮੁਰਖੁ ਸਬਦੁ ਨ ਚੀਨਈ 'ਸੂਝ ਬੂਝ' ਨਹ ਕਾਇ ॥੫੩॥

(ਉਅੰਕਾਰੁ, ਪੰਜਾ ੬੩)

ਸਿਫਤਿ ਸਨਾਈ—ਵਡਿਆਈ।

ਨਾਨਕ ਨਾਭੁ ਧਿਆਈਐ ਸਚੁ 'ਸਿਫਤਿ ਸਨਾਈ' ॥੧੦॥

(ਰਾਮਕਲੀ ਕੀ ਵਾਰ ਮ: ੩, ਪੰਜਾ ੬੫੧)

ਸਾਝ ਪਾਤਿ—ਇੱਜਤ ਦੀ ਸਾਂਝ, ਭਾਈਚਾਰਾ।

ਹਮ ਮੰਦੇ ਮੰਦੇ ਮਨ ਮਾਹੀ ॥ 'ਸਾਝ ਪਾਤਿ' ਕਾਨੂ ਸਿਉ ਨਾਹੀ ॥੨॥੩॥

(ਗਊੜੀ ਕਬੀਰ ਜੀ, ਪੰਜਾ ੩੨੪)

ਸਰ ਅਪਸਰ—ਚੰਗਾ ਮੰਦਾ ਸਮਾ।

ਗੁਰਮੁਖਿ 'ਸਰ ਅਪਸਰ' ਬਿਧਿ ਜਾਣੈ ॥੩੧॥ (ਸਿਧ ਗੋਸਟਿ, ਪੰਜਾ ੬੪੧)

ਹਾਟੀ ਬਾਟੀ—ਕਿਰਤ-ਕਾਰ।

'ਹਾਟੀ ਬਾਟੀ' ਰਹਾਂ ਨਿਰਾਲੇ ਤੁਖਿ ਬਿਰਖਿ ਝਿਦਿਆਨੈ ॥੨॥

(ਸਿਧ ਗੋਸਟਿ, ਪੰਜਾ ੬੩)

ਕਚੁ ਪਿਚੁ—ਛੱਕਾ ਬੋਲ।

ਹੋਰ ਕਚੀ ਮਤੀ 'ਕਚੁ ਪਿਚੁ' ਅੰਧਿਆ ਅੰਧੁ ਬੀਬਾਨੁ ॥੨॥੧੧॥

(ਮ: ੧, ਸਾਰੰਗ ਕੀ ਵਾਰ ਮ: ੪, ਪੰਜਾ ੧੨੪੨)

ਕਲਿ ਕਲੇਸ—ਦੁੱਖ ।

‘ਕਲਿ ਕਲੇਸ’ ਮਿਟਹਿ ਤੂਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥੨॥੧੧॥
(ਗੁਰੂ ਨਾਨਾ ਸਾਹਿਬ ਮ: ੫ ਛੰਤ, ਪੰਨਾ ੨੪੯)

ਕੂੜ੍ਹ ਕੁਸਤ੍ਰੁ—ਝੂਠ ।

ਮਨਮੁਖੀ ਮਨ ਗਠਿ ਹਾਰਿਆ ‘ਕੂੜ੍ਹ ਕੁਸਤ੍ਰੁ’ ਕਮਾਇ ॥੩॥੧੨॥
(ਮ: ੩, ਸਿਗੀਰਾਵੁ ਕੀ ਵਾਰ, ਪੰਨਾ ੮੭)

ਕੂੜ੍ਹ ਕਬਾਜ਼—ਕੂੜ੍ਹ ਕਸੱਤ੍ਰੁ ।

ਜੇ ਸਉ ਕੂੜ੍ਹੀਆ ‘ਕੂੜ੍ਹ ਕਬਾਜ਼’ ॥
ਤਾਵੈ ਸਡੁ ਆਖਉ ਸੀਸਾਰੁ ॥੪॥੧੩॥੬॥
(ਧਨਾਸਰੀ ਮ: ੧, ਪੰਨਾ ੬੬੨)

ਗਤਿ ਮਿਤਿ—ਪੂਰਨ ਸਰੂਪ ।

ਆਪਣੀ ‘ਗਤਿ ਮਿਤਿ’ ਆਪੇ ਜਾਣੈ ਹਰਿ ਆਪੇ ਪੂਰ ਕੁੜਾਰਾ ॥੩॥੧੪॥
(ਗਮਕਲੀ ਮ: ੫ ਘਰੁ ੧, ਪੰਨਾ ੮੮੩)

ਤੰਤੁ ਮੰਤੁ—ਟੂਣਾ ।

‘ਤੰਤੁ ਮੰਤੁ’ ਨਹ ਜੋਹਈ ਤਿੜੁ ਚਾਖ ਨ ਲਾਗੈ ॥੪॥੧੬॥
(ਬਿਲਾਵਲੁ ਮ: ੫, ਪੰਨਾ ੮੧੯)

ਥਾਉ ਕੁਥਾਉ—ਚੰਗਾ ਮੰਦਾ ਬਾਂ ।

ਓਇ ‘ਥਾਉ ਕੁਥਾਉ’ ਨ ਜਾਣਨੀ ਉਨ ਅੰਤਰਿ ਲੋਭ ਵਿਕਾਰੁ ॥੨॥੯॥
(ਮ: ੩, ਰਾਮਕਲੀ ਕੀ ਵਾਰ ਮ: ੩, ਪੰਨਾ ੮੫੦)

ਪਤਿ ਸਾਖੁ—ਇੱਜਤ ।

ਜਾਹੁ ਜਾਚਉ ਏਕੈ ‘ਪਤਿ ਸਾਖੁ’ ॥੨੫॥
(ਓਅਕਾਰੁ, ਪੰਨਾ ੮੩੩)

ਮਤਾ ਮਸੂਰਤਿ—ਸਲਾਹ-ਮਸ਼ਵਰਾ ।

ਕਾਹੁ ਬਿਹਾਵੈ ‘ਮਤਾ ਮਸੂਰਤਿ’ ॥੨੬॥੩॥
(ਗਮਕਲੀ ਮ: ੫ ਅਸਟਪਦੀਆ, ਪੰਨਾ ੮੧੮)

ਤੁਖ ਬਿਰਖ—ਬਨਸਪਤੀ ।

ਕੇਤੇ ‘ਤੁਖ ਬਿਰਖ’ ਰਮ ਚੀਨੇ ਕੇਤੇ ਪਸੂ ਝੁਪਾਏ ॥੨॥੫॥੧੨॥
(ਗੁਰੂ ਨਾਨਾ ਸਾਹਿਬ ਮ: ੧, ਪੰਨਾ ੧੫੬)

ਰੋਲ ਘੱਚੋਲਾ—ਰੈਲਾ-ਗੌਲਾ ।

ਸਬਦੁ ਨ ਸੁਣਈ ਝੁਕੁ ‘ਰੋਲ ਘੱਚੋਲਾ’ ॥੨॥੨੮॥
(ਮ: ੩, ਗੁਰੂ ਨਾਨਾ ਸਾਹਿਬ ਮ: ੮, ਪੰਨਾ ੩੧੩)

ਲੋਕੁ ਪਚਾਰਾ—ਵਿਖਾਵਾ।

‘ਲੋਕੁ ਪਚਾਰਾ’ ਅਧੁ ਕਮਾਇ ॥੨॥੧੭॥ (ਗੁਰਬਾਣੀ ਮ: ੫, ਪੰਨਾ ੮੮)

ਵਲੁ ਤਿਣੁ—ਬਨਸਪਤੀ।

ਗੁਰਿ ‘ਛਣੁ ਤਿਣੁ’ ਹਰਿਆ ਕੌਤਿਆ ਨਾਨਕ ਕਿਆ ਮਾਨੁਖ ॥੨॥੩॥

(ਮ: ੫, ਗੁਰਬਾਣੀ ਕੌ ਵਾਰ ਮ: ੫, ਪੰਨਾ ੯੫)

ਵਲੁ ਛਲੁ—ਫਰੇਬ।

ਉਇ ‘ਵਲੁ ਛਲੁ’ ਕਰਿ ਝਤਿ ਕਚਦੇ ਹਿਰਿ ਜਾਇ ਬਹਹਿ ਬੂਕਿਆਰਾ ਪਾਸਿ ॥੨੯॥

(ਗਉੜੀ ਕੌ ਵਾਰ ਮ: ੮, ਪੰਨਾ ੩੧੪)

ਛੰਦ

ਛੰਦ ਅਨੁਸਾਰ ਅੱਖਰਾਂ ਦੀਆਂ ਮਾੜਾਂ ਦੋ ਕਿਸਮ ਦੀਆਂ ਹਨ : ਲਘੂ ਤੇ ਗੁਰੂ। ‘ਲਘੂ’ ਦਾ ਅਰਥ ਹੈ ‘ਛੋਟੀ’ ਅਤੇ ‘ਗੁਰੂ’ ਦਾ ਅਰਥ ਹੈ ‘ਵੱਡੀ’। ਹੇਠ-ਲਿਖੀਆਂ ਮਾੜਾਂ ਲਘੂ ਹਨ—ਮੁਕਤਾ, (ੳ) ਅਤੇ (ੴ); ਸਾਕੀ ਸਾਰੀਆਂ ਮਾੜਾਂ ‘ਗੁਰੂ’ ਹਨ। ‘ਗੁਰੂ’ ਮਾੜਾ ‘ਲਘੂ’ ਨਾਲੋਂ ਢੂਣੀ ਗਿਣੀ ਜਾਂਦੀ ਹੈ; ਭਾਵ, ਜੇ ‘ਲਘੂ’ ਨੂੰ ੧ ਅੰਕ ਦਿੱਤਾ ਜਾਏ ਤਾਂ ‘ਗੁਰੂ’ ਮਾੜਾ ਨੂੰ ‘੨’ ਗਿਣਿਆ ਜਾਏਗਾ; ਜਿਵੇਂ ‘ਸਾਧੋ ਰਚਨਾ ਰਾਮਿ ਬਨਾਈ’—ਇਸ ਤੁਕ ਵਿਚ ਮਾੜਾਂ ਦੀ ਗਿਣਤੀ ਇਉਂ ਹੈ :

ਸਾ—੨; ਧੋ—੨ = ੪। ਰ—੧; ਚ—੧; ਨਾ—੨ = ੪। ਰਾ—੨;
ਮਿ—੧ = ੩। ਬ—੧; ਨਾ—੨; ਈ—੨ = ੫।

ਕੁੱਲ ਜੋੜ = ੧੬।

‘ਕਵਿਤਾ’ ਵਿਚ ‘ਛੰਦ’ ਤਿੰਨ ਤਰ੍ਹਾਂ ਦੇ ਹੁੰਦੇ ਹਨ :

(੧) ਉਹ ‘ਛੰਦ’ ਜਿਨ੍ਹਾਂ ਦੀ ਬਣਤਰ ਪ੍ਰਾਸ ਗਿਣੀਆਂ-ਮਿਥੀਆਂ ‘ਮਾੜਾਂ’ ਦੇ ਹਿਸਾਬ ਹੁੰਦੀ ਹੈ, ਇਹਨਾਂ ਨੂੰ ‘ਮਾਤ੍ਰਿਕ’ ਛੰਦ ਆਖੀਦਾ ਹੈ; ਜਿਵੇਂ ‘ਦੌਹਿਰਾ’। ‘ਦੌਹਿਰੇ’ ਦੀਆਂ ੨੪ ਮਾੜਾਂ ਹੁੰਦੀਆਂ ਹਨ, ੧੩ ਅਤੇ ੧੧ ਮਾੜਾਂ ਤੇ ‘ਬਿਸ਼੍ਵਾਸ’ ਹੁੰਦਾ ਹੈ। ਅਖੀਰਲੀ ਮਾੜਾ ਸਦਾ ‘ਲਘੂ’ ਹੁੰਦੀ ਹੈ।

(੨) ਉਹ ਛੰਦ ਜਿਨ੍ਹਾਂ ਦੀ ਬਣਤਰ ਪ੍ਰਾਸ ਗਿਣੇ-ਮਿਥੇ ‘ਅੱਖਰਾਂ’ (ਵਰਣਾਂ) ਦੇ ਹਿਸਾਬ ਹੁੰਦੀ ਹੈ, ਇਹਨਾਂ ਨੂੰ ‘ਵਰਣਿਕ’ ਛੰਦ ਕਿਹਾ ਜਾਂਦਾ ਹੈ; ਜਿਵੇਂ ‘ਕਬਿੱਤ’।

(੩) ਉਹ ਛੰਦ ਜਿਨ੍ਹਾਂ ਦੇ ਬਣਾਉਣ ਵਾਸਤੇ ਖਾਸ 'ਗਣ' ਨੀਯਤ ਹਨ। ਪਰ ਛੰਦਾ-ਬੰਦੀ ਦੇ ਇਹ ਨਿਯਮ ਕਵੀ ਜਨਾਂ ਦੀ ਰਾਹਥਾਂ ਅਤੇ ਸਹੂਲਤ ਵਾਸਤੇ ਹੁੰਦੇ ਹਨ; ਉਹਨਾਂ ਨੂੰ ਬੰਧਨ ਨਹੀਂ ਪਾ ਸਕਦੇ। ਜਿਥੋਂ ਕਿਤੇ ਕਵੀ ਆਪਣੇ ਵਿਆਲ ਦੀ ਉਡਾਈ ਦੇ ਰਾਹ ਵਿਚ 'ਮਾਤ੍ਰਾ' ਅਤੇ 'ਵਰਣ' ਦੀ ਇਸ ਗਿਣਤੀ ਨੂੰ ਰੁਕਾਵਟ ਸਮਝਦਾ ਹੈ, ਉਹ ਇਸ ਬੰਧਨ ਤੋਂ ਉਚੇਰਾ ਹੋ ਜਾਂਦਾ ਹੈ; ਤੇ 'ਮਾਤ੍ਰਾ' ਜਾਂ 'ਵਰਣ' ਵਧ-ਘਟ ਭੀ ਵਰਤ ਲੈਂਦਾ ਹੈ। ਨਿਰਾ ਇਹੀ ਨਹੀਂ; ਜੇ ਲੋੜ ਪਏ, ਤਾਂ ਕਵੀ ਲਫਜ਼ਾਂ ਦੇ ਅਸਲੀ 'ਵਿਆਕਰਣਿਕ ਜੋੜ' ਨੂੰ ਭੀ ਵਧਾ ਘਟਾ ਕੇ ਉਸ ਦੀਆਂ 'ਮਾਤ੍ਰਾ' ਵਧ ਘਟ ਕਰ ਲੈਂਦਾ ਹੈ।

'ਗੁਰਬਾਣੀ' ਵਿਚ ਭੀ ਛੰਦਾ-ਬੰਦੀ ਦੀਆਂ ਇਹ ਤਬਦੀਲੀਆਂ ਕਈ ਥਾਈ ਮਿਲਦੀਆਂ ਹਨ, ਜਿਨ੍ਹਾਂ ਨੂੰ ਸਮਝਣ ਵਾਸਤੇ ਕੁਝ ਉਦਾਹਰਣ ਅਤੇ ਪ੍ਰਮਾਣ ਦਿੱਤੇ ਜਾਂਦੇ ਹਨ।

(੧) 'ਲਘੂ' ਮਾਤ੍ਰਾਂ ਤੋਂ 'ਗੁਰੂ' ਬਨਾਣ ਵਾਸਤੇ :

(ਉ) ਲਫਜ਼ 'ਮਨਿ' ਵਿਚ ਦੇ ਮਾਤ੍ਰਾਂ ਹਨ, ਇਸ ਤੋਂ 'ਮੰਨਿ' ਬਣਾ ਕੇ ੩ ਮਾਤ੍ਰਾਂ ਕੀਤੀਆਂ ਗਈਆਂ ਹਨ :

ਹਉਮੈ ਵਿਚਹੁ ਸੂਰਿ ਬਾਬਿ ਸਥੁ 'ਮੰਨਿ' ਵਸਾਏ ॥੧੭॥

(ਸੁਹੀ ਕੀ ਵਾਰ ਮ: ੩, ਪੰਨਾ ੨੯)

(ਅ) ਸ਼ਬਦ 'ਜਗਤ' ਵਿਚ ੩ ਮਾਤ੍ਰਾਂ ਹਨ, ਇਸ ਤੋਂ 'ਜਗੜ' ਬਣਾ ਕੇ ੪ ਮਾਤ੍ਰਾਂ ਬਣਾ ਲਈਆਂ ਗਈਆਂ ਹਨ :

ਜੈ ਜੈਕਾਰੁ 'ਜਗੜ' ਮਹਿ ਲੇਚਹਿ ਸਭਿ ਜੀਆ ॥੧॥੧੨॥੩੦॥

(ਵਿਲਾਵਲੁ ਮ: ੫, ਪੰਨਾ ੧੦੮)

(ਈ) ਲਫਜ਼ 'ਤਨੁ' ਦੀਆਂ ੨ ਮਾਤ੍ਰਾਂ ਹਨ; ਇਸ ਤੋਂ 'ਤੰਨੁ' ਬਣਾ ਕੇ ੩ ਮਾਤ੍ਰਾਂ ਵਰਤੀਆਂ ਹਨ :

ਅਨੁ 'ਤੰਨੁ' ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥੨॥੧॥੩॥

(ਸੁਹੀ ਛੰਤ ਮ: ੫ ਘਰੂ ੨, ਪੰਨਾ ੨੨੮)

(੨) 'ਗੁਰੂ' ਮਾਤ੍ਰਾ ਤੋਂ ਲਘੂ :

(ਉ) ਲਫਜ਼ 'ਸੰਕ' ੪ ਮਾਤ੍ਰਾਂ ਤੋਂ 'ਸੰਕ' ੩ ਮਾਤ੍ਰਾਂ :

ਏਹੁ ਮਨੁ ਦੀਜੈ 'ਸੰਕ' ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥੨॥੧॥

(ਸੁਹੀ ਮ: ੫ ਛੰਤ, ਪੰਨਾ ੨੨੯)

(ਅ) 'ਤਾਣ੍ਹ' ਤੋਂ 'ਤਾਣੂ' :

ਨਾਨਕ ਕੁਸੈ ਕਤਿਐ ਕੁੜਾ ਤਲੀਐ 'ਤਾਣੂ' ॥੧॥੧੪॥

(ਮ: ੧, ਸੁਹੈ ਕੀ ਵਾਰ, ਪੰਨਾ ੨੬੦)

(ੴ) ਕਿ (ੴ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਲਫਜ਼ ਐਸੇ ਮਿਲਦੇ ਹਨ, ਜਿਨ੍ਹਾਂ ਦੇ ਕਿਸੇ ਅੱਖਰ ਨਾਲ 'ੴ' ਅਤੇ (ੴ) ਦੋਵੇਂ ਮਾਤ੍ਰਾਂ ਵਰਤੇ ਹੋਏ ਹਨ। (ੴ) ਵਾਲੇ ਅੱਖਰ ਦੀ ਇਕ ਮਾਤ੍ਰਾ ਹੁੰਦੀ ਹੈ ਅਤੇ (ੴ) ਵਾਲੇ ਅੱਖਰ ਦੀਆਂ ਦੋਂ। ਕਵਿਤਾ ਵਿਚ ਕਈ ਵਾਰੀ ਇਕ ਮਾਤ੍ਰਾ ਵਾਲੇ ਅੱਖਰ ਨੂੰ 'ਦੁ-ਮਾਤ੍ਰਿਕ' ਬਨਾਣਾ ਪੈ ਜਾਂਦਾ ਹੈ; ਅਤੇ ਕਦੇ 'ਦੁ-ਮਾਤ੍ਰਿਕ' ਨੂੰ 'ਇਕ-ਮਾਤ੍ਰਿਕ'।

ਅਜਿਹੀ ਹਾਲਤ ਵਿਚ ਉਸ ਲਫਜ਼ ਦਾ ਅਸਲੀ ਸਰੂਪ ਭੌ ਪਾਠਕਾਂ ਦੇ ਦ੍ਰਿਸ਼ਟੀ-ਗੇਤਰ ਰੱਖਣ ਵਾਸਤੇ ਦੋਵੇਂ ਹੀ ਮਾਤ੍ਰਾਂ ਵਰਤੀਆਂ ਮਿਲਦੀਆਂ ਹਨ। (੧) ਉਹ ਸ਼ਬਦ ਜਿਨ੍ਹਾਂ ਦੇ ਕਿਸੇ ਅੱਖਰ ਦੇ ਨਾਲ ਅਸਲ ਵਿਚ (ੴ) ਹੈ, ਪਰ ਛੰਦ ਦੀ ਚਾਲ ਅਨੁਸਾਰ ਦੋ ਮਾਤ੍ਰਾਂ ਕਰਨ ਵਾਸਤੇ (ੴ) ਵਰਤਿਆ ਹੋਇਆ ਹੈ। ਪੜ੍ਹਨ ਵੇਲੇ (ੴ) ਦੇ ਥਾਂ (ੴ) ਪੜ੍ਹਨਾ ਹੈ। ਵੇਖੋ :

ਮੇ ਕਉ ਪਾਰਿ ਕ੍ਰਿਪਾ ਮਿਲੀਐ ਗੁਰ ਦਾਤੇ

ਹਰਿ ਨਾਨਕ ਭਗਤਿ 'ਉਮਾਹਾ' ਰਾਮ ॥੪॥੨॥੬॥

(ਜੈਤਸਗੀ ਮ: ੪, ਪੰਨਾ ੬੯੬)

'ਉਮਾਹਾ' ਤੋਂ 'ਉਮਾਹਾ'। ਇਥੇ 'ਉ' ਦੇ ਨਾਲ (ੴ) ਅਤੇ (ੴ) ਦੋਵੇਂ ਹਨ :

ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ 'ਏਕੋ' ॥

ਕਹੁ ਕਬੀਰ ਮੈ ਸੈ ਗੁਰੂ ਪਾਇਆ ਜਾ ਕਾ ਨਾਦ੍ਰੀ 'ਬਿਬੇਕੋ' ॥੪॥੫॥

(ਸੁਹੀ ਕਬੀਰ ਜੀ, ਪੰਨਾ ੨੬੩)

'ਏਕੋ' ਤੋਂ 'ਏਕੋ'। 'ਬਿਬੇਕੋ' ਤੋਂ 'ਬਿਬੇਕੋ'।

'ਮੁਲਿ ਅਮੇਲੁ' ਨ ਪਾਈਐ ਵਣਜਿ ਨ ਲੀਜੈ ਹਾਟਿ ॥੧॥੧॥

(ਸਲੋਕ ਮ: ੧, ਮਾਤ੍ਰ ਕੀ ਵਾਰ ਮ: ੩, ਪੰਨਾ ੧੦੮੭)

'ਸੁਖ ਸਾਗਰੋ' ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥੪॥੧॥

(ਕੇਦਾਰ ਮ: ੫ ਛੰਤ, ਪੰਨਾ ੧੧੨੩)

ਮੈਂ ਅਨਦਿਨੋਂ ਸਦ ਸਦ ਸਦਾ ਹਰਿ ਜਪਿਆ ਹਰਿ 'ਨਾਚ੍ਚੀ' ॥੨॥੩॥੧੦॥
(ਸਾਰਗ ਮ: ੮, ਪੰਨਾ ੧੨੦੭)

‘ਮੁਲਿ ਅਮੁਲੁ’ ਤੋਂ ‘ਮੁਲਿ ਅਮੁਲੁ’।

(੨) ਉਹ ਸ਼ਬਦ ਜੋ ਅਸਲ ਸਰੂਪ ਵਿਚ (ੴ) ਵਾਲੇ ਹਨ, ਪਰ ਉਹਨਾਂ ਨੂੰ ਛੰਦ ਦੀ ਚਾਲ ਵਾਸਤੇ ਇਕ-ਮਾਤ੍ਰਕ ਕਰਨ ਹਿੱਤ ਉਹਨਾਂ ਦੇ (ੴ) ਵਾਲੇ ਅੱਖਰ ਦੇ ਹੇਠ (ੴ) ਭੀ ਵਰਤਿਆ ਗਿਆ ਹੈ। ਪਾਠ ਕਰਨ ਵੇਲੇ ਇਹਨਾਂ ਨੂੰ ਇਉਂ ਹੀ ਪੜ੍ਹਨਾ ਹੈ, ਜਿਵੇਂ ਇਹ (ੴ-ਅੰਤ) ਹਨ। ਵੇਖੋ :

ਪ੍ਰਤ ਕਿਰਪਾਲ ਦਇਆਲ 'ਗੁਬਿੰਦ' ॥੧॥੧੫॥ (ਗੋਬੀ ਮ: ੫, ਪੰਨਾ ੯੬੬)

ਦਇਆ ਧਾਰੀ ਗੋਵਿਦ 'ਗੁਸਾਈ' ॥੪॥੨੦॥ (ਰਾਮਕਲੀ ਮ: ੫, ਪੰਨਾ ੯੬੭)

‘ਉਨਿਸੇ’ ਭਗਵਾਂਤ ਗੁਸਾਈ ॥੪੫॥ (ਰਾਮਕਲੀ ਮ: ੮, ਪੰਨਾ ੯੬੮)

ਗੁਰਮੁਖਿ ਭੈਲਿ ‘ਤ੍ਰੈਲਾਵੈ’ ਤੈਲੈ ॥੨੨॥ (ਓਕਾਕੁ, ਪੰਨਾ ੯੩੨)

ਜਿਹ ਠਾਕੁਰ ਸੁਪ੍ਰਸੰਨੁ ‘ਭਯੋ’ ਸਤ ਸੰਗਾਤਿ ਤਿਹ ਪਿਆਨੁ ॥੬॥
(ਸਵਾਨੇ ਸ੍ਰੀ ਮੁਖ ਬਾਕੁ ਮ: ੫, ਪੰਨਾ ੧੩੬੬)

ਸਾਈ ‘ਗੁਰਗਾਣਿ’ ਸਾਈ ਭਾਣਾਣਿ ਜੈ ਪਿਰਿ ਕਿਰਪਾ ਧਾਰੀ ॥੧॥੬॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੫੬)

ਗੋਪੀ ਕਾਨੁ ਨ ਗਉ ‘ਗੁਆਲਾ’ ॥੭॥੧੫॥

(ਮਾਨੁ ਮ: ੧ ਸੋਲਹੇ, ਪੰਨਾ ੧੦੩੫)

ਸ਼ਬਦ-ਜੋੜ ਨਿਰਨਾ

ਅਕਲਿ, ਅਕਲ

(੧) ਅਕਲਿ—(ਛਾਰਸੀ ਸ਼ਬਦ) ‘ਨਾਵ’, ਇਸੜੀ ਲਿੰਗ

ਗੁਰ ਪਰਸਾਇ ‘ਅਕਲਿ’ ਭਈ ਅਛੜੈ ਨਾਤਰੁ ਥਾ ਬੇਗਾਨਾ ॥੮੭॥

(ਗਉਂਡੀ ਕਬੀਰ ਜੀ, ਪੰਨਾ ੨੩੩)

ਥਹਰੇ ਕਰਨ ‘ਅਕਲਿ’ ਭਈ ਹੋਡੀ ਸ਼ਬਦ ਸਹਜੁ ਨਹੀਂ ਬੁਝਿਆ ॥੩॥੨॥੩॥

(ਬੈਨਉ ਮ: ੧ ਘਰੂ ੨, ਪੰਨਾ ੧੧੨੬)

ਨੋਟ : ਲਡੜ ‘ਅਕਲਿ’ (ਛਾਰਸੀ) ਸਦਾ (ੳ-ਅੰਤ) ਹੈ।

(੨) ਅਕਲ—(ਸੰਸਕ੍ਰਿਤ) ਵਿਸ਼ੇਸ਼ਣ, (ਕਲ-ਰਹਿਤ)

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ

‘ਅਕਲ’ ਕਲਾ ਭਰਪੂਰਿ ਰਹਿਆ ॥੨॥੧੨॥

(ਆਸਾ ਦੀ ਵਾਰ)

‘ਅਕਲ’ ਗਾਈ ਜਮ ਤੇ ਕਿਆ ਡਰੀਐ ॥੩॥੨੦॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੪੦)

ਅਬਿਗਤੁ, ਅਬਗਤੁ, ਅਵਿਗਤਿ

(੧) ਅਬਿਗਤੁ—(ਸੰ: ਅਵਗਕੁ) ਅਦਿਸ਼ਟ ਪ੍ਰਭੂ

ਗਰਿ ਨਾਮੁ ਹਮਾਰਾ ਪ੍ਰਭੂ ‘ਅਬਿਗਤੁ’ ਅਗੋਚਰੁ

ਅਖਿਨਾਸੀ ਪੁਰਖ ਬਿਧਾਤਾ ॥੧੯॥

(ਵਡਹੋਸ ਕੀ ਵਾਰ ਮ: ੪, ਪੰਨਾ ੫੮੫)

(੨) ਅਬਗਤੁ—‘ਵਿਸ਼ੇਸ਼ਣ’, (ਜਿਸ ਦੀ ਮੁਕਤੀ ਨਾ ਹੋਈ ਹੋਵੇ)

ਸਾਧੂ ਬਿਨੁ ਐਸੇ ‘ਅਬਗਤੁ’ ਜਾਵੈ ॥੧॥੧੯॥ (ਗੋੜ ਕਬੀਰ ਜੀ, ਪੰਨਾ ੮੨੨)

(੩) ਅਵਿਗਤਿ—‘ਨਾਂਵ’ (ਮੰਦੀ ਹਾਲਤ)

ਗਤਿ ‘ਅਵਿਗਤਿ’ ਕੀ ਸਾਰ ਨ ਜਾਣੈ ਝੁੱਝੈ ਸ਼ਕਟੁ ਕਮਾਈ ਹੋ ॥੧੩॥੫॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੨੫)

ਸਾਸੁ, ਸਾਸ, ਸਾਸਿ

(੧) ਸਾਸੁ—ਸਾਸੁ, (Mother-in-law) ਨਾਂਵ, ਇਸਤ੍ਰੀ ਲਿੰਗ

‘ਸਾਸੁ’ ਕੀ ਦੁਖੀ ਸ਼ੁਭਰ ਕੀ ਪਿਆਰੀ ਜੇਠ ਕੈ ਨਾਮਿ ਫਰਉ ਤੇ ॥੧॥੩॥੨੫॥

(ਆਸਾ ਕਬੀਰ ਜੀ, ਪੰਨਾ ੮੮੨)

ਨੋਟ : ਇਹ ਲਫਜ਼ ‘ਸਾਸੁ’ ਸਦਾ (—ਅੰਤ) ਹੈ ਤੇ ਹੈ ਭੀ ਇਸਤ੍ਰੀ ਲਿੰਗ।

(੨) ਸਾਸ (ਸੁਆਸ), ਪੁਲਿੰਗ

(ੳ) ਨਾਂਵ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ

‘ਸਾਸਿ ਸਾਸਿ’ ਸੰਭਲਤਾ ਮੇਰਾ ਪ੍ਰਭੂ ਸੋਈ ॥੨॥੨੭॥

(ਧਨਾਸਨੀ ਮ: ੫, ਪੰਨਾ ੬੭੭)

(ਅ) ਨਾਂਵ, ਪੁਲਿੰਗ, ਕਰਤਾ ਕਾਰਕ, ਇਕ-ਵਚਨ

ਤਿਉ ਹਰਿ ਬਿਨੁ ਮਰੀਐ ਕੇ ਮਨਾ ਜੋ ਬਿਰਥਾ ਜਾਵੈ 'ਸਾਸੁ' ॥੧॥੭॥

(ਸੋਗਠਿ ਮ: ੧, ਪੰਨਾ ੫੮੭)

(ਈ) 'ਸੰਬੰਧਕ' ਦੇ ਨਾਲ

'ਸਾਸ' ਬਿਨਾ ਜਿਉ ਦੇਹੁਰੀ ਬਡ ਸੋਭਾ ਪਾਵੈ ॥੩॥੧॥

(ਕੌਚਾਰਾ ਛੈਤ ਮ: ੫, ਪੰਨਾ ੧੧੨੨)

ਸਹ, ਸਹੁ

(੧) ਸਹੁ—ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

'ਸਹੁ' ਵੇ ਜੀਆ ਆਪਣਾ ਕੀਆ ॥੨॥੯॥

(ਆਸਾ ਦੀ ਵਾਰ)

(੨) ਨਾਂਵ, ਪੁਲਿੰਗ (ਸਹੁ—ਖਸਮ)

ਹਰੀਦਾ ਹਉ ਲੋੜੀ 'ਸਹੁ' ਆਪਣਾ ਤੂ ਲੋੜਹਿ ਅੰਗਿਆਰ ॥੪੩॥

(ਸਲੋਕ ਹਰੀਦ ਜੀ, ਪੰਨਾ ੧੩੯੦)

(੩) ਸਹ—ਨਾਂਵ, ਇਸਤ੍ਰੀ ਲਿੰਗ (ਸਹ—ਓਟ)

ਨਾਨਕ 'ਸਹ' ਪਕਰੀ ਸੰਭਨ ਕੀ ਰਿਦੈ ਭਏ ਮਗਨ ਚਰਨਾਰਾ ॥੮॥੪॥੧੫॥

(ਸੋਗਠਿ ਮ: ੫ ਘਰੂ ੨, ਪੰਨਾ ੬੧੩)

ਸਿਧੁ, ਸਿਧਿ

(੧) ਸਿਧੁ—ਨਾਂਵ ਪੁਲਿੰਗ, ਇਕ-ਵਚਨ

(੨) ਸਿਧੁ—ਪਰਮਾਤਮਾ

ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ 'ਸਿਧੁ' ਜਿਨੀ ਧਿਆਇਆ ॥੨॥੬॥

(ਰਾਮਕਲੀ ਮ: ੧, ਪੰਨਾ ੮੨)

ਨਾਭਿ ਰਤੇ 'ਸਿਧੁ' ਗੋਸਟਿ ਹੋਇ ॥੩੩॥

(ਸਿਧ ਗੋਸਟਿ, ਪੰਨਾ ੪੮੧)

(ਅ) ਸਿਧੁ—ਪੁੱਗਿਆ, ਜੋਗੀ

੧. ਉੱਪਰਲੀ ਪਹਿਲੀ ਤੁਕ ਦਾ ਪਹਿਲਾ ਸ਼ਬਦ 'ਸਿਧੁ' (ਬਹੁ-ਵਚਨ)।

‘ਸਿਧੁ’ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥੩॥੧॥

(ਸਿਰੀਰਾਗ ਮ: ੧, ਪੰਨਾ ੧੪)

(੨) ਸਿਧਿ—(ਭਾਵ-ਵਾਚਕ ਨਾਂਵ), ਆਤਮ-ਬਲ

੧. ਉਪਰਲੇ ਅੰਕ (ਅ) ਦੀ ਪਹਿਲੀ ਤੁਕ ਵਿਚ ‘ਸਿਧਿ’।

ਸਾਬਤੁ, ਸਾਬਤਿ

(੧) ਸਾਬਤੁ, ਵਿਸ਼ੇਸ਼ਣ (ਸਦਾ ‘_-ਅੰਤ’ ਹੀ ਰਹਿੰਦਾ ਹੈ, ‘ਵਿਸ਼ੇਸ਼ਜ’ ਭਾਵੇਂ ਇਸਤ੍ਰੀ ਲਿੰਗ ਹੋਵੇ, ਭਾਵੇਂ ਬਹੁ-ਵਚਨ)।

ਨਦਰਿ ਤਿਨਾ ਕਉ ਨਾਨਕਾ ਜਿ ‘ਸਾਬਤੁ’ ਲਾਏ ਰਾਸਿ ॥੧॥੩॥

(ਮ: ੨, ਸਾਰੰਗ ਕੀ ਵਾਰ, ਪੰਨਾ ੧੨੩)

‘ਸਾਬਤੁ’ ਵਸੜੁ ਓਹੁ ਅਪਨੀ ਲਹੈ ॥੨੦॥੯੯॥ (ਗਊਡੀ ਮ: ੫, ਪੰਨਾ ੧੯੨)

(੨) ਸਾਬਤਿ—ਨਾਂਵ, ਇਸਤ੍ਰੀ ਲਿੰਗ

ਕਬੀਰ ਜਾ ਕੀ ਦਿਲ ‘ਸਾਬਤਿ’ ਨਹੀਂ ਤਾ ਕਉ ਕਹਾ ਖੁਦਾਇ ॥੧੮੫॥

ਦਿਲ ਸਾਬਤਿ—ਦਿਲ ਦੀ ਸਾਬਤੀ। (ਸਲੇਕ ਕਬੀਰ ਜੀ, ਪੰਨਾ ੧੩੨)

ਹਸਤ, ਹਸਤਿ

(੧) ਹਸਤ—ਨਾਂਵ, ਬਹੁ-ਵਚਨ (ਹਸਤੁ—ਹੱਥ)

‘ਹਸਤ’ ਅਲੰਕਨੁ ਦੇਹੁ ਪ੍ਰਤਿ ਗਰਭਹੁ ਉਧਰੁ ਗੁਪਾਲੁ ॥੨॥੧॥੧੧੯॥

(ਗਊਡੀ ਬੈਰਾਗਣੀ ਮ: ੫, ਪੰਨਾ ੨੦੩)

‘ਹਸਤ’ ਪੁਨੀਤ ਹੋਹਿ ਭਤਕਾਲ ॥੧॥੯੨॥ (ਗਊਡੀ ਮ: ੫, ਪੰਨਾ ੧੯੫)

(੨) ਹਸਤ—ਵਰਤਮਾਨ ਕਾਰਦੰਤਕ

‘ਹਸਤ’ ਬਿਨੈਦ ਬੀਜਾਰ ਕਰਤੀ ਹੈ ਚੌਡੁ ਸੁ ਗਾਗਾਰਿ ਰਾਖੀਅਲੇ ॥੨॥੧॥

(ਰਾਮਕਲੀ ਨਾਮਦੇਵੀ ਜੀ, ਪੰਨਾ ੯੨)

‘ਹਸਤ’ ਖੇਲਤ ਤੇਰੇ ਦੇਹੁਰੇ ਆਇਆ ॥੧॥੯॥

(ਭੈਰਉ ਨਾਮਦੇਵ ਜੀ, ਪੰਨਾ ੧੧੬੪)

(੩) 'ਹਸਤਿ'—ਨਾਂਵ, ਪੁਲਿੰਗ (ਹਸਤਿ—ਹਾਥੀ)

'ਹਸਤਿ' ਭਾਗ ਕੈ ਚੀਜ਼ ਮਾਰੇ ॥੧॥੪॥ (ਗੋਬੰਦ ਕਬੀਰ ਜੀ, ਪੰਨਾ ੮੨੦)

ਹਰਿ, ਹਰ, ਹਰੁ

(੧) ਹਰਿ—ਅਕਾਲ ਪੁਰਖ (ਸਦਾ ਫ-ਅੰਤ)

ਊਠਡ ਬੈਠਡ 'ਹਰਿ' ਜਾਪੁ ॥੨॥੪॥ (ਗੁਰਕਲੀ ਮ: ੫, ਪੰਨਾ ੮੮੫)

(੨) ਹਰ—ਹਰੇਕ, 'ਵਿਸ਼ੇਸ਼ਣ'

ਬੰਦੇ ਬੇਜੁ ਦਿਲੁ 'ਹਰ ਕੌਜ' ਨਾ ਫਿਤੁ ਪਰੇਸਾਨੀ ਮਹਿ ॥੧॥

(ਤਿਲੰਗ ਕਬੀਰ ਜੀਉ, ਪੰਨਾ ੨੨੭)

ਤੁਰੇ ਪਲਾਣੇ ਪਉਣ ਦੇਗ 'ਹਰ ਰੰਗੀ' ਹਰਮ ਸਵਾਰਿਆ ॥੧੭॥

(ਆਸਾ ਦੀ ਵਾਰ)

(੩) ਹਰੁ—ਕ੍ਰਿਆ (ਹੁਕਮੀ ਭਵਿੱਖਤ, ਮਧਮ ਪੁਰਖ, ਇਕ-ਵਚਨ)

ਪਾਵਨ ਨਾਮੁ ਜਗਤ ਮੈ ਹਰਿ ਕੈ

ਸਿਮਰਿ ਸਿਮਰਿ ਕਸ਼ਮਲ ਸਭ 'ਹਰੁ' ਰੇ ॥੧॥੯॥

ਹਰੁ—ਦੂਰ ਕਰ।

(ਗਊਜੀ ਮ: ੯, ਪੰਨਾ ੨੨੦)

ਕੋਟਿ, ਕੋਣੁ, ਕੋਟ

(੧) ਕੋਟਿ (= ਕ੍ਰੋੜ), ਵਿਸ਼ੇਸ਼ਣ

'ਕੋਟਿ' ਕਰਮ ਕਰੈ ਰਹ੍ਤੇ ਧਾਰੇ ॥੩॥੧੨॥

(ਸੁਖਮਨੀ, ਪੰਨਾ ੨੨੮)

ਕੋਟਿ ਕਰਮ—ਕ੍ਰੋੜਾਂ ਕਰਮ।

(੨) ਕੋਣੁ (= ਕਿਲ੍ਹਾ), ਨਾਂਵ, ਪੁਲਿੰਗ, ਇਕ-ਵਚਨ

'ਲੰਕਾ' ਸਾ 'ਕੋਣੁ' ਸਮੁੰਦ ਸੀ ਖਾਈ ॥੧॥੮॥ (ਆਸਾ ਕਬੀਰ ਜੀ, ਪੰਨਾ ੮੮੧)

(੩) ਕੋਟ (= ਕਿਲ੍ਹੇ), ਨਾਂਵ, ਪੁਲਿੰਗ, ਬਹੁ-ਵਚਨ

ਕੰਚਨ ਕੇ 'ਕੋਟ' ਦੜ੍ਹ ਕਰੀ ਬਹੁ ਹੈਦਰ ਗੈਦਰ ਦਾਨੁ ॥੮॥

ਕੰਚਨ ਕੇ ਕੋਟ—ਸੋਨੇ ਦੇ ਕਿਲ੍ਹੇ। (ਸਿਗੈਗਾਗੁ ਮ: ੧, ਪੰਨਾ ੬੨)

ਕਤ, ਕਤੁ, ਕਤਿ

- (੧) ਕਤੁ (= ਚੀਰ), ਨਾਂਵ, ਪੁਲਿੰਗ, ਇਕ-ਵਚਨ, ਕਰਤਾ ਕਾਰਕ
 ਦੰਦੀ ਮੈਲੁ ਨ 'ਕਤੁ' ਮਨ ਜੀਡੇ ਸਚਾ ਸੇਇ ॥੧॥੧॥
 (M: ੧, ਸੋਨਠਿ ਕੀ ਵਾਰ, ਪੰਨਾ ੯੪੨)
- (੨) ਕਤਿ (= ਕੱਤ ਕੇ), ਕਿਆ, ਪੂਰਬ ਪੂਰਨ ਕਾਰਦੰਤਕ
 ਬੇਲਿ ਪਿਛਾਇਆ 'ਕਤਿ' ਢੁਣਾਇਆ ॥੧॥੧੯॥
 (M: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੫)
- (੩) ਕਤ (= ਕਿੱਥੇ), ਕਿਆ ਵਿਸ਼ੇਸ਼ਣ
 'ਕਤ' ਜਾਈਐ ਕੇ ਘਰ ਲਾਗੇ ਚੰਗੁ ॥੧॥
 (ਬਸੰਤੁ ਰਾਮਾਨੰਦ ਜੀ, ਪੰਨਾ ੧੧੯੫)

ਕਰੁ, ਕਰ, ਕਰਿ

- (੧) ਕਰੁ--
 (੧) ਨਾਂਵ, ਪੁਲਿੰਗ, ਇਕ-ਵਚਨ
 ੧. ਕਰੁ—ਮਸੂਲ।
 ਗਉ ਬਿਰਾਹਮਣ ਕਉ 'ਕਰੁ' ਲਾਵਹੁ ਗੋਬਰਿ ਤਰਣੁ ਨ ਜਾਈ ॥੧॥੧੯॥
 (ਆਸਾ ਦੀ ਵਾਰ)
੨. ਕਰੁ—ਹੱਥ।
 'ਕਰੁ' ਧਰਿ ਮਸਤਕਿ ਬਾਪਿਆ ਨਾਮੁ ਦੀਨੇ ਦਾਨਿ ॥੧॥੨॥੯੯॥
 (ਬਿਲਾਵਲੁ ਮ: ੫, ਪੰਨਾ ੯੧੭)
- (ਆ) ਕਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ
 ਜਿਉ ਜਾਨਹੁ ਤਿਉ 'ਕਰੁ' ਗਤਿ ਮੇਰੀ ॥੩॥੧॥
 (ਸੁਹੌ ਰਵਿਦਾਸ ਜੀ, ਪੰਨਾ ੮੯੩)
- 'ਕਰੁ' ਕੇ ਗਿਆਨੀ ਬ੍ਰਹਮ ਬੀਜਾਕੁ ॥੧॥
 (ਰਾਮਕਲੀ ਕਥੀਰ ਜੀ, ਪੰਨਾ ੯੨੨)

(੩) ਕਰ-ਨਾਂਵ, ਪਲਿੰਗ, ਬਹੁ-ਵਚਨ (ਕਰ-ਹੱਥ)

ਜਿਹ ਪਸਾਦਿ ਹਸਤੁ 'ਕਰ' ਚਲਹਿ ॥੮॥੬॥ (ਗਊਡੀ ਸੁਖਮਨੀ)

(३) करि—

(ੴ) ਕ੍ਰਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

‘ਕਰਿ’ ਚਾਨ੍ਹ ਸਾਹਿਖੁ ਤਉ ਮਿਲੈ ॥੧॥ਰਹਾਉਵਾ॥

(ਸਿਰੀਰਾਗ ਮ: ੧, ਪੰਜਾ ੨੫)

(अ) क्लिअ; पुरब पुरन कारसैडक (करि—कर के)

‘ਬਚਿ’ ਦੇਰੀ ਮੈਂ ਜਾ ਕਿਛੁ ਲੀਆ ਤਾ ਮਨਿ ਭਲਾ ਭਾਣਿਆ ॥੩॥੧੩॥

(ਗਊੜੀ ਮ: ੧, ਪੰਨਾ ੧੫੫)

କାର, କାରି

(१) वारि-दिसेप्ट

ਗੁਰ ਕੀ ਮਤਿ ਜੀਓਇ ਆਦੀ 'ਕਾਗਿ' ॥੧॥੧॥

(ਗਊੜੀ ਅਸਟਪਦੀਆ ਮ: ੧, ਪੰਜਾ ੨੨੦)

ਝੜਿ ਝੜਿ ਪਦਦੇ ਕਢੇ ਬਿਰਹੀ ਜਿਨ੍ਹਾ 'ਕਾਰਿ' ਨ ਆਈ ॥੧॥

(ਵਾਰਾਂ ਤੇ ਵਧੀਕ, ਸਲੋਕ ਮ: ੫, ਪੰਨਾ ੧੪੨੪)

(२) ਕਾਰ—ਨਾਂਵ, ਇਸਤ੍ਰੀ ਲਿੰਗ

ਮਾਇਆ ਦਾਸੀ ਭਗਤਾ ਕੌ 'ਕਾਰ' ਕਮਾਵੇ ॥੬॥੪॥

(ਗਊਂਝੀ ਮ: ੩ ਅਸਟਪਦੀਆ, ਪੰਜਾਬ ੨੩੧)

बलि, बल

(१) वलि—

(ੴ) ਨਾਂਵ, ਪੁਲਿੰਗ (ਜਗਤ)

ਨਾਮਰਜ਼ਸ੍ਟ ਆਇਆ 'ਕਲਿ' ਭੋਤਰਿ ਨਾਂਗੇ ਬੰਧ ਸਲਗਇਆ ॥੩॥੫॥

(ਵਲਹੰਸ਼ ਮ: ੧, ਅਲਾਹਟੀਆ, ਪੰਜਾਬ ੫੯੨)

(ਅ) ਕਿਆ ਵਿਸ਼ੇਸ਼ਣ

ਆਖੀ ਸੇਖਾ ਬੰਦਗੀ ਚਲਣੁ ਅਜੁ ਕਿ 'ਕਲਿ' ॥੯੨॥

(ਸਲੋਕ ਫਰੀਦ ਜੀ, ਪੰਨਾ ੧੩੮੩)

(ਈ) ਨਾਂਵ, ਪੁਲਿੰਗ (ਝਗੜੇ)

'ਕਲਿ' ਕਲੇਸ ਲੋਭ ਮੇਹ ਮਹਾ ਭਉਜਲੁ ਤਾਚੇ ॥ਰਹਾਉ॥੧॥੩੧॥

(ਪਨਾਸਗੀ ਮ: ੫ ਘਰੂ ੨, ਪੰਨਾ ੬੭੮)

(ਸ) ਇਸਤ੍ਰੀ ਲਿੰਗ (ਕਲਜੁਗ)

'ਕਲਿ' ਹੋਈ ਭੁਤੇ ਮੁਹੀ ਖਾਜੁ ਹੋਆ ਮੁਰਦਾਚੁ ॥੧॥੧੪॥

(ਸਲੋਕ ਮ: ੧, ਸਾਰੰਗ ਕੀ ਵਾਰ, ਪੰਨਾ ੧੨੪੨)

(੨) ਕਲ—

(ਉ) ਨਾਂਵ, ਇਸਤ੍ਰੀ ਲਿੰਗ (ਸੱਤਾ, ਤਾਕਤ)

ਕਾਰਣੁ ਕਰਤੇ ਵਸਿ ਹੈ ਜਿਨਿ 'ਕਲ' ਰਾਖੀ ਧਾਰਿ ॥੨॥੨੩॥

(ਮ: ੨, ਮਾਝ ਕੀ ਵਾਰ, ਪੰਨਾ ੧੪੮)

(ਅ) ਵਿਸ਼ੇਸ਼ਣ (ਕਲ—ਸੁੰਦਰ)

ਸਹਜ ਤਾਇ ਸੰਚਿਓ ਕਿਰਣਿ ਅੰਮ੍ਰਿਤ 'ਕਲ' ਬਾਣੀ ॥੯॥

(ਸਵਈਏ ਮਹਲੇ ਝੂਜੇ ਕੇ, ਪੰਨਾ ੧੩੮੨)

(ਈ) ਨਾਂਵ (ਭੱਟ ਦਾ ਨਾਮ)

ਜਿਸੁ ਸਚੁ ਸੰਜਮੁ ਵਰਙੁ ਸਚੁ ਕਥਿ ਜਨ 'ਕਲ' ਵਖਾਣੁ ॥੯॥

ਕਲ—ਹੇ ਕੱਲ ! (ਸਵਈਏ ਮਹਲੇ ਝੂਜੇ ਕੇ, ਪੰਨਾ ੧੩੮੨)

ਖਣੁ, ਖਟ, ਖਟਿ

(੧) ਖਣੁ—ਸੰਖਿਅਕ ਵਿਸ਼ੇਸ਼ਣ (ਛੇ)

ਈਡਾ 'ਖਣੁ' ਸਾਸਤ੍ਰ ਹੋਇ ਕਿਆਡਾ ॥੧੬॥

(ਬਾਵਨ ਅਖਰੀ ਮ: ੫, ਪੰਨਾ ੨੪੩)

(੨) ਖਟ—

(ਉ) ਵਿਸ਼ੇਸ਼ਣ (ਖੱਟੇ)

'ਖਟ' ਝੁਰਸੀ ਮੁਖਿ ਬੈਲਟਾ ਮਾਰਣ ਨਾਦ ਕੀਏ ॥੧॥੭॥

(ਸਿਗੀਰਾਗ ਮ: ੧, ਪੰਨਾ ੧੬)

(ਅ) ਵਿਸ਼ੇਸ਼ਣ (ਛੇ)

'ਖਟ' ਸਾਸਦ ਸਿਮ੍ਰਿਤਿ ਵਾਖਿਆਨ ॥੧॥੩॥

(ਗਊੜੀ ਸੁਖਮਨੀ)

(੩) ਖਟਿ (ਖੱਟ ਕੇ), ਕ੍ਰਿਆ, ਪੂਰਬ ਪੂਰਣ ਕਾਰਦੰਤਕ

ਲਾਵੇ ਮਾਡ ਪਿਤਾ ਸਦਾ ਗਲ ਸੇਡੀ

ਮਨਿ ਜਾਣੈ 'ਖਟਿ' ਖਵਾਏ ॥੨॥੧॥੩॥

(ਸਿਗੀਰਾਗ ਮ: ੪ ਪਹਿਲੇ, ਪੰਨਾ ੨੬)

ਖੀਤੁ, ਖੀਰਿ

(੧) ਖੀਤੁ—ਨਾਂਵ, ਪੁਲਿੰਗ (ਦੁੱਧ)

ਬਿਨੁ ਬਸਨ 'ਖੀਤੁ' ਬਿਲੇਵੈ ॥੨॥੩॥

(ਬਸੰਤੁ ਕਬੀਰ ਜੀ, ਪੰਨਾ ੧੧੯੮)

(੨) ਖੀਰਿ—ਨਾਂਵ, ਇਸਤ੍ਰੀ ਲਿੰਗ (ਖੀਰ)

ਕਬੂ ਖੀਰਿ ਖਾਂਡ ਘੀਉ ਨ ਭਾਵੈ ॥੧॥੫॥

(ਭੈਰਉ ਨਾਮਦੇਵ ਜੀ, ਪੰਨਾ ੧੧੯੯)

ਖੈਰੁ, ਖੈਰਿ

(੧) ਖੈਰੁ—ਨਾਂਵ, ਪੁਲਿੰਗ (ਦਾਨ)

ਸੇਖ ਫਰੀਦੇ 'ਖੈਰੁ' ਦੀਜੇ ਬੰਦਗੀ ॥੪॥੧॥

(ਆਸਾ ਫਰੀਦ ਜੀ, ਪੰਨਾ ੪੮੮)

(੨) ਖੈਰਿ—ਨਾਂਵ, ਇਸਤ੍ਰੀ ਲਿੰਗ (ਸੁਖ-ਸਾਂਦ)

ਉਹਾ 'ਖੈਰਿ' ਸਦਾ ਮੇਰੇ ਭਾਈ ॥੨॥ (ਗਊੜੀ ਗਵਦਾਸ ਜੀ, ਪੰਨਾ ੩੮੪)

ਖੜਿ, ਖੜ੍ਹ

(੧) ਖੜਿ—ਕ੍ਰਿਆ, ਪੂਰਬ ਪੂਰਣ ਕਾਰਦੇਤਕ (ਲੈ ਜਾ ਕੇ)

‘ਖੜਿ’ ਦਰਗਹ ਪੈਸ਼ਦੀਐ ਮੁਖਿ ਹਰਿ ਨਾਮ ਨਿਵਾਸੁ ॥੩॥੧੮॥

(ਸਿਗੀਰਾਗੁ ਮ: ੧, ਪੰਨਾ ੨੧)

(੨) ਖੜ੍ਹ—ਨਾਵ, ਇਸਤ੍ਰੀ ਲਿੰਗ (ਨਾੜ ਜੋ ਪਸੂਆਂ ਨੂੰ ਚਾਰੀਦਾ ਹੈ)

‘ਖੜ੍ਹ’ ਪਕੀ ਕੁੜਿ ਤਜੇ ਬਿਨਸੈ ਆਇ ਚਲੇ ਕਿਆ ਮਾਝ ॥੪॥੨੨॥

(ਸਿਗੀਰਾਗੁ ਪਹਰੇ ਮ: ੧, ਪੰਨਾ ੨੬)

ਪਸੂ ਮਿਲਹਿ ਚੰਗਿਆਈਆ ‘ਖੜ੍ਹ’ ਖਾਫਹਿ ਅੰਮ੍ਰਿਤੁ ਦੇਹਿ ॥੩॥੧॥

(ਗੁਜਰੀ ਮਰਲਾ ੧, ਪੰਨਾ ੮੮੯)

ਗਹ, ਗਹੁ

(੧) ਗਹ—ਨਾਵ, ਇਸਤ੍ਰੀ ਲਿੰਗ

ਅਬ ਮੇਹਿ ਮੁਬਵਤਨ ‘ਗਹ’ ਪਾਈ ॥੨॥ (ਗਊੜੀ ਰਵਿਦਾਸ ਜੀ, ਪੰਨਾ ੩੪੫)

(੨) ਗਹੁ—

(ਉ) ਕ੍ਰਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਏਕਾ ਓਟ ‘ਗਹੁ’ ਹਾਂ ॥ਰਗਦ੍ਰਿ॥੧੯੦॥ (ਆਸਾਵਰੀ ਮ: ੫, ਪੰਨਾ ੪੭੦)

(ਅ) ਨਾਵ

ਰਹਨੁ ਨਹੀਂ ‘ਗਹੁ’ ਕਿਤਨੇ ॥੧॥੧੪੮॥ (ਗਊੜੀ ਮ: ੫, ਪੰਨਾ ੨੧੨)

ਹੈਡਰ ਹੈਡਰ ਰਥ ਸੰਸਾਰੇ ‘ਗਹੁ’ ਕਰਿ ਕੀਨੇ ਮੇਰੇ ॥੪॥੨॥੮॥

(ਗੁਜਰੀ ਮ: ੫ ਘੜ ੨, ਪੰਨਾ ੮੮੭)

ਚਾਰ, ਚਾਰਿ

(੧) ਚਾਰਿ—ਸੰਖਿਅਕ ਵਿਸ਼ੇਸ਼ਣ

‘ਚਾਰਿ’ ਕੁੱਟ ਦਹਿਦਿਸਿ ਝੂਮਿ ਆਇਓ ॥੨੨॥

(ਬਾਵਨ ਅਖਗੀ ਮ: ੫, ਪੰਨਾ ੨੪੪)

(੨) ਚਾਰ—ਵਿਸ਼ੇਸ਼ਣ (ਚਾਰ—ਸੁੰਦਰ)

‘ਚਾਰ’ ਬਿਚਾਰ ਬਿਲਿਮਿਚਿ ਸਤ ਜੂਆ ॥੨੨॥

(ਬਾਵਨ ਅਖਰੀ ਮ: ੫, ਪੰਨਾ ੨੫੪)

ਜੀਅਉ, ਜੀਅਹੁ

- (੧) ਜੀਅਉ—ਕ੍ਰਿਆ, ਹੁਕਮੀ ਭਵਿੱਖਤ ਕਾਲ, ਅੱਨ ਪੁਰਖ, ਇਕ-ਵਚਨ
 ਅਵਤੁ ਨ ਕੇਉ ਮਾਰਨਵਾਰਾ ॥
 ‘ਜੀਅਉ’ ਹਮਾਰਾ ਜੀਉ ਦੇਨਹਾਰਾ ॥੩੨॥੯੩॥
 ਜੀਅਉ—ਜੀਵੈ ।

(ਆਸਾ ਮ: ੫, ਪੰਨਾ ੩੬੧)

- (੨) ਜੀਅਹੁ—ਨਾਂਵ, ਸ਼ਬਦ ‘ਜੀਉ’ ਤੋਂ ਅਪਾਦਾਨ ਕਾਰਕ, ਇਕ-ਵਚਨ
 ‘ਜੀਅਹੁ’ ਮੈਲੇ ਥਾਹਰਹੁ ਨਿਰਮਲ ॥
 ਥਾਹਰਹੁ ਨਿਰਮਲ ‘ਜੀਅਹੁ’ ਤ ਮੈਲੇ ਤਿਨੀ ਜਨਮੁ ਜੁਐ ਹਾਰਿਆ ॥੧੯॥
 (ਰਾਮਕਲੀ ਮ: ੩ ਅਨੰਦ)

ਜਸੁ, ਜਸ

- (੧) ਜਸ (ਜਿਵੇਂ)

(ੱਤ) ਕ੍ਰਿਆ ਵਿਸ਼ੇਸ਼ਣ

‘ਜਸ’ ਦੇਖੀਐ ਤਰਵਰ ਕੀ ਛਾਇਆ ॥੨॥.....

‘ਜਸ’ ਜੰਤੀ ਮਹਿ ਜੀਉ ਸਮਾਨਾ ॥੩॥੮॥

(ਗਊੜੀ ਕਬੀਰ ਜੀ, ਪੰਨਾ ੩੨੫)

- (ਅ) ਸੰਬੰਧਕ (= ਵਾਂਗ, ਸਮਾਨ)

ਤੁਮ ਮਖਕੁਲ ਸੁਪੇਦ ਸਪੀਅਲ ਹਮ ਬੁਰੇ ‘ਜਸੁ’ ਕੀਰਾ ॥੨॥੩॥

(ਆਸਾ ਰਵਿਦਾਸ ਜੀ, ਪੰਨਾ ੮੮੬)

- (੨) ਜਸੁ—ਨਾਂਵ, ਪੁਲਿੰਗ, ਇਕ-ਵਚਨ

ਚੰਗਾ ਨਾਉ ਰਖਾਇ ਕੈ ‘ਜਸੁ’ ਕੀਰਤਿ ਜਗਿ ਲੇਇ ॥੭॥

(ਜਪੁਜੀ)

ਜੇਕਰਿ, ਜੇ ਕਰੁ

(੧) ਜੇ ਕਰੁ—[ਜੇ—ਕ੍ਰਿਆ ਵਿਸ਼ੇਸ਼ਣ। ਕਰੁ—ਨਾਂਵ (ਕਰੁ—ਹੱਥ)]

‘ਜੇ’ ‘ਕਰੁ’ ਰਾਗਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥੨॥੧੯॥

(ਮ: ੫, ਗਉੜੀ ਕੀ ਵਾਰ ਮ: ੫, ਪੰਨਾ ੩੨੨)

‘ਜੇਕਰਿ’ ਸਾਹਿਬੁ ਮਨਹੁ ਨ ਬੀਸਰੈ ਤਾ ਸਹਲਾ ਮਰਣਾ ਹੋਇ ॥੨॥੧੭॥

(ਮ: ੩, ਬਿਹਾਗੜੇ ਕੀ ਵਾਰ ਮ: ੮, ਪੰਨਾ ੫੫੫)

‘ਜੇਕਰਿ’ ਦੂਜਾ ਦੇਖਦੇ ਜਨ ਨਾਨਕ ਕਚਿ ਦਿਚੰਨਿ ॥੨॥੧੩॥

(ਕਾਨੜੇ ਕੀ ਵਾਰ, ਪੰਨਾ ੧੩੧੮)

ਜਾਮ, ਜਾਮਿ

(੧) ਜਾਮ—

(ੳ) ਨਾਂਵ, ਪੁਲਿੰਗ, ਬਹੁ-ਵਚਨ (ਸੰਸਕ੍ਰਿਤ ‘ਯਮ’)

ਆਠ ‘ਜਾਮ’ ਚਉਸਠਿ ਘਰੀ ਤੁਆ ਨਿਰਖਤ ਰਹੈ ਜੀਉ ॥੨੩੫॥

(ਸਲੋਕ ਕਬੀਰ ਜੀ, ਪੰਨਾ ੧੨੨੨)

(ਅ) ਨਾਂਵ, ਪੁਲਿੰਗ, ਬਹੁ-ਵਚਨ (ਸੰਸਕ੍ਰਿਤ ‘ਯਮ’)

ਪ੍ਰ ਸੁਆਮੀ ਕੰਤ ਵਿਹੁਲੀਆ ਮੀਤ ਸਜਣ ਸਭਿ ‘ਜਾਮ’ ॥੧॥

(ਬਾਰਹਮਾਹਾ ਮਾਝ ਮ: ੫, ਪੰਨਾ ੧੩੩)

(੨) ਜਾਮਿ—[ਜਾਮਿ—ਜਦੋਂ]; ਕ੍ਰਿਆ ਵਿਸ਼ੇਸ਼ਣ

ਇਕੁ ਕਰਮੁ ਪਰਮੁ ਨ ਹੋਇ ਸੰਜਮੁ ‘ਜਾਮਿ’ ਨ ਏਕੁ ਪਛਾਣੀ ॥੩॥੨॥

(ਵਛਰੰਸੁ ਮ: ੧ ਛੰਤ, ਪੰਨਾ ੫੬੬)

ਤਿਸ, ਤਿਸੁ

(੧) ਤਿਸ; (—ਤਿਸਨਾ), ਨਾਂਵ, ਇਸਤ੍ਰੀ ਲਿੰਗ

ਨਹ ਤ੍ਰਿਪਤਾਵੈ ਨਹ ‘ਤਿਸ’ ਲਾਭੀ ॥੬॥੧॥

(ਗਉੜੀ ਮ: ੫ ਅਸਟਪਦੀਆ, ਪੰਨਾ ੨੩੫)

ਪ੍ਰੇਮ ਨ ਚਾਖਿਆ ਮੇਰੀ ‘ਤਿਸ’ ਨ ਬੁਝਾਨੀ ॥੩॥੨੮॥

(ਆਸਾ ਮ: ੧, ਪੰਨਾ ੩੪੭)

(੨) ਤਿਸੁ—

(ੳ) ਪੜਨਾਂਵ

'ਤਿਸੁ' ਦੇਵਾ ਮਨੁ ਆਪਣਾ ਨਿਛਿ ਨਿਛਿ ਲਾਚਾ ਪਾਇ ॥੧੧॥੧॥੨॥੧੧॥

(ਸੁਹੋਂ ਮ: ੪ ਅਸਟਪਚੀਆ, ਪੰਨਾ ੨੫੯)

'ਤਿਸ' ਕਉ ਮਿਲਿਆ ਜਿਸੁ ਮਸਡਕਿ ਢਾਗਾ ॥

'ਤਿਸ' ਕੈ ਹਿਰਦੈ ਰਿਹਿਆ ਸੇਇ ॥੧॥੨॥

(ਗਊੜੀ ਮ: ੫ ਅਸਟਪਚੀਆ, ਪੰਨਾ ੨੩੬)

(ਅ) ਪੜਨਾਂਵੀ ਵਿਸ਼ੇਸ਼ਣ

'ਤਿਸੁ' ਪਿਤਾ ਪਹਿ ਹਉ ਕਿਉ ਕਰਿ ਜਾਈ ॥੩॥੩॥

(ਆਸਾ ਕਬੀਰ ਜੀ, ਪੰਨਾ ੮੭੬)

ਦਾਤ, ਦਾਤਿ

(੧) ਦਾਤ—ਨਾਂਵ, ਪੁਲਿੰਗ, ਬਹੁ-ਵਚਨ (ਦਾਤ੍ਰੇ)

ਲੇ ਲੇ 'ਦਾਤ' ਪਹੁਤਿਆ ਲਾਵੇ ਕਰਿ ਤਣੀਆਨੁ ॥੨॥੪॥੧੨੬॥

(ਸਿਗੀਰਾਗ ਮ: ੫, ਪੰਨਾ ੮੩)

(੨) ਦਾਤਿ—ਨਾਂਵ, ਇਸਤ੍ਰੀ ਲਿੰਗ (ਬਖਸ਼ਸ਼)

ਏਹ ਭੀ 'ਦਾਤਿ' ਤੇਰੀ ਦਾਤਾਰ ॥੨੫॥

(ਜਪੁਜੀ)

ਧਨ, ਧਨੁ

(੧) ਧਨ—(ਇਸਤ੍ਰੀ); ਨਾਂਵ, ਇਸਤ੍ਰੀ ਲਿੰਗ

'ਧਨ' ਕੁਕੇਦੀ ਗੋਰ ਮਹਿ ਤੈ ਸਹ ਨ ਮਿਲੀਆਨੁ ॥੫੪॥

(ਸਲੋਕ ਫਗੀਦ ਜੀ, ਪੰਨਾ ੧੩੮੦)

(੨) ਧਨੁ—(ਦੌਲਤ); ਨਾਂਵ, ਪੁਲਿੰਗ

'ਧਨੁ' ਚਿਤਕੈ 'ਧਨੁ' ਸੰਚਾਵੇ ਵਣਜਾਰਿਆ ਮਿਤ੍ਰਾ

ਹਰਿ ਨਾਮਾ ਹਾਡ ਨ ਸਮਾਲ ॥੩॥੧॥੩॥

(ਸਿਗੀਰਾਗ ਮ: ੮ ਪਹਰੇ, ਪੰਨਾ ੨੬)

(੩) ਧਨੁ—(ਮੁਬਾਰਿਕ); ਵਿਸ਼ੇਸ਼ਣ

‘ਧਨੁ’ ਜਨਨੀ ਜਿਨਿ ਜਾਇਆ ‘ਧਨੁ’ ਪਿਤਾ ਪਰਥਾਨੁ ॥੧॥੧੯੮॥੪੯॥

(ਸਿਗੀਰਾਗ ਮ: ੩, ਪੰਨਾ ੩੨)

ਧਰ, ਧਰੁ, ਧਰਿ

(੧) ਧਰ—(ਆਸਰਾ, ਧਰਤੀ); ਨਾਂਵ, ਇਸਤ੍ਰੀ ਲਿੰਗ

ਮੈ ‘ਧਰ’ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਜਾਤਿ ਮਾਤਿ ॥੫॥

(ਸਿਗੀਰਾਗ ਮ: ੪ ਵਣਜਾਗ, ਪੰਨਾ ੮੨)

ਝੁੰ ਕਾਇਆ ਮੈ ਰੁਲਦੀ ਦੇਖੀ ਜਿਉ ‘ਧਰ’ ਉਪਰਿ ਛਾਚੋ ॥੧॥੧੩॥

(ਗਊੜੀ ਚੰਤੀ ਮ: ੧, ਪੰਨਾ ੧੫੪)

(੨) ਧਰੁ—ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਬੇਦ ਪੁਰਾਨ ਜਾਮੁ ਗੁਨ ਗਾਵਤ ਭਾ ਕੋ ਨਾਮੁ ਹੋਐ ਮੈ ‘ਧਰੁ’ ਰੇ ॥੧॥੮॥

(ਗਊੜੀ ਮ: ੬, ਪੰਨਾ ੨੨੦)

(੩) ਧਰਿ—

(ਉ) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਹਰਿ ਇਕਸੈ ਦਾ ਹੈ ਅਮਨੁ ਇਕੋ ਹਰਿ ਚਿਤਿ ‘ਧਰਿ’ ॥੧॥

(ਸਿਗੀਰਾਗ ਕੀ ਵਾਰ, ਪੰਨਾ ੮੩)

(ਅ) ਕ੍ਰਿਆ, ਪੂਰਬ ਪੂਰਣ ਕਾਰਦੰਤਕ (-ਧਰ ਕੇ)

ਹਰਿ ਭਗਤਾ ਕਾ ਮੇਲੀ ਸਰਬਤ, ਸਉ ਨਿਸਲੁ ਸਨ ਟੰਗ ‘ਧਰਿ’ ॥੨॥

(ਬਿਲਾਵਲ ਕੀ ਵਾਰ, ਪੰਨਾ ੮੪੯)

ਨਿਕਟੀ, ਨਿਕੁਟੀ

(੧) ਨਿਕਟੀ (ਅਸਲ ਲਡਲ ‘ਨਿਕਟਿ’ ਹੈ) ਕ੍ਰਿਆ ਵਿਸ਼ੇਸ਼ਣ

ਸੇਵਕ ਕਉ ‘ਨਿਕਟੀ’ ਹੋਇ ਦਿਖਾਵੈ ॥੨॥੧੧੯॥

(ਆਸਾ ਮ: ੫, ਪੰਨਾ ੮੦੩)

(੨) ਨਿਕੁਟੀ—ਵਿਸ਼ੇਸ਼ਣ, ਅਲਪਾਰਥਕ

‘ਨਿਕੁਟੀ’ ਦੇਹ ਦੇਖਿ ਪੁਨਿ ਉਪਜੈ ਮਾਨੁ ਕਰਤ ਨਹੀ ਬੁਝੈ ॥੫॥

(ਸ੍ਰੀਰਾਗ ਬੇਣੀ ਜੀ, ਪੰਨਾ ੯੩)

ਪਾਸੂ, ਪਾਸਿ

(੧) ਪਾਸੂ—(ਨਾਂਵ)

ਗੁਰਮੁਖਿ ਹੋਇ ਸੁ ਅਲਿਪਤੇ ਵਰਤੈ

ਓਸ ਦਾ 'ਪਾਸੂ' ਛਾਡ ਕਾਰ ਪਾਸਿ ਬਹਿ ਜਾਇਆ ॥੨॥੯॥

(ਗਊੜੀ ਕੀ ਵਾਰ ਮ: ੪, ਪੰਨਾ ੩੦੩)

(੨) ਪਾਸਿ—(ਸੰਬੰਧਕ)

ਸਤਿਗੁਰ 'ਪਾਸਿ' ਬੇਨੰਤੀਆ ਮਿਲੈ ਨਾਮੁ ਅਧਾਰਾ ॥੧॥੧॥੪੭॥

(ਸੁਹੋ ਮ: ੫ ਘਰੂ ੬, ਪੰਨਾ ੨੪੬)

ਪਤਿ, ਪਤੁ, ਪਤ

(੧) ਪਤਿ—

(ਉ) ਪੁਲਿੰਗਾ (ਖਸਮ)

ਮੈ 'ਪਤਿ' ਕੀ ਪੰਦਿ ਨ ਕਰਣੀ ਕੀ ਕਾਰ ॥੨੯॥

(ਸਿਗੋਰਾਗੁ ਮ: ੧, ਪੰਨਾ ੨੮)

.....ਸਰਥ ਕੀ ਰਖਾ ਕਰੈ ਆਪੇ ਹਰਿ 'ਪਤਿ' ॥੧॥

(ਸਵਯੇ ਸ੍ਰੀ ਮੁਖ ਬਾਬੁ ਮ: ੫, ਪੰਨਾ ੧੩੯੫)

(ਅ) ਇਸਤ੍ਰੀ ਲਿੰਗਾ (ਇੱਜਤ)

ਜਾ 'ਪਤਿ' ਲੇਖੇ ਨ ਪਵੈ ਤਾ ਸਤਿ ਨਿਰਾਫਲ ਕਾਮ ॥੧॥੨॥੩੭॥

(ਆਸਾ ਮ: ੧, ਪੰਨਾ ੩੫੮)

(੨) ਪਤੁ—ਪੁਲਿੰਗ ਇਕ-ਵਚਨ

(ਉ) ਪਾਤ੍ਰ, ਕੋਈ ਪਦਾਰਥ ਲੈਣ ਦੇ ਜੋਗ ਮਨੁੱਖ

ਸੁਰਤਿ ਸਥਾਨੁ ਸਾਖੀ ਮੇਰੀ ਸਿੰਝੀ ਬਾਜੈ ਲੋਭੁ ਸੁਣੇ ॥

'ਪਤੁ' ਇਲੌ ਮੰਗਣ ਕੈ ਭਾਈ ਭੌਖਿਆ ਨਾਮੁ ਪੜੇ ॥੧॥੧੪॥

(ਰਾਮਕਲੀ ਮ: ੧, ਪੰਨਾ ੮੨੨)

(ਅ) ਪਤੁ—ਖੱਪਰ

'ਪਤੁ' ਦੀਚਾਰ ਗਿਆਨ ਮਤਿ ਛੰਡਾ ਦਰਭਾਨ ਬਿਕੁੰਢੇ ॥੩॥੩॥੩੭॥

(ਆਸਾ ਮ: ੧, ਪੰਨਾ ੩੬੦)

(੩) ਪਤ—ਪੁਲਿੰਗ, ਬਹੁ-ਵਰਨ (ਰੁੱਖਾਂ ਦੇ ਪੱਤਰ)

‘ਪਤ’ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥੧॥

(ਬਸੰਤੁ ਮ: ੧, ਪੰਨਾ ੧੧੬੯)

ਪੁਨਰਪਿ, ਪੁਨ ਰਪਿ

(੧) ਪੁਨਰਪਿ (ਸੰ: ਪੁਨਹ ਅਪਿ)—ਫਿਰ ਭੀ, ਮੁੜ ਕੇ (ਕਿਆ ਵਿਸ਼ੇਸ਼ਣ)

‘ਪੁਨਰਪਿ’ ਜਨਮੁ ਨਹੀਂ ਗੁਣ ਗਾਉ ॥੫॥੨॥

(ਗਊਤ੍ਰੀ ਅਸਟਪਦੀਆ ਮ: ੧, ਪੰਨਾ ੨੨੪)

(੨) ਪੁਨ ਰਪਿ—

ਨੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇਕੋ ਹੀ ਅਜਿਹੀ ਤੁਕ ਹੈ ਜਿਥੇ ਸ਼ਬਦ ‘ਪੁਨ’ ‘ਰਪਿ’ ਦੇ ਵੱਖੋਂ ਵੱਖਰੇ ਸ਼ਬਦ ਹਨ।

ਤਨੁ ਰੈਨੀ ਮਨੁ ‘ਪੁਨ’ ‘ਰਪਿ’ ਕਰਿ ਰਾਉ ਪਾਚਉ ਤਤ ਝਰਾਤੀ ॥੧॥੨॥੨੪॥

(ਆਸਾ ਕਥੀਰ ਜੀ, ਪੰਨਾ ੮੮੨)

ਉਪਰਲੇ ਅੰਕ ੧ ਵਿਚ ਦੱਸਿਆ ਗਿਆ ਹੈ ਕਿ ਸੰਸਕ੍ਰਿਤ ਸ਼ਬਦ ‘ਪੁਨਹ’ ਦਾ ਅਰਥ ਹੈ ‘ਫਿਰ’। ਇਹ ਸ਼ਬਦ ਆਪਣੇ ਅਸਲੀ ਸੰਸਕ੍ਰਿਤ ਰੂਪ ‘ਪੁਨਹ’ ਵਿਚ ਭੀ ਗੁਰਬਾਣੀ ਵਿਚ ਮਿਲਦਾ ਹੈ, ਜਿਵੇਂ :

‘ਪੁਨਹ ਪੁਨਹ ਬਲਿਹਾਰ’।

ਇਸ ਸ਼ਬਦ ਦਾ ਪ੍ਰਾਕ੍ਰਿਤ-ਰੂਪ ਜੋ ਗੁਰਬਾਣੀ ਵਿਚ ਮਿਲਦਾ ਹੈ ਉਹ ‘ਛਨਿ’ ਹੈ, ਜਿਵੇਂ :

‘ਛਨਿ’ ਬਹੁਤਿ ਨ ਆਵਣ ਵਾਰ ॥੧॥ਰਹਾਉ॥

ਊਚਾ ਤੇ ‘ਛਨਿ’ ਨੌਚੁ ਕਰਡੁ ਹੈ ਨੌਚ ਕਰੈ ਸੁਲਭਾਨੁ ॥੨॥੯॥

(ਪ੍ਰਭਾਤੀ ਮ: ੧, ਪੰਨਾ ੧੩੨੯)

ਕੇਵਲ ‘ਰਾਗਮਾਲਾ’ ਵਿਚ ਇਸ ਦਾ ਰੂਪ ‘ਪੁਨਿ’ ਮਿਲਦਾ ਹੈ; ‘ਪੁਨਿ’ ਅਸਲੇਖੀ ਕੀ ਭਏ ਬਾਰੀ ॥ ‘ਪੁਨਿ’ ਆਇਆਉ ਹਿੰਡੋਲ ਪੰਚ ਨਾਰਿ ਸੰਗਿ ਅਸਟ ਸੁਤ ॥ ‘ਪੁਨਿ’ ਆਈ ਦੀਪਕ ਕੀ ਬਾਰੀ ॥ ‘ਪੁਨਿ’ ਗਾਵਹਿ ਸੰਕਰ ਅਉ ਸਿਆਮਾ ॥

ਇਹ ਭੀ ਇਕਾਰਾਂਤ (f-ਅੰਤ) ਹੈ।

ਅੰਕ ਨੰ: ੨ ਪ੍ਰਮਾਣ ਵਿਚ ਸ਼ਬਦ 'ਪੁਨ' ਨਾਂਵ ਹੈ; ਅਤੇ ਪੁਲਿੰਗ, ਬਹੁ-ਵਚਨ ਹੈ; ਇਸ ਦਾ ਇਕ-ਵਚਨ ਹੈ 'ਪੁਨ', ਜਿਵੇਂ :

ਕਰਿ ਸਾਧੁ ਅੰਜੂਲੀ 'ਪੁਨ' ਵਡਾ ਹੋ ॥
ਕਰਿ ਝੰਡਉਤ 'ਪੁਨ' ਵਡਾ ਹੋ ॥੧॥ ਰਗਾਉਤ੍ਰੀ॥

(ਗਉੜੀ ਪੁਰਖੀ ਮ: ੮, ਸੌਹਿਲਾ)

'ਪੁਨ' 'ਰਪਿ' ਕਰਿ ਹਉ—ਮੈਂ ਪੁੰਨਾਂ ਨਾਲ (ਸੁਭ ਗੁਣਾਂ ਨਾਲ) ਰੰਗਾਂਗਾ ।

ਪਰੁ, ਪਰ

(੧) ਪਰੁ—

(ਉ) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ
ਮਨ ਸਰਨੀ 'ਪਰੁ' ਠਾਥੁਰ ਪ੍ਰਭ ਤਾ ਕੈ ॥੩॥੧॥ (ਗਉੜੀ ਸੁਖਮਨੀ)

(ਅ) ਯੋਜਕ

ਇਸਨਾਨੁ ਕਰੈ 'ਪਰੁ' ਮੈਲੁ ਨ ਜਾਈ ॥੬॥੩੧॥੩੨॥

(ਮਾਡ ਮ: ੩ ਅਸਟਪਦੀਆ, ਪੰਨਾ ੧੨੯)

(੨) ਪਰ—(ਪਰਾਈ)

(ਉ) ਪੜਨਾਂਵੀ ਵਿਸ਼ੇਸ਼ਣ

ਕਾਈ ਆਸ ਨ ਪੁੰਨੀਆ ਨਿਤ 'ਪਰ' ਮਲੁ ਹਿਰਤੇ ॥੩੨॥

(ਗਉੜੀ ਕੀ ਵਾਰ ਮ: ੮, ਪੰਨਾ ੩੧੭)

(ਅ) ਪੜਨਾਂਵ

ਜਿਉ ਭਨੁ ਬਿਧਾ 'ਪਰ' ਕਉ ਦੇਈ ॥੬॥੧੧॥

(ਗਉੜੀ ਮ: ੧ ਅਸਟਪਦੀਆ, ਪੰਨਾ ੨੨੬)

(ਇ) ਨਾਂਵ (ਖੰਭ)

ਆਵਤ ਜਾਤ ਨ ਦੀਸਹੀ ਨਾ 'ਪਰ' ਪੰਖੀ ਭਾਹਿ ॥੨॥੫॥

(ਬਿਹਾਰੀ ਕੀ ਵਾਰ, ਪੰਨਾ ੫੫੦)

ਪਰ ਮਲੁ, ਪਰਮਲ

(੧) ਪਰ ਮਲੁ—ਪਰਾਈ ਮੈਲ

ਪਰਨਿੰਦਾ 'ਪਰ ਮਲੁ' ਮੁਖਿ ਸੁਧੀ ਅਗਾਨਿ ਕ੍ਰੋਧ ਚੰਡਾਲੁ ॥੧॥੪॥

(ਸਿਰੀਰਾਗ ਮਹਲਾ ੧, ਪੰਨਾ ੧੫)

(੨) ਪਰਮਲ—ਸੁਗੰਧੀ ਦੇਣ ਵਾਲਾ ਪਦਾਰਥ (ਪੁਲਿੰਗ, ਇਕ-ਵਚਨ)

ਰਸੁ ਸੁਇਨਾ ਰਸੁ ਰੂਪਾ ਕਾਮਣਿ ਰਸੁ 'ਪਰਮਲ' ਕੀ ਵਾਸੁ ॥੨॥੪॥

(ਸਿਰੀਰਾਗ ਮਹਲਾ ੧, ਪੰਨਾ ੧੫)

ਬਹਣਿ, ਬਹਿਣ

(੧) ਬਹਣਿ—ਕਿਆ, ਸਹਾਇਕ ਕਿਆ

ਅਉਗੁਣਵੰਤੀ ਗੁਣ ਕੇ ਨਹੀ

'ਬਹਣਿ' ਨ ਮਿਲੈ ਹਦੂਰਿ ॥੨॥੨੯॥੫੮॥

(ਸਿਰੀਰਾਗ ਮ: ੩, ਪੰਨਾ ੩੭)

(੨) ਬਹਿਣ—ਨਾਂਵ, ਇਸਤ੍ਰੀ ਲਿੰਗ (= ਡੈਣ)

ਬੀਰ ਚਲੇ ਘਰਿ ਆਪਣੇ 'ਬਹਿਣ' ਬਿਰਹਿ ਜਲਿ ਜਾਇ ॥੪੦॥

(ਓਅੰਕਾਰ, ਪੰਨਾ ੯੩੫)

ਬਖਸ, ਬਖਸਿ

(੧) ਬਖਸਿ—ਕਿਆ (ਬਖਸ ਕੇ)

ਆਪੇ 'ਬਖਸਿ' ਮਿਲਾਇਅਨੁ ਪੂਰੈ ਗੁਰ ਕਰਤਾਰਿ ॥੯॥੯॥੨੩॥

ਸਿਰੀਰਾਗ ਮ: ੩ ਅਸਟਪਦੀਆ, ਪੰਨਾ ੬੮)

(੨) ਬਖਸ—ਨਾਂਵ, ਇਸਤ੍ਰੀ ਲਿੰਗ (ਬਖਸ਼ਸ)

ਨਾਉ ਬੀਜਣ ਲਗਾ ਆਸ ਕਰਿ

ਹਰਿ ਬੇਹਲ 'ਬਖਸ' ਜਮਾਇ ਜੀਉ ॥੨॥੨॥

(ਸਿਰੀਰਾਗ ਮ: ੫ ਘਰ ੩, ਪੰਨਾ ੨੩)

(ਬਾਣੁ) ਬਾਣੁ, ਬਾਣਿ

(੧) ਬਾਣੁ—ਨਾਂਵ, ਪੁਲਿੰਗ (ਤੌਰ)

ਪਣਖੁ ਚੜਾਇਓ ਸਤ ਦਾ ਜਸ ਹੁੰਦਾ 'ਬਾਣੁ' ॥੯॥੧॥

(ਨਮਕਲੀ ਸਤੇ ਬਲਵੰਡ ਕੀ ਵਾਰ, ਪੰਜਾ ੮੬੮)

ਕਬੀਰ ਪ੍ਰਤਿਗੁਰ ਸੂਰਮੇ ਬਾਹਿਆ 'ਬਾਣੁ' ਜੁ ਏਕ ॥੧੯੪॥

(ਸਲੋਕ ਕਬੀਰ ਜੀ, ਪੰਜਾ ੧੩੭੪)

(੨) ਬਾਣਿ—ਨਾਂਵ, ਇਸਤ੍ਰੀ ਲਿੰਗ (ਅਵਾਜ਼)

ਹੰਡੀ ਵੰਡਾ ਛੁਮਣੀ ਚੇਵਾ ਝੀਠੀ 'ਬਾਣਿ' ॥੨॥੨੮॥

(ਸਿਰੀਰਾਗ ਮ: ੧ ਘੁਰ ੨, ਪੰਜਾ ੨੩)

ਬਾਦੁ, ਬਾਦਿ

(੧) ਬਾਦੁ—ਨਾਂਵ, 'ਪੁਲਿੰਗ' (= ਝਗੜਾ)

ਸਤਸੰਗਤਿ ਸਿਉ 'ਬਾਦੁ' ਰਥਾਏ ॥੩॥੧੪॥ (ਸਿਰੀਰਾਗ ਕੀ ਵਾਰ, ਪੰਜਾ ੮੮)

(੨) (ਬਾਦਿ)—ਕ੍ਰਿਆ ਵਿਸ਼ੇਸ਼ਣ (= ਵਿਅਰਥ)

ਬਿਨੁ ਨਾਵੇ ਧਨੁ 'ਬਾਦਿ' ਹੈ ਤੂਲੇ ਮਾਰਗਿ ਆਵਿ ॥੯॥੧੦॥

(ਸਿਰੀਰਾਗ ਮ: ੧ ਅਸਟਪਦੀਆ, ਪੰਜਾ ੫੯)

ਬਿਨੁ, ਬਿੰਨਿ

(੧) ਬਿਨੁ—ਸੰਬੰਧਕ

ਏਤੇ ਚਾਨਣ ਹੋਦਿਆ ਗੁਰ 'ਬਿਨੁ' ਘੋਰੁ ਅੰਧਾਰੁ ॥੨॥੧॥

(ਮ: ੨, ਆਸਾ ਦੀ ਵਾਰ)

(੨) ਬਿੰਨਿ—ਕ੍ਰਿਆ, ਪੂਰਨ ਕਾਰਦੇਤਕ (ਪਛਾਣ ਕੇ)

ਇਕੁ 'ਬਿੰਨਿ' ਦੁਗਣ ਜੁ ਭਵੀ ਰਹੈ ਜਾ ਸੁਮੰਡਿ ਮਾਨਵਹਿ ਲਹਿ ॥੫॥੧੮॥

(ਸਵਈਏ ਮਹਲੇ ਤੈਜੇ ਕੇ, ਜਾਲਪ, ਪੰਜਾ ੧੩੦੫)

ਨੈਟ : ਸੰਸਕ੍ਰਿਤ ਧਾਰੂ 'ਬਿੰਦ' ਦਾ ਅਰਥ ਹੈ, 'ਜਾਨਣਾ' 'ਪਛਾਨਣਾ', ਇਸ ਤੋਂ ਪ੍ਰਕਿਤ ਅਤੇ ਪੰਜਾਬੀ ਰੂਪ ਹਨ 'ਬਿੰਨ' ਅਤੇ 'ਬੀਨ'। ਪੜਨਾਂਵ 'ਇਕੁ'

ਕਰਮ ਕਾਰਕ, ਇਕ-ਵਚਨ ਹੈ ਅਤੇ ਕ੍ਰਿਆ 'ਬਿੰਨਿ' ਦਾ ਜੋੜ ਹੀ ਦੱਸਦਾ ਹੈ ਕਿ ਇਹ ਸੰਬੰਧਕ 'ਬਿਨੁ' ਤੋਂ ਵਿਲੱਖਣ ਹੈ; ਦੂਜੇ ਜੇ ਇਹ ਸੰਬੰਧਕ ਹੁੰਦਾ, ਤਾਂ ਪੜਨਾਂਵ 'ਇਕੁ' ਦੇ ਅੰਤ ਵਿਚ (_) ਨਾ ਰਹਿੰਦਾ।

ਮਤੁ, ਮਤਿ, ਮਤ

(੧) ਮਤੁ—

(ੴ) ਨਾਂਵ, ਇਕ-ਵਚਨ

ਕਹੁ ਨਾਨਕ ਨਿਜ 'ਮਤੁ' ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥

(ਸੰਗਠਿ ਮ: ੯, ਪੰਨਾ ੬੩੩)

(ਅ) ਮਤ—('ਮਤੁ' ਦਾ ਬਹੁ-ਵਚਨ)

ਬੇਦ ਪੁਰਾਨ ਸਭੈ 'ਮਤ' ਸੁਨਿ ਕੈ ਕਰੀ ਕਰਮ ਕੀ ਆਸਾ ॥੧॥੩॥

(ਸੰਗਠਿ ਕਬੀਰ ਜੀ, ਪੰਨਾ ੬੪੮)

(੨) ਮਤਿ—ਨਾਂਵ, ਇਸਤ੍ਰੀ ਲਿੰਗ (=ਅਕਲਿ)

ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ 'ਮਤਿ' ਸਾਈ ॥੧॥੧॥

(ਸੰਗਠਿ ਮ: ੧ ਅਸਟਪਦੀਆ, ਪੰਨਾ ੬੩੮)

ਨੋਟ : ਇਹ ਤਿੰਨੇ ਸ਼ਬਦ ('ਮਤਿ, ਮਤੁ, ਮਤ') ਕ੍ਰਿਆ ਵਿਸ਼ੇਸ਼ਣ ਭੀ ਹਨ। (ਵੇਖੋ ਵਾਕ-ਰਚਨਾ ਵਿਚਾਰ—ਮਤਿ, ਮਤੁ, ਮਤ)।

ਮਧਿ, ਮਧੁ

(੧) ਮਧਿ—(ਵਿਚ) ਸੰਬੰਧਕ

ਸਭ ਕੈ 'ਮਧਿ' ਸਭੂਤੁ ਤੇ ਬਾਹਰਿ ਰਾਗ ਦੇਖ ਤੇ ਨਿਆਰੋ ॥੩॥੧॥੧॥

(ਸੁਹੋਂ ਮ: ੫ ਛੰਤ, ਪੰਨਾ ੨੮੪)

(੨) ਮਧੁ—(ਸ਼ਹਿਦ) ਨਾਂਵ, ਪੁਲਿੰਗ, ਇਕ-ਵਚਨ

ਜਿਉ 'ਮਧੁ' ਮਾਖੀ ਸੰਚੈ ਅਪਾਰ ॥

'ਮਧੁ' ਲੀਨੇ ਮੁਖ ਦੀਨੀ ਛਾਰੁ ॥੨॥੧॥

(ਸਾਰੰਗ ਨਾਮਦੇਵ ਜੀ, ਪੰਨਾ ੧੨੫੨)

ਮਨਮੁਖਿ, ਮਨਿ ਮੁਖਿ

(੧) ਮਨਮੁਖਿ—ਇਹ ਮਨੁੱਖ ਜੋ ਆਪਣੇ ਮਨ ਦੇ ਪਿਛੇ ਟੁਰਦਾ ਹੈ, ਜਿਸ ਦਾ ਰੁਖ (ਮੁਖ) ਆਪਣੇ ਮਨ ਵੱਲ ਹੈ।

ਸੁਚੇ ਕਉ ਦੁਖ ਅਗਲਾ 'ਮਨਮੁਖਿ' ਬੁਝ ਨ ਹੋਇ ॥੫॥੭॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੭)

(੨) ਮਨਿ ਮੁਖਿ—ਮਨ ਵਿਚ, (ਅਤੇ) ਮੁਖ ਵਿਚ। ਇਹ ਦੌਵੇਂ ਸ਼ਬਦ ਵੱਖੋਂ ਵੱਖਰੇ ਹਨ ਅਤੇ ਦੌਵੇਂ ਅਧਿਕਰਣ ਕਾਰਕ, ਇਕ-ਵਚਨ ਹਨ।

‘ਮਨਿ’ ‘ਮੁਖਿ’ ਸੁਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੮॥੮॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੮)

ਮੂਰਤਿ, ਮੂਰਤ੍ਤ

ਮੂਰਤਿ—ਸਰੂਪ (ਇਸਤ੍ਰੀ ਲਿੰਗ)।

ਮੂਰਤ੍ਤ—ਪਲਕ ਮਾੜ ਸਮਾ; ਥੋੜਾ ਜਿਹਾ ਸਮਾ; ਸਮਾ। ਪੁਲਿੰਗ, ਇਕ-ਵਚਨ।

(੧) ਮੂਰਤ੍ਤ—

(੮) ਇਕ-ਵਚਨ

ਜੋ ‘ਮੂਰਤ੍ਤ’ ਤਲਾ ਸੰਸੋਚ੍ਚ ਹੈ ਜਿਤ੍ਤ ਮਿਲੈ ਗੁਸਾਈ ॥੧੫॥

(ਜੈਤਸਲੀ ਕੀ ਵਾਰ, ਪੰਨਾ ੨੦੯)

(ਅ) ਬਹੁ-ਵਚਨ

‘ਮੂਰਤ੍ਤ’ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਚਸਨਾ ਸੰਗਿ ਲਉ ॥੨॥

(ਸਵਯੋ ਸ੍ਰੀ ਮੁਖਬਾਕੁ ਮ: ੫, ਪੰਨਾ ੧੩੯)

(੨) ਮੂਰਤਿ (ਇਸਤ੍ਰੀ ਲਿੰਗ)

ਸੇਵਾ ਪੁਜ ਕਰਦੇ ਤਿਸੁ ‘ਮੂਰਤਿ’ ਕੀ ਨਾਨਕ ਤਿਸੁ ਪਗ ਚਾਟੈ ॥੫॥੧੧॥੧੩੨॥

(ਗਊੜੀ ਮ: ੫, ਪੰਨਾ ੨੦੯)

ਮਲੁ, ਮਲਿ, ਮਲ

(੧) ਮਲ—ਨਾਂਵ, ਪੁਲਿੰਗ, ਬਹੁ-ਵਚਨ (ਭਲਵਾਨ)

‘ਮਲ’ ਲਥੇ ਲੈਦੇ ਫੇਰੀਆ ॥੧੮॥੨੯॥

(ਸਿਰੀਰਾਗ ਮ: ੫, ਪੰਨਾ ੨੯)

(੨) ਮਲਿ—ਕ੍ਰਿਆ ਵਿਸ਼ੇਸ਼ਣ (= ਮਲ ਕੇ)

ਪਾਵ ਮਲੇਵਾ, 'ਮਲਿ ਮਲਿ' ਧੋਵਾ ॥੨॥੬॥ (ਮਾਝ ਮ: ੪, ਪੰਨਾ ੮੬)

(੩) ਮਲਿ—ਕ੍ਰਿਆ (= ਮੱਲ ਕੇ)

ਜਿਸ ਤੂ ਮੇਲਹਿ ਸੋ ਮਿਲੇ ਜਾਇ ਸਚਾ ਪਿਛੁ 'ਮਲਿ' ॥੮॥੧੧॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੬੦)

(੪) ਮਲੁ—ਨਾਂਵ, ਇਸਤ੍ਰੀ ਲਿੰਗ (ਮੈਲ)

ਕਥਾ ਸੁਣਤ 'ਮਲੁ' ਸਰਗਲੀ ਖੇਡੈ ॥੨॥੨੩॥ (ਮਾਝ ਮ: ੫, ਪੰਨਾ ੧੦੮)

ਮਲਨ, ਮਲਿਨ

(੧) ਮਲਨ—ਮਲ ਦੇਣ ਵਾਲੇ, ਕਮਜ਼ੋਰ ਕਰ ਦੇਣ ਵਾਲੇ

'ਮਲਨ' ਮੌਹ ਕਿਕਾਰ ਨਾਠੇ ਦਿਵਸ ਨਿਰਮਲ ਆਇਆ ॥੩॥੨॥

(ਬਿਲਾਵਲੁ ਮ: ੫ ਛੰਤ, ਪੰਨਾ ੮੯੬)

ਮੌਹ 'ਮਲਨ' ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਤਾਇਓ ਰੀ ॥੧੨॥੫੧॥

(ਆਸਾ ਮ: ੫, ਪੰਨਾ ੩੯੩)

(੨) ਮਲਿਨ—'ਮਲੁ' ਤੋਂ ਵਿਸ਼ੇਸ਼ਣ

'ਮਲਿਨ' ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥੨॥੧॥

(ਸਲੋਕ ਮ: ੮, ਗਊੜੀ ਰਵਿਦਾਸ ਜੀ, ਪੰਨਾ ੩੪੬)

ਰਖ, ਰਖੁ, ਰਖਿ

(੧) ਰਖ—ਨਾਂਵ, ਇਸਤ੍ਰੀ ਲਿੰਗ

ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੇ 'ਰਖ' ਕਰਾਵੈ ॥੧॥੮॥

(ਗਊੜੀ ਕੀ ਵਾਰ ਮ: ੮, ਪੰਨਾ ੩੦੩)

(੨) ਰਖੁ—ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਜਿਉ ਝਾਵੈ ਤਿਉ 'ਰਖੁ' ਤੂ ਜਨ ਨਾਨਕ ਨਾਮੁ ਬਖਸਿ ॥੧॥੨੫॥

(ਸਲੋਕ ਮ: ੮, ਗਊੜੀ ਕੀ ਵਾਰ ਮ: ੮, ਪੰਨਾ ੩੧੮)

(੩) ਰਖ—ਨਾਂਵ, ਪੁਲਿੰਗ (ਰਾਖਾ)

ਨਾਮੁ ਬੀਜੁ ਸੰਤੋਖੁ ਸੁਹਾਗਾ 'ਰਖ' ਗਰੀਬੀ ਦੇਸੁ ॥੧॥੨॥

(ਸੋਗਠਿ ਮ: ੧, ਪੰਨਾ ੫੯੫)

ਰਤ੍ਰੁ, ਰਤ, ਰਤਿ

(੧) ਰਤ੍ਰੁ—

(ਉ) ਵਿਸ਼ੇਸ਼ਣ (ਰੱਤਾ ਹੋਇਆ)

ਨਾਮ 'ਰਤ੍ਰੁ' ਸੋ ਭਗਤੁ ਪਲਾਈਨ ॥੨॥੧੧੯॥ (ਗਊੜੀ ਮ: ੫, ਪੰਨਾ ੧੯੯)

(ਅ) ਨਾਂਵ, ਇਸਤ੍ਰੀ ਲਿੰਗ (ਲਹੂ)

ਫਰੀਦਾ ਰਤੀ 'ਰਤ੍ਰੁ' ਨ ਨਿਕਲੈ ਜੇ ਭਨੁ ਚੀਕੈ ਕੋਇ ॥੫੧॥

(ਸਲੋਕ ਫਰੀਦ ਜੀ, ਪੰਨਾ ੧੩੯੦)

(੨) ਰਤ—ਵਿਸ਼ੇਸ਼ਣ (ਰੱਤੇ ਹੋਏ)

ਹਉ ਹਉ ਕਰਤੇ ਕਰਮ 'ਰਤ' ਭਾ ਕੇ ਭਾਨੁ ਅਫਾਨੁ ॥੯॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੨)

(੩) ਰਤਿ—ਨਾਂਵ, ਇਸਤ੍ਰੀ ਲਿੰਗ (ਪ੍ਰੀਤ)

ਜਉਪੈ ਰਾਮ ਨਾਮ 'ਰਤਿ' ਨਾਹੀ ॥੫॥ (ਗਊੜੀ ਕਬੀਰ ਜੀ, ਪੰਨਾ ੩੨੪)

ਲਾਜ, ਲਾਜ (ਲਜ)

(੧) ਲਾਜ—ਨਾਂਵ, ਇਸਤ੍ਰੀ ਲਿੰਗ

ਸੰਸਕ੍ਰਿਤ ਸ਼ਬਦ 'ਰੱਜੁ' ਤੋਂ ਵਿਗੜ ਕੇ ਪੰਜਾਬੀ ਸ਼ਬਦ 'ਲੱਜ', 'ਲਾਜ' ਬਣ ਗਿਆ ਹੈ। ਸੰਸਕ੍ਰਿਤ ਸ਼ਬਦ 'ਪੁਲਿੰਗ' ਹੈ; ਪਰ ਪੰਜਾਬੀ ਵਿਚ 'ਇਸਤ੍ਰੀ ਲਿੰਗ' ਹੋ ਗਿਆ ਹੈ, ਭਾਵੇਂ ਅੰਤਲਾ (ੴ) ਕਾਇਮ ਰਿਹਾ ਹੈ (ਵੇਖੋ, 'ਵਾਕ ਰਚਨਾ ਵਿਚਾਰ, ਲਿੰਗ')।

ਟੂਟੀ 'ਲਾਜ' ਭਰੈ ਮਤ ਹਾਰੀ ॥੩॥੧੨॥

(ਗਊੜੀ ਕਬੀਰ ਜੀ, ਪੰਨਾ ੩੨੫)

'ਲਾਜ' ਘੜੀ ਸਿਉ ਝੂਟਿ ਪੜੀ ਉਠਿ ਚਲੀ ਪਨਿਹਾਰੀ ॥੨॥੬॥੫੦॥

(ਗਊੜੀ ਕਬੀਰ ਜੀ, ਪੰਨਾ ੩੩੩)

ਰਾਤਿ ਅਨੇਗੀ ਸੂਝਸਿ ਨਾਹੀ 'ਲਜ਼' ਟੁਕਸਿ ਮੁਸਾ ਭਾਈ ਰੇ ॥੩੦॥੧੬॥
(ਗਊੜੀ ਚੰਤੀ ਮ: ੧, ਪੰਨਾ ੧੫੯)

(੨) ਲਾਜ—ਨਾਂਵ, ਇਸਤ੍ਰੀ ਲਿੰਗ—(ਸੰ: ਲੱਜਾ)

ਉਸਥੀ ਸਾ ਭਿਨ੍ਹੁ ਭਾਵਸੀ ਨਾਨਕ ਰਖੈ 'ਲਾਜ' ॥੧॥੨॥

(ਮ: ੧, ਮਾਝ ਕੀ ਵਾਰ, ਪੰਨਾ ੧੮੦)

ਨੋਟ : ਸ਼ਬਦ 'ਲਾਜ' ਮੁਕਤਾ-ਅੰਤ ਇਸਤ੍ਰੀ-ਲਿੰਗ ਹੈ; ਪਰ ਜਦੋਂ ਇਹ ਕਿਸੇ 'ਸਮਾਸ' ਵਿਚ ਵਰਤਿਆ ਜਾਏ, ਤਾਂ ਲੋੜ ਅਨੁਸਾਰ ਸਾਰਾ ਸਮਾਸੀ ਸ਼ਬਦ ਪੁਲਿੰਗ ਭੀ ਹੋ ਜਾਂਦਾ ਹੈ, ਜਿਵੇਂ :

ਬਛੈ 'ਨਿਲਾਜੁ' ਅਜਹੁ ਨਹੀ ਹਾਰਓ ॥੫॥੧॥

(ਜੈਤਸਰੀ ਰਵਿਦਾਸ ਜੀ, ਪੰਨਾ ੨੧੦)

ਵਿਚਿ, ਵਿਚੁ

(੧) ਵਿਚੁ—ਨਾਂਵ—(ਵਿਚੋਲਾ-ਪਨ)

'ਵਿਚੁ' ਨ ਕੋਈ ਕਰਿ ਸਕੈ ਕਿਸਥੈ ਰੋਵਹਿ ਰੋਜ ॥੯॥

(ਬਾਰਹਮਾਹਾ ਮਾਝ ਮ: ੫, ਪੰਨਾ ੧੩੫)

(੨) ਵਿਚਿ—ਸੰਬੰਧਕ

ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ 'ਵਿਚਿ' ਪਾਹਿ ॥੧॥੨੪॥

(ਮਾਝ ਕੀ ਵਾਰ, ਪੰਨਾ ੧੪੬)

(੩) ਬੀਚੁ—ਨਾਂਵ

ਹਾ ਤੁਮ 'ਬੀਚੁ' ਭਇਓ ਨਹੀ ਕੋਈ ॥੩॥੩੫॥

(ਆਸਾ ਕਬੀਰ ਜੀ, ਪੰਨਾ ੪੦੮)

'ਬੀਚੁ' ਨ ਕੋਇ ਕਰੇ ਅਕ੍ਰਿਤਘਣੁ ਵਿਛੁਸਿ ਪਇਆ ॥੩॥੪॥੨॥

(ਬਿਹਾਗੜਾ ਮ: ੫ ਛੰਤ ਘਰੁ ੨, ਪੰਨਾ ੪੮੬)

ਵੇਲ, ਵੇਲਿ

(੧) ਵੇਲ—ਵੱਲ, ਸਾਖ, ਲੜੀ

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ 'ਵੇਲ' ਛਈਦੀ ॥੫॥੧॥

(ਸਿਗੀਰਾਗ ਮ: ੮ ਛੰਤ ਘਰੁ ੨, ਪੰਨਾ ੨੬)

(੨) ਵੇਲਿ—ਇਸਤ੍ਰੀ, ਲੜੀ

‘ਵੇਲਿ’ ਪਰਾਈ ਜੋਹਰਿ ਜੀਅਕੇ ਕਰਹਿ ਚੇਰੀ ਭੁਰਿਆਈ ॥੨॥੧੩॥
(ਗਊੜੀ ਚੇਤੀ ਮ: ੧, ਪੰਜਾ ੧੫੫)

ਗੁਰਮੁਖਿ ਹਰਿ ਹਰਿ ‘ਵੇਲਿ’ ਵਧਾਈ ॥
ਛਲ ਲਾਗੇ ਹਰਿ ਰਸਕ ਰਸਾਈ ॥੧॥੨॥੫੮੮॥
(ਅਸਾ ਮ: ੮, ਪੰਜਾ ੩੬੭)

ਬਹੁ-ਵਾਕਾਂਗ ਸ਼ਬਦ

(Words used in different Parts of Speech)

ਅੰਤਰੁ, ਅੰਤਰ, ਅੰਤਰਿ

(੧) ਨਾਂਵ—ਅੰਤਰੁ—ਵਿੱਥ, ਫਰਕ, ਭੇਤ

ਤੇਹੀ ਮੇਹੀ ਮੇਹੀ ਭੋਹੀ ‘ਅੰਤਰੁ’ ਕੈਸਾ ॥
ਕਨਕ ਕਟਿਕ ਜਲ ਭਰੰਗ ਸੈਸਾ ॥੧॥
(ਸਿਗੀਰਾਗੁ ਰਵਿਦਾਸ ਜੀ, ਪੰਜਾ ੯੩)

(੨) ਸੰਬੰਧਕ—ਅੰਤਰਿ

ਘਟ ਘਟ ‘ਅੰਤਰਿ’ ਛੂੰ ਹੈ ਛੁਠਾ ॥੩॥੮॥
(ਮਾਝ ਮ: ੫, ਪੰਜਾ ੯੭)

(੩) ਕਿਆ ਵਿਸ਼ੇਸ਼ਣ—ਅੰਤਰਿ

‘ਅੰਤਰਿ ਬਾਹਰਿ’ ਭੇਗੀ ਬਾਣੀ ॥੩॥੧੭॥
(ਮਾਝ ਮ: ੫, ਪੰਜਾ ੯੯)

(੪) ਵਿਸ਼ੇਸ਼ਣ—ਅੰਤਰ

ਪੁੰਨ ਦਾਨ ਅਨੇਕ ਨਾਵਣ ਬਿਉ ‘ਅੰਤਰ ਮਲੁ’ ਧੋਵੇ ॥੩॥੨॥
(ਗਊੜੀ ਪੁਰਖੀ ਛੰਤ ਮ: ੧, ਪੰਜਾ ੨੪੩)

ਅੰਦਰੁ, ਅੰਦਰਿ

(੧) ਅੰਦਰੁ—ਨਾਂਵ (ਹਿਰਦਾ)

ਪੰਧ ਜੁਲੰਦਾਂਸੀ ਮੇਰਾ ‘ਅੰਦਰੁ’ ਠੰਡਾ ਗੁਰ ਦਰਸਨੁ ਦੇਖਿ ਨਿਹਾਲੀ ॥੧॥੧੭॥
(ਸਲੋਕ ਮ: ੫, ਰਾਮਕਲੀ ਕੌ ਵਾਰ ਮ: ੫, ਪੰਜਾ ੯੬੮)

‘ਅੰਦਰੂ’ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਛਿਠੋਮਿ ॥੨॥੨੨॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੬)

(੨) ਅੰਦਰਿ—ਸੰਬੰਧਕ

ਕਾਇਆ ‘ਅੰਦਰਿ’ ਗੜ੍ਹ ਬੇਟ੍ਰ ਹੈ ਸਭਿ ਦਿਸੰਤਰ ਦੇਸਾ ॥੧੬॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੮)

ਅਨਤ

(੧) ਵਿਸ਼ੇਸ਼ਣ (ਅਨਤ)

ਰਾਜਾ ਰਾਮੁ ਮਉਲਿਆ ‘ਅਨਤ’ ਭਾਇ ॥੧॥

(ਬਸੰਤੁ ਕਬੀਰ ਜੀ, ਪੰਨਾ ੧੧੯੩)

(੨) ਕ੍ਰਿਆ ਵਿਸ਼ੇਸ਼ਣ (ਕਿਸ ਹੋਰ ਥਾਂ, ਸੰ: ਅਨਤਤੁ)

ਜਨ ਨਾਨਕ ਪਾਇਆ ਅਗਾਮ ਤ੍ਰੁਪੁ ‘ਅਨਤ’ ਨ ਕਾਹੂ ਜਾਇ ॥੧॥੪॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)

ਸਾ

(੧) ਵਿਸ਼ੇਸ਼ਣ—(ਉਹ, ਅਜਿਹੀ)

‘ਸਾ’ ਮਤਿ ਨਿਰਮਲ ਕਹੀਐਤ ਧੀਰ ॥੧॥੧੬੧॥ (ਗਊੜੀ ਮ: ੫, ਪੰਨਾ ੧੯੮)

(੨) ਸੰਬੰਧਕ—(= ਵਰਗਾ)

ਸਿਮਰਿ ਸੁਆਮੀ ਹਰਿ ‘ਸਾ’ ਮੀਤ ॥੪॥੧੬੦॥

(ਗਊੜੀ ਮ: ੫, ਪੰਨਾ ੧੯੮)

(੩) ਪੜਨਾਂਵ—(= ਉਹ)

ਪਾਰਥੂਮਿ ‘ਸਾ’ ਅਗਾਨਿ ਮਹਿ ਸਾਡੀ ॥੧॥੧੬੨॥

(ਗਊੜੀ ਮ: ੫, ਪੰਨਾ ੧੯੯)

(੪) ਕ੍ਰਿਆ—(ਸੀ)

ਹੋਣਾ ‘ਸਾ’ ਸੋਈ ਛੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥੨॥੧੨੩॥

(ਗਊੜੀ ਪੁਰਖੀ ਮ: ੫, ਪੰਨਾ ੨੦੫)

ਸੇ

- (੧) ਕ੍ਰਿਆ, ਭੂਤ ਕਾਲ, ਪੁਲਿੰਗ, ਅੱਨ ਪੁਰਖ, ਇਕ-ਵਚਨ
ਜਥੁਂ ਇਹੁ ਨ 'ਸੇ' ਤਰ੍ਹਾਂ ਬਿਨਹਿ ਉਪਾਇਆ ॥੨॥੩੮॥

(ਭੈਨਉ ਮ: ੫, ਪੰਨਾ ੧੧੬੯)

- (੨) ਪੜਨਾਂਵੀ ਵਿਸ਼ੇਸ਼ਣ

'ਸੇ ਸਹੁ' ਸਤਾ ਵੀਸਚੈ ਪਿਲ੍ਹਾ ਜੀਵਣੁ ਸੋਸਾਰਿ ॥੧੩॥੧॥੩॥

(ਸੂਰੀ ਮ: ੩ ਘਰੁ ੧੦ ਅਸਟਪਦੀਆ, ਪੰਨਾ ੨੪੫)

- (੩) ਪੜਨਾਂਵ

'ਸੇ' ਜਾਨੈ ਜਿਨਿ ਚਾਖਿਆ ਹਰਿ ਨਾਮੁ ਆਮੇਲਾ ॥੩॥੩॥੩੩॥

(ਬਿਲਾਵਲੁ ਮ: ੫, ਪੰਨਾ ੯੦੮)

ਸਉ

- (੧) ਕ੍ਰਿਆ ਵਿਸ਼ੇਸ਼ਣ (ਸਉ—ਸਉ ਵਾਰੀ)

ਜੇ 'ਸਉ' ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥੨॥

(ਸਿਰੀਰਾਗੁ ਮ: ੩ ਅਸਟਪਦੀਆ, ਪੰਨਾ ੬੫)

ਜੇ 'ਸਉ' ਪ੍ਰਾਨੀ ਲੇਚੈ ਕੋਇ ॥੧॥੧੫॥

(ਸੁਖਮਨੀ)

- (੨) ਸੰਬੰਧਕ (ਸਉ—ਸਿਉ, ਨਾਲ)

ਇਹੁ ਮਨੁ ਬਡਾ ਕਿ ਜਾ 'ਸਉ' ਮਨੁ ਮਾਨਿਆ ॥੧॥੪੨॥

(ਗਊਕੀ ਕਬੀਰ ਜੀ, ਪੰਨਾ ੩੩੧)

ਸੇਜੈ ਰਮਭੁ ਨੈਨ ਨਹੀ ਪੇਖਉ ਇਹੁ ਦੁਖੁ ਕਾ 'ਸਉ' ਕਹਉ ਰੇ ॥

(ਆਸਾ ਕਬੀਰ ਜੀ, ਪੰਨਾ ੪੮੨)

- (੩) ਕ੍ਰਿਆ (= ਸੌਂ ਰਹੁ)

ਹਰਿ ਭਗਤਾ ਕਾ ਮੇਲੀ ਸਰਬਤ, 'ਸਉ' ਨਿਸੁਲ ਜਨ ਟੰਗ ਧਰਿ ॥੨॥

(ਬਿਲਾਵਲ ਕੀ ਵਾਰ, ਪੰਨਾ ੮੪੬)

- (੪) ਵਿਸ਼ੇਸ਼ਣ

ਜੇ 'ਸਉ' ਚੰਦਾ ਉਗਾਵਹਿ ਸੂਰਜ ਚੜਹਿ ਹਜਾਰ ॥੨॥੧॥

(ਆਸਾ ਦੀ ਵਾਰ)

ਸਾਜੁ, ਸਾਜਿ

(੧) ਨਾਂਵ

ਜੈਸਾ ਦੇਖੁ ਕਰਾਵੈ ਬਾਜੀਗਰੁ ਓਹੁ ਤੌਗੋ ਹੀ 'ਸਾਜੁ' ਆਣੇ ॥੩॥੫॥੧੨੯॥
(ਗਊਰੀ ਮ: ੫, ਪੰਨਾ ੨੦੬)

(੨) ਕ੍ਰਿਆ

ਜਿਨਿ ਤੂ 'ਸਾਜਿ' ਸਵਾਰਿ ਸਿਗਾਰਿਆ ॥੧॥੪॥
(ਗੁਰਮਨੀ)

ਸਾਬ, ਸਾਬੁ, ਸਾਬਿ

(੧) ਸਾਬੁ—ਨਾਂਵ, ਪੁਲਿੰਗ

ਵਾਟ ਵਟਾਉ ਆਇਆ ਨਿਤ ਚਲਦਾ 'ਸਾਬੁ' ਦੇਖੁ ॥੨॥੧੩॥
(ਸਿਨੀਰਾਗੁ ਮ: ੧ ਅਸਟਪਦੀਆ, ਪੰਨਾ ੯੧)

ਮੁਠਾ ਆਪਿ ਮੁਹਾਏ 'ਸਾਬੇ' ॥੧॥੫॥
(ਮਾਝ ਕੀ ਵਾਰ, ਪੰਨਾ ੧੪੦)

(੨) ਸਾਬੁ—ਨਾਂਵ, ਇਸਤ੍ਰੀ ਲਿੰਗ

ਚੰਦੁ ਸੂਰਜੁ ਦੁਇ 'ਸਾਬੁ' ਚਲਾਈ ॥੨॥੩੯॥
(ਅਸਾ ਕਬੀਰ ਜੀ, ਪੰਨਾ ੪੮੪)

(੩) ਕ੍ਰਿਆ ਵਿਸ਼ੇਸ਼ਣ—ਸਾਬਿ (ਨਾਲਿ)

ਅਨਿਕ ਉਗ ਮਾਇਆ ਕੇ ਪੇਖੇ ਕਿਛੁ 'ਸਾਬਿ' ਨ ਚਾਲੈ ਭੋਰਾ ॥੧॥੨॥੧੧॥
(ਗੁਜਰੀ ਮ: ੫ ਘਰ ੨, ਪੰਨਾ ੪੬੬)

'ਸਬਦ'

ਇਸ ਸ਼ਬਦ ਨੂੰ ਚੰਗੀ ਤਰ੍ਹਾਂ ਨਾ ਸਮਝਣ ਕਰਕੇ ਕਈ ਥਾਈਂ ਗੁਰਬਾਣੀ ਦੇ ਅਰਥ ਕਰਨ ਵਿਚ ਬੜਾ ਭੁਲੇਖਾ ਪੈ ਜਾਂਦਾ ਹੈ, ਸੋ ਖੋਜੀ ਸੱਜਣ ਇਸ ਵਲ ਵਧੀਕ ਧਿਆਨ ਦੇਣ।

(੧) ਨਾਂਵ—ਕਰਤਾ ਕਾਰਕ

ਗੁਰ ਕਾ 'ਸਬਦੁ' ਮਨੈ ਮਹਿ ਮੁੰਦਾ ਖਿੰਬਾ ਖਿਮਾ ਰਥਾਵਦੀ ॥੧॥੩॥੩੦॥
(ਅਸਾ ਮ: ੧, ਪੰਨਾ ੩੫੯)

(੨) ਨਾਂਵ—ਕਰਮ ਕਾਰਕ

ਸਹੀ ਸਲਾਮਤਿ ਸਤਿ ਬੈਕ ਉਥਾਰੇ ਗੁਰ ਕਾ 'ਸ਼ਬਦੁ' ਵੀਚਾਰੇ ॥ਰਹਾਉ॥੧੮੫॥
(ਸੋਗਠਿ ਮ: ੫ ਘਰੂ ੩, ਪੰਨਾ ੬੨੫)

(੩) ਨਾਂਵ—ਕਰਣ ਕਾਰਕ

ਗੁਰ ਕੈ 'ਸ਼ਬਦਿ' ਵਿਚਹੁ ਮੈਲੁ ਰਾਹਾਏ ॥੨੧੮॥

(ਵਡਹੋਰ੍ਸ਼ ਮ: ੩, ਪੰਨਾ ੫੬੦)

(੪) ਨਾਂਵ—ਅਧਿਕਰਣ ਕਾਰਕ

ਗੁਰ ਕੈ 'ਸ਼ਬਦਿ' ਰਾਭਾ ਸਹਜੇ ਮਾਡਾ ਸਹਜੇ ਰਹਿਆ ਸਮਾਏ ॥੯॥੧॥

(ਸੁਹੀ ਮ: ੩ ਘਰੂ ੧ ਅਸਟਪਦੀਆ, ਪੰਨਾ ੨੪੩)

(੫) 'ਸ਼ਬਦ' ਸੰਸਕ੍ਰਿਤ ਲਫਜ਼ ਹੈ, ਅਤੇ 'ਨਾਂਵ' ਹੈ। ਇਸ ਦਾ ਮੂਲ ਧਾਰੂ 'ਸ਼ਬਦ' ਹੈ, ਇਸ ਦਾ ਅਰਥ ਹੈ, 'ਉੱਚਾਰਨਾ, ਬੁਲਾਉਣਾ, ਨਾਮ ਰੱਖਣਾ'। ਸੌ, ਇਹ ਲਫਜ਼ 'ਨਾਂਵ' ਭੀ ਹੈ ਤੇ 'ਕ੍ਰਿਆ' ਭੀ ਹੋ ਸਕਦਾ ਹੈ। ਇਸ ਦਾ ਪ੍ਰਾਕ੍ਰਿਤ ਰੂਪ 'ਸੱਦ' ਹੈ, ਜੋ 'ਸ਼ਬਦ' ਵਾਂਗ 'ਨਾਂਵ' ਭੀ ਹੈ ਤੇ 'ਕ੍ਰਿਆ' ਭੀ। ਸ਼ਬਦ 'ਸੱਦ' 'ਨਾਂਵ' ਰੂਪ ਵਿਚ ਗੁਰਬਾਣੀ ਵਿਚ ਵਰਤਿਆ ਗਿਆ ਹੈ। ਜਿਵੇਂ, ਰਾਮਕਲੀ 'ਸਦੁ'।

ਘਰਿ ਘਰਿ ਏਹੋ ਪਾਹੁੜਾ 'ਸਦੜੇ' ਨਿਤ ਪਵਨਿ ॥੧॥੧॥

(ਸੋਹਿਲਾ ਰਾਗ ਨਉਜ਼ੀ ਦੀਪਕੀ ਮ: ੧)

(੬) ਜਿਵੇਂ ਉਪਰਲੀਆਂ ਤੁਕਾਂ ਵਿਚ 'ਸਦੁ' ਅਤੇ 'ਸਦੜੇ' ਦੇ ਅਰਥ ਹਨ 'ਸਨੇਹਾ', ਤਿਵੇਂ ਲਫਜ਼ 'ਸ਼ਬਦ' ਭੀ 'ਸਨੇਹਾ' ਅਰਥ ਵਿਚ ਵਰਤਿਆ ਮਿਲਦਾ ਹੈ, ਜਿਵੇਂ :

ਧਨ ਵਾਢੀ ਪਿਤੁ ਏਸ ਨਿਵਾਸੀ ਸਥੇ ਗੁਰ ਪਹਿ 'ਸ਼ਬਦੁ' ਪਠਾਈ ॥੫॥੧॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੨੩)

'ਸ਼ਬਦ' ਧਾਰੂ ਦੇ ਪ੍ਰਾਕ੍ਰਿਤ ਰੂਪ 'ਸੱਦ' ਧਾਰੂ ਤੋਂ ਕ੍ਰਿਆ 'ਰਾਮਕਲੀ ਸਦੁ' ਵਿਚ ਇਉਂ ਵਰਤੀ ਗਈ ਹੈ :

ਸਤਿਗੁਰਿ ਤਾਣੈ ਆਪਣੈ ਬਹਿ ਪਰਵਾਰੁ 'ਸਦਾਇਆ' ॥੮॥.....

ਕੇਸੇ ਗੁਪਾਲ ਪੰਡਿਤ 'ਸਦਿਅਹੁ' ਹਰਿ ਹਰਿ ਬਥਾ ਪੜਹਿ ਪੁਰਣੁ ਜੀਉ ॥੫॥

(ਪੰਨਾ ੬੨੩)

(੨) ਜਿਵੇਂ ਲਫਜ਼ 'ਸ਼ਬਦ' ਸੰਸਕ੍ਰਿਤ ਪਾਤੂ ਦਾ ਪ੍ਰਾਕ੍ਰਿਤ ਰੂਪ 'ਸੱਦ' 'ਕ੍ਰਿਆ' ਰੂਪ ਵਿਚ ਵਰਤਿਆ ਗਿਆ ਹੈ, ਇਸੇ ਤਰ੍ਹਾਂ ਪਾਤੂ 'ਸ਼ਬਦ' ਭੀ 'ਕ੍ਰਿਆ' ਰੂਪ ਵਿਚ ਮਿਲਦਾ ਹੈ, ਜਿਵੇਂ :

ਆਪੇ ਦੇਖੈ 'ਸਬਦਿ' ਸੁਲਾਏ ॥
 ਮਹਲੀ ਮਹਲੀ ਸਹਜ ਸੁਖੁ ਪਾਏ ॥
 ਨਾਨਕ ਨਾਮੁ ਮਿਲੈ ਵਡਿਆਈ
 ਆਪੇ ਸੁਣ੍ਹ ਸੁਣ੍ਹ ਪਿਆਵਣਿਆ ॥੯॥੧੩॥੧੪॥

ਸਬਦਿ—ਸੱਦ ਕੇ। (ਮਾਤਰ ਮ: ੩ ਅਸਟਪਦੀਆ, ਪੰਨਾ ੧੧੨)

ਇਹ ਲੜ੍ਹਜ਼ 'ਸਬਦਿ' 'ਕ੍ਰਿਆ' ਹੈ ਜਾਂ 'ਨਾਂਵ, ਕਰਣ ਕਾਰਕ' ? ਇਸ ਸੰਸੇ ਦੀ ਨਿਵਿਰਤੀ ਵਾਸਤੇ ਹੇਠ-ਲਿਖਿਆ ਪ੍ਰਮਾਣ ਕਾਢੀ ਹੈ। ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਦੋਵੇਂ ਸ਼ਬਦ ਮਾਹਿਬ ਗੁਰੂ ਅਮਰਦਾਸ ਜੀ ਦੇ ਉਚਾਰੇ ਹੋਏ ਹਨ, ਇਸੇ ਮਾਝ ਰਾਗ ਦੀਆਂ ਅਸਟਪਦੀਆਂ ਵਿਚ ਹੀ ਹਨ। ਦੋਹਾਂ ਤਕਾਂ ਦਾ ਇਕ ਇਕ ਅੱਖਰ ਮਿਲਦਾ ਹੈ :

ਆਪੇ ਦੇਵੈ 'ਸਦਿ' ਬੁਲਾਏ ॥
 ਆਪਣਾ ਨਾਉ ਮੰਨਿ ਵਸਾਏ ॥
 ਨਾਨਕ ਨਾਮੁ ਮਿਲੈ ਵਡਿਆਏ
 ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥

ੴ

(੧) ਪੜਨਾਂਵ (ਹਉ = ਮੈਂ)

‘हस्ति’ आणिआ सूरतु चलि कै मे उक्की उस्ति स्रवणाई जीस्ति ॥३॥
 (मुही म: ५ गुणवंडी, पंडा २६३)

(२) नांव (हठ = हठमै)

‘ਹਉ’ ਛੁਟਕੈ ਗੋਈ ਅਨੰਦੁ ਤਿਹ, ‘ਹਉ’ ਨਾਹੀ ਤਹ ਆਪਿ॥੫੧॥
(ਗਉਰੀ ਬਾਵਨ ਅਖ਼ਰੀ ਮ: ੫, ਪੰਨਾ ੨੬੦)

ਬੇਜੁ

(੧) ਨਾਂਵ, ਪੁਲਿੰਗ

ਹਰਿ ਦਸਤੁ ਸੈਤਚੁ ਜੀ ਹਰਿ 'ਬੇਜੁ' ਪਵਾਈ ਜੀਉ ॥੩॥੭੦॥

(ਗਊੜੀ ਮਾਡ ਮ: ੪, ਪੰਨਾ ੧੨੫)

ਹਮਰੈ 'ਬੇਜੁ' ਪਰਹੁ ਮਤਿ ਕੋਈ ॥੩॥ (ਗਊੜੀ ਕਬੀਰ ਜੀ, ਪੰਨਾ ੩੨੪)

ਨਦੀ ਤਰੰਦਕੀ ਮੈਡਾ 'ਬੇਜੁ' ਨ ਖੁੱਤੇ ਮੰਝਿ ਮੁਹਬਤਿ ਤੇਰੀ ॥੧॥੯॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੪੨੦)

(੨) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਆਵੈ ਨ ਜਾਇ ਮਰੈ ਨ ਜੀਵੈ ਭਾਸੁ 'ਬੇਜੁ' ਬੈਰਾਗੀ ॥੧॥੩॥੪੭॥

(ਗਊੜੀ ਕਬੀਰ ਜੀ, ਪੰਨਾ ੩੨੩)

ਜੋਗੁ

(੧) ਨਾਂਵ

'ਜੋਗੁ' ਨ ਭਗਵੀ ਕਪੜੀ 'ਜੋਗੁ' ਨ ਮੇਲੇ ਦੇਸਿ ॥੯੮॥

(ਵਾਰਨ ਤੇ ਵਧੀਕ ਸਲੋਕ ਮ: ੩, ਪੰਨਾ ੧੪੨੦)

(੨) ਸੰਬੰਧਕ

ਮਨ ਮਹਿ ਝੂਰੈ ਰਾਮਬੰਦੂ ਸੀਤਾ ਲਛਮਣ 'ਜੋਗੁ' ॥੨੭॥

(ਵਾਰਨ ਤੇ ਵਧੀਕ ਸਲੋਕ ਮ: ੧, ਪੰਨਾ ੧੪੧੨)

(੩) ਵਿਸ਼ੇਸ਼ਣ

ਤੇਰਾ ਕੌਡਾ ਜਾਤੋ ਨਾਹੀ ਮੈਨੇ 'ਜੋਗੁ' ਕੌਡੋਈ ॥੧॥

(ਸਲੋਕ ਮ: ੫, ਪੰਨਾ ੧੪੨੯)

ਜਿਨਿ

(੧) ਪੜਨਾਂਵ, ਸੰਬੰਧ ਵਾਚਕ, ਕਰਤਾ ਕਾਰਕ, ਇਕ-ਵਚਨ

'ਜਿਨਿ' ਰਾਮੁ ਜਾਨਿਆ ਤਿਨਹਿ ਪਛਾਨਿਆ ॥੧॥੧੮॥

(ਗਊੜੀ ਕਬੀਰ ਜੀ, ਪੰਨਾ ੩੨੭)

(੨) ਕ੍ਰਿਆ ਵਿਸ਼ੇਸ਼ਣ (ਜਿਨਿ = ਮਤ)

ਪਹੁੰਚਾ ਸੰਪਤਿ ਸਗਲ 'ਜਿਨਿ' ਅਪੁਨੀ ਕਰਿ ਮਾਣਿ ॥੫॥

(ਸਲੋਕ ਮ: ੯, ਪੰਨਾ ੧੪੨੬)

ਮੇਰੀ ਪ੍ਰੀਤਿ ਗੋਬਿੰਦ ਸਿਉ 'ਜਿਨਿ' ਘੱਟੈ ॥੨॥

(ਧਨਾਸਰੀ ਰਵਿਦਾਸ ਜੀ, ਪੰਨਾ ੬੯੪)

ਤੈ

(੧) ਅਨੁਸੰਬੰਧਕ ਪੜਨਾਂਵ ('ਤਿਸੁ' ਤੋਂ), 'ਸੰਪ੍ਰਦਾਨ ਕਾਰਕ' ਇਕ-ਵਚਨ
ਸਤ ਨਦਰੀ ਅੰਦਰਿ ਵੇਖਦਾ ਜੇ ਤਾਂਦੇ 'ਤੈ' ਦੇਣਿ ॥੨॥੨੪॥੫॥

(ਸਿਗੀਰਾਗ ਮ: ੩, ਪੰਨਾ ੩੬)

(੨) ਪੁਰਖ ਵਾਚਕ ਪੜਨਾਂਵ, ਮੱਧਮ ਪੁਰਖ, ਇਕ-ਵਚਨ

ਊਠਿ ਢੰਡੁ ਛਟਾਊਂਵਿਆ 'ਤੈ' ਕਿਆ ਚਿਰੁ ਲਾਗਿਆ ॥੧॥੨॥੧੧॥

(ਆਸਾ ਮ: ੫ ਛੰਤ ਘੜ੍ਹ ੨, ਪੰਨਾ ੮੫੯)

(੩) ਯੋਜਕ

ਜੇਤਾ ਉੜਹਿ ਦੁਖ ਘਣੇ ਨਿਤ ਦਾਖਹਿ 'ਤੈ' ਬਿਲਲਾਹਿ ॥੨॥੩॥੨੦॥

(ਸਿਗੀਰਾਗ ਮ: ੩ ਅਸਟਪਦੀਆ, ਪੰਨਾ ੬੬)

ਤਉ

(੧) ਪੜਨਾਂਵ—

(ੳ) ਸੰਬੰਧ ਕਾਰਕ (= ਤੇਰੀ)

ਫਿਰਤ ਫਿਰਤ ਪ੍ਰਭ ਆਇਆ ਪਰਿਆ 'ਤਉ' ਸਰਨਾਇ ॥੧॥੨੦॥

(ਸੁਖਮਨੀ ਮ: ੪)

(ਅ) ਪੜਨਾਂਵ; ਕਰਮ ਕਾਰਕ (= ਤੈਨੂੰ)

ਤੇ ਮਨ ਮੈ 'ਤਉ' ਛਿਨ ਛਿਨ ਸਮਝਾਵਾ ॥੧੩॥

(ਗਊਜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੮੦)

(੨) ਕਰਤਾ ਕਾਰਕ (= ਤੈਂ, ਤੂੰ)

ਜਿਨ ਕਉ ਪ੍ਰਮੁ ਧਿਆਨੁ 'ਤਉ' ਆਪੇ ਲਾਇਆ ਕਰਮੁ ਕਰਿ ॥੧੩॥
(ਵਾਰਾਂ ਤੇ ਵਧੀਕ ਸਲੋਕ ਮ: ੪, ਪੰਨਾ ੧੪੨੨)

(੩) ਕਿਆ ਵਿਸ਼ੇਸ਼ਣ (= ਤਾਂ, ਤਦੋਂ)

ਖੇਲੁ ਸੰਕੋਚੇ 'ਤਉ' ਨਾਨਕ ਏਕੈ ॥੭॥੨੧॥ (ਗਊੜੀ ਸੁਖਮਨੀ)

ਨਾਵਣ, ਨਾਵਣੁ

(੧) ਨਾਵਣ—ਭਾਵਾਰਬਕ ਕਾਰਦੰਤਕ

'ਨਾਵਣ' ਬਲੇ ਤੀਰਬੀ ਮਤਿ ਥੇਟੇ ਭਨਿ ਚੌਰਿ ॥੨॥੧੨॥
(ਮ: ੧, ਸੁਹੀ ਕੌ ਵਾਰ ਮ: ੩, ਪੰਨਾ ੨੮੯)

(੨) ਨਾਵਣੁ—ਨਾਵਣ, ਪੁਲਿੰਗ, ਇਕ-ਵਚਨ, ਕਰਤਾ ਕਾਰਕ

'ਨਾਵਣੁ' ਪੁਰਭੁ ਅਭੀਓ ਗੁਰ ਸਤਿਗੁਰ ਦਰਸੁ ਭਾਇਆ ॥੧॥੮॥੧੦॥
(ਤੁਖਾਨੀ ਮ: ੪ ਡੱਤ, ਪੰਨਾ ੧੧੧੬)

ਬਾਹਰੁ, ਬਾਹਰਿ

(੧) ਬਾਹਰੁ—ਨਾਵਣ

ਅੰਤਰਿ ਵਸਤੁ ਮੂੜਾ 'ਬਾਹਰੁ' ਭਾਲੇ ॥੭॥੧੩॥੧੪॥
(ਮਾਝ ਮ: ੩ ਅਸਟਪਦੀਆ, ਪੰਨਾ ੧੧੨)

(੨) ਬਾਹਰਿ—ਕਿਆ ਵਿਸ਼ੇਸ਼ਣ

ਜੇਹਾ ਅੰਦਰਿ ਪਾਏ ਤੇਹਾ ਫਰਤੈ ਆਪੇ 'ਬਾਹਰਿ' ਪਾਛਾਣਿਆ ॥੭॥੧੪॥੧੫॥
(ਮਾਝ ਮ: ੩ ਅਸਟਪਦੀਆ, ਪੰਨਾ ੧੧੯)

ਮੇ

(੧) ਸੰਬੰਧਕ (= ਵਿਚ)

ਜੇ ਸੰਪਤਿ ਅਪਨੀ ਕਰਿ ਮਾਨੀ ਛਿਨ 'ਮੇ' ਭਈ ਪਰਾਈ ॥੨॥੨॥
(ਮਾਤ੍ਰ ਮ: ੯, ਪੰਨਾ ੧੦੦੮)

(੨) ਪੜਨਾਂਵ (ਮੇ ਕਉ—ਮੈਨੂੰ)

ਨੋਟ : (ਸੰਬੰਧਕਾਂ ਦੇ ਨਾਲ ਵਰਤਿਆ ਜਾਣ ਵਾਲਾ ਰੂਪ।)

‘ਮੇ’ ਕਉ ਸਤਿਗੁਰ ਸਥਚਿ ਬੁਝਾਇਓ ॥੧॥ ਰਹਾਉ ॥੧੩੨॥

(ਗਊੜੀ ਮ: ੫, ਪੰਜਾ ੨੦੮)

ਬਹੁ-ਅਰਥਕ ਸ਼ਬਦ

ਅਮਲੁ

(੧) ਅਮਲੁ—ਨਸ਼ਾ

‘ਅਮਲੁ’ ਗਲੇਲਾ ਕੁੜ ਕਾ ਦਿਤਾ ਦੇਵਣਹਾਰਿ ॥੧॥੫॥

(ਸਿਗੀਰਾਗੁ ਮ: ੧, ਪੰਜਾ ੧੫)

(੨) ਅਮਲੁ—ਕੰਮ

‘ਅਮਲੁ’ ਕਾਰ ਧਰਤੀ ਬੀਜੁ ਸ਼ਬਦੇ ਕਰਿ

ਸਚ ਕੀ ਆਖ ਨਿਤ ਦੇਹਿ ਪਾਣੀ ॥੧॥੨੭॥ (ਸਿਗੀਰਾਗੁ ਮ: ੧, ਪੰਜਾ ੨੩)

ਸੋਇ

(੧) ਪੜਨਾਂਵੀ ਵਿਸ਼ੇਸ਼ਣ—(ਉਹ)

ਚਉਥੇ ਪਹਾੜੇ ਗੈਣਿ ਕੈ ਵਣਜਾਰਿਆ ਮਿਛਾ

ਦਿਨੁ ਨੇੜੇ ਆਇਆ ‘ਸੋਇ’ ॥੮॥੧॥੮॥

(ਸਿਗੀਰਾਗੁ ਪਹਰੇ ਮ: ੫, ਪੰਜਾ ੭੭)

(੨) ਪੜਨਾਂਵ (= ਉਹ)

ਕੁਦਰਤਿ ਕਰਿ ਕੈ ਵਸਿਆ ‘ਸੋਇ’ ॥੧॥੮॥

(ਸਿਗੀਰਾਗ ਕੀ ਵਾਰ ਮ: ੮, ਪੰਜਾ ੮੮)

(੩) ਨਾਂਵ—(ਸੋਇ—ਸੋਭਾ)

ਸੁਣਿ ਸੁਣਿ ਜੀਵਾ ‘ਸੋਇ’ ਕੁਮਾਰੀ ॥੧॥੩੩॥ (ਮਾਝ ਮ: ੫, ਪੰਜਾ ੧੦੮)

(੮) ਕ੍ਰਿਆ

ਵਿਸ਼ਟਿ ਨ ਆਖਹਿ ਅੰਧ ਅਗਿਆਨੀ
 'ਸੋਇ ਰਹਓ' ਮਦ ਮਾਵਤ ਹੈ ॥੩॥੨॥੮॥

(ਬਿਲਾਵਲੁ ਮ: ੫, ਪੰਨਾ ੯੨੨)

ਸਾਹੁ

(੧) ਸਾਹੁ—ਸੁਆਸ

ਜੀਉ ਪਿੰਡ ਸਭ ਤਿਸ ਦਾ 'ਸਾਹੁ' ਤਿਨੈ ਵਿਚਿ ਪਾਇਆ ॥੪॥੫॥

(ਮਾਨੁ ਮ: ੧ ਅਸਟਪਦੀਆ, ਪੰਨਾ ੧੦੧੧)

(੨) ਸਾਹੁ—ਸ਼ਾਹ, ਰਾਸ ਪੂਜੀ ਦੇਣ ਵਾਲਾ

ਗੁਰੂ ਸਤਿਗੁਰੂ ਸਚਾ 'ਸਾਹੁ' ਹੈ ਸਿਖ ਦੇਇ ਹਰਿ ਰਾਮੇ ॥੧॥੩॥੧੦॥

(ਆਸਾ ਮ: ੮ ਛੰਤ ਘਰੁ ੮, ਪੰਨਾ ੮੮੯)

ਸਿਖ, ਸਿਖੁ

(੧) ਨਾਵ—ਇਸਤ੍ਰੀ ਲਿੰਗ (ਸਿਖ—ਸਿੱਖਿਆ)

ਨਾਨਕੁ 'ਸਿਖ' ਦੇਇ ਮਨ ਪ੍ਰੀਤਮ ਸਾਧ ਸੰਗਿ ਝੁਲ੍ਹ ਜਲੇ ॥੧॥੧॥੨॥

(ਸਿੱਖੀਰਾਗੁ ਮ: ੫ ਛੰਤ, ਪੰਨਾ ੨੯)

(੨) ਨਾਵ, ਪੁਲਿੰਗ (ਇਕ-ਵਚਨ—ਸਿਖ)

ਤਿਸ ਕੈ ਸੰਗਿ 'ਸਿਖੁ' ਉਧਰੈ ਨਾਨਕ ਹਰਿ ਗੁਰ ਗਾਉ ॥੧(ਸਲੋਕ)॥੧੮॥

(ਗਊੜੀ ਸੁਖਮਨੀ ਮ: ੫, ਪੰਨਾ ੨੯੬)

(ਬਹੁ-ਵਚਨ—ਸਿਖ)

ਸਚਿਆਰ 'ਸਿਖ' ਬਹਿ ਸਤਿਗੁਰ ਪਾਸਿ ਘਾਲਨਿ

ਕੁਵਿਆਰ ਨ ਲਭਨੀ ਕਿਤੇ ਬਾਣਿ ਭਾਲੇ ॥੧॥੧੦॥

(ਗਊੜੀ ਕੀ ਵਾਰ ਮ: ੮, ਪੰਨਾ ੩੦੪)

(ਸਿੱਖਿ—ਸਿਖ ਨੇ)

ਗੁਰ ਕੈ 'ਸਿਖੁ' ਸਤਿਗੁਰ ਧਿਆਇਆ ॥੯॥੧॥

(ਗੌੜ ਮ: ੫ ਅਸਟਪਦੀਆ, ਪੰਨਾ ੯੬)

(੩) ਸਿਖ—ਕਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ।

ਗੁਰ ਮਿਲ ਰਤ੍ਨ ਅਚਾਰੁ 'ਸਿਖ' ਤ੍ਰਯੁ ਕਦੇ ਨ ਲਗੈ ਦੂਖ ॥੩॥੨੩॥੮੩॥
(ਸਿਰੀਰਾਗ ਮ: ੫, ਪੰਨਾ ੫੦)

(੪) ਨਾਂਵ, ਇਸਤ੍ਰੀ ਲਿੰਗ : (ਚੌਟੀ, ਬੋਦੀ)

ਮੁੰਡੁ ਮੁਭਾਇ ਜਟਾ 'ਸਿਖ' ਬਾਣੀ ਮੇਨਿ ਰਹੈ ਅਡਿਮਾਨਾ ॥੫॥੭॥
(ਮਾਤ੍ਰ ਮ: ੧ ਅਸਟਪਦੀਆ, ਪੰਨਾ ੧੦੧੩)

ਸੇਤੁ

(੧) ਵਿਸ਼ੇਸ਼ਣ—ਸੰਸਕ੍ਰਿਤ ਸ਼ਬਦ ਸ੍ਰੋਤ = ਚਿੱਟਾ, ਸਫੈਦ

ਹਰ ਮਰੋਝੈ ਤਨੁ ਕਪੈ ਸਿਆਹਰੁ ਹੋਆ ਸੇਤੁ ॥੭॥

(ਬਾਰਹਮਾਹਾ ਮਾਝ ਮ: ੫, ਪੰਨਾ ੧੩੪)

(੨) ਨਾਂਵ—ਸੰਸਕ੍ਰਿਤ ਸ਼ਬਦ 'ਸੇਤੁ' = ਪੁਲ

ਗੁਰਮੁਖਿ ਬਾਂਘਿ 'ਸੇਤੁ' ਬਿਧਾਤੇ ॥੪੦॥ (ਸਿਧ ਗੋਸਟਿ, ਪੰਨਾ ੯੪੨)

ਸਭਾ

(੧) ਨਾਂਵ, ਇਸਤ੍ਰੀ ਲਿੰਗ (= ਮਜਲਸ, ਇਕੱਠ, ਸੰਗ, ਸੰਗਤਿ)

ਬਾਨੁ ਸੁਹਾਵਾ ਪਾਵਿੜੁ ਹੈ ਜਿਥੇ ਸੰਤ 'ਸਭਾ' ॥੪॥੬॥੭੬॥

(ਸਿਰੀਰਾਗ ਮ: ੫, ਪੰਨਾ ੪੪)

ਗੁਰ 'ਸਭਾ' ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥੨॥੮॥

(ਮ: ੩, ਸਿਰੀਰਾਗ ਕੀ ਵਾਰ, ਪੰਨਾ ੮੮)

ਸਿਧ 'ਸਭਾ' ਕਰਿ ਆਸਾਣਿ ਥੈਠੇ ਸੰਤ 'ਸਭਾ' ਜੈਕਾਰੇ ॥

(ਸਿਧ ਗੋਸਟਿ, ਪੰਨਾ ੯੩੮)

(੨) ਵਿਸ਼ੇਸ਼ਣ (= ਸਾਰੀ)

ਜਾ ਪਤਿ ਲੇਖੇ ਨਾ ਪਵੇ 'ਸਭਾ' ਪੁਜ ਖੁਆਰੁ ॥੨॥੮॥

(ਸਿਰੀਰਾਗ ਮਹਲਾ ੧, ਪੰਨਾ ੧੨)

ਹਉਮੈ 'ਸਭਾ' ਗਣਤ ਹੈ ਗਣਤੈ ਨਹੀ ਸੁਖ ਨਾਹਿ ॥

(ਸਿਰੀਰਾਗ ਮ: ੩, ਪੰਨਾ ੩੬)

१८५

हास्य, हास्य

- (੧) ਹਾਥ—ਨਾਂਵ, ਇਸਤ੍ਰੀ ਲਿੰਗ (ਛੁੱਘਾਈ)

ਤੇਰੀ ਕੀਮਤਿ ਨ ਪਦੈ ਸਭ ਛਿਠੀ ਠੋਕਿ ਜਜ਼ਾਇ ॥
ਕਹਣੈ ‘ਹਾਥ’ ਨ ਲਭਈ ਸਚਿ ਟਿਕੈ ਪਾਂਤਿ ਪਾਇ ॥੫॥੧੩॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੬੧)

(੨) ਹਾਥੁ—

(ੳ) ਨਾਂਵ, ਪੁਲਿੰਗ, ਇਕ-ਵਚਨ

‘ਹਾਥੁ’ ਦੇਇ ਰਾਖੈ ਪਰਮੇਸ਼ੁਰਿ ਸਗਲਾ ਸੂਰਤੁ ਮਿਟਾਇਆ ॥੧॥੨੩॥

(ਦੇਵਗੰਧਾਰੀ ਮ: ੫, ਪੰਨਾ ੫੩੨)

(ਅ) (ਹਾਥਿ—ਹੱਥ ਵਿਚ)

‘ਹਾਥਿ’ ਹਮਾਰੈ ਕਹੂਐ ਨਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥੬੨॥

(ਮਾਰ੍ਗ ਮ: ੫ ਸੋਲਹੇ, ਪੰਨਾ ੧੦੮੬)

(ਇ) ਨਾਂਵ, ਬਹੁ-ਵਚਨ—(ਹੱਥਾਂ ਵਿਚ)

‘ਹਾਥ’ ਕਾਮੜਲੁ ਕਾਪੜੀਆ ਮਨਿ ਦਿਸਨਾ ਉਪਜੀ ਭਾਰੀ ॥੯॥੭॥

(ਮਾਰ੍ਗ ਮ: ੧ ਅਸਟਪਦੀਆ, ਪੰਨਾ ੧੦੧੩)

५८

- (੧) ਵਿਸ਼ੇਸ਼ਣ-ਬੋਤ-ਸੋਲਾਂ
 ‘ਬੋਤ’ ਸੀਰਾਰ ਕਰੈ ਅਤਿ ਪਿਆਰੀ ॥੩॥੧੦॥
 (ਗਊੜੀ ਮ: ੧ ਅਸਟਪਦੀਆ, ਪੰਨਾ ੨੨੫)

(੨) ਨਾਂਵ

ਖਥਾ ਇਹੈ 'ਚੜ੍ਹ' ਮਨੁ ਆਵਾ ॥
 'ਬੱਝੈ' ਛਾਂਡਿ ਨ ਦਹਦਿਸ ਧਾਵਾ ॥੮॥

(ਗਊਤਮੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਜੀਉ

(੧) ਨਾਂਵ

ਜਿਸੁ ਮਿਲਿ ਜਪੀਐ ਨਾਉਂ, ਭਿਸੁ 'ਜੀਉ' ਅਰਪੀਐ ॥੧੭॥

(ਗੁਜਰੀ ਕੀ ਵਾਰ ਮ: ੫, ਪੰਨਾ ੫੨੨)

(੨) ਕ੍ਰਿਆ

ਉਦਮ ਕਰੋਦਿਆ 'ਜੀਉ' ਤੂੰ ਕਮਾਵਦਿਆ ਸੁਖ ਤੂੰਥੁ ॥੧॥੧੭॥

(ਸਲੋਕੁ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੨)

(੩) ਵਿਸਮਿਕ—(ਕਿਸੇ ਨੂੰ ਆਦਰ ਨਾਲ ਬੁਲਾਣ ਵਾਸਤੇ)

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ 'ਜੀਉ' ॥

(ਸਵਣੀਏ ਮਹਲੇ ਚਉਥੇ ਕੇ, ਗਯੰਦ, ਪੰਨਾ ੧੪੦੨)

ਜੋਏ

(੧) ਕ੍ਰਿਆ; ਪੂਰਬ ਪੂਰਣ ਕਾਰਦੰਤਕ (ਜੋਏ—ਖੋਜ ਕੇ)

ਕੇਦ ਪੁਰਾਣ ਸਭ ਦੇਖੇ 'ਜੋਏ' ॥੨॥੧੯॥

(ਬਸੰਤੁ ਰਾਮਾਨੰਦ ਜੀ, ਪੰਨਾ ੧੧੬੫)

(੨) ਨਾਂਵ—ਇਸਤ੍ਰੀ ਲਿੰਗ (ਜੋਏ—ਇਸਤ੍ਰੀ)

'ਜੋਏ' ਖਸਮੁ ਹੈ ਜਾਇਆ ॥੧॥੩॥

(ਬਸੰਤੁ ਬਬੀਰ ਜੀ, ਪੰਨਾ ੧੧੬੬)

ਜਾਗ੍ਰੁ

(੧) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੂਰਖ, ਇਕ-ਵਚਨ

ਕਿਆ ਤੂੰ ਸੋਇਆ 'ਜਾਗ੍ਰੁ' ਇਆਨਾ ॥੩॥੨॥

(ਸੁਹੀ ਰਵਦਾਸ ਜੀ, ਪੰਨਾ ੨੬੪)

(੨) ਭਵਿੱਖਤ ਕਾਲ, ਅੱਨ ਪੁਰਖ, ਇਕ-ਵਚਨ (ਜਾਇਗਾ)

ਹਉਮੈ ਰੋਗੁ ਜ੍ਰਿਮੁ ਕਟੀਐ ਨਾ ਆਵੈ ਨ 'ਜਾਗੁ' ॥੨॥੧੫॥੮੫॥

(ਸਿਗੀਰਾਗੁ ਮ: ੫, ਪੰਨਾ ੮੫)

ਜਲੁ

(੧) ਕ੍ਰਿਆ

ਦੁਰਮਨ ਤੂ 'ਜਲੁ' ਭਾਹੜੀ ਵਿਛੋਡੇ ਮਰਿ ਜਾਹਿ ॥੨॥੨॥

(ਮ: ੫, ਮਾਤ੍ਰ ਕੌ ਵਾਰ ਮ: ੫, ਪੰਨਾ ੧੦੬੯)

(੨) ਨਾਂਵ

ਨਾਨਕ ਗੁਰਪ੍ਰਖਿ ਸਹਜਿ ਮਿਲਾਏ ਜਿਉਂ 'ਜਲੁ' ਜਲਹਿ ਸਮਾਵੈ ॥੮॥੧॥੮॥

(ਥਾਂਤੁ ਰਿੰਡੋਲੁ ਮ: ੮ ਘਰੁ ੨ ਅਸਟਾਵਾਂ, ਪੰਨਾ ੧੧੬੧)

ਤਾਮਿ

(੧) ਨਾਂਵ

ਗੁਰੂ ਪਾਖੁ ਫਿਰਿ ਚੇਲਾ ਖਾਇ ॥

'ਤਾਮਿ' ਪਰੀਤਿ ਵਸੈ ਘਰਿ ਆਇ ॥੨॥੪॥

(ਆਸਾ ਮ: ੧ ਚਉਪਦੇ ਘਰੁ ੨, ਪੰਨਾ ੩੪੮)

ਨੋਟ : 'ਤਾਮਿ' (ਨਾਂਵ) ਛਾਰਸੀ ਦਾ ਲਫਜ਼ 'ਤੁਆਮਿ' ਹੈ, ਜਿਸ ਦਾ ਅਰਥ ਹੈ 'ਖਾਣਾ'।

(੨) ਕ੍ਰਿਆ ਵਿਸ਼ੇਸ਼ਣ (ਤਾਮਿ—ਤਦੋਂ)

ਜਬ ਸਾਥ ਅੰਦਰਿ ਹੋਇ ਸਾਥਾ 'ਤਾਮਿ' ਸਾਥਾ ਪਾਈਐ ॥੧॥

(ਵਡਹੰਸੁ ਮ: ੧ ਛੰਤ, ਪੰਨਾ ੫੬੬)

ਦੁਇ

(੧) ਸੰਖਿਅਕ ਵਿਸ਼ੇਸ਼ਣ :

ਨਾਨਕ ਤਰਕੜੁ, ਏਕੁ ਵਲੁ, 'ਦੁਇ' ਪੰਖੇਕੁ ਆਹਿ ॥੨॥੯॥

(ਵਿਹਾਗੜੇ ਕੌ ਵਾਰ, ਪੰਨਾ ੫੫੦)

ਪਾਤੁ ਸਮੁਦ੍ਰ ਉਦੋਲੀਐ ਇਕੁ ਮਣੀਆ ਪਾਵੈ ॥
 ‘ਦੁਇ’ ਦਿਨ ਚਾਰਿ ਸੁਹਾਵਣਾ ਮਾਟੀ ਭਿਸੁ ਖਾਵੈ ॥੯॥੧੬॥

(ਮਾਤ੍ਰ ਮ: ੧ ਅਸਟਪਦੀਆ, ਪੰਨਾ ੧੦੧੨)

(੨) ਨਾਂਵ

ਕਬੀਰ ਪਰਤੀ ਅਕੁ ਆਕਾਸ ਮਹਿ ‘ਦੁਇ’ ਝੂੰ ਬਰੀ ਅਥਧ ॥੨੦੨॥

(ਸਲੇਕ ਕਬੀਰ ਜੀ, ਪੰਨਾ ੩੩੫)

ਦੁਇ—ਸੰਬੰਧਨ, ਇਕ-ਵਚਨ (ਹੇ ਦੁਇ ! ਹੇ ਦ੍ਰੈਤ !)

ਨਉ

(੧) ਵਿਸ਼ੇਸ਼ਣ (ਸੰਖਿਅਕ)

‘ਨਉ’ ਘਰ ਦੇਖਿ ਸੁ ਕਾਮਨਿ ਤੂਲੀ ਬਸੜ੍ਹ ਅਨੁਪ ਨ ਪਾਈ ॥੩॥੨੨॥੨੩॥
 (ਗਊੜੀ ਕਬੀਰ ਜੀ, ਪੰਨਾ ੩੩੯)

(੨) ਸੰਬੰਧਕ

ਏਸ ‘ਨਉ’ ਹੋਤੁ ਥਾਉ ਨਾਹੀ ਸ਼ਬਦਿ ਲਾਗਿ ਸਵਾਰੀਆ ॥੯॥

(ਗਮਕਲੀ ਮ: ੩ ਅਨੰਦ)

ਜਿਸ ‘ਨਉ’ ਆਪਿ ਦਇਆਲੁ ਹੋਇ ਸੁ ਗੁਰਮੁਖਿ ਨਾਗਮ ਸਮਾਇ ॥੨॥੩॥੩੯॥
 (ਸਿਵੀਰਾਗੁ ਮ: ੩, ਪੰਨਾ ੨੨)

ਨਿਆਈ

(੧) ਨਾਂਵ, ਪੁਲਿੰਗ (ਨਿਆਉ ਕਰਨ ਵਾਲਾ)

ਅਪੇ ਤਖਡਿ ਕਰੈ ਸਚੁ ‘ਨਿਆਈ’ ॥੩॥੧੦॥ (ਮਾਝ ਮ: ੫, ਪੰਨਾ ੮੨)

(੨) ਸੰਬੰਧਕ

ਬਿਲਪ ਕਰੇ ਚਾਤ੍ਰਕ ‘ਕੀ ਨਿਆਈ’ ॥੧॥੮॥ (ਮਾਝ ਮ: ੫, ਪੰਨਾ ੮੬)

ਹਏ ਕ੍ਰਿਪਾਲ ਮਾਤ ਪਿਤ ‘ਨਿਆਈ’ ਬਾਰਿਕ ਜਿਉ ਪ੍ਰਤਿਪਾਰਿਆ ॥੧॥੮॥੮੫॥
 (ਆਸਾ ਮ: ੫ ਘੜ੍ਹ ੬, ਪੰਨਾ ੩੮੨)

ਨੀਰਿ

(੧) ਨਾਂਵ—

(ਉ) ਕਰਣ ਕਾਰਕ, ਇਕ-ਵਚਨ (ਨੀਰ ਨਾਲ)

ਜੇਤਾ ਸਮੁੰਦ੍ਰ ਸਾਗਰੁ 'ਨੀਰਿ' ਭਰਿਆ ਤੇਤੇ ਅਉਗਣ ਹਮਾਰੇ ॥੫॥੫॥ ੧੭॥

(ਗਊੜੀ ਚੇਜੀ ਮ: ੧, ਪੰਨਾ ੧੫੬)

(ਅ) ਅਧਿਕਰਣ ਕਾਰਕ, ਇਕ-ਵਚਨ (ਨੀਰ ਵਿਚ)

ਐਸਾ ਦੀਵਾ 'ਨੀਰਿ' ਭਰਾਇ ॥੧॥ (ਨਾਮਕਲੀ ਮ: ੧, ਪੰਨਾ ੮੭)

(੨) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਨਾਮੁ ਨਿਰੰਜਨੁ 'ਨੀਰਿ' ਨਰਾਇਣ ॥੧੯॥ (ਗੋਬੰਸ ਮ: ੫, ਪੰਨਾ ੮੬)

ਪਾਹਿ, ਪਾਹੀ

(੧) ਪਾਹਿ—

(ਉ) ਕ੍ਰਿਆ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ (= ਪਾਂਦੇ ਹਨ)

ਮਾਰਣ 'ਪਾਹਿ' ਹਰਾਮ ਮਹਿ ਹੋਇ ਹਲਾਲੁ ਨ ਜਾਇ ॥੨॥੧॥

(ਮਾਝ ਕੀ ਵਾਰ, ਪੰਨਾ ੧੪੭)

(ਅ) ਸੰਬੰਧਕ (= ਪਾਸ)

ਕਹੁ ਬੇਨੰਤੀ ਅਪੁਨੇ ਸਤਿਗੁਰ 'ਪਾਹਿ' ॥੨੧॥੯॥

(ਗਊੜੀ ਮ: ੫, ਪੰਨਾ ੧੯੨)

(੨) ਪਾਹੀ—

(ਉ) ਨਾਂਵ (ਪਾਹੀ—ਜੁੱਤੀਆਂ)

ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥

ਧੇਤੇ ਮੂਲਿ ਨ ਉਤਰਹਿ ਜੇ ਸਥ੍ਵੇ ਧੋਵਣ ਪਾਹਿ ॥

ਨਾਨਕ ਬਖਸ਼ੇ ਬਖਸ਼ੀਆਹਿ ਨਾਹਿ ਤ 'ਪਾਹੀ' ਪਾਹਿ ॥

(ਮਾਝ ਕੀ ਵਾਰ, ਪੰਨਾ ੧੪੯)

(ਅ) ਸੰਬੰਧਕ (ਪਾਹੀ—ਪਾਸ)

ਜਿਸੁ ਜਲਨਿਧਿ ਕਾਰਣਿ ਤ੍ਰਭ ਜਗਿ ਆਏ

ਜੇ ਅੰਮ੍ਰਿਤੁ ਗੁਰ 'ਪਾਹੀ' ਜੀਉ ॥੧॥੯॥

(ਸੋਗਠਿ ਮ: ੧, ਪੰਨਾ ੫੦੮)

ਬਿਰਥਾ

(੧) ਨਾਂਵ—(ਪੀੜਾ)

ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ 'ਬਿਰਥਾ' ਸਾਰੇ ॥੨॥

(ਸਿਰੀਰਾਗੁ ਕੇ ਛੇਤ ਮ: ੫ ਭਖਣਾ, ਪੰਨਾ ੮੦)

(੨) ਕ੍ਰਿਆ ਵਿਸ਼ੇਸ਼ਣ—(= ਵਿਅਰਥ)

ਮਰਿ ਮਰਿ ਜਨਮੈ ਪਤਿ ਗਵਾਏ ਆਪਣੀ

'ਬਿਰਥਾ' ਜਨਮੁ ਗਵਾਹਣਿਆ ॥੩॥੧੯॥

(ਮਾਝ ਮ: ੩ ਅਸਟਪਦੀਆ, ਪੰਨਾ ੧੨੦)

ਮੈ

(੧) ਸੰਬੰਧਕ—(ਮਹਿ, ਵਿਚ)

ਰਾਮ ਨਾਮ ਨਰ ਨਿਸਿ ਬਾਸੁਰ 'ਮੈ' ਨਿਮਖ ਏਕ ਉਰਪਾਰੈ ॥੩॥੨॥

(ਰਾਮਕਲੀ ਮ: ੯, ਪੰਨਾ ੯੦੨)

(੨) ਪੜਨਾਂਵ—

(ੳ) ਕਰਤਾ ਕਾਰਕ, ਇਕ-ਵਚਨ

ਹਉ ਆਇਆ ਸੂਰਹੁ ਚਲਿ ਕੈ 'ਮੈ' ਤਕੀ ਤਉ ਸਰਣਾਇ ਜੀਉ ॥

'ਮੈ' ਆਸਾ ਰਖੀ ਚਿਤ ਮਹਿ ਮੇਰਾ ਸਭੇ ਸੁਖ ਗਾਵਣਿ ਜੀਉ ॥

(ਸੁਹੀ ਮ: ੫, ਗੁਣਵੰਤੀ, ਪੰਨਾ ੨੬੩)

(ਅ) ਸੰਪ੍ਰਦਾਨ ਕਾਰਕ, ਇਕ-ਵਚਨ (= ਮੈਨੂੰ)

'ਮੈ' ਦੌਜੈ ਨਾਮ ਨਿਵਾਜੁ ਹਰਿ ਗੁਣ ਗਾਵਸੀ ॥੮॥੧॥੩॥

(ਸੁਹੀ ਮਹਲਾ ੧ ਕਾਫੀ ਘਰੁ ੧੦, ਪੰਨਾ ੨੫੨)

(ੴ) ਸੰਬੰਧ ਕਾਰਕ, ਇਕ-ਵਚਨ (= ਮੇਰਾ)

‘ਮੈ’ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥ਰਹਾਉ॥੫੨॥

(ਆਸਾ ਘਰੂ ਦ ਕਾਲੀ ਮ: ੩, ਪੰਨਾ ੩੬੫)

ਮਨਹਿ

(੧) ਕ੍ਰਿਆ ਵਿਸ਼ੇਸ਼ਣ—(ਮਨਹਿ ਕਰਨਾ, ਵਰਜਣਾ)

ਤਾਣੈ ਤੋਗ ਭੋਗਾਇਦਾ ਤਾਣੈ ‘ਮਨਹਿ’ ਕਰੋਇ ॥੨॥੧੨॥

(ਆਸਾ ੫, ਰਾਮਕਲੀ ਕੌ ਵਾਰ ਮ: ੫, ਪੰਨਾ ੯੬੩)

(੨) ਨਾਂਵ, ਅਧਿਕਰਣ ਕਾਰਕ (ਮਨ ਵਿਚ)

ਹਰਿ ਕੀ ਭਗਤਿ ਕਰਹੁ ਜਨ ਭਾਈ ॥

ਅਕਥੁ ਕਥਹੁ ਮਨੁ ‘ਮਨਹਿ’ ਸਮਾਈ ॥

ਊਠਿ ਚਲਤਾ ਨਾਕਿ ਰਖਹੁ ਘਰਿ ਅਪਨੈ

ਦੂਖੁ ਕਾਟੈ ਕਾਟਣਹਾਰਾ ਹੈ ॥੧੯॥੮॥੧੦॥

(ਆਸਾ ਮ: ੧ ਸੋਲਹੇ, ਪੰਨਾ ੧੦੩੧)

ਰੰਗਿ

(੧) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜ਼ੀਠੇ ‘ਰੰਗਿ’ ਰੀ ॥੧੯॥੧੧੮॥

(ਆਸਾ ਮ: ੫, ਪੰਨਾ ੮੦੦)

(੨) ਨਾਂਵ, ਅਧਿਕਰਣ ਕਾਰਕ, ਇਕ-ਵਚਨ (ਰੰਗ ਵਿਚ)

ਨਾਮ ‘ਰੰਗਿ’ ਇਹੁ ਮਨੁ ਦ੍ਰਿਪਤਾਨਾ

ਕਹੁਰਿ ਨ ਕਤਹੁ ਧਾਵਹੁ ਕੇ ॥੧॥੨॥੧੩੧॥

(ਆਸਾ ਮ: ੫ ਘਰੂ ੧੧, ਪੰਨਾ ੮੦੮)

ਲਾਗਿ

(੧) ਕ੍ਰਿਆ, ਪੂਰਬ ਪੂਰਣ ਕਾਰਦੰਤਕ (= ਲੱਗ ਕੇ),

(੨) ਨਾਂਵ, ਇਸਤ੍ਰੀ ਲਿੰਗ (= ਪਾਰ)

ਜਿਨਿ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਗਿ ਬੈਰਾਗਿ ॥
ਮਨਮੁਖ ਫਿਰਹਿ ਨ ਜਾਣਹਿ ਸਤਿਗੁਰੂ ਰਥ੍ਵੈ ਅੰਦਰਿ 'ਲਾਗਿ' ॥
ਨਾਨਕ ਸਥਦ ਰਤੇ ਹਰਿ ਨਾਮੰ ਰੰਗਾਏ ਬਿਨੁ ਤੈ ਕੇਹੀ 'ਲਾਗਿ' ॥੮॥੮॥੮੧॥

(ਸਿੰਗੀਰਾਗੁ ਮ: ੩, ਪੰਨਾ ੨੯)

ਨੋਟ : ਦੂਜੀ ਤੁਕ ਵਿਚ ਦਾ ਲਫਜ਼ 'ਲਾਗਿ' ਕ੍ਰਿਆ ਹੈ, ਅਤੇ ਤੀਜੀ ਤੁਕ ਵਿਚ ਦਾ 'ਲਾਗਿ' ਨਾਂਵ ਹੈ।

ਵਾਣਿ

(੧) (ਵਸਾ ਕੇ)

ਪੰਚ ਸ਼ਬਦੂ ਕੁਣਕਾਰੁ ਨਿਰਾਲਮੁ
ਪ੍ਰਤਿ ਆਪੇ 'ਵਾਣਿ' ਸੁਣਾਇਆ ॥੮॥੨॥੧੯੯॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੪੦)

(੨) ਨਾਂਵ (ਹਵਾ)

ਅਪੁ ਤੇਜੁ 'ਵਾਣਿ' ਪਿਖਮੀ ਆਕਾਸਾ ॥
ਤਿਨ ਮਹਿ ਪੰਚ ਤੜ੍ਹ ਘਰਿ ਵਾਸਾ ॥੯॥੫॥੧੧॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੩੧)

ਵਜ਼ਹੁ

(੧) ਸੰਬੰਧਕ (= ਦੇ ਤੌਰ 'ਤੇ)

ਕਥਸੀਸ 'ਵਜ਼ਹੁ' ਮਿਲਿ ਏਕੁ ਨਾਮੁ ॥੩॥੧੮੧॥

(ਗਊੜੀ ਮ: ੫, ਪੰਨਾ ੨੧੦)

(੨) ਨਾਂਵ (= ਤਨਖਾਹ)

ਲਸਕਰੀਆ ਘਰ ਸੰਮਲੇ ਆਏ 'ਵਜ਼ਹੁ' ਲਿਖਾਇ ॥
'ਵਜ਼ਹੁ' ਗਾਵਾਣਿ ਅਪਣਾ ਤਖਤਿ ਨ ਬੈਸਹਿ ਸੇਇ ॥੮੫॥

(ਉੱਕਾਰੁ, ਪੰਨਾ ੮੩੬)

ਵਾਤ

(੧) ਨਾਂਵ, ਪੁਲਿੰਗ, ਬਹੁ-ਵਚਨ (= ਵਾਸੇ)

‘ਵਾਤ’ ਵਜਨਿ ਟੱਮਕ ਭੇਰੀਆ ॥

ਮਲ ਲਥੇ ਲੈਦੇ ਫੇਰੀਆ ॥੧੮॥੩॥੨੯॥

(ਸਿਗੋਗਾ ਮ: ੫ ਘਰੂ ੩, ਪੰਨਾ ੨੮)

(੨) ਨਾਂਵ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ (ਮੁੰਹ ਵਿਚ)

ਜਿਨ ਕਉ ਪੇਤੇ ਪੁੰਨੁ ਹੈ ਤਿਨ੍ਹ ‘ਛਾਤਿ’ ਸਿਪੀਤੀ ॥੧੦॥

(ਅਮਕਲੀ ਕੀ ਵਾਰ ਮ: ੩, ਪੰਨਾ ੮੫੧)

(੩) ਨਾਂਵ, ਇਸਤ੍ਰੀ ਲਿੰਗ (ਭਬਨ)

ਹਿਕਸੁ ਕੰਡੇ ਬਾਹਰੀ ਮੇਡੀ ‘ਛਾਤ’ ਨ ਪੁੱਛੋ ਕੋਇ ॥੧॥੩॥

(ਭਖਣੇ ਮ: ੫, ਮਾਰੂ ਕੀ ਵਾਰ ਮ: ੫, ਪੰਨਾ ੧੦੫੫)

ਵਰ

(੧) ਵਰੁ—ਨਾਂਵ

ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ‘ਵਰੁ’ ਆਣਿ ਮਿਲਾਵੈ ॥੧॥੮॥੨॥

(ਮਲਾਰ ਮ: ੧, ਪੰਨਾ ੧੨੫੮)

(੨) ਵਰਿ—ਵਰ ਕੇ (ਕ੍ਰਿਆ)

ਹਰਿ ‘ਵਰਿ’ ਨਾਰਿ ਭਣੀ ਸੋਹਾਗਾਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥੨॥

(ਮਲਾਰ ਮ: ੧, ਪੰਨਾ ੧੨੫੮)

(੩) ਵਰ—ਵਿਸ਼ੇਸ਼ਣ (= ਸੋਸਟ)

ਆਪਸ ਕਉ ‘ਮੁਨਿ ਵਰ’ ਕਰਿ ਬਾਪਗੁ ਕਾ ਕਉ ਕਹਿਤੁ ਕਸਾਈ ॥੨॥੧॥

(ਮਾਰੂ ਕਬੀਰ ਜੀ, ਪੰਨਾ ੧੧੦੩)

